

ਸ਼੍ਰੀ ਗੁਰੂ ਗ੍ਰੰਥ ਸਾਹਿਬ  
ਦੀਆਂ

ਜੀ: ਬੀ: ਸਿੰਘ

ਮਾਫਰਨ ਪਥਲੈਕੇਸ਼ਨਾਂ,  
੨੬, ਮੈਕਲੋਡ ਰੋਡ ਲਾਹੌਰ

*All rights reserved by the author.*

## ਵਿਦਵਾਨ ਸਿਖਾਂ ਅਤੇ ਖੋਜੀਆਂ

ੴ

## ਵਿਚਾਰ-ਅਟਬ

Paper for this book was supplied at Controlled rates, by Messrs Ram Lall Kapoor & sons and Messrs Bansi Dhar Kapoor and sons, Anarkali Bazar, Lahore.

ਕੀਮਤ (Rs.)

ਸਾ: ਹਾਰਕਿਸ਼ਨ ਸਿੰਘ ਬੀ. ਏ., ਐਲਅਲ. ਬੀ. ਨੌ ਆਗ: ਆਰਟ ਪੁਸ,  
੨੯-ਮੈਕਲੋਡ ਰੋਡ, ਲਾਹੌਰ ਵਿਨ ਛਾਪ ਕੇ ਮਾਡਰਨ ਪਬਲਿਕੇਸ਼ਨਜ਼  
ਲਈ ਪ੍ਰਕਾਸ਼ਤ ਕੀਤੀ।

## ਬੇਨਤੀ

ਸੰਨ ੧੯੯੫ ਵਿਚ ਮੈਨੂੰ ਢਾਕੇ ਦੀ ਪੁਰਾਣੀ 'ਹਜ਼ੂਰ ਸਿਖ ਸੰਗਤ' ਵਿਚ, ਸ਼੍ਰੀ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਕੁਝ ਹੁਕਮਨਾਮੇ (ਚਿਠੀਆਂ) ਆਤੇ ਸੰਮਤ ੧੭੩੨ ਅਧਨ ਮਾਸ ਵਿਚ ਲਿਖਿਆ ਗਿਆ 'ਪੁਰਨ' ਗੰਥ ਸਾਹਿਬ, ਅਤੇ ਹੋਰ ਕਈ ਬਹੁਮੁਲੇ ਹਥ ਦੇ ਲਿਖੇ ਗੰਥ ਸਾਹਿਬ ਮਿਲੇ। ਉਹਨਾਂ ਵਿਚ ਇਤਨਾ ਕੁਝ ਨਵਾਂ ਸੀ ਕਿ ਮੇਰੇ ਮਨ ਵਿਚ ਹੋਰ ਉਹੋ ਜਿਹੀ ਸਾਮਰਤੀ ਛੂਡ ਕਢਨ ਦਾ ਸ਼ੌਕ ਪੈਦਾ ਹੋ ਗਿਆ।

'ਹੁਕਮਨਾਮਿਆਂ' ਵਿਚ ਜਿਨ੍ਹਾਂ ਜਿਨ੍ਹਾਂ 'ਸੰਗਤਾਂ' ਦੇ ਨਾਮ ਦਿਤੇ ਸਨ, ਉਦੇ ਉਥੇ ਮੈਂ ਗਿਆ; ਜੋ ਕੁਝ ਉਹਨਾਂ 'ਸੰਗਤਾਂ' ਤੋਂ ਪ੍ਰਾਪਤ ਹੋਇਆ, ਉਹਨਾਂ ਮੇਰਾ ਸ਼ੌਕ ਹੋਰ ਵਧਾਇਆ। ਉਸਤੋਂ ਪਿਛੋਂ ਜਿਸ ਪ੍ਰਾਂਤ ਵਿਚ ਵੀ ਮੈਂ ਆਪਣੀ ਨੌਕਰੀ ਦੇ ਸਬੰਧ ਵਿਚ ਗਿਆ, ਸਾਰੇ ਪ੍ਰਾਂਤ ਵਿਚ ਫਿਲਡੇ, ਪੁਰਾਣੀਆਂ ਸਿਖ 'ਸੰਗਤਾਂ' ਅਤੇ ਗੁਰਦਵਾਰੇ ਭੋਕੇ, ਅਤੇ ਲੋਕਾਂ ਦੇ ਘਰੀਆਂ ਜਾ ਜਾ ਕੇ, ਪੁਰਾਤਨ ਗ੍ਰੰਥਕ ਪੇਈਆਂ, ਹੁਕਮਨਾਮਿਆਂ ਆਦਿ ਦੀ ਥੋੜ੍ਹ ਕਰਦਾ ਰਿਹਾ। ਨੌਕਰੀ ਵੇਲੇ ਮੈਂ ਕਦੇ

ਪੰਜਾਬ ਨਹੀਂ ਸਾਂ ਲਗਾ, ਸੋ ਹੁਣ ਪੈਨਸ਼ਨ ਪੁਰ ਆਕੇ ਪੰਜਾਬ  
ਦਾ ਦੌਰਾ ਭੀ ਕਰ ਲਿਆ ਹੈ। ਹੁਣ ਤਕ ਕੁਝ ਨਹੀਂ ਤਾਂ  
ਧੋਣੇ ਦੋ ਸੌ ਪੁਰਾਤਨ ਹਥ ਦੇ ਲਿਖੇ ਗ੍ਰੰਥ ਸਾਹਿਬ ਮੈਂ ਏਸੇ  
ਖਿਆਲ ਨਾਲ ਦੇਖੇ ਹੋਨਗੇ, ਲੋੜ ਅਨੁਸਾਰ ਵਧ ਘਟ  
ਸਮਾਂ ਹਰ ਇਕ ਦੀ ਪੜਤਾਲ ਨੂੰ ਦਿਤਾ ਗਿਆ ਹੈ।

ਏਸ ਬੋਜ ਵਿਚ ਬਹਤੇਂ ਹੀਂ ਏਹੋ ਜਿਹੀਆਂ ਗਲਾਂ  
ਲਭੀਆਂ ਹਨ, ਜੋ ਵਿਦਵਾਨਾਂ ਦੇ ਸਮੂਲੇ ਰਖਣੇ ਜੋਗ ਹਨ,  
ਅਤੇ ਜਿਨ੍ਹਾਂ ਪੁਰ ਉਹ ਵਿਚਾਰ ਕਰ ਸਕਦੇ ਹਨ।

ਇਸ ਕਿਤਾਬ ਵਿਚ ਖਾਲੀ ਓਹਨਾਂ ਪ੍ਰਾਚੀਨ ਬੀਜ਼ਾਂ  
ਦਾ ਹੀ ਜ਼ਿਕਰ ਕੀਤਾ ਹੈ, ਜਿਨ੍ਹਾਂ ਬਾਬਤ ਕੁਝ ਵਿਸ਼ੇਸ਼ ਗਲ  
ਲਿਖਨੀ ਸੀ, ਜਾਂ ਜਿਨ੍ਹਾਂ ਬਾਬਤ ਲੀਤੇ ਨੋਟਾਂ ਨੂੰ ਕਾਇਮ  
ਰੱਖਣ ਦੀ ਮੌਲੋਜ਼ ਸਮੱਝੀ ਹੈ।

ਜੀ. ਬੀ. ਸਿੰਘ

ਮਾਡਲ ਟਾਊਨ  
ਜਨਵਰੀ ੧੯੪੪

## ਤੱਤਕੇਹੋ

### ਭਾਗ ਪਹਿਲਾ

ਬੀਤ ਤਿਆਰ ਕਰਨ ਦੀ ਲੋੜ	੯
ਗੁਰਬਾਣੀ ਦੀ ਤਲਾਬ	੧੧
'ਪੋਥੀ ਸਾਹਿਬ' ਗੁਰੂ ਹਰ ਸਹਾਇ।	੧੨
ਹੋਰ ਗੁਰੂਆਂ ਦੀ ਬਾਣੀ	੨੩
ਬਾਬੇ ਮੰਨੇ ਵਾਲੀਆਂ ਪੋਥੀਆਂ	੨੬
ਪੋਥੀਆਂ ਦਾ ਲਿਆਉਣਾ	੩੦
ਪਾਣ ਸੰਗਲੀ	੩੫
ਹੋਰ ਬਾਣੀ ਕਿਥੋਂ ਲਈ	੩੭
ਭਕਤਾਂ ਦੀ ਬਾਣੀ	੩੯
ਬਾਣੀ ਦੀ ਤਰਤੀਬ	੪੧
ਬਾਣੀ ਦੀ ਇਕ ਬਾਂ ਲਿਖਾਈ।	੪੯
ਪਰੋਲਿਤ ਗਲਤੀਆਂ	੪੯
ਗੁਰੰਖ ਸਾਹਿਬ ਦੀਆਂ ਪਾਖਾਂ।	੫੩
ਹਿਜੇ ਤੇ ਲਗਾਂ	੮੦

### ਭਾਗ ਦੂਜਾ

'ਆਦਿ-ਬੀਤ'	੯੫
ਦੂਜੇ ਸੰਘੁ ਵਾਲੀ ਬੀਤ	੧੦੮
ਬੀਤ ਭਾਈ ਬਨੋ	੧੨੨
ਬੋਹਤ (ਫਾਲੀਆ) ਦੀ ਬੀਤ	੧੪੩
ਬੀਤ ਪਿੰਡੀ ਲਾਲਾ	੧੫੦
ਬੀਤ ਵਾਸੂ (ਜੁਜਰਾਤ)	੧੫੪
ਅਖਨੂਰ (ਜਮ੍ਮੁ) ਦੀਆਂ ਬੀਤਾਂ	੧੬੦

ਭੇਹਰਾ ਦੂਨ ਦੀ ਬੀਤ	੧੬੭
ਬੀਤ ਸ: ੧੭੪੨	੧੭੭
ਬੀਤ ਸ: ੧੭੧੮	੧੭੮
ਬੀਤ ਸ: ੧੭੮੬	੧੮੫
ਬੀਤ ਸ: ੧੭੨੮	੨੦੨
ਬੀਤ ਧਰਮਸਾਲਾ ਪੇਂਹਦਾ	੨੦੪
ਸਾਹਿਬ ਰਾਵਲਪਿੰਡੀ	੨੧੫
ਦਮਦਮੇ ਵਾਲੀ ਬੀਤ ਦਾਕਾ	੨੧੫
ਆਦਿ-ਬੀਤ ਵਿਚ ਕੀ ਸੀ ?	੨੬੪
ਕਰਤਾਰਪੁਰ ਵਾਲੀ ਬੀਤ	੨੪੭
ਢਾਕੇ ਬੰਕਾਲੇ ਦੀਆਂ ਸਿਖ ਸੰਗਤਾਂ	੨੪੮
ਬੀਤ ਨਾਨਕ ਮਤਾ।	੨੫੦
ਬੀਤ ਬਣਿਗ੍ਰਾਮ	੨੫੩
ਬੀਤ ਚਾਟ ਗਾਮ	੨੫੭
ਵੇਲ ਬੂਟੇ ਵਾਲੀ ਬੀਤ	੨੬੯
ਵਾਕਾ ਸੰਗਤ-ਹੋਰ-ਬੀਤਾਂ	੨੬੧
ਸੂਬਾ ਆਗਰਾ ਤੋਂ ਅਵਧ	੨੬੯
ਦੀਆਂ ਦੀਕਾਂ	੨੮੯
ਛੇਟਾ ਮਿਰਜਾ ਪੁਰ।	੨੦੨
ਬੀਤ ਪਟੇਟਾ।	੨੦੩
ਬੀਤ ਲਖਨਊ	੨੦੪
ਬੀਤ „	੨੦੬
ਬੀਤ ਆਗਰਾ	੨੦੭
ਬੀਤਾਂ ਬਨਾਰਸ	੨੧੦
ਬੀਤਾਂ ਅਜੂਧਿਆ	੨੧੪
ਬੀਤਾਂ ਅਲਹਾਬਾਦ	੨੧੯

ਗ੍ਰੰਥ ਪਟਨਾ ਸਾਹਿਬ  
ਦਖਣ ਦੇਸ ਦੀਆਂ ਸਿਖ ਸੰਗਤਾਂ  
ਮੇਲ ਛਡਾ ਬੁਰਹਾਨਪੁਰ  
ਬੀਜੜੀ ਸਰਹਦੀ ਸੁਖਾ

੩੨੧  
੩੨੩  
੩੨੫  
੩੨੮

### ਭਾਗ ਤੀਜਾ

ਛਾਲਤੂ ਬਾਣੀਆਂ  
ਸਲੋਕ ਜਿਤ ਬਰ ਲਖ ਮੁਹਮਦਾ  
ਗੋਸਟ ਮਲਾਰ ਨਾਲ  
ਰਤਨ ਮਾਲਾ  
ਬਸੰਤ ਕੀ ਢਾਰ  
ਹਕੀਕਤ ਰਾਹ ਮੁਕਾਮ  
ਸਾਖੀ ਮਰਲਾ ੫  
ਸਿਆਈ ਕੀ ਬਿਧੀ  
ਰਾਗ ਮਾਲਾ  
ਰਾਗ ਮਾਲਾ ਦਾ ਪਾਠ  
ਛਸੀਹਤ ਨਾਮਾ  
ਹਜ਼ਿਰ ਨਾਮਾ  
ਪੈਂਤੀਮ ਅਖਰੀ

੩੪੧  
੩੪੯  
੩੫੧  
੩੬੧  
੩੭੧  
੩੭੨  
੩੭੩  
੩੭੪  
੩੭੫  
੩੮੯  
੩੯੭  
੪੦੨  
੪੦੬

### ਭਾਗ ਚੌਥਾ

ਗ੍ਰੰਥਮੇ:-

੧. ਬਾਣੀ ਦੀ ਵੰਡ	੪੦੨
੨. ਸਲੋਕ ਕਬੀਰ ਤੇ ਛੁਗੀਦ ਦੇ	੪੨੩
੩. ਦੂਜੇ ਗੁਰੂ ਦੀ ਬਾਣੀ	੪੨੮
੪. ਨਾਮਦੇਵ ਦੀ ਬਾਣੀ	੪੩੨
੫. ਛੁਗੀਦ ਦੀ ਬਾਣੀ	੪੩੯
੬. ਪੋਥੀ ਬਾਬਤ ਨੋਟ	੪੫੯
੭. ਕਬੀਰ ਦੀ ਬਾਣੀ	੪੫੯

### ਤਸਵੀਰਾਂ ਆਦਿ

ਤਾਈ ਬਨੋ ਜੀ ਦੀ ਤਸਵੀਰ	
ਤਿੰਨ ਰੰਗੀ Frontus piece	
ਨੀਘਾਨ ਪਾਦਸ਼ਾਹੀ ੫	੧੧੨
ਪੁਰਾਣੇ ਆਖਰ	੧੨੦
ਨੀਘਾਨ ਪਾਤਸ਼ਾਹੀ ੫	੧੪੪
ਨੀਘਾਨ ਗੁਰੂ ਹਉਰਾਇ	੧੯੮
ਨੀਘਾਨ ਗੁਰੂ ਸਾਹਿਬਾਨ	੨੦੮
ਨੀਘਾਨ ਦਸ਼ਮੇਸ਼ ਸ੍ਰੀ	੨੮੦
ਫੋਟੋ ਗੁਰ ਸਾਹਿਬ ਢਾਕਾ ਸੰਗਤ	੨੮੯



# ਭਾਰਗ ਪਹਿਲਾ



# ੧. ਬੀਜ਼ ਤਿਆਰ ਕਰਨ ਦੀ ਲੋੜ

ਰੁਹੁ ਨਾਨਕ ਸਾਹਿਬ ਦੇ ਨਾਮ ਪੂਰ ਬਾਣੀ ਰਚਨੀ ਤਾਂ ਸਾਧਾਂ ਫਕੀਰਾਂ ਨੇ, ਓਹਨਾਂ ਦੇ ਵੇਲੇ ਹੀ, ਸ਼ੁਰੂ ਕਰ ਦਿੱਤੀ ਸੀ, ਅਤੇ ਗੁਰੂ ਅਰਜਨ ਦੇਵ ਦੇ ਵੇਲੇ ਤਕ ਪੈਣੀ ਸਦੀ ਹੋਰ ਏਸੇ ਠੱਗੀ ਵਿਚ ਲੰਘ ਚੁੱਕੀ ਸੀ। ਜੇਕਰ 'ਗੋਸਟਾਂ', 'ਸਾਖੀਆਂ' ਆਦਿ ਤੋਂ ਜਾਏ ਕਰੀਏ, ਤਦ ਇਹ 'ਨਕਲੀ' ਬਾਣੀ ਲਗ ਪਗ ਉਤਨੀ ਕੁ ਹੀ ਬਣ ਚੁੱਕੀ ਸੀ ਜਿੱਨੀਕੁ\* ਕਿ ਖੁਦ ਗੁਰੂ ਸਾਹਿਬ ਦੀ ਆਪਣੀ ਰਚੀ 'ਅਸਲੀ ਬਾਣੀ'। ਅਤੇ ਦੋਵੇਂ ਤਰ੍ਹਾਂ ਦੀਆਂ ਬਾਣੀਆਂ, 'ਨਕਲੀ' ਵੀ ਤੇ 'ਅਸਲੀ' ਵੀ, ਸਿਖਾਂ ਵਿਚ ਇਕੋ ਜੇਹੀਆਂ ਫੈਲੀਆਂ ਹੋਈਆਂ ਸਨ। ਕੋਈ ਗ੍ਰੰਥ ਜਾਂ ਪੋਥੀ, ਜਿਸ ਵਿਚ 'ਅਸਲੀ' ਗੁਰਬਾਣੀ ਇਕੱਠੀ ਕੀਤੀ ਹੋਵੇ, ਸਿਖਾਂ ਪਾਸ ਮੌਜੂਦ ਨਹੀਂ ਸੀ, ਜਿਸ ਦੀ ਮਦਦ ਨਾਲ ਕਿ ਉਹ 'ਨਕਲੀ' ਤੇ 'ਅਸਲੀ' ਬਾਣੀ ਵਿਚ ਪਹਿਚਾਣ ਕਰ ਸਕਣ। ਬਾਣੀ ਬਹੁਤ ਕਰਕੇ ਜ਼ਬਾਨੀ ਹੀ ਚਲੀ ਆਉਂਦੀ ਸੀ, ਜਿਸ ਕਰਕੇ 'ਅਸਲੀ' ਬਾਣੀ ਵਿਚ ਵੀ ਸਹਿਜ-ਮੁਕਾਬਲਾ ਲਵਾਜੀ ਫਰਕ ਪੈਂਦੇ ਜਾਂਦੇ ਸਨ। ਇਹ ਇਕ ਕੁਦਰਤੀ ਗਲ ਸੀ। ਜਪੁਜੀ, ਆਸਾ ਦੀ ਵਾਰ, ਰਹਿਰਾਸ ਦੇ ਪਹਿਲੇ ਪੰਜ ਸ਼ਬਦ, ਕੀਰਤਨ ਸੋਹਿਲਾ, ਇਹ ਨਿਤਨੇਮ ਦੀਆਂ ਬਾਣੀਆਂ ਤਾਂ ਬਹੁਤਿਆਂ ਨੂੰ ਕੰਠ ਹੋਣਗੀਆਂ। ਭਾਵੇਂ ਨਿਤਨੇਮ ਦੀਆਂ ਬਾਣੀਆਂ ਵਿਚ ਵੀ ਪਿਛਲੇ ਗੁਰੂਆਂ ਦੇ ਕਹੇ ਸ਼ਬਦ ਤੇ

---

\*ਬਾਣੀ ਵਿਚ ਪਿਛੇ ਹੋਰ ਭੀ ਬਹੁਤ ਵਾਧਾ ਹੋਈਆ। ਇਕੱਲੀ 'ਪਰਾਣ-ਸੰਗਲੀ' ਪੂਰੇ ੧੧੯ ਆਧਾਈਏ ਦੀ ਸੀ, ਅਤੇ ਸਾਂਦੇ ਲੰਘ ਸਾਹਿਬ ਜਿੱਡੀ ਹੋਣੀ ਚਾਹੀਏ। ਫੇਰ 'ਰੇਕਤੇ'; 'ਮੁਨਾਜਾਤ', ਗਿਆਣ ਸੁਟੋਂਦਾਇ, 'ਬਾਣੀ ਬਿਹੁਗਮ,' 'ਕਥਾ ਹਰਿਰੰਦ,' ਕਈ ਨਵੀਆਂ ਨਵੀਆਂ 'ਗੋਸਟਾਂ', ਨਕਲੀ ਛਾਰਸੀ ਵਿਚ ਕਈ ਕਵਿਤਾਵਾਂ ਆਦਿ ਭੀ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਲਾਗ ਗਈਆਂ।

ਸਲੋਕ ਹੀ ਵਧਾਏ ਜਾ ਰਹੇ ਸਨ। ਬੋੜੇ ਕੁ ਸਿਖ ਅਜਿਹੇ ਭੀ ਹੋਣਗੇ, ਜਿਨ੍ਹਾਂ  
ਨੂੰ ਨਿਤਨੇਮ ਦੀ ਬਾਣੀ ਦੇ ਸਿਵਾਏ ਹੋਰ ਕੁਝ ਸ਼ਬਦ ਭੀ ਯਾਦ ਕੀਤੇ ਹੋਏ  
ਸਨ। ਰਬਾਬੀਆਂ ਨੂੰ ਵੀ ਬਹੁਤ ਸ਼ਬਦ ਯਾਦ ਸਨ, ਜੋ ਓਹ ਕੀਰਤਨ  
ਕਰਦੇ ਸਾਰੇ ਗਾਉਂਦੇ ਸਨ। ਕੁਝ ਸ਼ਬਦ ਕਿਤੇ ਕਿਤੇ ਕਿਸੇ ਟਾਂਵੇਂ ਸਿਖ  
ਨੂੰ ਆਪਣੇ ਪਾਠ ਲਈ ਲਿਖ ਵੀ ਰਖੇ ਸਨ, ਖੁਲ੍ਹੇ ਪਤ੍ਰਿਆਂ ਪੁਰਾ। ਸਿਖ  
ਆਮ ਤੌਰ ਤੇ ਅਨਪੜ੍ਹ ਸਨ, ਅਤੇ ਇਹਨਾਂ ਦੀ ਬਹੁਤੀ ਗਿਣਤੀ ਆਬਾਦੀ  
ਦੇ ਨੀਵੇਂ ਤਬਕਿਆਂ ਵਿਚੋਂ ਆਈ ਸੀ। ਸੋ ਬਾਣੀ ਦੀ ਹਾਲਤ ਡਾਢੀ  
ਬੰਠੁੱਕੀ ਜਿਹੀ ਸੀ, ਜਿਸ ਕਰਕੇ ਕੁਝ ਸਮਝਦਾਰ ਸਿਖ ਡਾਢੇ ਅੱਖੇ ਹੋ  
ਰਹੇ ਸਨ।

ਸ੍ਰੀ ਗੁਰੂ ਅਰਜਨ ਦੇਵ ਨੂੰ ਵੀ ਇਹ ਅੱਖ ਨਜ਼ਰ ਆ ਰਿਹਾ ਸੀ।  
ਅਤੇ ਏਸਰੇ ਦੂਰ ਕਰਨ ਦੀ ਫਿਕਰ ਵਿਚ ਸਨ, ਕਿ ਇਤਨੇ ਨੂੰ ਇਕ ਸਿਖ  
ਆ ਗਿਆ ਅਤੇ ਮਥਾ ਟੇਕ ਕੇ ਬੇਨਤੀ ਕੀਤੀ ਕਿ, ਮਹਾਰਾਜਾ ਜੀ! ਜਦ ਮੈਂ  
ਗੁਰੂ ਕੇ ਸ਼ਬਦ ਪੜ੍ਹਦਾ ਹਾਂ, ਤਦ ਵਿਚ ਵਿਚ ਅਜਿਹੀ 'ਕਰੀ' ਬਾਣੀ ਵੀ  
ਆ ਜਾਂਦੀ ਹੈ, ਜਿਸ ਵਿਚ ਚਿੱਤ ਨਹੀਂ ਲਗਦਾ, ਸੋ ਕ੍ਰਿਪਾ ਕਰਕੇ  
ਮੈਨੂੰ ਸਮਝਾਓ ਕਿ ਗੁਰਬਾਣੀ ਦੀ ਪਹਿਚਾਣ ਕੀਹ ਹੈ? ਕਿਹੜੀ ਗੁਰਬਾਣੀ  
ਹੈ? ਤੇ ਕਿਹੜੀ ਨਹੀਂ? ਗੁਰੂ ਸਾਹਿਬ ਤਾਂ ਅਗੇ ਹੀ ਏਸ ਵਿਚਾਰ  
ਵਿਚ ਸਨ, ਭਾਈ ਗੁਰਦਾਸ ਭਲੈ ਨੂੰ ਸਦ ਭੇਜਿਆ, ਅਤੇ ਜੋ ਕੁਝ ਉਸ  
ਸਿਖ ਨੇ ਕਿਹਾ ਸੀ, ਉਹ ਸੁਣਾਕੇ ਆਖਿਆ :—

ਸ੍ਰੀ ਗੁਰੂ ਕਿਰਪਾ ਪਾਏ, ਸਿਖ ਸੁਧ ਬੁਧੀ ਕਾਇ,

ਸ੍ਰੀ ਗੁਰੂ ਬਾਣੀ ਸਿਖ, ਅਬ ਤੇ ਪਛਾਨ ਹੈ ।

ਆਕੇ ਕਲੁ ਬਲ ਪਾਵੈ, ਸੁਧ ਬੁਧੀ ਨਾ ਰਹਾਵੈ,

ਨਿਜ ਗੁਰਬਾਣੀ ਸਿਖ, ਕੈਸੇ ਕੈ ਸੁ ਜਾਣ ਹੈ ।

ਤਾਤੇ ਗੁਰਬਾਣੀ ਸਥ, ਕੀਜੀਏ ਇਕੱਤਰ ਅਬ,

ਸੋਧ ਗੁਰਬਾਣੀ, ਤਾਕੇ ਗੁੰਬ ਏਕ ਠਾਨ ਹੈ ।

ਪਰ ਗੁਰਬਾਣੀ ਹੁਣ ਇਕਤ੍ਰ ਕਿਸ ਤਰ੍ਹਾਂ ਹੋਵੈ?

## ੨. ਗੁਰਬਾਣੀ ਦੀ ਤੱਲਾਸ਼

ਗੁਰੂ ਨਾਨਕ ਸਾਹਿਬ ਨੇ, ਜਦ ਹਾਲੀ ਪੰਥੀ ਕੁ ਵਰ੍ਹੇ ਦੇ ਨੌਜਵਾਨ ਈ ਸਨ ਅਤੇ ਆਪਣੇ ਆਪ ਨੂੰ 'ਸ਼ਾਇਰ' ਕਹਿਣਾ ਪਸੰਦ ਕਰਦੇ ਸਨ, ਬਾਣੀ ਰਚਨੀ ਆਰੰਭ ਕੀਤੀ ਤੇ ਲਗ ਪਗ ਆਪਣੇ ਅੰਤ ਸਮੇਂ ਤਕ ਰਚਦੇ ਰਹੇ। ਏਸ ਚਾਲ੍ਹੀ ਕੁ ਸਾਲ ਦੇ ਅਰਸੇ ਵਿਚ ਸਮੇਂ ਸਮੇਂ ਦੀ ਰਚੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਹੈ। ਇਹ ਹੋ ਨਹੀਂ ਸਕਦਾ ਕਿ ਏਸ ਤਰ੍ਹਾਂ ਰਚੀ ਬਾਣੀ ਕਿਤੇ ਲਿਖੀ ਨਾ ਗਈ ਹੋਵੇ, ਅਤੇ ਖੁਦ ਗੁਰੂ ਨਾਨਕ ਸਾਹਿਬ ਨੇ ਏਸ ਨੂੰ ਪਹਿਲੇ ਅੱਡ ਅੱਡ ਪਤ੍ਰਿਆਂ ਪੁਰ, ਤੇ ਪਿਛੋਂ ਸੋਧਕੇ ਕਿਸੇ ਕੋਈ ਪੋਥੀ ਜਾਂ 'ਬਿਆਜ਼' ਵਿਚ ਇਕ ਥਾਂ ਲਿਖਿਆ ਨਾ ਹੋਵੇ। ਬਾਣੀ ਦੀ ਅੰਦਰਲੀ ਗਵਾਹੀ ਅਤੇ ਬਹੁਤ ਸਾਰੀਆਂ ਮਾਖੀਆਂ ਦਾ ਵਿਰਾਰ-ਸਹਿਤ ਪਾਠ ਵੀ ਸਾਨੂੰ ਏਸੇ ਨਤੀਜੇ ਤੇ ਪੁਰਾਂਦੇ ਹਨ ਕਿ ਗੁਰੂ ਸਾਹਿਬ ਦੀ ਬਾਣੀ ਕਿਤਾਬੀ ਸ਼ਕਲ ਵਿਚ ਉਹਨਾਂ ਦੇ ਸਾਹਮਣੇ ਮੌਜੂਦ ਸੀ। ਬੋਲੀ ਵਲੋਂ ਬਾਣੀ ਡਾਢੀ ਮੰਝੀ ਹੋਈ, ਕਵਿਤਾ ਵਜੋਂ ਸੁਧ, ਅਤੇ ਖਿਆਲਾਤ ਕਰਕੇ ਬੜਵੀਂ ਹੈ; ਮਿਹਨਤ ਕੀਤੀ ਅਤੇ ਸੰਸ਼ੁਧੀ ਦੇ ਸਾਰੇ ਚਿਨ੍ਹ ਉਸ ਵਿਚ ਮੌਜੂਦ ਹਨ। ਗੁਰੂ ਸਾਹਿਬ ਇਕੱਲੇ ਬੈਠੇ ਵੀ ਆਪਣੀ ਰਚੀ ਬਾਣੀ ਪੜ੍ਹਦੇ ਤੇ ਗਾਊਂਦੇ ਰਹਿੰਦੇ ਸੀ। ਸਵਾਲ ਉਠਦਾ ਹੈ ਕਿ ਗੁਰੂ ਨਾਨਕ ਦੀ ਆਪਣੀ ਲਿਖੀ ਕਿਤਾਬ ਜਾਂ ਸੈਂਚੀਆਂ ਕਿਥੇ ਗਈਆਂ? ਉਹਨਾਂ ਦੇ ਜੋੜੇ ਅਤੇ ਰਸਤਾਵੇਂ ਤਾਂ ਮੌਜੂਦ ਹੋਣ, ਪਰ ਇਹਨਾਂ ਤੋਂ ਕਿਤੇ ਵਧੀਕ ਮਹਤਵ ਦੀ ਰੀਤ, ਆਪ ਦੀ ਅਸਲੀ ਯਾਦਗਾਰ, ਮੌਜੂਦ ਹੀ ਨਾ ਹੋਵੇ। ਇਹ ਥੜੇ ਤਅਜਬ ਦੀ ਗਲ ਹੈ ਕਿ ਉਸ ਪੋਥੀ ਦੀ ਨਕਲ ਵੀ ਕਿਤੇ ਨਹੀਂ ਸੁਣੀ ਜਾਂਦੀ। ਆਪਦੇ ਪਿਛਲਿਆਂ ਨੇ ਉਹਨਾਂ ਦੀ ਹਰ ਸੈ ਨੂੰ ਟੁਕੜ-ਗਦਾਈ ਦਾ ਜ਼ਰੀਆ ਬਣਾਇਆ ਸੀ; ਏਸ ਕਿਤਾਬ ਤੋਂ ਵਧਕੇ ਜੰਗਾਂ ਹੋਰ ਕਿਹੜਾ ਜ਼ਰੀਆ ਹੋ ਸਕਦਾ ਸੀ? ਕੀਹ, ਅਸੀਂ ਸਮਝੀਏ ਕਿ ਅੰਪਦੇ ਸਮਾਣ ਪਿਛੋਂ ਇਹ ਕਿਤਾਬ ਜਾਂ ਕਿਤਾਬਾਂ ਬਾਬਾ ਸ਼੍ਰੀ ਚੰਦ ਦੇ ਹੱਥ ਆਈਆਂ,

ਅਤੇ ਕੋਈ ਦਪ ਵਰ੍ਹੇ ਪਿਛੋਂ\* ਬਾਬਾ ਜੀ ਦੇ ਨਾਲ ਦਰੀਜਾ ਰਾਵੀ ਵਿਚ ਰੁੜ੍ਹ ਗਈਆਂ। ਗੁਰੂ ਸਾਹਿਬ ਨੇ ਆਪਣੇ ਚਲਾਣੇ ਤੋਂ ਕਈ ਮਹੀਨੇ ਪਹਿਲੇ ਹੀ ਲਹਿਣਾ ਜੀ ਨੂੰ ਆਪਣੇ ਬਾਂ ਗੁਰੂ ਬਾਪ ਕੇ ਕਲਹ ਤੋਂ ਬਰਣ ਲਈ ਆਪਣੇ ਪਿੰਡ ਖੜੂਰ ਭੇਜ ਦਿੱਤਾ ਸੀ, ਅਤੇ ਇਹ ਕਿਤਾਬ ਜਾਂ ਸੰਚੀਆਂ ਉਹਨਾਂ ਨੂੰ ਨਹੀਂ ਮਿਲੀਆਂ। ਜੇ ਮਿਲੀਆਂ ਹੁੰਦੀਆਂ ਤਾਂ ਸਿਲਸ਼ੇਵਾਰ ਉਹਨਾਂ ਤੋਂ ਗੁਰੂ ਅਰਜਨ ਦੇਵ ਨੂੰ ਮਿਲ ਜਾਂਦੀਆਂ, ਪਰ ਇਉਂ ਨਹੀਂ ਹੋਟਿਆ।

### ੩. 'ਪੇਖੀ ਸਾਹਿਬ'

#### ਪਿੰਡ ਗੁਰੂ ਹਰਿ ਸਹਦਿ

ਜ਼ਿਲਾ ਫੀਰੋਜ਼ਪੁਰ ਵਿਚ ਪਿੰਡ 'ਗੁਰੂ ਹਰਿਸਹਾਇ' ਦੇ ਸੋਡੀਆਂ ਪਾਸ ਇਕ 'ਪੇਖੀ' ਹੈ, ਜਿਸ ਬਾਬਤ ਉਹ ਦਾਅਵਾ ਕਰਦੇ ਹਨ ਕਿ ਇਹੋ ਗੁਰੂ ਨਾਨਕ ਸਾਹਿਬ ਵਾਲੀ ਅਸਲੀ ਪੇਖੀ ਹੈ। ਪਰ ਏਸ ਦਾਅਵੇ ਦੇ ਥੂਠ ਸਚ ਦੀ ਪੜਤਾਲ ਕਿਸੇ ਵਿਦਵਾਨ ਮਿਖ ਨੇ ਨਹੀਂ ਸੀ ਕੀਤੀ ਅਤੇ ਨਾ ਓਥੋਂ ਦੇ ਸੋਡੀ ਕਰਨ ਦੇਂਦੇ ਸਨ। ਉਂਵੇਂ ਕਹਿ ਛਡਦੇ ਹਨ ਕਿ ਉਹ ਪੇਖੀ ਕਿਸੇ ਕੋਲੋਂ ਨਹੀਂ ਪੜ੍ਹੀ ਜਾ ਸਕਦੀ। ਮੌਜੂਦਾ ਗੁਰੂ ਸਾਹਿਬ ਦੇ ਇਕ ਭਾਈ ਸਾਹਿਬ ਨੇ, ਕੋਝੇ ਦਿਨ ਹੀ ਹੋਏ ਹਨ, ਮੈਨੂੰ ਦਸਿਆ ਕਿ 'ਪੇਖੀ ਛੇਟੀ ਤਰੱਤੀ ਦੇ ਵਰਕਿਆਂ ਪੁਰ ਛਾਰਸੀ ਦੀਆਂ ਕਿਤਾਬਾਂ ਵਾਂਗ! ਚੋੜੋ ਦਾਅ ਲਿਖੀ ਹੋਈ ਹੈ, ਕੋਝੀ ੩੦੦ ਵਰਕੇ ਦੀਹੈ। ਕਹਿੰਦੇ ਹਨ ਕਿ ਪ੍ਰਟੀ ਲੇਕਾਂ ਨੂੰ ਬੁਲਕੇ ਪੜ੍ਹਾਨ ਦਾ ਜਤਨ ਕੀਤਾ ਹੈ, ਪਰ ਕੋਈ ਇਸਨੂੰ ਪੜ੍ਹ ਨਹੀਂ ਸਕਿਆ। ਇਹਨਾਂ ਸਜਣਾਂ ਨੇ ਪੇਖੀ ਕਈ ਵਾਰੀ ਖੋਲ੍ਹਕੇ ਜਾਂ ਖੁਲ੍ਹੀ ਦੇਖੀ ਹੋਵੇਗੀ। ਹੁਣ ਗੁਰੂ ਨਾਨਕ ਸਾਹਿਬ ਜੋ ਕੁਝ ਲਿਖਦੇ, ਉਸਨੂੰ ਛਾਰਸੀ

\*ਰਵਾਖਿਤ ਮੁਜਵ ਆਪ ਬਾਬਾ ਗੁਰਦਿੱਤਾ ਦੇ ਜਨਮ ਤੋਂ ਪਿਛੋਂ ਤਕ ਜੋਉਂਦੇ ਰਹੇ ਹਨ।

ਅਖਰਾਂ ਵਿਚ ਲਿਖ ਸਕਦੇ ਸਨ। ਜੋ ਉਹਨਾਂ ਨੇ ਛੋਟੇ ਹੁੰਦਿਆਂ ਮਮਤਿ ਸਿਖੇ ਸਨ; ਜਾਂ ਪਾਂਧੇ ਕੋਲੋਂ ਸਿਖੇ 'ਸਰਾਫੀ ਸ਼ਿਕਸਤੇ'; ਜਾਂ ਉਸਦੀ ਕਿਤਾਬੀ ਸ਼ਕਲ ਜਿਸਨੂੰ ਅਜ ਕਲ 'ਗੁਰਮੁਖੀ ਅਖਰ' ਕਿਹਾ ਜਾਂਦਾ ਹੈ, ਉਸ ਵਿਚ ਲਿਖ ਸਕਦੇ ਸਨ। ਇਨ੍ਹਾਂ ਤਿਨ੍ਹਾਂ ਹੀ ਤਰ੍ਹਾਂ ਦੇ ਅਖਰਾਂ ਦੇ ਪੜ੍ਹਨ ਵਿਚ ਕੋਈ ਬੜਾ ਅੰਖ ਨਹੀਂ ਹੋਣਾ ਚਾਹੀਦਾ। ਗੁਰੂ ਨਾਨਕ ਸਾਹਿਬ ਦੀ ਬਹੁਤ ਸਾਰੀ ਬਾਣੀ ਸਾਨੂੰ ਮਾਲੂਮ ਹੈ, ਅਤੇ ਸਾਡੇ ਪਾਸ ਗ੍ਰੰਥ ਸੋਹਿਬ ਵਿਚ ਇਕੱਠੀ ਕੀਤੀ ਮੌਜੂਦ ਹੈ। ਆਪਣਰ ਉਹਨਾਂ ਨੇ ਆਪਣੀ ਰੱਗੀ ਬਾਣੀ ਹੀ ਏਸ ਵਿਚ ਲਿਖੀ ਹੋਵੇਗੀ, ਅਤੇ ਉਹ ਭੀ ਆਪਣੇ ਪੜ੍ਹਨ ਵਾਸਤੇ ਜਾਂ ਸਿਖਾਂ ਦੇ ਪੜ੍ਹਨ ਵਾਸਤੇ। ਸੇ ਆਪ ਉਸ ਬਾਣੀਨੂੰ ਕਿਸੇ ਨਾਮਾਲੂਮ ਲਿਪੀ ਵਿਚ ਨਹੀਂ ਸਨ ਲਿਖ ਸਕਦੇ। ਜੇਕਰ ਸਾਰੀ 'ਸਰਾਫੀ ਲੰਤਿਆ' ਵਿਚ ਵੀ ਲਿਖੀ ਹੋਵੇਗੀ, ਜੋ ਕਿਆਸ ਵਿਚ ਨਹੀਂ ਆਉਂਦਾ,\* ਤਦ ਕਿਸੇ ਇਕ ਅਧੀ ਤੁਕ ਦੇ ਪੜ੍ਹਿਆਂ ਅਸੀਂ ਸਾਰੇ ਸ਼ਬਦ ਨੂੰ ਰਵਾਂ ਰਵਾਂ ਪੜ੍ਹੁ ਸਕਦੇ। ਹੋਰ ਪੰਜਾਬ ਵਿਚ ਮੁਰਵਜ ਅਖਰ ਉਹਨੀਂ ਦਿਨੀਂ 'ਅਰਬੀ ਨਸ਼ਖ' ਸ਼ਕ, ਜਿਨ੍ਹਾਂ ਦੀ 'ਨਸਤਾ-ਅਲੀਕ' ਸ਼ਕਲ, ਫਾਰਮੀ ਕਿਤਾਬੀ ਅਖਰ ਸਨ, ਅਤੇ ਚਿਠੀਆਂ ਚੁਪਠਾਂ ਵਿਚ ਵਰਤੇ ਜਾਣ ਵਾਸਤੇ 'ਸ਼ਿਕਸਤਾਂ ਅਖਰ'।

ਗੁਰਮੁਖੀ ਅਤੇ ਸਾਸਤੀ ਅਖਰ ਜਾਨਣ ਵਾਲੇ, ਜੋ ਪੋਥੀ ਦੇ ਪੜ੍ਹਨ ਲਈ ਬੁਲਾਏ ਗਏ ਹੋਣਗੇ, ਉਹ ਜ਼ਰੂਰ 'ਅਰਬੀ' ਜਾਂ 'ਸ਼ਿਕਸਤਾ' ਦੇ ਪੜ੍ਹਨ ਤੋਂ ਅਸਮਰਥ ਹੋਣਗੇ। ਹਕੀਕਤ ਵਿਚ ਇਹੋ ਵਜ੍ਹੁ ਉਹਨਾਂ ਦੇ

\*ਇਹਨਾਂ ਲੰਤਿਆਂ ਵਿਚ ਖਾਲੀ ਲੰਖਾ ਪੋਤਾ ਤੋਂ ਮਾਮੂਲੀ ਚਿਠੀ ਚੁਪਣੀ ਹੀ ਲਿਖੀ ਜਾਂਦੀ ਹੈ, ਕਈ ਕਿਤਾਬਾਂ ਇਹਨਾਂ ਲੰਡਿਆਂ ਵਿਚ ਲਿਖਨ ਦੀ ਮੁਰਖਤਾ ਕਿਸੇ ਨੇ ਆਜ ਤਕ ਨਹੀਂ ਕਾਂਤੀ।

+ਫਾਰਮੀ 'ਸ਼ਿਕਸਤ' ਦੀ ਨਕਲ ਪ੍ਰਤੀ ਕਿਤਾਬੀ ਅਖਰਾਂ ਨੂੰ ਮੌਜੂਦ ਮਾੜਕੇ ਪੰਦਰਵੀ- ਸੰਹਲਵੀ ਸਦੀ ਵਿਚ 'ਮੌਜੂਦੀ' ਅਖਰ ਬਣਾਏ ਗਏ ਸਨ, ਜੋ ਮਹਾਰਾਸ਼ਟਰ ਵਿਚ ਸਰਕਾਰੀ ਢਾਫਰਾਂ, ਲੋਖ ਪਤੇ ਅਤੇ ਚਿੰਠੀ ਚੁਪਣੀ ਵਿਚ ਵਰਤੇ ਜਾਂਦੇ ਹਨ। ਕਿਤਾਬੀ ਅਖਰਾਂ ਨੂੰ 'ਬਾਲਬੋਧ' ਸਦਰੇ ਹਨ। ਲੰਡੇ ਜਾਂ ਲੰਡੇ (ਦੁਮ-ਕਟੇ) ਭੀ ਕਿਤਾਬੀ ਅਖਰਾਂ ਦੀ ਮਾਤ੍ਰਾ ਅਤੇ ਲਗਾਂ ਢੜਕੇ ਬਣੇ ਰਹਿੰਦੇ ਹਨ।

‘ਪੋਥੀ’ ਨਾ ਪੜ੍ਹ ਸਕਣ ਦੀ ਹੈ, ਜਿਸ ਗਲ ਦੀ ਤਾਈਦ ਮਿਰਜ਼ਈਆਂ ਜਾਂ ਆਹਮਦੀਆਂ ਦੀਆਂ ਕਿਤਾਬਾਂ ਤੇ ਅਖਬਾਰਾਂ ਨੇ ਕੀਤੀ ਹੈ। ਉਹਨਾਂ ਦੀ ਇਕ ਕਿਤਾਬ ‘ਮੁਜਦੱਦੇ-ਆਜ਼ਮ’ ਜਾਂ ਮਿਰਜ਼ਾ ਗੁਲਾਮ ਅਹਿਮਦ ਕਾਇਆਨੀ ਦੇ ਜੀਵਨ-ਚਰਿਤ੍ਰ ਵਿਚ ਇਉਂ ਲਿਖਿਆ ਹੈ :—

“ਜਨਾਬ ਬੁਵਾ ਸਾਹਿਬ ਕਾ ਏਕ ਔਰ ਤਰੁਬਕ ‘ਪੋਥੀ ਸਾਹਿਬ’ ਕੇ ਨਾਮ ਸੇ ਮਥੁਰੇ ਹੈ। ਇਸਕੇ ਮਤਅਲਿਕ ਮੇਗੀ (ਕਿਤਾਬ ਦਾ ਕਰਤਾ, ਭਾਕਟਰ ਬੁਸ਼ਾਰਤ ਅਹਿਮਦ ਕਹਿ ਰਿਹਾ ਹੈ।) ਮਾਲੂਮਾਤ ਬਰਾਹੋ-ਰਾਸਤ ਉਨ੍ਹਾਂ ਲੋਧੋਂ ਸੋਂ ਹਸਿਲ ਮੁਦਾ ਹੈ, ਜੋ ਉਸ ਵਛਦ ਕੇ ਮੌਬਰ ਥੇ, ਜਿਸੇ ਹਜ਼ਰਤ ਅਕਦਸ ਮਿਰਜ਼ਾ ਸਾਹਿਬ ਨੇ ‘ਪੋਥੀ ਸਾਹਿਬ’ ਕੀ ਤਹਕੀਕਾਤ ਕੇ ਲੀਏ ‘ਗੁਰੂ ਹਰਿਸਹਿਤ,’ ਚਿਲਾ ਛੀਰੋਬੁਰ ਭੇਜਾ ਥਾ; ਯਾਨੀ ਮੁਫਤੀ ਮੁਮਹੱਦ ਸਾਦਿਤ੍ਰ ਸਾਹਿਬ ਔਰ ਮੌਲਕੀ ਮਹਮਦ ਅਲੀ ਸਾਹਿਬ ਵਗੇਰਾ। ਇਸ ਤਹਕੀਕਾਤ ਕੀ ਵਜੂਦ ਕਿਹੜੀ ਕਿ ਹਜ਼ਰਤੇ ਅਕਦਸ ਮਿਰਜ਼ਾ ਸਾਹਿਬ ਨੇ ਸੁਨਾ ਕਿ ਮੌਜ਼ੀਆ ‘ਗੁਰੂ ਹਰਿਸਹਿਤ’ ਮੌਜੇ ਜੋ ਚਿਲਾ ਛੀਰੋਬੁਰ ਮੌਜੇ ਹੈ, ਗੁਰੂ ਬਾਬਾ ਨਾਨਕ ਸਾਹਿਬ ਕਾ ਏਕ ਤਰੁਬਕ (relic) ਚਲਾ ਆਉ ਹੈ, ਜੋ ‘ਪੋਥੀ ਸਾਹਿਬ’ ਕਹਲਾਉ ਹੈ। ਕਿਹੜਾ ਗੁਰੂ ਰਾਮਦਾਸ ਕੀ ਅੱਲਾਦ ਕੇ ਬਥਾ ਮੌਜੇ ਹੈ। ਕਿਹੜਾ ਗੁਰੂ ਰਾਮਦਾਸ ਬਾਬਾ ਨਾਨਕ ਸਾਹਿਬ ਕੇ ਬਾਅਦ ਸਿਖੋਂ ਕੇ ਚੇਥੇ ਗੁਰੂ ਹੈ, ਔਰ ਕਿਹੜਾ ਵਹੀ ਗੁਰੂ ਰਾਮਦਾਸ ਹੈ, ਜਿਨ੍ਹੇ ਨਾਮ ਨਾਮੀ ਪਰ ਅੰਮ੍ਰਿਤਸਗ ਕਾ ਮਸ਼ਹੂਰ ਸਠਿਹਿਰੀ ਮੰਦਰ ‘ਦਰਬਾਰ ਸਾਹਿਬ’ ਨਾਮਵੰਦ ਹੈ। ਇਨ੍ਹਾਂ ਗੁਰੂ ਸਾਹਿਬ ਕੀ ਅੱਲਾਦ ਪਹਿਲੇ ਤੇ ਮੁਹਮਦੀਪੁਰ ਤਹਸੀਲ ਚੁਨੀਆਂ ਚਿਲਾ ਲਾਹੌਰ ਮੌਜੇ ਆਵਾਦ ਥੀ। ਫਿਰ ਇਸ ਖਾਨਦਾਨ ਕਾ ਬਚੁਰਗ ਜੀਵਨਮਲ ਨਕਲੋ-ਮਕਾਨ ਕਰਕੇ ਮੌਜੂਦਹ ਮੁਕਾਮ ਮੌਜੇ ਆਗਿਆ। ਅੱਗੇ ਯਹੋ ਉਸਨੇ ਏਕ ਗਾਊਂ ਆਬਾਦ ਕੀਆ, ਜਿਸਕਾ ਨਾਮ ਆਪਣੇ ਥੇਟ ਕੇ ਨਾਮ ਪਰ ‘ਗੁਰੂ ਹਰਿਸਹਿਤ’ ਰਖਾ। ਹਜ਼ਰਤ ਮਿਰਜ਼ਾ ਸਾਹਿਬ ਕੀ ਇਸ ਤਹਕੀਕਾਤ ਕੇ ‘ਗਮਾਨਾ’ ਮੌਜੇ (ਜੋ ਅਪ੍ਰੈਲ ਸਨ ੧੯੦੮ ਮੌਜੇ ਹੁਈ) ਗੁਰੂ ਬਿਥਨ ਸਿੰਘ ਸਾਹਿਬ ਗੜੀ ਨਸ਼ੀਠ ਥੇ, ਔਰ ਇਠਹੀ ਕੀ ਤਹਵੀਲ ਮੌਜੇ ਵੱਹ ਤਬਰੋਕਾਤ\* ਥੇ, ਜੋ ਇਸ ਖਾਨਦਾਨ ਕੇ ਬਥਾ ਮੌਜੇ ਚਲੇ ਆਉਂਦੇ ਹੋਏ। ਦਰਜਾਬੜ ਕਰਨੇ ਪਰ ਮਾਲੂਮ ਹੁਆ, ਕਿ ਇਸ ‘ਪੋਥੀ ਸਾਹਿਬ’ ਕੇ ਮਤਅਲਿਕ ਸਿਖੋਂ ਕਾ ਅਕੀਦਹ ਹੈ, ਕਿ ਕਿਹੜਾ ਵੱਹ ਕਿਤਾਬ ਹੈ, ਜਿਸੇ ਬਾਗਾ ਨਾਨਕ ਸਾਹਿਬ ਨਿਹਾਜਿਤ ਅਕੀਦਤ ਕੇ ਸਾਥ ਹਰ ਵਕਤ ਗਲੇ ਮੌਜੇ ਡਾਏ।

\*ਪੋਥੀ ਤੋਂ ਵਧਕੇ ਇਕ ਚੋਗਾ ਅਤੇ ਸਿਹਲੀ ਤੇ ਟੋਪੀ ਹਨ। ਅਤੇ ਇਹ ਚਾਰੇ ਚੀਜ਼ਾਂ ਗੁਰੂ ਨਾਨਕ ਸਾਹਿਬ ਦੇ ਆਪਣੇ ਵਰਤਨ ਵਿਚ ਆਈਆਂ ਕਹੀਆਂਜਾਈਆਂ ਹਨ।

ਫਿਰਤੇ ਥੇ, ਅਕਸਰ ਐਕਾਤ ਇਸੀ ਕੇ ਪੜਤੇ ਰਹਿਤੇ ਥੇ। ਏਰ ਇਸਕੇ ਪੜਨੇ ਕੇ ਇਥਾਦਤ ਸੁਮਾਰ ਕਰਤੇ ਥੇ। ਬੜੀ ਬੜੀ ਦੂਰ ਸੇ ਰਾਸਿਖ-ਉਲ ਅਕੀਦਹ ਸਿਖ ਲੋਗ ਆਕਰ ਉਸਕੇ ਦਰਬਣ ਕਰਤੇ ਏਰ ਉਸਪਰ ਹਜ਼ਾਰਹਾ ਰੁਪਦਿੰਦਾ ਚੜਾਵਾ ਚੜਾਤੇ ਹੈਂ। ਚੁਨਾਂਚਿ ਏਕ ਦੱਢਹ ਮਹਾਰਾਜਾ ਛਗੀਦਕੇਟ ਭੀ ਇਸਕੇ ਦਰਬਣ ਕਰਨੇ ਕੇ ਵਹਾਂ ਤਥਗੀਹ ਲੇ ਜਾਏ ਥੇ। ਲੋਕਿਨ ਆਮ ਤੌਰ ਪਰ ਜਿਹ ਕਿਤਾਬ ਰੂਮਾਲੋਂ ਮੌਲ ਲਪਟੀ ਹੁਈ ਇਖਾਈ ਜਾਤੀ ਹੈ ਅਤੇ ਸਿਖ ਲੋਗ ਉਸੇ ਮਥਾ ਏਕ ਕਰ ਚਲੇ ਜਾਤੇ ਹੈਂ। ਖੋਲਕਰ ਬਹੁਤ ਕੰਮ ਕਿਸੀਕੇ ਇਖਾਈ ਜਾਤੀ ਹੈ। ਵਜਹ ਜਿਹ ਕਿ ਇਸੇ ਖੋਲ ਕਰ ਇਖਾਨੇ ਕੇ ਲੋਏ ਏਕ ਸੋ ਏਕ ਰੁਪੋਯਾ ਨਜ਼ਰਾਨਾ ਗੁਰੂ ਜੀ ਕੀ ਖਿਦਮਤ ਮੌਲ ਪੇਸ਼ ਕਰਨਾ ਪੜਤਾ ਹੈ। ਫਿਰ ਵੱਡਾ ਏਕ ਸੋ ਏਕ ਦੱਢਹ ਨ੍ਹਾਤੇ ਹੈਂ, ਤਥ ਇਸ ਕਾਬਿਲ ਹੋਤੇਹੈ, ਕਿ ਇਸ ਪਵਿਤ੍ਰ ਏਰ ਮੁਕੱਦਮ ਕਿਤਾਬ ਕੇ ਹਾਥ ਲਗਾਏ। ਕੋਈ ਬੜੇ ਹੀ ਮੁਤਮੁੰਲ ਏਰ ਦਰਬਣ ਕੇ ਸ਼ੇਕੀਨ ਸਿਖ ਬੜੁਰੁਕ ਆਤੇ ਹੈਂ, ਏਰ ਵੱਡਾ ਏਕ ਸੋ ਏਕ ਰੁਪੋਯਾ ਨਜ਼ਰਾਨਾ ਦੇਤੇ ਹੈਂ ਤੇ ਗੁਰੂ ਜੀ ਏਕ ਸੋ ਏਕ ਦੱਢਹ ਨ੍ਹਾਕਰ ਪੇਸ਼ੀ ਸਾਹਿਬ ਕੇ ਖੋਲ ਕਰ ਦਰਬਣ ਕਰਵਾਤੇ ਹੈਂ, ਵਰਨਾ ਨਹੀਂ। ਜਿਹ ਖਬਰ ਸੁਣ ਕਰ ਹਜ਼ਰਤੇ ਅਕਦੰਸ ਮਿਰਜ਼ਾ ਸਾਹਿਬ ਕੇ ਕਲਬੀ ਰੰਬਨ ਕੇ ਜਿਹ ਇਹਸਾਸ ਹੁਆ ਕਿ ਇਸ ਪੇਸ਼ੀ ਸਾਹਿਬ ਸੇ ਭੀ (ਛੇਹਰਾ ਬਾਬਾ ਨਾਨਕ ਵਿਚ ਉਹ 'ਚੇਲਾ ਸਾਹਿਬ' ਪਹਿਲੇ ਮੁਦ ਦੇਖ ਚੁਕੇ ਸਨ।) ਕਈ ਅਮਰ ਔਸਾ ਗ੍ਰਾਹਿਰ ਹੋਗਾ ਜਿਸ ਸੰ ਬਾਬਾ ਨਾਨਕ ਸਾਹਿਬ ਕੇ ਮੁਸਲਮਾਨ ਹਨੋ ਪਰ ਰੰਸ਼ਣੀ ਪੜੇਗੀ। ਚੁਨਾਂਚਿ ਆਪਨੇ ਅਪਨੇ ਮੁਰੀਦੇ ਕਾ ਏਕ ਵੱਡਹ 'ਪੇਸ਼ੀ ਸਾਹਿਬ' ਕੀ ਤਹਕੀਕਾਤ ਕੇ ਲੀਏ 'ਗੁਰੂ ਹਰਿ ਸਹਾਇ' ਭੇਜਾ। ਇਨ ਦਿਨੋਂ ਇਤਿਹਾਕ ਸੇ ਆਪਕੇ ਮਰੀਦ ਸਥਦ ਅਮੀਰ ਅਲੀ ਸਾਹ ਸਾਹਿਬ, ਜਲਾਲਾਬਾਦ ਜ਼ਿਲ੍ਹਾ ਫ਼ੌਰੋਜ਼ਪੁਰ ਮੌਜੂਦ ਸ਼ਬਦਿਨ-ਪੈਕਟਰ ਪੁਲੀਸ ਥੇ, ਅਤੇ ਮੌਜੂਦ 'ਗੁਰੂ ਹਰ ਸਹਾਇ' ਉਨਕੇ ਹਲਕਾ ਮੌਜੂਦ ਸਾ। ਵੱਡਦ ਸੀਧਾ ਜਲਾਲਾਬਾਦ ਸਾਹ ਸਾਹਿਬ ਕੇ ਪਾਸ ਪਹੁੰਚਾ। ਉਨਸੇ ਇਸ ਮੁਆਮਲਾ ਕਾ ਜ਼ਿਕਰ ਕੀਆ, ਤੇ ਵਹ ਕਹਨੇ ਲਗੇ ਕਿ ਬੜੇ ਮੌਕਿਆ ਪਰ ਆਏ। ਗੁਰੂ ਹਰਿ ਸਹਾਇ ਮੌਜੂਦੀ ਗੁਰੂ ਜੀ ਕੇ ਹਾਂ ਚੋਰੀ ਹੋ ਗਈ ਹੈ, ਅਤੇ ਮੈਂ ਤਫ਼ਤੀਸ਼ ਕੇ ਲੀਏ ਵੱਡੀ ਜਾ ਰਹਾ ਹੁੰਦਾ ਹੈ। ਮੈਰੇ ਸਾਥ ਚਲੇ ਚਲੋ। ਚੁਨਾਂਚਿ ਜਿਹ ਸਭ ਸਾਹਿਬ ਉਨਕੇ ਸਾਥ ਗੁਰੂ ਹਰਿ ਸਹਾਇ ਜਾ ਪਹੁੰਚੇ। ਗੁਰੂ ਬਿਬਨ ਸਿੰਘ ਸਾਹਿਬ ਨੂੰ ਸਭ ਕੀ ਬੜੀ ਖਾਤਿਰ ਮਦਾਰਾਤ ਕੀ। ਵੱਡਦ ਨੂੰ ਕਹਾ, 'ਗੁਰੂ ਜੀ ! ਸਭ ਸੇ ਬੜੀ ਮਦਾਰਾਤ ਯਿਹ ਹੈ ਕਿ ਹਮੇਂ 'ਪੇਸ਼ੀ ਸਾਹਿਬ' ਕੇ ਦਰਬਣ ਕਰਵਾਓ।' ਗੁਰੂ ਜੀ ਕੇ ਸਬ-ਇਨਸਪੈਕਟਰ ਸਾਹਿਬ ਕੀ ਰਿਆਇਤ ਭੀ

ਮੱਦੇ-ਨਜ਼ਰ ਥੀ। ਬੋਲੇ ਕਿ ਬੜੀ ਤਕਦੀਰ ਵਾਲੇ ਹੋ। ਮੁੜੇ ਆਜ ਹੀ  
ਏਕ ਸ਼ਖਸ ਏਕ ਸੌ ਏਕ ਰੁਪੈਯਾ ਨਜ਼ਰ ਦੇਗਿਆ ਹੈ। ਮੈਂ ਕਲ ਏਕ ਸੌ  
ਏਕਦਫਾ। ਨੁਉਂਗਾ\* ਅੰਤ ਪੇਂਥੀ ਸਾਹਿਬ ਕੇ ਖੋਲ ਕਰ ਉਸਕੇ ਦਰਸ਼ਨ  
ਕਰਵਾਂਓਂਗਾ ਆਪ ਲੋਗ ਭੀ ਸਾਥ ਹੀ ਦਰਸ਼ਨ ਕਰ ਲੋਣਾ। ਅਲੱਗਾ  
ਨਜ਼ਰਾਨਾ ਦੇਣੇ ਕੀ ਚੁਨੂਰਤ ਭੀ ਨਾ ਪੜੇਗੀ।' ਦੂਸਰੇ ਦਿਨ ਗੁਰੂ ਜੀ ਨੇ  
ਨ੍ਹਾਨਾ ਸ਼ੁਰੂ ਕੀਧਾ। ਏਕ ਸੌ ਏਕ ਢੱਡ੍ਹ ਨਾਨਾ, ਕੇਨਸਾ, ਆਮਾਨ ਕਮ  
ਹੈ। ਨਾਤੇ ਨ੍ਹਾਤੇ ਘੰਟੇ ਗੁਰ ਗਏ। ਤਥ ਗੁਰੂ ਇਸੁ ਕਾਬਿਲ ਹੂਏ ਕਿ  
ਇਸ ਪਵਿਤ੍ਰ ਕਿਤਾਬ ਕੇ ਹਾਥ ਲਗਾਏ।

ਵਹ ਕਿਤਾਬ ਜਥੇ ਲਾਈ ਗਈ ਤੋਂ ਉਸ ਪਰ ਭੀ ਚੇਲਾ ਸਾਹਿਬ ਕੀ  
ਤਰ੍ਹਾਂ ਸੰਕੜੇ ਬੰਬੜੀਮਤ ਰੁਮਾਲ ਚੜ੍ਹੇ ਰੂਏ ਥੇ। ਜਥੇ ਯਕੇ ਬਾਅਦ ਦੀਗਰੇ  
ਵੱਹ ਰੁਮਾਲ ਹਟੇ ਤੋਂ 'ਪੇਂਥੀ ਸਾਹਿਬ' ਨਜ਼ਰ ਆਈ। ਖੋਲਾ ਤੋਂ ਹਮਾਰੇ  
ਦੇਸਤ ਯਿਹ ਦੇਖ ਕਰ ਹੈਰਾਨ ਰਹਿ ਜਾਏ ਕਿ ਵੱਹ ਕੁਰਾਨ ਸ਼ਰੀਫ਼  
ਥਾ। 'ਬਿਸਮਿਲਾ', ਅੰਤ 'ਸੂਰਹ-ਏ-ਫਾਤਿਹਾ' ਸੇ ਸ਼ੁਰੂ ਕਰ ਕੇ 'ਵਾਅਲਨਸ'  
ਤਕ ਪੁਰਾ ਮੁਕੱਮਲ ਕੁਰਾਨ ਸ਼ਰੀਫ਼ ਥਾ। ਹਮਾਇਲ ਕਾ ਸਾਈਗ ਥਾ,  
ਕਲਮੀ ਥਾ, ਅੰਤ ਹਰ ਸਾਫ਼ ਪਰ ਇਰਦ ਕਿਰਦ 'ਸੁਨਹਿਰੀ ਲਕੀਰੋਂ ਪੜੀ  
ਹਈ ਥੀ।' ਗੁਰੂ ਜੀ ਬੋਲੇ ਕਿ 'ਜੋ ਬਾਣੀ (ਜਬਾਨ) ਇਸ ਮੌਲਿਖੀ ਹੋਈ  
ਹੈ, ਉਸੇ ਹਮ ਨਹੀਂ ਸਮਝ ਸਕਤੇ। ਯਿਹ ਕੋਈ ਆਸਮਾਨੀ ਬਾਣੀ  
(ਜਬਾਨ) ਹੈ, ਜਿਸੇ ਬਾਬਾ ਸਾਹਿਬ ਹੋ ਸਮਝਤੇ ਥੇ।' ਅੰਤ ਯਿਹ ਉਨ੍ਹਾਂ ਨੇ  
ਸਚ ਕਹਾ। ਮੌਜੂਦਾ ਗੁਰੂ ਜੀ ਬਿਚਾਰੇ ਅਰਥੀ ਜਬਾਨ ਕਹਾਂ ਸਮਝ ਸਕਤੇ  
ਥੇ। ਉਨ੍ਹਾਂ ਪਤਾ ਹੋਤਾ ਕਿ ਯਿਹ 'ਪੇਂਥੀ ਸਾਹਿਬ' ਕੁਰਾਨ ਸ਼ਰੀਫ਼ ਹੈ, ਤੇ  
ਵੱਹ ਮੁਸਲਮਾਨਾਂ ਕੀ ਏਕ ਮੁਹੱਕਰ ਜਮਾਤ ਕੇ ਉਸ ਕੇ ਦਰਸ਼ਨ ਹੀ ਕਿਉਂ  
ਕਰਵਾਉਂ। ਯਿਹ ੮ ਅਪਰੈਲ ਸੰਨ ੧੯੦੮, ਬੰਸਾ ਕਾ ਦਿਨ ਥਾ, ਜਿਸ  
ਰੇਤ 'ਪੇਂਥੀ ਸਾਹਿਬ' ਕਾ ਦਰਸ਼ਨ ਕੀਆ ਗਿਆ। ਦਰਸ਼ਨ ਕਰਨੇ ਕੇ ਬਾਅਦ  
ਹਮਾਰੇ ਦੇਸਤ ਆਪਨਾ ਈਮਾਨ ਤਾਜ਼ਹ ਕਰ ਕੇ ਅਲੱਹ ਤਾਅਲਾ ਕਾ  
ਸੁਕਰ ਕਰਤੇ ਅੰਤ ਦਰੂਦ ਸ਼ਰੀਫ਼ ਪੜ੍ਹੇ ਵਾਪਸ ਹੂਏ। ਹੜ੍ਹਰਤੇ ਅਕਦਸ

---

\*ਪੇਂਥੀ ਕੌਬੰਧ ਜਾਂ ਹੋਰ ਚੀਜ਼। ਚੰਲੇ ਆਦਿ ਨੂੰ ਲੁਕਾਕੇ ਰਖਣ ਅਤੇ ਉਸਦੇ  
ਦਿਖਾਉਣ ਵਿਚ ਕਈ ਤਰ੍ਹਾਂ ਦੀਆਂ ਰੋਕਾਂ, ਕਈ ਬਾਈਂ ਖੜੀਆਂ ਕੀਤੀਆਂ ਜਾਂਦੀਆਂ  
ਹਨ। ਜਿਥੇ ਵੀ ਏਸ ਤਰ੍ਹਾਂ ਲੁਕਾਨ ਦੇ ਜਤਨ ਕੀਤੇ ਜਾਨ, ਤੁਸੀਂ ਸਮਝ ਲੋ ਕਿ  
ਸਾਡਣ ਵਾਲਿਆਂ ਦੇ ਮਨ ਵਿਚ ਚੋਰੀ ਹੈ, ਅੰਤ ਕੁਝ ਚੀਜ਼ ਲੁਕਾਨ ਵਾਲੀ ਹੈ।  
ਮੰਟੇ ਅਖਰਾਂ ਦੀ ਇਥਾਰਤ ਮੌਰੇ ਵਲੋਂ ਹੈ।

ਕੀ ਕਿਵਿਦਮਤ ਮੌਂ ਆ ਕਰ ਤਮਾਮ ਮਜ਼ਗਾ ਅਰਜ ਕੀਯਾ, ਤੇ ਹੜਰਤ ਮੁਸ਼ੀ  
ਸੇ ਛੂਲ ਕੀ ਤਰ੍ਹਾਂ ਖਿਲ ਗਏ। ਅੱਗ ਫਰਮਾਯਾ ਕਿ ਬਸ ਕਿਹ ਸ਼ਹਿਰਤ  
ਜੋ ਸਤ ਕੇ ਆਖਿਰ ਮੌਂ ਹਮੌਂ ਮਿਲੀ ਹੈ, ਉਸ ਨੂੰ ਬਾਬਾ ਨਾਨਕ ਸਾਹਿਬ  
ਕੇ ਮਸਲਮਾਨ ਹੋਣ ਪਰ ਮੁਹਰ ਲਗਾ ਦੀ। ਚੁਨਾਂਚਿ ਬੜੀ ਆਖੋ ਤਾਬ  
ਸੇ ਇਸ ਤਹਿਕੀਕਾਤ ਕੇ ਆਪਨੀ ਕਿਤਾਬ 'ਚਸ਼ਮਹ-ਏ-ਮਾਅਰਫਤ' ਮੈਂ  
ਦਰਜ ਫਰਮਾਯਾ। ਅਥ ਕੋਈ ਮਾਨੇ ਯਾ ਨਾ ਮਾਨੇ ਕਿਹ ਉਂ। ਕਾ  
ਖਤਿਆਰ ਹੈ। ਮਗਰ ਇਸ ਮੌਂ ਕੁਝ ਬਕ ਨਹੀਂ ਕਿ ਹੜਰਦੇ ਕਾਦਸ  
ਨੂੰ ਸਿਖੋ ਪਰ ਦੁਜੋਂ ਚਰੂਰ ਤਮਾਮ ਕਰਦੀ।

ਉਪਰਲਾ ਲੰਮਾਂ ਲੇਖ ਮੈਂ 'ਚਸ਼ਮਹ-ਏ-ਮਾਅਰਫਤ' ਵਿਚੋਂ  
ਨਕਲ ਨਹੀਂ ਕੀਤਾ, ਸਗੋਂ ਕਿਤਾਬ 'ਮੁਜਦੋਦੇ ਆਜ਼ਮ' (The Great  
Reformer) ਹਿੱਸਾ ਅੱਵਲ ਵਿਚੋਂ ਲਿਆ ਹੈ, ਜਿਸ ਤਰ੍ਹਾਂ ਕਿ ਉਪਰ  
ਕਿਹਾ ਹੈ। ਇਹ ਕਿਤਾਬ ਅਹਮਦੀਆਂ ਦੀ ਲਾਹੌਰੀ ਜਮਾਤ ਨੇ, ਜੋ  
ਮਿਰਜ਼ਾ ਸਾਹਿਬ ਨੂੰ ਨਬੀ ਜਾਂ ਪੈਗੀਬਰ ਨਹੀਂ, ਸਗੋਂ ਚੋਪਵੀਂ ਸੱਦੀ ਦਾ  
'ਮੁਜਦੋਦ' ਜਾਂ ਸੁਧਾਰਕ ਮਨਦੇ ਹਨ, ਦਸ਼ਬਰ ਸੰਨ ੧੯੩੮ ਵਿਚ  
(ਮੁਤਾਬਿਕ ਮਹੀਨਾ ਜੀਕਾਦ ਸੰਨ ੧੯੩੮ ਹਿਜਰੀ) ਛਪਵਾਈ ਸੀ।  
ਇਸ ਦੇ ਕਰਤਾ ਡਾਕਟਰ ਬੁਸ਼ਾਰਤ ਅਹਿਮਦ ਹਨ ਅਤੇ ਇਸ ਵਿਚ  
ਮਿਰਜ਼ਾ ਸਾਹਿਬ ਦੀ ਜੂਨ ਸੰਨ ੧੯੦੦ ਤਕ ਦੀ ਕਿੰਦਰੀ ਦੇ ਹਾਲਾਤ  
ਦਿਤੇ ਹਨ। ਮੌਲਵੀ ਮੁਹੰਮਦ ਅਲੀ ਸਾਹਿਬ ਐਮ. ਐ., ਐਲਾਮੈਲ. ਬੀ.  
ਲਾਹੌਰੀ ਜਮਾਤ ਦੇ 'ਅਮੀਰੀ ਮਿਲੱਤ' ਜਾਂ ਸਰਕਰਦਾ ਹਨ। ਛੱਡੀ ਵਰ੍ਹੇ  
ਹੋਏ ਇਹ ਵਫਦ ਵਿਚ ਗੁਰੂ ਹਰਸਹਾਇ ਗਏ ਸਨ। ਮਾਡਲ ਟਾਊਨ  
ਤੋਂ ਨੇੜੇ ਹੀ 'ਮੁਸਲਮ ਟਾਊਨ' ਵਿਚ ਰਹਿੰਦੇ ਹਨ। ਸੋ ਮੈਂ ਇਹਨਾਂ  
ਨੂੰ ਜਾ ਕੇ ਮਿਲਿਆ, ਅਤੇ ਉਹਨਾਂ ਤੋਂ ਇਸ ਤਹਿਕੀਕਾਤ ਦਾ ਸਾਰਾ  
ਕਿੱਸਾ ਜਥਾਨੀ ਸੁਣਿਆ। ਮੌਲਵੀ ਸਾਹਿਬ ਨੇ ਉਪਰ ਦਿਤੇ ਸਾਰੇ  
ਕਿਆਨ ਦੀ ਪੂਰੀ ਤਸਦੀਕ ਕੀਤੀ ਅਤੇ ਕਿਹਾ ਕਿ ਵਫਦ ਜਾਂ ਟੈਪ-  
ਟੈਸ਼ਨ ਨੂੰ ਗੁਰੂ ਸਾਹਿਬ ਪੁਰ ਕੋਈ ਬੜਾ ਦਬਾਓ\* ਪਾਣ ਦੀ ਜ਼ਰੂਰਤ

\* ਉਪਰ ਕੁਝ ਇਥਾਰਤ ਮੈਂ ਪ੍ਰੋਟੋ ਅਖਗੋਂ ਵਿਚ ਦਿਤੀ ਹੈ, ਉਹ ਏਥੇ ਵੇਰ  
ਪੜ੍ਹ ਲੋ। ਉਹ ਦਬਾਓ ਕਾਫ਼ੀ ਸੀ, ਬੜੇ ਅੱਕੜੇ ਖੱਕੂ ਵੀ ਸਿਧਾ ਕਵਲ ਵਾਸਤੇ।  
ਇਹ ਵਾਪੂ ਗਲਾਂ ਮੌਲਵੀ ਸਾਹਿਬ ਨੇ ਮੌਰੇ ਸਵਾਇਂ ਦੇ ਜਵਾਬ ਵਿਚ ਕਹੀਆਂ ਸਨ।

ਨਹੀਂ ਪਈ, ਜਿਸ ਤਰ੍ਹਾਂ ਕਿ ਆਮ ਸਿਆਲ ਹੈ। ਅਤੇ ਇਹ ਕਿ ਉਹਨਾਂ ਨੇ ਆਪਣੀ ਅਖੀਂ ਇਹ 'ਪੋਥੀ' ਦੇਖੀ, ਉਹ ਕੁਰਾਨ ਦੀ 'ਹਮਾਜ਼ਿਲ ਸ਼੍ਰੀਫ਼' ਸੀ, ਕੋਈ ਸੱਤ ਦਿੰਚ ਲੰਬੀ ਅਤੇ ਸਾਡੇ ਪੰਜ ਦਿੰਚ ਚੋੜੀ। ਲਿਖਾਈ ਬੜੀ ਸੁੰਦਰ ਅਤੇ ਨਫੀਸ ਚਮਕੀਲੀ ਸਿਆਹੀ ਨਾਲ ਕੀਤੀ ਸੀ। ਹਰਵਾਂ ਪੁਰ ਅਹਿਰਾਬ\* ਨਹੀਂ ਸਨ ਦਿੱਤੇ। ਮੌਲਵੀ ਸਾਹਿਬ ਨੂੰ ਜਗਾ ਭੀ ਸ਼ਕ ਨਹੀਂ ਕਿ 'ਪੋਥੀ ਸਾਹਿਬ' ਪੂਰਾ ਪੂਰਾ ਕੁਰਾਨ ਸੀ, ਅਤੇ ਉਹ ਹੋਰ ਕੁਝ ਨਹੀਂ ਸੀ, ਅਤੇ ਨਾ ਉਸ ਵਿਚ ਕੁਰਾਨ ਤੋਂ ਬਾਹਰੋਂ ਕੁਝ ਹੋਰ ਸੀ। ਵਫ਼ਦ ਦੇ ਸਾਰੇ ਮੌਬਰ ਪੜ੍ਹੇ ਲਿਖੇ ਸਨ, ਕੁਰਾਨ ਜਿਨ੍ਹਾਂ ਦੇ ਜ਼ਬਾਨ ਦੀ ਨੋਕ ਤੇ ਸੀ। 'ਪੋਥੀ ਸਾਹਿਬ' ਨੂੰ ਵੇਖ ਕੇ ਉਸ ਨੂੰ ਕੁਰਾਨ ਕਹਿਣ ਵਿਚ ਉਹਨਾਂ ਨੂੰ ਕੋਈ ਮੁਗਾਲਤਾ ਨਹੀਂ ਲੱਗਾ।

ਆਮ ਸਿਖਾਂ ਨੂੰ ਇਹ ਭੀ ਮਾਲੂਮ ਨਹੀਂ ਹੋਣਾ, ਕਿ ਇਹ 'ਗੁਰੂ ਹਰ ਸਹਾਇ' ਵਾਲੇ ਸੋਢੀ ਹੈਨ ਕੌਣ। ਪੂਰਾ ਹਾਲ ਤਾਂ ਅਸੀਂ ਆਪਣੀ ਕਿਤਾਬ 'ਸਿਖਾਂ ਦੀ ਤਵਾਰੀਖ' ਵਿਚ ਦਿਆਂਗੇ, ਏਸ ਕਿਤਾਬ ਲਈ ਇਤਨਾ ਕਹਿਣਾ ਹੀ ਕਾਫ਼ੀ ਹੋਵੇਗਾ, ਕਿ ਗੁਰੂ ਰਾਮਦਾਸ ਜੀ ਦੇ ਤਿੰਨ ਪ੍ਰਤੀ ਸਨ—ਮਹਾਦੇਵ, ਪ੍ਰਿਥੀ ਚੰਦ ਤੇ ਅਰਜਨ ਮਲ। ਅਰਜਨ ਮਲ ਭਾਵੇਂ ਉਮਰ ਵਿਚ ਸਭ ਤੋਂ ਛੋਟੇ ਸਨ, ਪਰ ਗੁਣਾਂ ਵਿਚ ਬਹੁਤ ਵੱਡੇ ਸਨ। ਚੰਕਿ ਗੁਰੂ-ਗਦੀ ਸੋਫ਼ੀਆਂ ਦੇ ਏਸੇ ਘਰ ਵਿਚ ਰਹਿਣੀ ਸੀ, ਗੁਰੂ ਰਾਮਦਾਸ ਨੇ ਸਭ ਤੋਂ ਛੋਟੇ ਪ੍ਰਤੀ ਨੂੰ ਆਪਣੇ ਪਿਛੋਂ ਗੁਰੂ ਗੌਂਡੀ ਦੇਣ ਲਈ ਚੁਣ ਰਖਿਆ ਸੀ, ਅਤੇ ਇਹ ਗਲ ਵੱਡੇ ਭਰਾਵਾਂ ਨੂੰ ਮਾਲੂਮ ਸੀ। ਮਹਾਂਦਿਵਿ ਤਾਂ ਬਿਲਕੁਲ ਭੋਲੇ ਹੀ ਸਨ, ਪਰ ਪ੍ਰਿਥੀ ਹੰਦ ਇਕ ਹੁਸ਼ਿਆਰ, ਈਰਖਾ ਕਰਨ ਵਾਲਾ, ਲਾਲਚੀ, ਅਤੇ ਆਪਣੇ ਮਤਲਬ ਦੇ ਹਾਸਲ ਕਰਨ ਲਈ ਚੰਗੇ ਮੰਦੇ ਦੀ ਗਿਣਤੀ ਨਾ ਤਿਲਨ ਵਾਲਾ ਬੰਦਾ

\* ਇਹੋ ਜਿਗੇ ਇਥਾਰਤ ਨੂੰ ਜੋ ਪੁਠਾ ਕਰ ਕੇ, ਖਬਰਿ ਸਜੇ ਵਲ ਵਰਕੇ ਉਥੋਂ ਕੇ ਵਿਖਾਇਆ ਜਾਵੇ, ਤਾਂ ਖਾਲੀ ਗੁਰਮੁਖੀ ਸ਼ਾਸਤ੍ਰੀ ਪਤ੍ਰਿਆਂ ਨੇ ਕੋ ਜਾਣਨਾ ਹੋਇਆ !

ਸੀ। ਉਸ ਦੀ ਬੀਵੀ ਕਰਮ ਵੇਈ ਨਹਿਲੇ ਉਤੇ ਦਹਿਲਾ ਸੀ। ਜੋ ਕਥ ਦੁਖ ਏਸ ਭਿੰਗ ਨੇ ਗੁਰੂ ਅਰਜਨ ਦੇਵ ਨੂੰ ਦਿਤੇ, ਉਹਨਾਂ ਤੋਂ ਦੁਖ ਕੇ ਗੁਰੂ ਸਾਹਿਬ ਨੇ ਉਸ ਨੂੰ 'ਮੀਨਾ' ਦਾ ਨਾਮ ਦਿਤਾ ਸੀ। 'ਮੀਨਾ' ਬੀਕਾਨੇਰ ਅਤੇ ਬਾਂਗੜ ਦੀ ਇਕ 'ਜ਼ਰਾਇਮ-ਪੇਸ਼ਾ' ਕੇਮ ਦਾ ਨਾਮ ਹੈ। ਭਾਈ ਗੁਰਦਾਸ ਵੀ ਏਸੇ ਨਾਮ ਨਾਲ ਪ੍ਰਿਥੀ ਚੰਦ ਅਤੇ ਉਸ ਦੇ ਸਿਖਾਂ ਨੂੰ ਯਾਦ ਕਰਦੇ ਹਨ। ਜੇਕਰ ਗੁਰੂ ਨਾਨਕ ਸਾਹਿਬ ਦੀ ਕੋਈ ਪੋਥੀ (ਜਾਂ ਹੋਰ ਯਾਦਗਾਰੀ ਚੀਜ਼ ਜਾਂ ਤਬਹੁਕ) ਗੁਰੂ ਰਾਮਦਾਸ ਤਕ ਅਪੜੀ ਹੁੰਦੀ, ਤਦ ਪ੍ਰਿਥੀ ਚੰਦ ਵਰਗਾ ਬੇਅਸੂਲਾ ਆਦਮੀ ਹਰ ਜਾਇਜ਼ ਤੇ ਨਾਜਾਇਜ਼ ਤ੍ਰੀਕਾ ਉਸ ਦੇ ਲੈਣ ਲਈ ਵਰਤਦਾ। ਇਸ ਵਿਚ ਕੋਈ ਸ਼ਕ ਹੀ ਨਹੀਂ। ਅਤੇ ਜੇ ਪੋਥੀ ਉਸ ਦੇ ਹਥ ਆ ਜਾਂਦੀ ਤਦ ਉਸ ਨੇ ਉਹ ਗੁਰੂ ਅਰਜਨ ਦੇਵ ਨੂੰ ਦੇਣੀ ਹੀ ਨਹੀਂ ਸੀ, ਭਾਵੇਂ ਲਖ ਤਰਲੇ ਕਰਦੇ। ਸੋ ਅਸੀਂ ਕਿਤੇ ਨਹੀਂ ਪੜ੍ਹਦੇ ਕਿ ਗੁਰੂ ਅਰਜਨ ਦੇਵ ਨੇ ਗ੍ਰੰਥ ਸਾਹਿਬ ਦੀ ਬੀਤੀ ਤਿਆਰ ਕਰਨ ਵੇਲੇ ਏਸ ਪੋਥੀ ਦੇ ਮੰਗਣ ਦਾ ਜਤਨ ਕੀਤਾ ਹੋਵੇ, ਜਾਂ ਉਹਨਾਂ ਨੂੰ ਏਸ ਦੀ ਹੋਰ ਦੀ ਖ਼ਬਰ ਵੀ ਹੋਵੇ। ਅਸਲ ਗਲ ਇਉਂ ਜਾਪਦੀ ਹੈ ਕਿ 'ਗੁਰੂ ਨਾਨਕ ਦੀ ਪੋਥੀ' ਵਾਲਾ ਫੌਂਗ ਗੁਰੂ ਅਰਜਨ ਦੇਵ ਦੇ ਵੇਲੇ ਤਕ ਰਹਿਆ ਹੀ ਨਹੀਂ ਸੀ ਗਿਆ, ਸਗੋਂ ਬਹੁਤ ਪਿਛੇ ॥

ਗੁਰੂ 'ਹਰ ਸਹਾਇ' ਪ੍ਰਿਥੀ ਚੰਦ ਦੀ ਅੰਲਾਦ ਵਿਚੋਂ ਗੁਰੂ ਜੀਵਨ ਮੁਲ ਦਾ ਪੁੜ੍ਹ, ਆਪਣੇ ਵਡ ਵਡੇਰੇ ਵਾਂਗ ਹੁਸ਼ਿਆਰ ਆਦਮੀ ਸੀ, ਅਤੇ ਏਸ ਨੇ ਆਪਣੀ ਸੱਦੀ ਨੂੰ ਝੂਕ ਰੋਣਕ ਦਿਤੀ। ਜਿਕੁਰ ਪੀਰਮਲ, ਜਿਸ ਨੂੰ ਗੁਰੂ ਹਰਿਗੋਬਿੰਦ ਜੀ ਨੇ 'ਦੂਜਾ ਪ੍ਰਿਥੀਆ' ਦਾ ਨਾਮ ਦਿਤਾ ਸੀ, ਉਸ ਦੇ ਪੜ੍ਹਾਤ ਨਿਰੇਜਨ ਰਾਇ ਨੇ, ਕਿਸੇ ਪੁਹਣੀ ਲਿਖੀ ਗ੍ਰੰਥ ਸਾਹਿਬ ਦੀ ਬੀਤੀ ਨੂੰ ਲੈਕੇ ਹੜਤਾਲ ਅਤੇ ਲੇਵੀ ਦੀ ਮਦਦ ਨਾਲ ਉਸਦੀ ਸ਼ਕਲ ਬਦਲਾ ਕੇ ਉਸਨੂੰ ਗੁਰੂ ਅਰਜਨ ਦੇਵ ਵਾਲੀ ਆਦਿ ਬੀਤੀ ਭਾਈ ਗੁਰਦਾਸ ਦੇ ਹਥਾਂ ਦੀ ਲਿਖੀ ਮਾਸ਼ਹਰ ਕਰ ਦਿੱਤਾ, ਉਸੇ ਤਰ੍ਹਾਂ ਗੁਰੂ 'ਹਰਿ ਸਹਾਇ' ਨੇ ਕੋਈ ਪੋਥੀ ਲੈਕੇ ਉਸਨੂੰ ਬਹੁਤ ਸਾਰੇ ਰੁਮਾਲਾਂ ਵਿਚ ਲਪੇਟ ਕੇ, ਉਸ ਪੋਥੀ ਦੇ

‘ਗੁਰੂ ਨਾਨਕ ਸਾਹਿਬ ਵਾਲੀ ਪੋਥੀ’ ਹੋਣ ਦਾ ਦਾਅਵਾ ਚੁੱਕ ਕੀਤਾ। ਪਰ ਮੈਂ ਆਪਣੇ ਅਗਲੇ ਲੇਖਾਂ ਪੁਰ ਕੁਝ ਪੇਸ਼ਕਰਦੀ ਕਰ ਰਿਹਾ ਹਾਂ।

ਬੇਰ, ਜੇ ਉਹ ਪੋਥੀ ਸਰੀ ਮੁਚੀ ਗੁਰੂ ਨਾਨਕ ਸਾਹਿਬ ਦੀ ਹੀ ਹੋਵੇ, ਅਤੇ ਰੋਵੇ ਉਹ ਕੁਰਾਨ, ਜਿਸ ਤਰ੍ਹਾਂ ਕਿ ਮਿਰਜ਼ਈਆਂ ਨੇ ਰਸਿਆ ਹੈ, ਤਦ ਸਿਖ ਆਪਣੀ ਬੇਸਮਈ ਨਾਲ ਗੁਰੂ ਨਾਨਕ ਸਾਹਿਬ ਨੂੰ ਪੱਕਾ ਮੁਸਲਮਾਨ ਸਾਬਤ ਕਰ ਰਹੇ ਹਨ। ਭਾਈ ਗੁਰਦਾਸ ਨੇ ਭੀ ‘ਕਤੇਬ ਕਛ’ ਲਿਖਿਆ ਹੈ, ਜਿਸ ਦਾ ਅਰਥ ‘ਹਮਾਇਲ ਸ਼ਰੀਫ’ ਕੀਤਾ ਜਾ ਸਕਦਾ ਹੈ। ‘ਹਮਾਇਲ ਛੇਟੀ ਤਕਤੀਹ ਦੇ ਕੁਰਾਨ ਸ਼ਰੀਫ ਨੂੰ ਆਖਦੇ ਹਨ, ਜੋ ਹੌਲਾ ਹੋਣ ਕਰਕੇ ਮੁਸਲਮਾਨ ਇਕ ਬਸਤੇ ਫਿਰ ਪਾ ਕੇ ਬਗਲ ਵਿਚ ਲੁਟਕਾ ਲਿਆ ਕਰਦੇ ਹਨ।

+ + +

ਉਪਰਲਾ ਲੇਖ ਲਿਖ ਚੁਕਣ ਦੇ ਡੇਢ ਮਹੀਨਾ ਪਿਛੋਂ ਸਾਨੂੰ ‘ਪੋਥੀ ਸਾਹਿਬ’ ਬਾਬਤ ਕੁਝ ਹੋਰ ਠੀਕ ਠੀਕ ਹਾਲ ਮਾਲੂਮ ਹੋਏ ਹਨ। ਵਿਸਾਪੀ ਵਾਲੇ ਦਿਨ ਪੋਥੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਆਉਣ ਵਾਲੀ ਵਿਸਾਪੀ ਤੇ ਮੈਂ ਆਪ ‘ਗੁਰੂ ਹਰਿ ਸਹਾਇ’ ਪਿੰਡ ਅਪੜ ਨਹੀਂ ਸਾਂ ਸਕਦਾ। ਸੇ ਮਿਰਜ਼ਈਆਂ ਦੇ ਉਪਰਲੇ ਬਿਆਨ ਦੇ ਸਚ ਝੂਠ ਦੇ ਨਿਤਾਰੇ ਲਈ, ਮੈਂ ਆਪਣੇ ਇਕ ਵਿਦਵਾਨ ਸਮਝਦਾਰ ਅਜੀਜ਼ ਨੂੰ ਸੌਂਪਣਾ ਕੀਤੀ, ਅਤੇ ਚੰਗੀ ਭਾਗਾਂ ਨੂੰ ‘ਪੋਥੀ’ ਦੇ ਸੰਤੋਖਣ ਤੋਂ ਪਹਿਲੇ ਦਸਕੁ ਮਿੰਟ ਲਈ ‘ਪੋਥੀ’ ਦੇ ਵਰਕੇ ਫੌਲਣ ਦੀ ਉਹਨਾਂ ਨੂੰ ਇਜਾਜ਼ਤ ਵੀ ਮਿਲ ਗਈ। ਏਸ ਥੋੜੀ ਜਿਹੀ ਪੜਤਾਲ ਦਾ ਨਤੀਜਾ ਉਹਨਾਂ ਨੇ ਇਕ ਨੋਟ ਦੀ ਸ਼੍ਲਕ ਵਿਚ ਲਿਖਕੇ ਮੈਨੂੰ ਦਿੱਤਾ ਹੈ, ਜੇ ਮੈਂ ਹੇਠਾਂ ਦੁਹਰਾਉਂਦਾ ਹਾਂ।

ਏਸ ਨੋਟ ਤੋਂ ਮਾਲੂਮ ਦੇਂਦਾ ਹੈ ਕਿ ਜਿਸ ‘ਪੋਥੀ’ ਦਾ ਵਿਸਾਪੀ ਵਾਲੇ ਦਿਨ (ਸੰਨ ੧੯੪੪) ਪ੍ਰਕਾਸ਼ ਕੀਤਾ ਹੋਇਆ ਸੀ, ਅਤੇ ਜਿਸਦੇ ਸਾਹਮਣੇ ਲੋਕੀ ਦੂਰੋਂ ਨੇਕਿਊੰ ਆ ਕੇ ਮਥੇ ਟੇਕ ਅਤੇ ਅਰਦਾਸ ਭੇਟਾ ਕਰ ਰਹੇ ਸਨ, ਉਹ ‘ਕੁਰਾਨ’ ਨਹੀਂ ਸਗੋਂ ‘ਗ੍ਰੰਥ ਸਾਹਿਬ’ ਦੀ ਹੀ ਇਕ

ਪੁਰਾਣੀ ਬੀੜ ਹੈ, ਜੋ ਗੁਰੂ ਹਰ ਰਾਇ ਸਾਹਿਬ ਦੇ ਵੇਲੇ ਨਕਲ ਕੀਤੀ ਗਈ ਜਾਪਦੀ ਹੈ। ਉਤਾਰਾ ਹੋਣ ਦੇ ਠੀਕ ਸਮੇਂ ਦਾ ਠੀਕ ਪਤਾ 'ਪੇਖੀ' ਨੂੰ ਮੈਂ ਆਪ ਦੇਖ ਕੇ ਹੀ ਕਰ ਸਕਦਾ ਹਾਂ। ਪਰ ਜੋ ਕੁਝ ਵੀ ਉਹ ਸਮਾਂ ਹੋਵੇ, ਗ੍ਰੰਥ ਸਾਹਿਬ ਦੀ ਇਕ ਬੀੜ 'ਬਾਬੇ ਨਾਨਕ ਦੀ ਪੇਖੀ' ਨਹੀਂ ਹੈ ਸਕਦੀ, ਅਤੇ ਨਾ ਉਹ ਪੇਖੀ ਜੋ ਬਾਬਾ ਪ੍ਰਿਥੀ ਚੰਦ ਜਾਂ ਉਹਨਾਂ ਦੇ ਪੁਤ੍ਰ 'ਗੁਰੂ ਮਿਹਰਬਾਨ' ਜੀ ਪਾਸ ਸੀ, ਜਿਸਨੂੰ ਉਹ ਗੁਰੂ ਨਾਨਕ ਸਾਹਿਬ ਵਾਲੀ ਪੇਖੀ ਅਤੇ ਉਹਨਾਂ ਦੇ ਆਪਣੇ ਹਥ ਦੀ ਲਿਖੀ ਦਸਕੇ, ਬਾਬਾ ਪ੍ਰਿਥੀ ਚੰਦ ਨੇ, ਗੁਰੂ ਅਰਜਨ ਦੇਵ ਦੇ ਮਕਾਬਲੇ ਪੁਰ ਆਪਣੀ ਵਖਰੀ ਗੁਰੂ ਗੱਦੀ ਕਾਇਮ ਕੀਤੀ ਸੀ। ਗੁਰੂ ਗ੍ਰੰਥ ਸਾਹਿਬ ਦੀ ਕਿਸੇ ਨਕਲ ਬਾਬਤ ਇਹੋ ਜਿਹਾ ਦਾਅਵਾ ਕੀਤਾ ਹੀ ਨਹੀਂ ਜਾ ਸਕਦਾ ਸੀ।

ਤਾਂਤੇ ਕੁਰਾਨ ਦੇ ਇਕ ਕਲਮੀ ਨੁਸ਼ਕੇ ਦਾ 'ਗ੍ਰੰਥ ਸਾਹਿਬ' ਬਣ ਜਾਣਾ ਇਕ ਕਰਾਮਾਤ ਹੈ, ਜੋ ਮਿਰਜਈਆਂ ਦੀ ਤਹਕੀਕਾਤ ਦੇ ਅਖਬਾਰਾਂ ਵਿਚ ਆ ਜਾਣ ਤੋਂ (ਸੰਨ ੧੯੦੮), ਲੈ ਕੇ ਅਪ੍ਰੈਲ ਸੰਨ ੧੯੪੪ ਤਕ ਦੇ ਅਤੇ ਵਿਚ ਕਿਸੇ ਸਮੇਂ ਚੁਪ ਕੀਤੇ ਹੋਈ ਹੈ। ਪਰ ਕਰਾਮਾਤ ਵਿਚ ਘਾਟਾ ਇਹ ਰਹਿ ਗਿਆ ਹੈ ਕਿ ਕੋਈ ਹੋਰ ਪੁਰਾਣੀ ਪੇਖੀ ਪਰਨ ਦੀ ਥਾਂ ਗੁਰੂ ਗ੍ਰੰਥ ਸਾਹਿਬ ਨੂੰ ਲੈ ਆਂਦਾ ਗਿਆ ਹੈ।

ਗੁਰੂ ਅਰਜਨ ਦੇਵ ਦੇ ਬੀੜ ਤਿਆਰ ਕਰਦੇ ਸਮੇਂ ਏਸ ਪੇਖੀ ਦੇ ਜ਼ਿਕਰ ਅਜ਼ਕਾਰ ਦਾ ਨਾ ਹੋਣਾ, ਅਤੇ ਨਾ ਬਾਣੀ ਦੇ ਅਜਿਹੇ ਦੁਰਲਭ ਸਮੇਂ ਨੂੰ ਢੰਡ ਕਵਣ ਲਈ ਗੁਰੂ ਸਾਹਿਬ ਦਾ ਕੋਈ ਜਤਨ ਕਰਨਾ, ਮੌਰੇ ਅਜੀਜ਼ ਦੇ ਬਿਆਨ ਦੀ ਰੋਸ਼ਨੀ ਵਿਚ ਹੁਣ ਚੰਗੀ ਤਰ੍ਹਾਂ ਸਮਝ ਆ ਸਕਦਾ ਹੈ।

ਰਹੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਖੁੱਦ, ਜੋ ਉਹ ਇਕ ਮਾਮੂਲੀ ਨਕਲ ਜਾਪਦੀ ਹੈ, ਜੋ ਸਾਡੀ ਏਸ ਕਿਤਾਬ ਲਈ ਕੋਈ ਗੋਰਵ ਜਾਂ ਮਹਤਵ ਨਹੀਂ ਰਖਦੀ। ਸਾਇਦ ਮਿਹਨਤ ਕੀਤਿਆਂ ਤੇ ਹੋਰ ਬੀੜਾਂ ਨਾਲ ਟਾਕਰਾ ਕੀਤਿਆਂ ਕੋਈ ਮਤਲਬ ਦੀ ਗਲ ਨਿਕਲ ਆਵੇ, ਪਰ ਆਸ ਨਹੀਂ ਪੈਂਦੀ।

ਇਕੋ ਅਨੋਖੀ ਗਲ ਜੋ ਉਸ ਬਾਬਤ ਕਹੀ ਜਾ ਸਕਦੀ ਹੈ ਉਹ ਇਹ ਹੈ ਕਿ ਉਸ ਵਿਚ ਦੇ ਕੁਝ ਥੋੜੇ ਹਿੱਸੇ ਤੇ 'ਯਾਦਦਾਸ਼ਤਾਂ' ਸਿਕਸਤਾ ਗੁਰਮੁਖੀ ਜਾਂ 'ਸਟਾਫੀ ਅਖਰਾਂ' ਵਿਚ ਲਿਖੇ ਹਨ, ਜਿਨ੍ਹਾਂ ਅਖਰਾਂ ਨਾਲ ਹਰ ਥਾਂ ਲੱਗਾਂ ਨਹੀਂ ਵਰਤੀਆਂ, ਕੱਨੋਂ ਦੀ ਥਾਂ ਰਿੰਦੀ ਇਤੀਹੈ ਆਦਿ, ਜਿਸ ਕਟਕੇ ਉਹਨਾਂ ਭਾਗਾਂ ਦਾ ਪੜ੍ਹਨਾ ਸਾਧਾਰਨ ਆਦਮੀ ਲਈ ਕੁਝ ਮੁਸ਼ਕਲ ਹੋ ਗਿਆ ਹੈ।

ਮੇਰਾ ਅਜੀਜ਼ ਆਪਣੀ ਪੜਤਾਲ ਦਾ ਸਿੱਟਾ ਇਸ ਤਰ੍ਹਾਂ ਦਾ ਹੋਂਦਾ ਹੈ :-

"੧੩ ਅਮ੍ਰੇਲ ਸੱਤੰਤ੍ਰ, ਵਿਸਾਖੀ ਵਾਲੇ ਦਿਨ, ਮੈਂ ਗੁਰੂ ਹਰ ਸਹਾਇ ਦਿਕ ਕਿਤਾਬ ਦੇ ਦਰਸ਼ਨ ਕੀਤੇ, ਜਿਸ ਦਾ ਨਾਮ 'ਪੰਥੀ' ਕਰਕੇ ਮਥੁਰਾ ਹੈ। ਗੁਰੂ ਜਸਵੰਤ ਸਿੰਘ ਜੀ ਜਿਨ੍ਹਾਂ ਦੀ ਮਲਕੀਅਤ ਵਿਚ ਇਹ 'ਪੰਥੀ' ਹੈ, ਵਿਸਾਖੀ ਵਾਲੇ ਦਿਹਾੜੇ, ਤਿੰਨ ਚਾਰ ਥੱਠੇ ਲਈ ਇਹਦਾ ਪਕਾਸ਼ ਕਰਦੇ ਹਨ ਤੇ ਲੱਕੀ ਦੂਰੋਂ ਨੇਤ੍ਰਿਓਂ ਇਹਦੇ ਦਰਸ਼ਨ ਕਰਨ ਆਉਂਦੇ ਹਨ ਤੇ ਚੜ੍ਹਤ ਦੇਂਦੇ ਨੇ। ਗੁਰੂ ਸਾਹਿਬ ਹੋਗਾ ਤੇ ਸੌਲੀ ਟੱਪੀ ਪਾ ਕੇ ਸਾਰਾ ਸਮਾਂ ਪੰਥੀ ਦੀ ਹੜ੍ਹਗੀ ਵਿਚ ਬੇਠਦੇ ਨੇ।

ਮੈਂ ਕੋਈ ਦਸ ਮਿੰਟ ਦੋਸ 'ਪੰਥੀ' ਦੇ ਵਰਕੇ ਪਰਤ ਕੇ ਦੇਖੇ। ਇਹਦੇ ਸੁਰੂ ਵਿਚ ਖਾਢੇ ਸਾਹਿਬ ਦੀਆਂ ਹੋਰ ਥੀਂਡੀਆਂ ਦੀ ਤਰ੍ਹਾਂ ਰਾਗਾਂ ਅਨੁਸਾਰ ਥਾਣੀ ਦਾ ਤਤਕਾਰਾ ਹੈ। ਅਗੇ ਜਾਕੇ, ਤਤਕਾਰੇ ਦੇ ਪਿਛੋਂ, ਪੰਜ ਵਖ਼ਰਿਆਂ ਵਖ਼ਰਿਆਂ ਸਫ਼ਿਆਂ ਉੱਤੇ ਪੰਜ ਤਰੀਕਾਂ ਹੋਣਾ ਕੁਝ ਥੋੜੀ ਲਿਖਾਈ ਹੈ। ਇਹਨਾਂ ਵਿੱਚੋਂ ਪਹਿਲੀ ਤਰੀਕ ਹਾਂਡਪ ਅਤੇ ਅਧੀਰਲੀ ਹਾਂਡਪ ਹੈ \*। ਇਹ ਲਿਖਾਈ ਸਾਡੀ ਗੁਰਮੁਖੀ ਅਖਰਾਂ ਵਿਚ ਨਾ ਹੋਣ ਕਰ ਕੇ, ਅਤੇ ਵਰਕੇ ਪਾਟੇ ਹੋਣ ਕਰ ਕੇ ਮੇਰੇ ਕੱਲੋਂ ਪੜ੍ਹੀ ਨਹੀਂ ਆਈ। ਤਤਕਾਰੇ ਵਿਚ 'ਪੰਥੀ' ਦੇ ਫੇ ਸੰਤੋਂ ਉਪਰ ਵਰਕੇ ਦਸੋਂ ਹਨ, ਪਰ ਅਸਲ ਵਿਚ ਬਹੁਤੇ ਨੇ। 'ਪੰਥੀ' ਦੇ ਅਖੀਰ ਵਿਚ ਸੋ ਕੁਝ ਵਰਕੇ ਪਿਛੋਂ ਜੋੜੇ ਗਏ ਦਿਸਦੇ ਨੇ। ਇਹਨਾਂ ਵਰਕਿਆਂ ਦੀ ਲਿਖਾਈ ਵੀ ਬਾਕੀ ਕਿਤਾਬ ਨਾਲੋਂ ਵਖ਼ਗੇ ਹੈ। ਖਰਕਿਆਂ ਦਾ ਸਾਈਂਹ ਲਗ ਪਕ ਦਸ ਵਿੱਚ ਸਤ ਇੰਚ ਹੈ।\* ਪਰ ਪਿਛਲੇ ਵਰਕੇ ਕੁਝ ਦੱਡੇ ਮਾਲੁਮ ਹੁੰਦੇ ਹਨ।

ਕਿਤਾਬ ਸਾਰੀ ਇਕ ਹਥ ਦੀ ਤਿਖਿਤ ਨਹੀਂ, ਦੋ ਜਾਂ ਤਿੰਨ ਹਥ ਦੀ ਲਿਪੀ ਹੈ। ਲਿਪੀ ਗੁਰਮੁਖੀ ਹੈ, ਪਰ ਕਈ ਥਾਂ ਲਿਖਣ ਦਾ ਢੰਗ ਅਜਿਹਾ ਹੈ, ਕਿ ਮਾਡ ਪੱਜੂਆ ਨਹੀਂ ਜਾਣਾ : ਬਾਈ ਫਾਂ ਇਕਾਰਤ ਜੁੜਵਾਂ ਹੋ, ਜਿਸ ਤਰ੍ਹਾਂ ਕਿ

\* 'ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਪੰਜਾਬੀ' ਪਾਤਸ਼ਾਹੀ ਦੇ ਸਮਾਣੇ ਦੀਆਂ ਬਿਤਾ ਪਿਹਨਾ। ਪੰਜਾਬ ਵਰਕਿਆਂ ਪਰ ਇਤੀਆਂ ਜਾਪਦੀਆਂ ਹਨ, ਭਾਵੇਂ ਉਪਰ ਇਤੀਆਂ ਦੇਂਵੇਂ ਤਾਰੀਖੀ ੧ ਵਰਾਂ ਤੋਂ ੨ ਵਰ੍ਹੇ ਘਟ ਇਤੀਆਂ ਹਨ।

ਗਰੰਥ ਸਾਹਿਬਾਂ ਵਿਚ ਹੁੰਦੀ ਹੈ, ਪਰ ਕਈ ਥਾਂ ਹਰਡ ਹਾਲਗ ਅਲਗ ਨੇ, ਤੇ  
ਲਗਾਂ ਮਾਤਰਾਂ ਪੁਰੋਆਂ ਨਹੀਂ। ਲਿਖਾਈ ਲੰਬਾਈ ਵਾਰ\* ਹੈ, ਜਿਸ ਤਰ੍ਹਾਂ ਗਰੰਥ  
ਸਾਹਿਬਾਂ ਵਿਚ ਹੁੰਦੀ ਹੈ। ਹਰ ਸਫੇ ਪੁਰ ਅਨੇਂ ਬਾਣੀਂ ਤਕ ਸਤਗੀਂ ਹਨ। ਇਕ  
ਆਦਮੀ ਦੇ ਹਥ ਦੇ ਲਿਖੇ ਵਿਚ ਵੀ ਸਤਗੀਂ ਵਿਚਾਲੇ ਵਿਚ ਘਟ ਵਧ ਹੁੰਦੇ।

ਪੇਂਥੀ ਦੀ ਹਾਲਤ ਮਸਤਾ ਹੈ ਅਤੇ ਬਹੁਤ ਸਾਰੇ ਵਰਕੇ ਆਪੇ ਪਰਚੇ ਰਹੇ  
ਕਰਦੇ ਹਨ। ਮੌਗੀ ਜਾਂਚੇ 'ਪੇਂਥੀ' ਇਕ ਪਾਰੀਨ ਬੋਜ਼ ਹੈ।

ਪਰ ਇਹ ਪੇਂਥੀ 'ਹਮਾ'ਜਿਲ ਸ਼ਰੀਫ਼' ਸੀ ਜਾਂ ਗਰੰਥ ਸਾਹਿਬ ਹੈ,  
ਜਿਥੋਂ ਤਕ ਸਾਡੀ ਏਸ ਕਿਤਾਬ ਦਾ ਵਾਸਤਾ ਹੈ, ਇਹ ਦੇਵੇਂ ਨਿਰਗੁਣ ਹਨ।

## ਦੂਜੇ, ਤੀਜੇ, ਚੋਥੇ ਤੇ ਪੰਜਵੇਂ ਗੁਰੂਆਂ ਦੀ ਬਾਣੀ

ਗੁਰੂ ਅੰਗਰ ਸਾਹਿਬ ਤੇਰਾਂ ਵਰ੍ਹੇ ਗੁਰੂ ਗੱਠੀ ਪੁਰ ਰਹੇ। ਆਪ ਦੀ  
ਰਚਨਾ ਕੋਈ ੧੧੫ ਸਲੋਕਾਂ ਦੇ ਲਗ ਪਗ ਹੀ ਹੈ, ਜੋ ਗ੍ਰੰਥ ਸਾਹਿਬ ਵਿਚ  
'ਵਾਰਾਂ' ਦੇ ਨਾਲ ਦਿੱਤੇ ਹਨ, ਅਤੇ ਥੋੜ੍ਹੇ ਕੁ ਹੋਰਥੇ ਵੀ ਆਏ ਹਨ। ਡਾਕਟਰ  
ਟ੍ਰੈਪ ਨੇ ਸਾਖੀਆਂ ਦੇ ਆਧਾਰ ਪੁਰ ਇਹ ਲਿਖਿਆ ਕਿ ਆਪ ਪੜ੍ਹੇ ਹੋਏ ਨਹੀਂ  
ਸਨ। ਇਹ ਠੀਕ ਨਹੀਂ ਜਾਪਦਾ, ਕਿਉਂਕਿ ਸਲੋਕਾਂ ਦੀ ਰਚਨਾ, ਬੋਲੀ  
ਆਓਦਿ, ਇਸ ਰਾਲ ਨੂੰ ਝੂਲਾਂਦੇ ਹਨ। ਸਾਖੀਆਂ ਦੇ ਆਧਾਰ ਪੁਰ, ਜੋ  
ਅਕਸਰ ਅਵਿੱਦ ਲੋਕਾਂ ਦੀਆਂ ਲਿਖੀਆਂ ਹਨ, ਕੋਈ ਜ਼ਿਕਰ ਕਿਤੇ ਅਜਿਹਾ  
ਨਹੀਂ ਆਇਆ, ਜਿਸ ਤੋਂ ਪਤਾ ਲਗੀ ਜੋ ਆਪਣੀ ਰਚਣਾ ਉਹਨਾਂ ਨੇ  
ਕਿਤੇ ਲਿਖੀ ਜਾਂ ਲਿਖਾਈ ਹੋਵੇ, ਅਤੇ ਉਹ ਸੈਂਚੀ ਗੁਰੂ ਅਮਰਦਾਸ ਦੇ ਹਵਾਲੇ  
ਕੀਤੀ ਹੋਵੇ, ਜਿਸ ਤਰ੍ਹਾਂ ਕਿ ਮਾਮੂਲੀ ਹਾਲਤਾਂ ਵਿਚ ਹੋਣ ਦੀ ਅਸੀਂ ਉਮੀਦ  
ਕਰ ਸਕਦੇ ਹਾਂ। ਜੇ ਉਹ ਬਾਣੀ ਕਿਤੇ ਲਿਖੀ ਗਈ, ਤਦ ਹੋ ਸਕਦਾ ਹੈ

\*ਜਿਸ ਦਾ ਮਤਲਬ ਹੈ ਕਿ  $29 \times 14 = 416$  ਜਾਂ ਕਹੋ ਨੇ ਕਿਰਹ  
ਲੰਬੇ ਤੋਂ ਛੇ ਗਿਰਹ ਚੋੜੇ ਤਾਉਂ ਵਿਚੋਂ ਚਾਰ ਵਰਕੇ ਕਵੇਂ ਦੇਂਦੇ ਹਨ (quattro)  
ਏਸੇ ਕਰ ਕੇ ਲਿਖਾਈ ਲੰਬਾਈ ਦੇ ਰੁਖ ਆਈ ਹੈ।

ਕਿ ਉਹ ਪੜ੍ਹੇ ਗੁਰੂ ਅੰਗਰ ਸਾਹਿਬ ਦੇ ਪ੍ਰਤਾਂ ਦਾਸੁ ਤੇ ਦਾਤੂ ਦੇ ਹਥ ਆਏ ਹੋਨ, ਅਤੇ ਜਦੋਂ ਗੁਰੂ ਅਰਜਨ ਦੇਵ ਬਾਣੀ ਦੀ ਤੱਲਾਸ਼ ਵਿਚ, ਅਤੇ ਕਾਗਵ ਕਲਮਾਂ ਪੱਧਰੀਣ ਲਾਹੌਰ ਗਏ ਸਨ, ਅਤੇ ਦਾਸੁ ਨੂੰ, ਜੋ ਉਹਨਾਂ ਦਿਨੀ ਲਾਹੌਰ ਰਹਿੰਦਾ ਸੀ, ਮਿਲੇ ਹਨ, ਤਦ ਕੁਝ ਪੜ੍ਹੇ ਉਨ੍ਹਾਂ ਤੋਂ ਗੁਰੂ ਸਾਹਿਬ ਨੂੰ ਮਿਲ ਰਾਏ ਹੋਨ। ਖੜ੍ਹੂਰ ਵਿਚ ਦਾਤੂ ਤੋਂ ਉਹਨਾਂ ਨੂੰ ਕੁਝ ਨਹੀਂ ਸੀ ਲੱਭਾ। ਅਤੇ ਜੇ ਅਸਲੀ ਲਿਖੇ ਪੜ੍ਹੇ ਮੂਲੋਂ ਗੁਮ ਵੀ ਹੋ ਗਏ ਹੋਨ, ਤਦ ਵੀ ਇਕ ਜ਼ਰੀਆ ਗੁਰੂ ਅੰਗਰ ਦੀ ਬਾਣੀ ਦੇ ਬਰ ਰਹਿਣ ਦਾ ਹੋ ਸਕਦਾ ਸੀ।

ਗੁਰੂ ਅਮਰਦਾਸ ਬਾਬਤ ਲਿਖਿਆ ਹੈ ਕਿ ਇਕ ਸਵੇਰੇ ਉਹਨਾਂ ਨੇ ਬੀਬੀ ਅਮਰੋਨੂੰ, ਜੋ ਗੁਰੂ ਅੰਗਰ ਦੇਵ ਜੀ ਦੀ ਲੜਕੀ, ਅਤੇ ਗੁਰੂ ਅਮਰਦਾਸ ਦੇ ਇਕ ਭਤੀਜੇ ਦੀ ਪਤਨੀ ਸੀ, ਪਾਠ ਕਰਦੇ ਸੁਣਿਆ। ਬਾਣੀ ਨੇ ਉਹਨਾਂ ਦੇ ਦਿਲ ਤੇ ਖਿਰ ਪਾਈ। ਭਾਵੇਂ ਏਸ ਵੇਲੇ ਆਪ ਵੱਡੇਂ ਉਮਰ ਦੇ ਸਨ ਪਰ ਇਹ ਬਾਣੀ ਉਹਨਾਂ ਲਈ ਨਵੀਂ ਸੀ, ਜੋ ਉਹਨਾਂ ਨੇ ਅਗੇ ਕਰੇ ਨਹੀਂ ਸੀ ਸੁਣੀ ਹੋਈ। ਧਾਰਮਕ ਰੁਚੀ ਵਾਲੇ ਮੁਫ਼ਤ ਤੋਂ ਸਨ। ਉਹਨਾਂ ਦੀ ਆਪਣੀ ਬਾਣੀ ਜੋ ਗਰੰਥ ਸਾਹਿਬ ਵਿਚ ਦਿੱਤੀ ਹੈ, ਉਸ ਤੋਂ ਪਤਾ ਲਗਦਾ ਹੈ ਕਿ ਉਹਨਾਂ ਨੇ ਭਗਤਾਂ ਦੀ ਕੁਝ ਬਾਣੀ ਆਪਣੇ ਲਈ ਇਕੱਠੀ ਕੀਤੀ ਹੋਈ ਸੀ, ਜਿਵੇਂ ਸੇਖ ਛਹੀਦ ਅਤੇ ਭਗਤ ਕਬੀਰ ਦੇ ਸ਼ਲੋਕ। ਇਹਨਾਂ ਸਲੋਕਾਂ ਵਿਚੋਂ ਕਿਤਨਿਆਂ ਨੂੰ ਮੁਖ ਰਖਕੇ ਉਹਨਾਂ ਨੇ ਆਪਣੇ ਸ਼ਲੋਕ ਵੀ ਰਚੇ ਸਨ। ਹੋ ਸਕਦਾ ਹੈ ਕਿ ਜਿਸ ਸਮੇਂ ਆਪ ਗੁਰੂ ਅੰਗਰ ਦੇਵ ਦੀ ਸੇਵਾ ਵਿਚ ਰਹੀਂ ਦੇ ਸਨ, ਉਸ ਸਮੇਂ ਗੁਰੂ ਅੰਗਰ ਜੀ ਦੇ ਰਚੇ ਸ਼ਲੋਕ ਵੀ ਲਿਖ ਲਏ ਹੋਨ, ਪਰ ਨਿਸਚੇ ਨਾਲ ਅਸੀਂ ਇਹ ਗਲ ਨਹੀਂ ਕਹਿ ਸਕਦੇ।

ਗੁਰੂ ਅਮਰਦਾਸ ਜੀ ਦੀ ਆਪਣੀ ਬਾਣੀ ਜੋ ਗੁਰੂ ਬਨਣ ਪਿਛੋਂ ਉਨ੍ਹਾਂ ਨੇ 'ਨਾਲਕ' ਦੀ ਛਾਪ ਹੋਣਾ ਰਚੀ, ਉਹ ਮੌਜੂਦ ਹੀ ਸੀ ਅਤੇ ਉਹਨਾਂ ਦੇ ਵੇਲੇ ਕੀਤੇ ਗਏ ਸੰਗ੍ਰਿਹ ਵਿਚ ਆ ਹੀ ਸਕਦੀ ਸੀ।

ਪਰਾਤਨ ਬੀਜ਼ਾਂ ਵਿਚ ਆਈ ਇਕ colophon ਜਾਂ ਟਿੱਪਨੀ ਤੋਂ ਪਤਾ ਲਗਦਾ ਹੈ ਕਿ ਗੁਰੂ ਰਾਮਦਾਸ ਜੀ ਨੇ ਆਪਣੇ ਪਾਠ ਲਈ 'ਜਪੁਜੀ' ਆਪਣੀ ਹਥੀਂ ਨਕਲ ਕੀਤਾ ਹੋਇਆ ਸੀ। ਇਸਨੂੰ ਪ੍ਰਮਾਣਕ ਅਤੇ ਸੁਧ ਮੰਨਕੇ ਗ੍ਰੰਥ ਸਾਹਿਬ ਦੇ ਲਿਖਾਤੀਆਂ ਨੇ ਜਪੁਜੀ ਵਾਲਾ ਭਾਗ ਗੁਰੂ ਰਾਮਦਾਸ ਦੀ ਹਥੀਂ ਲਿਖੀ ਸੰਚਿ ਤੋਂ ਨਕਲ ਕੀਤਾ, ਅਤੇ ਏਸ ਗੱਲ ਨੂੰ ਐਡਾ ਜ਼ਰੂਰੀ ਸਮਝਿਆ ਕਿ ਏਸਦਾ ਜ਼ਿਕਰ ਕਰਨਾ ਆਪਣੇ ਲਈ ਠੀਕ ਜਾਤਾ। ਇਕ ਬੀਜ਼ ਵਿਚ, ਜੋ ਬੜੀ ਜ਼ਰੂਰੀ ਬੀਜ਼ਾਂ ਵਿਚੋਂ ਹੈ, ਇਸ ਜਪੁਜੀ ਦੀ ਨਕਲ ਤੋਂ ਨਕਲ ਕਰਦੇ ਯਾਹਰਵੀਂ ਥਾਂ ਨਕਲ ਕਰਨ ਦਾ ਜ਼ਿਕਰ ਹੈ। ਇਹ ਭੀ ਮਾਲੂਮ ਦੇਂਦਾ ਹੈ ਕਿ ਭਾਈ ਗੁਰਦਾਸ ਦੇ ਹਥੀਂ ਲਿਖੀ ਆਦਿ ਬੀਜ਼ ਵਿਚ ਵੀ 'ਜਪੁਜੀ' ਗੁਰੂ ਰਾਮਦਾਸ ਦੇ ਲਿਖੇ 'ਜਪੁ' ਤੋਂ ਨਕਲ ਕੀਤਾ ਗਿਆ ਸੀ।

ਗੁਰੂ ਰਾਮਦਾਸ ਜੀ ਦੀ ਆਪਣੀ ਬਾਣੀ ਅਵਸਤ ਗੁਰੂ ਅਰਜਨ ਵੇਵ ਦੇ ਹਥ ਆਖੀ, ਅਤੇ ਜਿਤਨੀ ਬਾਣੀ ਉਹ ਖਦ ਏਸ ਵੇਲੇ ਤਕ ਰਚ ਰਿਕੇ ਸ਼ਲਾਂ, ਉਹ ਭੀ ਉਹਨਾਂ ਪਾਸ ਸੀ, ਜਿਸਦੀ ਲੋੜ ਅਨੁਸਾਰ ਸੰਸਾਰੀ\* ਕਰਕੇ ਗ੍ਰੰਥ ਸਾਹਿਬ ਵਿਚ ਦਰਜ ਕਰ ਦਿੱਤੀ। ਬੀਜ਼ ਤਿਆਰ ਕਰਦਿਆਂ ਵੀ ਬਹੁਤ ਸਾਰੀ ਬਾਣੀ 'ਸੁਖਮਨੀ' ਆਦਿ ਗੁਰੂ ਸਾਹਿਬ ਨੇ ਰੱਚੀ। ਇਹ ਰਚਨਾਂ ਉਹ ਦੁਪਹਿਰੋਂ ਪਿਛੇ ਜਾਂ ਰਾਤੀਂ ਕਰਦੇ ਸਨ।

ਤਾਂਤੇ ਵੱਡੀ ਗੱਲ ਗੁਰੂ ਨਾਨਕ ਸਾਹਿਬ ਦੀ ਬਾਣੀ ਇਕੱਠੀ ਕਰਨ ਦੀ ਸੀ, ਜਿਸਨੂੰ ਸੋਧਕੇ ਇਕ ਗ੍ਰੰਥ ਬਾਣਇਆ ਜਾਏ। ਜਦ ਗੁਰੂ ਸਾਹਿਬ

\*'ਹਜ਼ਾਰੇ ਦੇ ਸਬਦਾ' ਵਿਚ ਪਹਿਲੇ ਸ਼ਬਦ ਦੇ ਚਾਰ ਬੰਦ ਆਪਣੇ ਗੁਰੂ ਬਨਨ ਤੋਂ ਪਹਿਲੇ ਬਨਾਏ ਸਨ। ਇਹ ਉਹ ਚਿਠੀਆਂ ਸਨ ਜੋ ਪਿਤਾ-ਗੁਰੂ ਰਾਮਦਾਸ ਨੂੰ ਲਾਹੌਰੋਂ ਲਿਖੀਆਂ ਸਨ। ਪਰ ਜਿਸ ਤਰ੍ਹਾਂ ਕਿ ਉਹ ਗਰੰਥ ਸਾਹਿਬ ਵਿਚ ਦਿੱਤੇ ਹਨ, ਉਹਨਾਂ ਵਿਚ 'ਨਾਨਕ' ਦੀ ਛਾਪ ਹੈ। ਇਹ ਪਦ 'ਨਾਨਕ' ਅਤੇ ਰਹਾਉ ਦੀਆਂ ਚਾਰ ਸਤਗਾਂ ਗਰੰਥ ਸਾਹਿਬ ਵਿਚ ਦਰਜ ਕਰਨ ਵੇਲੇ ਲਿਖੀਆਂ ਜਾਂਦੀਆਂ ਜਾਪਦੀਆਂ ਹਨ, ਕਿਉਂਕਿ ਗੁਰੂ ਗਦੀ ਪੁਰ ਈਠਣ ਤੋਂ ਪਹਿਲੇ ਉਹ 'ਨਾਨਕ' ਛਾਪ ਨਹੀਂ ਸਨ ਵਰਤ ਸਕਦੇ।

ਨੇ ਆਪਣਾ ਮਨਤਵ ਭਾਈ ਗੁਰਦਾਸ ਨੂੰ ਦਸਿਆ, ਤਦ ਭਾਈ ਸਾਟਿਬ  
ਨੂੰ ਉਸ ਬਾਣੀ-ਸੰਗਿਹ ਦੀ ਯਾਦ ਆਈ, ਜੋ ਗੁਰੂ ਅਮਰਦਾਸ ਦੇ ਵੰਸ਼ਜਾਂ  
ਪਾਸ ਮੌਜੂਦ ਸੀ, ਅਤੇ ਜਿਸ ਤੋਂ ਬੀੜ ਬਣਣ ਵਿਚ ਬੜੀ ਮਦਦ  
ਮਿਲ ਸਕਦੀ ਸੀ। ਇਹਨਾਂ ਨੂੰ ਗੋਇੰਦਵਾਲ ਵਾਲੀਆਂ ਜਾਂ ਬਾਬੇ ਮੋਹਨ  
ਵਾਲੀਆਂ ਪੋਥੀਆਂ ਆਖਦੇ ਸਨ।

## ੪. ਬਾਬੇ ਮੋਹਨ ਵਾਲੀਆਂ ਪੋਥੀਆਂ

ਇਹ ਦੋ ਪੋਥੀਆਂ ਹੁੰਦੀਆਂ ਸਨ, ਜੋ ਹਣ ਗੋਇੰਦਵਾਲ ਵਿਚ  
ਨਹੀਂ ਰਹੀਆਂ। ਇਕ ਤਾਂ ਪੰਜੀਹ ਤੀਹ ਵਰ੍ਹੇ ਹੋਏ ਹਨ ਕੋਈ ਚੁਗ ਲੈ  
ਗਿਆ ਸੀ, ਅਤੇ ਹੁਣ ਤਕ ਉਸਦਾ ਕੋਈ ਪਤਾ ਨਹੀਂ ਲਗਾ।  
ਦੂਜੀ ਪੋਥੀ ਪਿਸ਼ਾਵਰ ਅਪੜੀ ਹੋਈ ਹੈ। ਜਿਸ ਵੇਲੇ ਬਾਬੇ ਮੋਹਨ ਵਾਲੇ  
ਘਰ ਉਤੇ ਅਕਾਲੀਆਂ ਨੇ ਕਬਜ਼ਾ ਕੀਤਾ, ਉਸ ਵੇਲੇ ਇਕ ਨੋਜਵਾਨ  
ਭੱਲਾ ਬਾਵਾ ਏਸ ਪੋਥੀ ਨੂੰ ਖਿਸਕਾ ਕੇ ਲੈ ਗਿਆ, ਅਤੇ ਹਣ ਏਸਦਾ ਵਿਸਾਹ  
ਨਹੀਂ ਖਾਂਦਾ। ਸੁਣਿਆ ਹੈ ਜੋ ਉਹ ਅਕਾਲੀਆਂ ਤੋਂ ਏਡਾ ਤ੍ਰੁਹਿਆ  
ਹੋਇਆ ਹੈ, ਕਿ ਉਸਨੇ ਪੋਥੀ ਪਠਾਣੀ ਇਲਾਕੇ ਵਿਚ ਕਿਸੇ ਪਾਸ ਰਖੀ  
ਹੋਈ ਹੈ। ਏਥੇ ਭੀ ਹਾਲਾਤ ਕੁਝ ਅਜਿਹੇ ਬਣ ਰਹੇ ਹਨ, ਕਿ ਇਸ ਪੋਥੀ  
ਨੂੰ ਵੀ ਗਈ ਹੀ ਸਮਝੇ। ਮੈਂ ਏਸਦੇ ਦੇਖਣ ਲਈ ਉਚੇਰਾ ਪਿਸ਼ਾਵਰ ਤਕ  
ਜਾਕੇ ਵੀ ਇਸਨੂੰ ਨਹੀਂ ਦੇਖ ਸਕਿਆ। ਅਜਿਹੀਆਂ ਜ਼ਰੂਰੀ ਪੋਥੀਆਂ ਦਾ  
ਏਸ ਤਰ੍ਹਾਂ ਗੁਪ ਹੋ ਜਾਣਾ ਡਾਢੇ ਅਫਗੋਸ ਦੀ ਗਲ ਹੈ।

ਇਹ ਕਹਿਣ ਵਾਲੇ ਤਾਂ ਬਹੁਤੇਰੇ ਮਿਲਦੇ ਹਨ ਕਿ ਉਹਨਾਂ ਨੇ  
ਪੋਥੀਆਂ ਦੇ 'ਦਰਸ਼ਣ' ਕੀਤੇ ਹਨ, ਪਰ ਇਕ ਦੋ ਸਵਾਲ ਕਰਕੇ ਪਤਾ ਲਗਾ  
ਜਾਂਦਾ ਹੈ, ਕਿ ਉਹਨਾਂ ਦਾ 'ਦਰਸ਼ਨ' ਕਰਨਾ ਖਾਲੀ ਅਰਦਾਸ ਭੇਟ ਸਾਹਮਣੇ  
ਰਖਕੇ ਮਥਾ ਟੇਕਣ ਤਕ ਹੀ ਮੁਕ ਜਾਂਦਾ ਹੈ, ਜਾਂ ਜੇ ਬਹੁਤ ਹੋਇਆ ਤਾਂ  
ਖੁੱਲ੍ਹੀ ਹੋਈ ਪੋਥੀ ਵਿਚੋਂ ਇਕ ਅਧ ਪਾਲ ਪੜ੍ਹਕੇ ਵੇਖ ਲਿਆ, ਜੋ ਠੀਕ

ਗੁਰਮੁਖੀ ਹੀ ਲਿਖੀ ਹੈ। ਉਹਨਾਂ ਦੀ ਵਾਕਫੀਅਤ ਪ੍ਰਾਲੀ ਭਾਈ ਸੰਤੋਖ ਸਿੰਘ, ਭਾਈ ਦਰਬਾਰਾ ਸਿੰਘ ਆਦਿ ਦੀਆਂ ਪੁਸਤਕਾਂ ਤੋਂ ਲਈ ਹੁੰਦੀ ਏ, ਜਿਨ੍ਹਾਂ ਨੇ ਆਪ ‘ਪੋਖੀਆਂ’ ਖੋਜੀ ਬੁਧੀ ਨਾਲ ਪੜ੍ਹਕੇ ਨਹੀਂ ਵੇਖੀਆਂ ਹੁੰਦੀਆਂ, ਅਤੇ ਐਵੇਂ ਅਟਕਲ ਪਚੂ ਦਾ ਆਵੇਂ ਆਪਣੇ ਸ਼ਾਇਰਾਨਾ ਉਬਾਲ ਵਿਚ ਕਰ ਦਿਤੇ ਹੁੰਦੇ ਹਨ, ਕਿ ਉਹਨਾਂ ‘ਪੋਖੀਆਂ’ ਵਿਚ ਪਹਿਲੇ ਚਾਰ ਗੁਰੂਆਂ ਦੀ ਬਾਣੀ ਕੋਈ ਨਹੀਂ। ਹਾਲਾਂਕਿ ਚੌਥੇ ਗੁਰੂ ਦੀ ਬਾਣੀ ਦਾ ਉਹਨਾਂ ਪੋਖੀਆਂ ਵਿਚ ਹੋਣਾ ਅਸੰਭਵ ਹੈ। ਉਹ ਗੁਰੂ ਰਾਮਦਾਸ ਦੇ ਹੋਣ ਤੋਂ ਪਹਿਲੇ ਲਿਖੀਆਂ ਗਈਆਂ ਸਨ, ਅਤੇ ਘਟ ਤੋਂ ਘਟ ਕਬੀਰ ਅਤੇ ਫਰੀਦ ਦੇ ਸਲੋਕ ਉਹਨਾਂ ਵਿਚ ਚੁਡੂਰ ਸਨ, ਤੇ ਕਬੀਰ ਅਤੇ ਨਾਮਦੇਵ ਦੀ ਹੋਰ ਬਾਣੀ ਵੀ ਸੀ। ਗੋਇਆ ਇਹ ਸੰਗ੍ਰਹਿ ਗ੍ਰੰਥ ਸਾਹਿਬ ਦੀ ਬੀਜ਼ ਲਈ ਇਕ proto type ਜਾਂ ਨਮੂਨਾ ਸੀ।

ਪਰ ਬਾਬਾ ਪ੍ਰੇਮ ਸਿੰਘ ਜੀ ਹੋਤੀ-ਮਰਦਾਨ ਵਾਲੇ, ਜੋ ਗੋਇਂਦਵਾਲ ਦੇ ਭਲੇ ਬਾਵਿਆਂ ਵਿਚੋਂ ਹੀ ਹਨ ਅਤੇ ਗੁਰੂ ਅਮਰਦਾਸ ਤੋਂ ਚੋਧਵੇਂ\* ਪੀਹੜੀ ਵਿਚ ਹਨ, ਉਹਨਾਂ ਨੂੰ ਏਹਨਾਂ ਦੋਹਾਂ ਪੋਖੀਆਂ ਦੇ ਦੇਖਣ ਅਤੇ ਪੜ੍ਹਨ ਦਾ ਅਵਸਰ ਵਧੀਕ ਮਿਲਿਆ ਹੈ। ਆਪ ਨੇ ਮੈਨੂੰ ਦਸਿਆ ਜੇ:-

“ਉਹਨਾਂ ਨੇ ਇਨ੍ਹਾਂ ਦੋਹਾਂ ਪੋਖੀਆਂ ਵਿਚੋਂ ਕਈ ਵਾਗੀ ਪਾਠ ਕੀਤਾ ਹੈ। ਤੇਲਾ ਕੂਲ ਵਿਚ ਜੋ ਰਵਾਇਤ ਲਈ ਆਉਂਦੀ ਹੈ, ਉਸ ਮੁੱਜਥ ਇਹ ਦੋਵੇਂ ਪੋਖੀਆਂ ਬਾਬਾ ਮੱਹਨ ਦੇ ਪੁਤਰ ਅਤੇ ਗੁਰੂ ਰਾਮਦਾਸ ਦੇ ਪੰਤਰੇ ਸਹੰਸਰ ਰਾਮ ਨੇ ਗੁਰੂ ਜੀ ਦੀ ਆਕਿਆ ਨਾਲ ਲਿਖੀਆਂ ਸਨ। ਬਾਣੀ ਇਹਨਾਂ ਵਿਚ ਉਹ ਦਰਜ ਕੀਤੀ, ਜੋ ਰਥਾਬੀ ਕੀਰਤਨ ਕਰਦੇ ਸਮੇਂ ਗਾਇਆ ਕਰਦੇ ਸਨ, ਜਾਂ ਹੋਰ ਲੋਕਾਂ ਤੋਂ ਸੁਣ ਕੇ ਜਿਨ੍ਹਾਂ ਨੂੰ ਬਹੁਤ ਸਾਰੇ ਸ਼ਬਦ ਕੰਠ ਹੁੰਦੇ ਸਨ, ਜਾਂ ਉਹ ਸ਼ਬਦ ਜੋ ਅੱਡ ਅੱਡ ਲੋਕਾਂ ਨੇ ਆਪਣੇ ਪਾਠ ਆਦਿ ਲਈ ਖੁਲ੍ਹੇ ਪਤਾਂਗਾਂ ਪੁਰ ਲਿਖੇ ਹੁੰਦੇ ਸਨ।”

\*ਗੁਰੂ ਨਾਨਕ ਸਾਹਿਬ ਤੋਂ ਹੁਣ ਤੇਹਰਵੇਂ ਪੀਹੜੀ ਚਲ ਰਹੀ ਹੈ, ਅਤੇ ਯਾਹਰਵੇਂ ਦੇ ਬਿ੍ਹੂ ਪੁਰਖ ਵੀ, ਬਾਬਾ ਪ੍ਰੇਮ ਸਿੰਘ ਦੀ ਉਮਰ ਦੇ, ਹਾਲੀ ਜੀਉਂ ਦੇ ਮੌਜੂਦ ਹਨ, ਜਿਵੇਂ ਸ. ਬ. ਬਾਬਾ ਸਿਵ ਸਿੰਘ ਬੇਦੀ।

ਬਾਬਾ ਜੀ ਨੇ ਇਹੁਂ ਭੀ ਕਿਹਾ ਕਿ :-

“ਦੇਵੇਂ ਪੋਥੀਆਂ ਲਗ ਪਗ ਇਕੋ ਜਿਡੀਆਂ ਕੋਈ ਵਾਈ ਵਾਈ ਮੇਂ ਜਾਂ  
ਪੇਣੇ ਤਿੰਨ ਸੌ ਵਰਕਿਆਂ\* ਦੀਆਂ ਹੋਣਗੀਆਂ। ਪਤਰੇ ਕੋਈ ੧੦ ਇੰਚ ਲੰਮੇ ਅਤੇ  
ਸਤ ਇੰਚ ਚੇੜੇ, ਅਰਥਾਤ ਵੱਡੇ ਤਾਉਂ ਵਿਚੋਂ ਅਠ ਕਦੇ ਹੋਏ (Uttav)। ਇੰਚ  
ਸਵਾ ਇੰਚ ਹਾਥੀਆਂ ਚੁਤਰਫ਼ੀ ਛਡਕੇ ਲਿਖਾਈ ਅਜ ਕਲ ਦੀਆਂ ਕਿਤਾਬਾਂ ਵਾਂਗ  
ਪਤਰੇ ਦੀ ਚੁੜਾਈ ਵਿਚ ਕੀਤੀ ਹੋਈ ਹੈ, ਅਤੇ ਹਰ ਸਫੇ ਪੁਰ ਤੇਰਾਂ ਜਾਂ ਚੇਲਾਂ ਸਤਰਾਂ  
ਹਨ। ਅਥਰ ਪੁਰਾਣੀ ਕਿਸਮ ਦੇ ਹਨ; ਚ, ਛ, ਲ, ਣ, ਯ, ਡ, ਅਥਰ ਅਤੇ  
੬, ੮, ੯, ਹਿੰਦਸੇ ਤੋਂ ਕੁਝ ਲਗਾਂ ਹੋਰ ਬਲ ਦੀਆਂ ਹਨ, ਜਿਸ ਕਹਕੇ ਪਾਠ  
ਕਰਦੇ ਸਮੇਂ ਪਹਿਲੇ ਪਹਿਲੇ ਕੁਝ ਅੱਖ ਹੁੰਦਾ ਹੈ।”

ਉਹਨਾਂ ਦਾ ਇਹੁਂ ਭੀ ਖਿਆਲ ਹੈ ਕਿ :-

‘ਗੁਰੂ ਨਾਨਕ ਸਾਹਿਬ ਦੀ ਬਾਣੀ ਜਿਨੀ ਕੁ ਕਰੋਬ ਸਾਹਿਬ ਵਿਚ ਹੈ  
ਉਹ ਸਾਰੀ ਨਹੀਂ ਤਾਂ ਉਸਟਾ ਬਹੁਤ ਵਡਾ ਹਿੱਸਾ ਉਹਨਾਂ ਦੇ ਪੋਥੀਆਂ ਵਿਚ  
ਆਂ ਗਿਆ ਹੈ, ਪਰ ਇਹ ਨਿਸਚੇ ਨਾਲ ਨਹੀਂ ਕੰਹ ਸਕਦੇ। ਬਾਣੀ ਕਿਸੇ ਤਰੀਖ  
ਸਿਰ ਦਰਜ ਨਹੀਂ। ਪੋਥੀਆਂ ਵਿਚ ਕਬੀਰ ਜੀ ਦੇ ਕੁਝ ਸਲੋਕ ਤੋਂ ਸਥਦ ਹਨ, ਅਤੇ  
ਉਸੇ ਤਰ੍ਹਾਂ ਬਾਬਾ ਫ਼ਰੀਦ ਦੇ ਸਲੋਕ ਵੀ ਹਨ। ਦੂਸਰੇ ਗੁਰੂ ਜੀ ਦੇ ਸਲੋਕਾਂ ਦੇ ਉਹਨਾਂ  
ਪੋਥੀਆਂ ਵਿਚ ਹੋਣ ਜਾਂ ਨਾ ਹੋਣ ਬਾਬਤ ਉਹ ਕੁਝ ਨਹੀਂ ਕਹਿ ਸਕਦੇ।’

ਆਪਣੇ ਪਹਿਲੋਂ ਹੀ ਮਰਨ ਰਖੇ ਨਤੀਜਿਆਂ ਦੀ ਪ੍ਰੇਤੂਤ ਖਾਤਰ  
ਚੰਗੇ ਚੰਗੇ ਸਿਖਾਂ ਨੇ ਇਹਨਾਂ ਪੋਥੀਆਂ ਬਾਬਤ ਇਤਨੀਆਂ ਗਲਤ-  
ਵਿਆਨੀਆਂ ਮੇਰੇ ਸਾਹਮਣੇ ਕੀਤੀਆਂ ਹਨ, ਜੋ ਜੇਕਰ ਦੁਧ ਦਾ ਸੜਿਆ  
ਮੈਂ ਛਾਹ ਨੂੰ ਫੂਕ ਫੂਕ ਪੀਵਾਂ, ਤਦ ਦੋਸੀ ਨਹੀਂ ਹੋਵਾਂਗਾ। ਪਰ ਬਾਬਾ  
ਜੀ ਦੇ ਉਪਰ ਦਿਤੇ ਵਿਆਨ ਪੁਰ ਸ਼ਕ ਕਰਨ ਲਈ ਮੇਰੇ ਪਾਸ ਕੋਈ  
ਵਜੂਦ ਨਹੀਂ, ਸਿਵਾਇ ਏਹਨਾਂ ਲਫੜਾਂ ਪੁਰ ਸ਼ਕ ਕਰਨ ਦੇ ਕਿ ਸਹੀਸਰ  
ਗਾਮ ਨੇ, ਇਹ ਸੰਗ੍ਰਹਿ ‘ਗੁਰੂ ਅਮਰਦਾਸ ਜੀ ਦੀ ਆਗਿਆ ਨਾਲ’  
ਕੀਤਾ। ਇਹ ਲਫੜਾ ਉਸ ਸੰਗ੍ਰਹਿ ਨੂੰ ਉਸ ਦਰਜੇ ਤਕ ਪ੍ਰਮਾਣੀਕ ਬਣਾਣ  
ਦੀ ਗਾਰੜ ਨਾਲ ਕਰੇ ਗਏ ਜਾਪਦੇ ਹਨ, ਜਿਸਦਾ ਕਿ ਉਹ ਮੰਗ੍ਰਹਿ  
ਹੱਕਦਾਰ ਨਹੀਂ। ਤਾਵੀ ਠੀਕ ਅਤੇ ਨਿਸਚਿੰਤ ਵਾਕਫੀ ਲਈ ਇਹ

\*ਗਰੰਥ ਸਾਹਿਬ ਦਾ ਸਾਈਨ ਲੰਬਾਈ, ਚੁੜਾਈ ਤੋਂ ਮੋਟਾਈ ਵਲੋਂ ਭੀ  
ਇਤਨਾ ਕੁ ਹੀ ਸੀ, ਅਰਥਾਤ ਦੋਹਾਂ ਨੂੰ ਮਿਲਾ ਕੇ।

ਜ਼ਰੂਰੀ ਹੈ ਕਿ ਇਹ ਦੋਵੇਂ ਪੋਥੀਆਂ ਗ੍ਰੰਥ ਸਾਹਿਬ ਦੇ ਬਰਾਬਰ ਬਰਾਬਰ ਪ੍ਰਕਾਸ਼ ਕੀਤੀਆਂ ਹੋਣ, ਅਤੇ ਕੋਈ ਸਿਆਣਾ ਤੇ ਨਿਰਪੱਖ ਆਦਮੀ ਜਿਸੂੰ ਗ੍ਰੰਥ ਸਾਹਿਬ ਕਰੀਬ ਕਰੀਬ ਕੰਠ ਹੋਵੇ, ਮਹੀਨਾ ਖੰਡ ਉਹਨਾਂ ਨੂੰ ਪੜ੍ਹਨ ਅਤੇ ਅਪੇ ਵਿਚ ਟਾਕਰਾ ਕਰਨ ਪੁਰ ਖਰਚ ਕਰੋ। ਇਹ ਹੋ ਨਹੀਂ ਸਕਦਾ। ਸੋ ਉਪਰਲਾ ਬਿਆਨ ਹੀ ਹੈ, ਜੋ ਖੋਜੀਆਂ ਦੇ ਮੁਲ ਦੀ ਅਚਵੀਂ ਮਿਟਾਲ ਲਈ ਮੈਂ ਪੇਸ਼ ਕਰ ਸਕਦਾ\* ਹਾਂ।

ਬਾਬਾ ਪ੍ਰੇਮ ਸਿੰਘ ਜੀ ਨੂੰ ਇਹ ਭੀ ਆਸ ਸੀ ਕਿ ਉਸ ਭੱਲੇ ਨੌਜਵਾਨ ਨੂੰ, ਜੋ ਦੂਰੋਂ ਨੋੜਿਓਂ ਉਹਨਾਂ ਦਾ ਭਤੀਜਾ ਹੀ ਲਗਦਾ ਹੈ, ਕਿਸੇ ਤਰ੍ਹਾਂ ਬੰਦੀਖਾਨੇ ਵਿਚੋਂ ਕਢਾਕੇ ਪੋਥੀ ਉਸ ਪਾਸੋਂ ਲੈ ਸਕਣਗੇ। ਜੇਕਰ ਇਹ ਹੋ ਜਾਏ, ਤਦ ਉਹਨਾਂ ਪਾਸ ਮੇਰੀ ਇਹ ਬੇਨਤੀ ਸੀ ਕਿ ਉਸਨੂੰ ਸਾਰੀ ਦੀ ਸਾਰੀ ਬਿਨਾਂ ਅਖਰ, ਲਗ ਮਾੜ੍ਹ ਦਾ ਫਰਕ ਪਾਏ ਦੇ, ਗੁਲਤ ਸਹੀ ਜੋ ਕੁਝ ਵੀ ਉਹ ਹੈ, ਜਿਉਂ ਦੀ ਤਿਉਂ ਛਪਵਾ ਦਿਤੀ ਜਾਏ ਅਤੇ ਦੋ ਜਾਂ ਤਿੰਨ ਸਫ਼ਿਆਂ ਦੇ ਫੋਟੋ ਭੀ ਦੇ ਦਿਤੇ ਜਾਣ। ਤੇ ਜੇ ਇਹ ਨਾ ਹੋ ਸਕੇ, ਤਦ ਇਕ ਤਤਕਰਾ ਤਿਆਰ ਕਰਕੇ, ਜਿਸ ਵਿਚ ਹਰ ਸ਼ਬਦ ਤੇ ਸਲੋਕ ਦੀ ਪ੍ਰਤੀਕ ਹੋਵੇ, ਛਾਪਿਆ ਜਾਏ, ਪਰ ਭਗਤ ਬਾਣੀ ਸਾਰੀ ਛਾਪੀ ਜਾਏ।

ਇਹਨਾਂ ਪੋਥੀਆਂ ਵਿਚ ਉਸ ਬਾਣੀ ਤੋਂ ਇਲਾਵਾ ਜੋ ਗੁਰੂ ਕ੍ਰਿਸ਼ਨ ਸਾਹਿਬ ਵਿਚ ਦਰਜ ਕਰ ਲਈ ਗਈ ਹੈ, ਹੋਰ ਬਾਣੀ ਭੀ ਸੀ, ਜੋ ਕੁਝ ਨਾਨਕ ਦੇ ਨਾਮ ਪੁਰ ਮਸਹੂਰ ਹੋ ਚੁਕੀ ਸੀ, ਇਹੋ ਜਿਹੀ ਬਾਣੀ ਦਾ ਇਨ੍ਹਾਂ ਪੋਥੀਆਂ ਵਿਚ ਹੋਣਾ ਜ਼ਰੂਰੀ ਸੀ। ਇਹ ਤਾਂ ਹੀ ਨਹੀਂ ਸੀ ਹੋ ਸਕਣੀ ਜੇ ਅਸੀਂ ਸਹੰਸਰ ਰਾਮ ਨੂੰ ਪੈਰੀਬਰ ਮਿਥ ਲਈਏ ਤੇ ਉਸਨੂੰ ਅਲਹਾਮ ਹੁੰਦਾ ਮੰਨ ਲਈਏ। ਪਰ ਇਸ ਤਰ੍ਹਾਂ ਮੰਨਣ ਨਾਲ ਗੁਰੂਅਕਤਨ ਜੀ ਦੀ ਸ਼ਾਨੀ

\*ਇਹ ਲੇਖ ਲਿਖੇ ਜਾਣ ਦੇ ਪਿਛੋਂ ਸਾਨੂੰ ਕੁਝ 'ਨੋਟ' ਇਕ ਪੋਥੀ ਵਿਚ ਛਾਕਟਰ ਮੋਹਨ ਸਿੰਘ ਜੀ ਦੇ ਲਈ ਹੋਏ ਮਿਲੇ ਹਨ, ਜੋ ਚਮੀਮੇ ਨੋਂ ਵੀ ਵਿਚ ਦਿੱਤੇ ਕੱਢੇ ਹਨ। ਮੌਜੂਦੀ ਇਹਨਾਂ ਪੁਰ ਪੂਰਾ ਪੂਰਾ ਇਤਿਹਾਸ ਹੈ।

ਕੀਤੀ ਕਿਤਾਬੀ ਨੂੰ ਖੂਹ ਵਿਚ ਪਾ ਦਿਆਂਗੇ । ਗ੍ਰੰਥ ਸਾਹਿਬ ਦੇ ਪਹਿਲੇ ਕੀਤੇ ਉਤਾਰਿਆਂ ਵਿਚ ਵੀ, ਜੋ ਗੁਰੂ ਹਰਿ ਗੋਬਿੰਦ ਸਾਹਿਬ ਦੇ ਵੇਲੇ ਹੋਏ, ਲਿਖ-ਰੀਆਂ ਨੇ ਗ੍ਰੰਥ ਸਾਹਿਬ ਦੇ ਅੰਤ ਪੁਰ ਕੋਰਿਆਂ ਵਰਕਿਆਂ ਉਤੇ ਕੁਝ ਛਾਲਤੂ ਅਪ੍ਰਮਾਣਿਕ ਬਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ, ਜਿਸਤਰੂਂ ਕਿ-  
ਸਲੋਕ ਮਹਲਾ ੧—‘ਜਿੱਤ ਦਰ ਲਖ ਮੁਹਮਰਾ’

ਸਲੋਕ ਮਹਲਾ ੧—‘ਬਾਇ ਆਤਿਸ਼ ਆਬ’

ਰਤਨਮਾਲਾ ਮਹਲਾ ੧—‘ਆਸਨ ਸਾਧ ਨਿਸਲਮ’

੧੬੫ ॥੪॥ ਸਾਡੀਆਂ ਨੂੰ ਸਾਡੇਮ ਹੋ ਗਿਆਤੀਆਂ ਨੇ ਸਾਡੇ ਪੇਂਧਿਆਂ ਦੁੱਧਾਂ ਦੇ ਪੇਂਧਿਆਂ ਤੁੰਹਾਂ ਨਕਲ ਕੀਤੀਆਂ ਮਨ, ਬਾਹਰੋਂ ਕਿਸੇ ਦੀ ਭਵਾਨੀ ਸੁਣਕੇ ਨਹੀਂ ਲਿਖਿਆਂ ਸਨ। ਪੁਰਾਣੇ ਲਿਖਾਰੀਆਂ ਦੇ ਏਸ ਤਰ੍ਹਾਂ ਕਰਨ ਦਾ ਮਤਲਬ ਸਾਫ਼ ਇਹ ਸੀ ਕਿ ਭਾਵੇਂ ਗੁਰੂ ਅਰਜਨ ਦੇਵ ਨੇ ਬਾਣੀ ਦੀ ਡਾਂਟ ਕਰਕੇ ਗ੍ਰੰਥ ਸਾਹਿਬ ਦੀ ਬੀੜ ਬਣੀ ਹੈ, ਪਰ ਪੋਥੀਆਂ ਵਿਚ ਦਰਜ ਉਹ ਬਾਣੀ ਜੋ ਉਸ ਵੇਲੇ ਦੇ ਆਮ ਸਿਖਾਂ ਵਿਚ ਗੁਰੂ ਨਾਨਕ ਦੀ ਬਾਣੀ ਕਰ ਕੇ ਮਸ਼ਹੂਰ ਹੋ ਚੁਕੀ ਸੀ, ਗੁਰ ਨਾ ਹੋ ਜਾਏ, ਇਸ ਲਈ ਉਸਨੂੰ ਛਾਲਤੂ ਪਤਿਆਂ ਪੁਰ ਲਿਖ ਦਿਤਾ ।

## ੴ ਪੋਥੀਆਂ ਦਾ ਗੋਇੰਦ੍ਰਵਾਲੋਂ ਲਿਆਉਣਾ

ਜਿਸ ਰੇਲੇ ਭਾਈ ਗੁਰੂਆਸ ਨੇ ਏਹਨਾਂ ਪੋਥੀਆਂ ਦਾ ਜਿਕਰ ਕੀਤਾ, ਤਦ ਗੁਰੂ ਸਾਹਿਬ ਨੇ ਉਹਨਾਂ ਦੇ ਪ੍ਰਾਪਤ ਕਰਨ ਦੀ ਖਾਹਿਸ਼ ਪ੍ਰਗਟ ਕੀਤੀ । ਇਹ ਕੁਦਰਤੀ ਗਲ ਸੀ। ਭਾਈ ਗੁਰੂਆਸ ਜਾਤ ਦੇ ਭਲੇ ਸਨ, ਬਾਬਾ ਮੋਹਨ ਦੇ ਕਰੀਬੀ ਰਿਸਤੇਦਾਰ ਸਨ। ਸਾਕੇਦਾਰੀ ਅਤੇ ਆਪਣੇ ਰਸੂਖ ਦਾ ਇਨ੍ਹਾਂ ਨੂੰ ਮਾਣ ਸ਼ੀ, ਬਾਬੇ ਮੋਹਨ ਕੋਲੋਂ ਪੋਥੀਆਂ ਲਿਆਉਣ ਲਈ

ਤਿਆਰ ਹੋ ਗਏ। ਗੋਇੰਦਵਾਲ ਅਪੜ ਬਾਬੇ ਮੌਹਨ ਦਾ ਦਰਵਾਜ਼ਾ  
 ਜਾ ਖੜਕਾਇਆ। ਪਰ ਬਾਬਾ ਮੌਹਨ ਰਾਮਦਾਸ ਜੀ ਨੂੰ ਗੁਰੂ-ਗੱਦੀ ਮਿਲ  
 ਜਾਣ ਕਰਕੇ ਡਾਢੇ ਰੋਸ ਵਿਚ ਸਨ, ਭਾਵੇਂ ਇਸ ਗੱਲ ਨੂੰ ਸੋਲਾਂ ਸਤਾਰਾਂ  
 ਵਰ੍ਹੇ ਹੋਣ ਨੂੰ ਆਏ ਸਨ। ਉਹ ਪੋਥੀਆਂ ਨੂੰ ਇਉਂ ਦੋਬਕੇ ਈਠੇ ਸਨ,  
 ਜਿਵੇਂ ਸੱਪ ਖੜਾਨੇ ਉਤੇ ਬੈਠਾ ਕਿਹਾ ਜਾਂਦਾ ਹੈ। ਭਾਈ ਗੁਰਦਾਸ ਨੂੰ  
 ਦਰਸ਼ਨ ਤਕ ਨਾ ਦਿਤੇ। ਹਾਰਕੇ ਭਾਈ ਸਾਹਿਬ ਮੁੜ ਆਏ ਅਤੇ ਗੁਰੂ  
 ਸਾਹਿਬ ਨੂੰ ਸਾਰਾ ਬਿਤਾਂਤ ਕਹਿ ਸੁਣਾਇਆ। ਹੁਣ ਭਾਈ ਬੁਡਾ ਜੀ  
 ਪੋਥੀਆਂ ਲਿਆਮਿਲ ਨਾਂ, ਪੁਸ਼ਾਤੇ ਧਾ ਧਾਗ ਗਾਂਧਾਗ ਸੰਖ ਪਾਂਕ ਸਟਕਾ  
 ਹਥ ਕੀਤਾ। ਚੁਖੀ ਪੁਟਕੇ ਅੰਦਰ ਜਾ ਵੱਡੇ। ਪਰ ਬਾਬਾ ਮੌਹਨ ਆਪਿਲ  
 ਬੇਠੇ ਰਹੇ, ਅਤੇ ਬਾਬਾ ਬੁਡਾ ਜੀ ਨਿਰਾਸ ਅੰਮ੍ਰਿਤਸਰ ਮੁੜ ਆਏ।  
 ਪੋਥੀਆਂ ਬੜੀਆਂ ਚਰੂੰਨੀ ਸਨ, ਇਤਨੀ ਬਾਣੀ ਅਤੇ ਉਹ ਭੀ  
 ਗੁਰੂ ਨਾਨਕ ਸਾਹਿਬ ਦੀ ਇਕ ਥਾਂ ਇਕੱਠੀ ਹੋਈ, ਹੋਰ ਕਿਤੋਂ ਮਿਲ  
 ਨਹੀਂ ਸੀ ਸਕਦੀ। ਪੋਥੀਆਂ ਦਾ ਜਿਵੇਂ ਹੋ ਸਕੇ ਲੈਣਾ ਲਾਜ਼ਮੀ ਸੀ।  
 ਸੋ ਗੁਰੂ ਸਾਹਿਬ ਨੇ ਆਪ ਜਤਨ ਕਰ ਵੇਖਣ ਦਾ ਵਿਚਾਰ ਕੀਤਾ, ਬਹੁਤ  
 ਹੋਇਆ ਤਾਂ ਮਾਮਾ ਕੁਝ ਮਾੜੇ ਢੰਗੇ ਸ਼ਬਦ ਹੀ ਆਖੇਗਾ ਨਾ। ਕੁਝ ਸ਼ਬਦ  
 ਰਚੇ ਜਿਨ੍ਹਾਂ ਵਿਚ 'ਮੌਹਨ' ਨਾਮ ਵਰਤਕੇ ਪਰਮੇਸ਼ਰ ਦੀ ਉਸਤਤੀ ਕੀਤੀ  
 ਸੀ, ਪਰ ਸਤਿਗੁਰੀ ਸੁਨਣ ਇਉਂ 'ਖਾਬੇ ਮੌਹਨ' ਦੀ ਰਸੀਡੀ ਤਾਹਿਡ ਹੋਈ  
 ਹੋਈ ਜਾਪਾਈ ਸੀ। ਕਿਸੇ ਤਿਉਹਾਰ ਦਾ ਮੌਕਿਆ ਜਲਕੇ ਗੋਇੰਦਵਾਲ ਅਪੜੇ  
 ਅਤੇ ਮੌਹਨ ਦੇ ਚੁਬਾਰੇ ਹੇਠਾਂ ਰਾਲੀ ਵਿਚ ਭੁਜੇ ਬਹਿਕੇ, ਤੱਥੂਰੇ ਨਾਲ 'ਮੌਹਨ'  
 ਦੀ ਉਸਤਤੀ ਦੇ ਸ਼ਬਦ ਗਾਉਣ ਲਗੇ :—

ਮੌਹਨ ਤੇਰੇ ਉਚੇ ਮੰਦਰ ਮਹਲ ਅਪਾਰਾ।

ਮੌਹਨ ਤੇਰੇ ਸੋਹਨ ਦੁਆਰ ਜੀ, ਸੰਤ ਧਰਮਸਾਲਾ।

ਧਰਮਸਾਲ ਅਪਾਰ ਦੇਆਰ ਢਾਕਰ, ਸਦਾ ਕੀਹਤਨ ਗਾਂਵਹੇ

ਜਹ ਸਾਧ ਸੰਤ ਇਕਤ੍ਰੂ ਹੋਵਹਿ, ਤਹਾ ਤੁਝਹਿ ਧਿਆਵਹੋ।

ਕਰ ਦਇਆ ਮਇਆ ਦਇਆਲ ਸੁਆਮੀ, ਹੋਹੁ ਦੀਨ ਸ਼੍ਰਿਪਾਰਾ।

ਬਿਨਵੰਤ ਨਾਨਕ ਪਰਮ ਪਿਆਸੇ, ਮਿਲ੍ਹ. ਦਰਸ਼ਨ ਸੁਖ-ਸਾਰਾ ॥੧॥  
(ਰਾਗ ਜ.ਤੁੜੀ)

ਆਪਣੇ ਮੰਦਰ ਮਹਿਲਾਂ\* ਦੀ ਵਡਿਆਈ ਗੁਰੂ ਸਾਹਿਬ ਦੇ ਮੂੰਹੋਂ ਸੁਣਕੇ  
ਬਾਬਾ ਮੋਹਨ ਕੁਝ ਪਸੀਜਿਆ, ਅਤੇ ਚੁਬਾਰੇ ਦੀ ਬਾਰੀ ਖੋਲ੍ਹਕੇ ਕੁਝ ਮਿਹਣੇ  
ਕੁਮਿਹਣੇ ਦੇਕੇ ਪਿਛੇ ਹਟ ਗਿਆ। ਮਾਮੇ ਦੇ ਮੂੰਹੋਂ ਤਾਹਨੇ ਮਿਹਣੇ ਸੁਣਕੇ  
ਗੁਰੂ ਸਾਹਿਬ ਦਿਲੋਂ ਖੁਸ਼ ਹੋਏ ਅਤੇ ਹੁਣ ਦੁਜਾ ਸ਼ਬਦ ਗਾਂਵਿਆ:-

ਮੋਹਨ ਤੇਰੇ ਬਚਨ ਅਨੂਪ, ਚਾਲ ਨਿਰਾਲੀ ।

ਮੋਹਨ ਤੂੰ ਮਾਨਹਿ ਏਕਜੀ, ਅਵਰ ਸਭ ਰਾਲੀ ।

ਮਾਨਹਿ ਤ ਏਕ ਅਲੇਖ ਠਾਕੁਰ, ਜਿਨਹਿ ਸਭ ਕਲ ਧਾਰੀਆ ।

ਤੁਧ ਬਚਨ ਗੁਰਕੈ ਵਸ ਕੀਆ, ਆਦਿ ਪੁਰਖ ਬਨਵਾਰੀਆ ।

ਤੂੰ ਆਪ ਚਲਿਆ, ਆਪ ਰਹਿਆ, ਆਪ ਸਭ ਕਲ ਧਾਰੀਆ ।

ਬਿਨਵੰਤ, ਨਾਨਕ ! ਪੈਜ ਰਾਖੋ, ਸਭ ਸੇਵਕ ਸਰਣਿ ਤੁਮਾਰੀਆ॥੨॥

ਮੋਹਨ ਤੋਂ ਹੁਣ ਨਾ ਰਿਹਾ ਗਿਆ, ਸੰਦੂਕ ਦਾ ਜੰਦਲਾ ਖੋਲ੍ਹ  
ਪੇਥੀਆਂ ਹਥ ਲੈਕੇ ਹੇਠਾਂ ਉਤ੍ਰਨ ਲਈ ਚੁਬਾਰੇ ਵਿਚੋਂ ਨਿਕਲਿਆ, ਜਿਕੁਰ  
ਬੀਣ ਸੁਣਕੇ ਸੱਪ ਆਪਣੀ ਖੁੱਡ ਵਿਚੋਂ ਨਿਕਲਦਾ ਹੈ। ਗੁਰੂ ਸਾਹਿਬ ਨੇ  
ਉਚਰਾਂ ਨੂੰ ਤੀਜੀ ਪਉੜੀ ਆਰੰਭ ਦਿੱਤੀ:-

ਮੋਹਨ ਤੁਧ ਸਤ ਸੰਗਤਿ ਧਿਆਵੈ, ਦਰਸ ਧਿਆਨਾ ।

ਮੋਹਨ, ਜਮ ਨੇੜਿ ਨ ਆਵੈ ਤੁਧੁ ਜਪੇ ਨਿਦਾਨਾ ।

ਜਮਕਾਲ ਤਿਨ ਕਉ ਲੱਗੀ ਨਾਹੀ, ਜੇਇ ਇਕ ਮਨ ਧਿਆਵਹੇ ।

ਮਨ ਬਰ ਕਰਮ ਜਿ ਤੁਧ ਅਰਾਧਹਿ ਸੇ ਸਭੇ ਫਲ ਪਾਵਹੋ ।

ਮਲ ਮੂੜ੍ਹ ਮੂੜ ਜਿ ਮੁਗਧ ਹੋਤੇ, ਸਿ ਦੇਖ ਦਰਸਿ ਸੁ ਗਿਆਨਾ ।

\*ਇਹ ਉਸਦੀ ਆਪਣੀ ਵਡਿਆਈ ਨਹੀਂ ਕਿਉਂ ਜੋ ਇਹਨਾਂ ਸ਼ਬਦਾਂ  
ਵਿਚ ਉਸਦੇ ਨਿਜੀ ਗੁੱਣਾਂ ਔਗੁੱਣਾਂ ਵਲ ਕੋਈ ਇਸ਼ਾਰਾ ਨਹੀਂ। ਮੋਹਨ ਨੇ ਜੋ ਇਹਨਾਂ  
ਨੂੰ ਆਪਣੀ ਉਸਤਤੀ ਸਮਝਿਆ ਸੀ, ਤਦ ਉਸਦੀ ਸਮਝ ਬਾਬਤ ਅਸੀਂ ਉਚੀ ਰਾਇ  
ਕਾਇਮ ਨਹੀਂ ਕਰ ਸਕਦੇ।

ਬਿਨਵੰਤ ਨਾਨਕ ਰਾਜ ਨਿਹਰਲ, ਪੂਰਣ ਪੁਰਖ ਭਗਵਾਨਾ ॥੩॥

ਮੋਹਨ ਜੀ ਹੁਣ ਤਕ ਹੇਠਾਂ ਉਤਰ ਆਏ ਸੀ, ਪੋਥੀਆਂ ਗੁਰੂ  
ਸਾਹਿਬ ਦੇ ਅਗੇ ਰਖੀਆਂ, ਅਤੇ ਨਿਮ੍ਰਤਾ ਦੇ ਵਾਕ ਕਹਿਕੇ ਮਥਾ ਟੇਕਿਆ।  
ਤਦ ਗੁਰੂ ਸਾਹਿਬ ਨੇ ਬੁਸ਼ ਹੋਕੇ ਉਸਨੂੰ ਵਰ ਦਿਤਾ, ਅਤੇ ਚੌਥੀ ਪੌੜੀ  
ਜਿਸ ਵਿਚ ਸੱਜੀ ਮੁਚੀ ਉਸਨੂੰ ਮੁਖਾਤਿਬ ਕੀਤਾ ਹੈ, ਏਸ ਤਰ੍ਹਾਂ  
ਪੁਰ ਗਾਵੀ :-

ਮੋਹਨ ! ਤੂ ਸਫਲ ਫਲਿਆ, ਸਣ ਪਰਵਾਰੇ\* ।

ਮੋਹਨ ਪੁਤ੍ਰ ਮੀਤ ਭਾਈ ਕੁਟੰਬ ਸਭ ਤਰੇ ।\*

ਤਰਿਆ ਜਹਾਨ ਲਾਹਿਆ ਅਭਿਮਾਨ, ਜਿਨੀ ਦਰਸਨ ਪਾਇਆ ।

ਜਿਨਿ ਤੁਧ ਨੇ ਧੰਨ ਕਹਿਆ, ਤਿਨ ਜਮ ਨੇੜ ਨ ਆਇਆ ।

ਬੇਅੰਤ ਗੁਣ ਤੇਰੇ ਕਥੇ ਨ ਜਾਹੀ, ਸਤਿਗੁਰ ਪੁਰਖ ਮੁਰਾਰੇ ।

ਬਿਨਵੰਤ ਨਾਨਕ ਟੇਕ ਰਾਖੀ ਜਿਤ ਲਗ ਤਰਿਆ ਸੰਸਾਰੇ ॥੪॥

ਏਨੇ ਨੂੰ ਮੋਹਰੀ ਜੀ, ਛੋਟੇ ਮਾਮਾ ਜੀ ਆ ਗਏ, ਅਤੇ ਗੁਰੂ ਸਾਹਿਬ ਨੂੰ ਸਦਕੇ  
ਘਰ ਲੈ ਗਏ। ਮਾਮੀ ਮਿਲੀ ਅਤੇ ਗੁਰੂ ਰਾਮਦਾਸ ਤੇ ਬੀਬੀ ਭਾਨੀ ਦੇ  
ਵਿਯੋਗ ਵਜੋਂ ਸ਼ੋਕ ਪ੍ਰਗਟ ਕੀਤਾ ਅਤੇ ਕਿਹਾ ਕਿ ਤੁਸੀਂ ਗੋਇੰਦਵਾਲ  
ਹੀ ਆ ਵਸੋ। ਗੁਰੂ ਸਾਹਿਬ ਨੇ ਉਤਰ ਦਿੱਤਾ ਕਿ ਸਰ ਦੀ ਕਾਰ ਹੋ  
ਰਹੀ ਹੈ, ਸਾਡਾ ਉਥੇ ਹੀ ਰਹਿਣਾ ਠੀਕ ਹੈ। ਪਰ ਮਾਮੀ ਦੇ ਕਹੇ ਤਿੰਨ  
ਦਿਨ ਗੋਇੰਦਵਾਲ ਰਹਿਣਾ ਮੰਨ ਲਿਆ। ਕੁਝ ਚਿਰ ਪਿਛੋਂ ਮੋਹਰੀ ਦੇ  
ਪੁਤ੍ਰ 'ਨੰਦ' ਅਤੇ ਪੇਤ੍ਰੇ 'ਸੰਦਰ' ਨੇ ਮਥਾ ਆ ਟੇਕਿਆ। ਅਗਲੀ ਸਵੇਰ  
ਗੁਰੂ ਸਾਹਿਬ ਸੁੰਦਰ ਨੂੰ ਨਾਲ ਲੈਕੇ ਗੁਰੂ ਅਮਰਦਾਸ ਦੇ ਦਿਹੁਰੇ ਗਏ ਅਤੇ  
ਸੁੰਦਰ ਨੂੰ ਕਿਹਾ, ਜੋ ਤੂ ਉਹਨਾਂ ਦੇ ਸਮਾਣ ਸਮੇਂ ਪਾਸ ਸੀ ਅਤੇ ਸਿਆਣਾ

\*ਇਹ ਦੇ ਸਤਰਾਂ ਬਾਬੇ ਮੋਹਨ ਪ੍ਰਥਾਏ ਹੀ ਹਨ।

— ਮਤਲਬ ਹੈ ਕਿ ਹਾਲੀ ਉਹਨਾਂ ਨੂੰ ਚਲਾਣਾ ਕੀਤੇ ਬਹੁਤ ਵਰ੍ਹੇ ਨਹੋਂ ਸਨ  
ਹੋਏ ਅਤੇ ਮਾਮਾ ਮਾਮੀ ਗੁਰੂ ਅਰਜਨ ਨੂੰ ਉਸ ਤੋਂ ਪਿਛੋਂ ਪਹਿਲੀ ਵਾਰ ਮਿਲੇ ਹਨ।  
ਮੁਕਾਨ ਦੇਣ ਵੀ ਨਹੋਂ ਗਏ ।

ਸੀ, ਸੋ ਉਸ ਵੇਲੇ ਦਾ ਸਾਰਾ ਵਿਤੱਤ ਸੁਣਾਓ ।' ਸੰਦਰ ਕੁਝ ਕਹਿਤਾ  
ਕਰਦਾ ਹੁੰਦਾ ਸੀ, ਸੋ ਉਸਨੇ ਉਸ ਵੇਲੇ ਦਾ ਸਾਰਾ ਹਾਲ ਇਕ "ਸੱਟ"  
ਰਚਕੇ ਪੇਥ ਕੀਤਾ, ਜੋ ਏਸੇ ਨਾਮ ਹੇਠ ਗ੍ਰੰਥ ਸਾਹਿਬ ਵਿਚ ਸ਼ਾਮਲ ਹੈ ।

ਟੁਕੁ ਵੇਲੇ ਮਾਮੀ ਜੀ ਨੇ 'ਗੰਗਾ ਜੀ' ਨੂੰ ਰਾਮ ਸਤ ਦਿੱਤੀ ਅਤੇ  
ਕਿਹਾ ਕਿ ਜਦੋਂ ਤੁਸੀਂ ਹਰਿ ਗੋਬਿੰਦ ਦਾ ਵਿਆਹ ਕਰੋਗੇ, ਤਾਂ  
ਅਸੀਂ ਆਵਾਂਗੇ :—

ਰਾਮ ਸਤ ਗੰਗਾ ਕੇ ਕਹੀਓ, ਆਪਣ ਜਾਨ ਹਮਕੇ ਚਿੱਤ ਰਹੀਓ ।  
ਹਰ ਗੋਬਿੰਦ ਕੇ ਕਰੋ ਬਿਵਾਹ, ਪਠੀ ਬੁਲਾਇ, ਹਮੇ ਚਿਤ ਰਾਹਿ ।

ਖਡੂਰ ਏਥੋਂ ਨੇੜੇ ਸੀ, ਸੋ ਗੁਰੂ ਅੰਗਰ ਦੀ ਬਾਣੀ ਉਹਨਾਂ ਦੇ  
ਪੜਾਂ—ਦਾਸੂ, ਦਾਤੂ ਨੂੰ ਮਿਲਕੇ ਲੈਣ ਲਈ ਉਪਰ ਟੁਰ ਪਏ। ਪੌਕੀਆਂ ਨੂੰ  
ਇੱਕ ਪਾਲਕੀ ਵਿਚ ਰਖ ਆਪ ਨੰਗੇ ਪੈਗੀਂ ਨਾਲ ਹੋ ਗਏ। ਦਾਸੂ  
ਲਾਹੋਰ ਜਾ ਵਸਿਆ ਸੀ, ਪਰ ਦਾਤੂ ਖਡੂਰ ਹੀ ਸੀ। ਉਸਨੇ ਗੁਰੂ ਅੰਗਰ  
ਅਤੇ ਗੁਰੂ ਅਮਰਦਾਸ ਦੀਆਂ ਕੁਝ ਸਾਖੀਆਂ ਤਾਂ ਸੁਣਾਈਆਂ, ਪਰ ਦੁਜੇ  
ਗੁਰੂ ਦੀ ਬਾਣੀ ਉਸ ਕੋਲੋਂ ਕੋਈ ਨਾ ਮਿਲੀ, ਜਿਸ ਮਤਲਬ ਲਈ ਗੁਰੂ  
ਸਾਹਿਬ ਕੁਝ ਚਿਰ ਪਿਛੋਂ ਦਾਸੂ ਨੂੰ ਲਾਹੋਰ ਜਾ ਮਿਲੇ। ਹੋ ਸਕਦੇ  
ਹੈ ਕਿ ਉਸ ਤੋਂ ਕੁਝ ਪੁਰਾਣੇ ਪਤਰੇ ਮਿਲ ਗਏ ਹੋਣ—੧੧੫  
ਸਲੋਕਾਂ ਦੇ ਲਿਖਣ ਲਈ ਕੋਈ ਬਹੁਤ ਵਰਕੇ ਨਹੀਂ ਚਾਹੀਦੇ। ਮੈਂ ਦੂਜੀ  
ਪਾਤਸ਼ਾਹੀ ਦੀ ਸਾਰੀ ਬਾਣੀ ਨੂੰ ਇਕ ਥਾਂ ਇਕੱਠਾ ਕੀਤਾ ਹੈ; ਇਕ  
ਪਾਕਟ-ਬੁਕ ਦੇ ਯਾਗਾਂ ਸਫੇ ਜਾਂ ਛੇ ਵਰਕੇ ਹੀ ਪ੍ਰਰਚ ਹੋਏ ਹਨ।

\*ਮਤਲਬ ਦਰਗਾਹ ਦਾ ਸੱਟ, the call from Above.

+ਪਾਲਕੀ ਮਾਮੂਲਾਂ ਦਿਕ ਪੀੜੀ ਨੂੰ ਗਸੀਆਂ ਪਾਕੇ ਬਣ ਸਕਦੀ ਸੀ।

#ਇਤਿਹਾਸਾਂ ਵਿਚ ਗੋਇੰਦਵਾਲ, ਖਡੂਰ, ਕਬੀਰ ਪੰਥੀਆਂ ਦਾ ਇਕ ਛੇਤਰ  
ਤੇ ਲਾਹੋਰ ਸਤ ਇਕੋ ਸਫਰ ਵਿਚ ਲੇ ਆਏ, ਜੋ ਹੋ ਨਹੀਂ ਸਕਦਾ।

## ੴ. 'ਪ੍ਰਾਣ ਸੰਗਲੀ'\*

'ਪ੍ਰਾਣ ਸੰਗਲੀ' ਨਾਮ ਕਿਤਾਬ ਬਾਬਤ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਭੀ ਸਾਰੀ, ਦੀ ਸਾਰੀ ੧੧੩ ਅਧਿਆਇ ਦੀ ਕਿਤਾਬ, ਗੁਰੂ ਨਾਨਕ ਸਾਹਿਬ ਦੀ ਆਪਣੀ ਰਚਨਾ ਹੈ, ਜੋ ਲਿਖੀ ਜਾਕੇ ਸੰਤਾਲਾਦੀਪ ਦੀ ਰਾਜਾ ਸ਼ਿਵਨਾਭ ਪਾਸ ਅਮਾਨਤ ਰਖੀ ਗਈ ਸੀ, ਅਤੇ ਜਿਥੋਂ ਗੁਰੂ ਅਰਜਨ ਦੇਵ ਨੇ ਉਚੇਚੇ ਭਾਈ ਪੈੜਾ ਨੂੰ ਭੇਜਕੇ ਮੰਗਵਾਈ, ਤਾਕੇ ਗ੍ਰੰਥ ਸਾਹਿਬ ਵਿਚ ਇਹ ਬਾਣੀ ਭੀ ਦਰਜ ਕਰ ਲਈ ਜਾਵੇ। ਸੰਤ ਸੰਪੂਰਨ ਸਿੰਘ ਜੀ ਤੁਠਨ ਤਾਰਨ ਵਾਲੇ 'ਪ੍ਰਾਣ ਸੰਗਲੀ' ਦੀ ਆਪਣੀ ਦੇਵਨਾਗਰੀ ਐਡੀਸ਼ਨ ਵਿਚ ਲਿਖਦੇ ਹਨ :—

"ਗੁਰੂ ਨਾਨਕ ਸਾਹਿਬ ਨੇ ਰਾਜਾ ਸ਼ਿਵਨਾਭ ਕੇ ਪਰੇਮ ਕੇ ਦਸ ਕੁਝ ਕਾਲ ਵਹਾਂ ਰਹਿਕਰ, ਅਰ ੧੧੩ ਅਧਿਆਧ ਰੂਪ 'ਪ੍ਰਾਣ-ਸੰਗਲੀ' ਕੀ ਰਚਨਾ ਦਵਾਰਾ ਸਭ ਪਕਾਰ ਕੇ ਯੋਗ ਮੌਕੇ ਰਾਜਾ ਕੇ ਦਿੜ੍ਹ ਕਰਕੇ ਉਸ ਯੋਗ-ਕਥਾਨਿਧੀ ਰੂਪ ਅਨਮੇਲ ਢੱਰੇਬ ਕੇ ਇਸ ਆਗਿਆ ਕੇ ਸਾਥ ਰਾਜਾ ਕੇ ਅਰਪਨ ਕਰਦਿਆ ਕਿ ਉਸੇ ਆਪਣੇ ਪਾਸ ਸੰਗਲ ਕਰ ਰਖੇ ਅੇਰ ਜਥੇ ਕੋਈ ਸ਼ਿਸ਼ਤ ਗੁਰੂ ਸਾਹਿਬ ਕੇ ਦੇਸ਼ ਕਾ ਆਵੇ ਤੇ ਉਸੇ ਦੇ ਚੇਹੇ।"

"ਸੀ ਗੁਰੂ ਨਾਨਕ ਸਾਹਿਬ ਕੇ ਪੰਚਮ ਸਥਾਨ ਪਠ ਸੀ ਕਿਉ ਅਰਜਨ ਦੇਂਦ ਜੀ ਹੁਏ ਹੈ, ਜਿਨ੍ਹਾਂ ਨੇ ਰੁਕਣਾਟੀ ਕੀ ਬੀਜ ਬਾਂਦੂ ਸਮਝ ਤੁਈ ਪੈੜਾ, ਨਾਮੀ ਇਥ ਸ਼ਿਸ਼ਤ ਕੇ ਸੰਗਲਾਦੀਪ ਤੱਜ ਕਰ ਰਾਜਾ ਸ਼ਿਵਨਾਭ ਕੇ ਪੇਤਰੇ ਕੇ ਪਾਸ ਸੇ ਯਹ ਗੰਥ ਮੰਗਦਿਆ ਥਾ, ਜਿਸੇ ਕਿਸੀ ਕਾਰਣ ਵਿਸ਼ੇਸ਼ ਸੇ ਸ੍ਰੀ ਗੁਰੂ ਦੁਖ ਸਾਹਿਬ ਕੀ ਬੀੜ ਮੌਕੇ ਰੁਖਣਾ ਉਚਿਤ ਨਾ ਸਮਝਕਰ ਸਰਵਥਾ ਹੀ ਜਲ-ਪ੍ਰਭਾਹਿਤ ਕਰ ਦਿਆ ਥਾ। ਜੇ ਕਿ ਇਕ ਪਰਮ ਪਰੇਮੀ ਸਾਧੂ ਕੀ ਅਤੇ ਪ੍ਰਾਰਥਨਾ ਸੇ ਦਵੀਕੂਤ ਹੁਏ ਗੁਰੂ ਸਾਹਿਬ ਕੇ ਬਚਨ ਅਨੁਸਾਰ ਜਲ ਸੇ ਨਿਕਲਵਾਣਾ ਅੇਰ ਜੈਸੇ ਕਾ ਤੈਮਾ ਉਸੇ ਹੀ ਬਖ਼ਾਸ਼ ਕਰ ਦੀਯਾ ਗਿਆ ਥਾ।"

\*ਮੈਂ ਆਪਣੀ ਕਿਤਾਬ 'ਸਾਖੀਆਂ' ਦੀ ਹਕੀਕਤ ਵਿਚ ਪਾਣ ਸੰਗਲੀ ਅਤੇ ਉਸਦੇ ਮੁਤਾਲਿਕ ਸਾਖੀਆਂ ਪੁਰ ਵਿਚਾਰ ਕੀਤੀ ਹੈ, ਅਤੇ ਦਸਿਆ ਹੈ ਕਿ ਕਿਸ ਤਰ੍ਹਾਂ ਇਹ ਸਾਡੇ ਬਨਾਵਟੀ ਗਲਾਂ ਹਨ ਅਤੇ ਗੰਥ ਸਾਹਿਬ ਦੀ ਬੀੜ ਬਖਣ ਤੇ ਚਿਰ ਪਿਛੋਂ ਘੜੀਆਂ ਗਈਆਂ ਸਨ। ਖਾਲੀ 'ਰਤਨ ਮਾਲਾ' ਪਿਹਲੇ ਦੀ ਹੈ ਜੇ ਉਹਨਾਂ ਛਡ ਦਿਤੀ ।

ਭਾਵੇਂ ਗੁਰੂ ਨਾਨਕ ਸਾਹਿਬ ਦੇਸ਼ ਵਡੇ ਸਾਰੇ ਗ੍ਰੰਥ ਨੂੰ ਨਾਲ ਲਿਆ ਸਕਦੇ ਸਨ, ਕਿਉਂ ਜੋ ਇਕ ਭੀੜ ਸਿਖਾਂ ਦੀ ਉਹਨਾਂ ਦੇ ਨਾਲ ਗਈ ਦੱਸੀ ਹੈ, ਪਰ ਇਹ ਤਾਂ ਉਪਰਲੇ ਬਿਆਨ ਤੋਂ ਦਿਸਦਾ ਹੈ ਕਿ ਗੁਰੂ ਨਾਨਕ ਸਾਹਿਬ ਉਸ ਗ੍ਰੰਥ ਦਾ ਪ੍ਰਲਾਰ ਸਿਖਾਂ ਵਿਚ ਚਾਹੁੰਦੇ ਸਨ। ਫੇਰ ਇਹ ਕੀਹ ਹੋਇਆ ਕਿ ਗੁਰੂ ਅਰਜਨ ਦੇਵ ਨੇ ਉਚੇਚਾ ਮੰਗਵਾਕੇ ਭੀ ਸਾਰਾ ਗ੍ਰੰਥ ਜਲ ਵਿਚ ਸੁਟ ਦਿੱਤਾ? ਇਹ ਸਵਾਲ ਕਦਰਤੀ ਤੌਰ ਪਰ ਉਠਦਾ ਹੈ। ਸੋ ਸੰਤ ਜੀ ਇਹ ਸਵਾਲ ਉਠਾਕੇ ਉਸਦਾ ਉਤਰ ਦੇਣ ਦਾ ਜਤਨ ਇਸ ਤਰ੍ਹਾਂ ਪੁਰ ਕਰਦੇ ਹਨ :—

“ਕਈ ਏਕ ਗੁਰਮੁਖਾਂ ਕੇ ਯਿਹ ਪ੍ਰੁਫਨੇ ਕਾ ਤੀ ਅਵਸਰ ਮਿਲਾ ਹੈ ਕਿ ਇਨ੍ਹਾਂ ਬਚੇ ਪਿਛੇ ਮੁੰਥੇ ਸਾਥ ਦਿਸ ਪਰਮ ਪਿਛੁੰਨ੍ਹ ਕੇ ਮੰਗਵਾ ਕਰ ਤੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦੇਵ ਜੀ ਨੇ ਇਨ ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਬੋਤ ਮੈਂ ਕਿਉਂ ਨਾ ਲੰਘਨ ਕੀਕਾ? ਜਿਸਕਾ ਉਤਰ ਹਮਾਰੀ ਤੁਢ ਬੁਧੀ ਮੈਂ ਯਿਹ ਸਫੁਰਤਾ ਹੈ :—

ਸੁਅਮੰਦੇਸ਼ਾਤਮਕ ਤੁਥ ਪਿੰਡ ਬਹੁਮਾਡ ਅੰਗ ਇਨ੍ਹਾਂ ਪਾਰ ਪਾਰਵਾਰ ਰਹਿਤ ਭੇਦ ਦਰਸਾਇਆ ‘ਸ੍ਰੀ ਪਾਣ-ਸੰਗਲੀ’ ਕੀ ਅਮੇਲਕ ਬਾਣੀ, ਅਨਨਤ ਅਧਿਕਾਰਿਕਾਂ ਕੇ ਨਿਮਿਤ ਹੀ ਵਿਸ਼ੇਸ਼ ਕਰਕੇ ਉਚਾਰਣ ਹੁਏ ਹੈ। ਅੰਗ ਗ੍ਰੰਥ ਸਾਹਿਬ ਕੇ ਬਚਨ ਬਹੁਤ ਕਰਕੇ ਸਰਬ-ਦੇਸ਼, ਸਰਬਕਾਲ, ਤੁਥਾ ਸਰਬ-ਅਵਸਥਾ ਮੈਂ ਸਰਬ-ਪ੍ਰਕਾਰ ਕੇ ਅਧਿਕਾਰਿਕਾਂ ਕੀ ਬਿਧਿਯਕ-ਕੋਟੀ ਕੇ ਹੈਂ\*।

ਦੂਸਰਾ—ਪਾਣ ਸੰਗਲੀ ਮੈਂ ਕਹੀਂ ਕਹੀਂ ਬੀਚ ਬੀਚ ਰਿਧਿ ਸਿਧਿ ਆਦਿ ਪ੍ਰਾਪਤੀ ਕੇ ਵਿਸ਼ੇਸ਼ ਵਿਸ਼ੇਸ਼ ਉਪਾਉ ਨਿਰੂਪਤ ਹੈ, ਜਿਨ੍ਹੇ ਕਿ ਕਲਿਜੁਲੀ ਲੋਗੋਂ ਕੇ ਪਿਛੁੰਤ ਮਾਰਕ ਮੈਂ ਹੀ ਬਾਰੋਬਾਰ ਕਿਰਤੇ ਰਹਿਣੇ ਕੀ ਸੰਭਾਵਨਾ ਹੈ ਸਕਤੀ ਹੈ; ਜਿਸ ਕਰਕੇ ਕਿ ਕੇਵਲ ਭਗਵਾਨ ਪਾਧਰ ਕਰਨ ਮੈਂ ਹੀ ਉਦਘਤ ਗੁਰਬਾਣੀ ਕੀ ਬੀੜ ਕੇ ਪੋਕੜ ਦਿਸੇ ਨਾ ਸਮਝ ਗਿਆ॥

---

\*This, in plain words, means, that the teaching in the Granth Sahib itself is intended for ignorant people, who surrounded the Guru, while the esoteric teachings in Prana-Sangali are for the understanding highly spiritual persons, who now abound: the usual idea in the Shastras about Pra-vidya & Apra-vidya.

ਤਥ ਗੁਰਮਤ ਕਾ ਇਤਨਾ ਵਿਸ਼ੇਖ ਪ੍ਰਚਾਰ ਨਾ ਹੋਣੇ ਤਥਾ ਸਾਧਾਰਣ ਲੋਕਾਂ ਕੋ ਇਸਕਾ ਗੁੜ ਅਤੇ ਸਮਝਨੇ ਮੌ ਅਸਮਰਥ ਹੋਣੇ ਅਤਿ ਕਾਰਣਾਂ ਸੇ ਇਤਨਾ ਕਾਲ ਪ੍ਰਯੰਤ ਇਸ ਜੰਥ ਕਾ ਗੁਪਤ ਰਹਿਣਾ ਹੀ ਅਵਸ਼ੇ਷ਕ ਥਾ। ਅਥ\* ਜੀਵਾਂ ਕੀ ਬਿਧਿਆਂ ਕੋ ਕੁਟਮਤ (as given in this book—G.B.S.) ਕਾ ਪੂਰਾ ਮਹੱਤਵ ਸਮਝਤੇ ਇਸਮੈ ਪ੍ਰਦਿਤ ਦੇਖ ਕਰ ਗੁਰ ਸਾਹਿਬ ਕੀ ਅੰਤਰੀਵ ਆਗਿਆ (heart prompting) ਸੇ ਹੀ ਇਸਕੇ ਪ੍ਰਕਾਸ਼ਿਤ ਹੋਣੇ ਕਾ ਅਵਸਰ ਮਿਲਾ ਹੈ।”

ਵੱਡੇ ਵੱਡੇ ਲਫ਼ਜ਼ਾਂ ਵਿਚ ਦਿੱਤਾ ਉਪਰਲਾ ਉੜ੍ਹ ਗੁਰਮੁਖਾਂ ਲਈ ਭਾਵੇਂ ਤਸੱਲੀ ਦੇਣ ਵਾਲਾ ਹੋਵੇ, ‘ਪਰ ਮਨ-ਮੁਖਾਂ’ ਨੂੰ, ਜਿਨ੍ਹਾਂ ਦੀ ਗਿਣਤੀ ਗੁਰਮੁਖਾਂ ਨਾਲੋਂ ਕਿਤੇ ਵਧੀਕ ਹੈ, ਇਸ ਤੋਂ ਨਿਰਾਸਤਾ ਹੋਵੇਗੀ।

ਸਾਡੀ ਏਸ ਕਿਤਾਬ ਲਈ ਇਤਨਾ ਜਾਨਣਾ ਹੀ ਬਸ ਕਾਢੀ ਹੈ ਕਿ ਗੁਰੂ ਅਰਜਨ ਦੇਵ ਨੇ ‘ਪ੍ਰਾਣ-ਸੰਗਲੀ’ ਨੂੰ ਜਲ-ਪ੍ਰਵਾਹ ਕਰ ਦਿੱਤਾ।

## ੨. ਹੋਰ ਬਾਣੀ ਕਿਥੋਂ ਇਕੱਠੀਕੀਤੀ

ਬਾਬੇ ਮੋਹਨ ਵਾਲੀਆਂ ਪੋਥੀਆਂ ਹੀ ਬੀਤ ਬਨਣ ਲਈ ਕਾਢੀ ਨਹੀਂ ਸਨ। ਪੋਥੀਆਂ ਵਿਚ ਜਿੰਨੀ ਕੁ ਬਾਣੀ ਗੁਰੂ ਨਾਨਕ ਸਾਹਿਬ ਦੀ ਵਿੱਤੀ ਸੀ ਉਸ ਨਾਲੋਂ ਬਹੁਤ ਵਧੀਕ ਲੋਕਾਂ ਵਿਚ ਫੇਲੀ ਪ੍ਰਤਖ ਨਜ਼ਰ ਆ ਰਹੀ ਸੀ। ਸਹੰਸਰ ਰਾਮ ਨੇ ਤਾਂ ਉਹੋ ਇਕੱਠੀ ਕਰਨੀ ਸੀ ਜੋ ਉਸਨੂੰ ਗੋਇੰਦਵਾਲ ਬੇਠਿਆਂ ਮਿਲ ਸਕੀ। ਸੋ ਜਿਥੇ ਉਸ ਤੋਂ ਅਸਲੀ ਗੁਰੂ ਨਾਨਕ ਦੀ ਬਾਣੀ ਰਹਿ ਗਈ, ਉਥੇ ਹੀ ਦੂਜੇ ਪਾਸੇ ਹੋ ਸਕਦਾ ਹੈ ਕਿ ਉਸਨੇ ਕੁਝ ‘ਨਕਲੀ’ ਬਾਣੀ ਨੂੰ ਆਪਣੇ ਵਿਚਾਰ ਤੇ ਸਮਝ ਮੁਜਬ ਅਸਲੀ ਸਮਝਕੇ ਪੋਥੀਆਂ ਵਿਚ ਲਿਖ ਲਿਆ ਹੋਵੇ, ਜਿਸ ਤਰ੍ਹਾਂ ਕਿ ਅਸੀਂ ਉਪਰ ਕਹਿ ਜੁਕੇ ਹਾਂ। ਫੇਰ, ਸਹੰਸਰ ਰਾਮ ਉਹੋ ਕੁਝ ਲਿਖ ਸਕਦਾ ਸੀ, ਜੋ ਕੁਝ ਉਸਨੇ ਸੁਣਿਆ। ਅਤੇ ਬਾਣੀ ਨੂੰ ਚਬਾਨੀ ਚਬਾਨੀ ਚਲੇ ਆਉਂਦੇ ਅਧੀ ਸਦੀ ਹੋ ਗਈ ਸੀ ਅਤੇ ਰਬਾਬੀਆਂ ਵਰੀਗ ਦੀ ਤੀਜੀ ਪੀਹੜੀ ਟੁਰ ਪਈ ਸੀ। ਇਤਨੀ ਮੁਦਤ ਵਿਚ ਅਤੇ ਏਨਿਆਂ ਦੇ ਮੂੰਹ ਚੜ੍ਹੀ ਬਾਣੀ ਵਿਚ ਲਫੜੀ ਫਰਕ ਸਹਿਜ-ਸੁਭਾ

ਪੇ ਜਾਣੇ ਅਵੱਸ਼ਕ ਸਨ। ਸੋ ਇਹਨਾਂ ਪੋਥੀਆਂ ਵਿਚ ਜਿੰਨੀ ਕੁ ਅਸਲੀ ਬਾਣੀ ਵੀ ਹੈ, ਉਸਦੇ ਅਖਰੋਂ ਅਖਰ ਠੀਕ ਹੋਣ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ, ਹਿੱਜੇ ਅਤੇ ਲਗਾਂ (ਜੇ ਸਭ ਉਹਨਾਂ ਪੋਥੀਆਂ ਵਿਚ ਦਿੱਤੀਆਂ ਵੀ ਹਨ) ਤਾਂ ਇਕ ਪਾਸੇ ਰਹੀਆਂ। ਵਰੀ ਗਲ ਜੋ ਕਹੀ ਜਾ ਸਕਦੀ ਹੈ, ਇਹ ਹੈ ਕਿ ਇਹਨਾਂ ਤਬਦੀਲੀਆਂ ਦੇ ਬਾਵਜੂਦ ਵੀ ਮਤਲਬ ਵਿਚ ਫਰਕ ਨਹੀਂ ਆਇਆ ਹੋਣਾ। ਬੋਲੀ ਨੇ ਤਾਂ ਇਤਨੇ ਅਰਸੇ ਵਿਚ ਕੀਹ ਲੰਮਾ ਵੱਟਣਾ ਸੀ, ਪਰ ਰਾਤੀ ਅਤੇ ਪਾਠੀ ਬਿਨਾਂ ਵਿਚਾਰੇ ਹੀ, ਇਕ ਲਫੜ ਦੀ ਥਾਂ ਦੂਜਾ ਉਸੇ ਅਰਥ ਵਾਲਾ ਲਫੜ ਅਨਜਾਣੇ ਹੀ ਪਾ ਸਕਦੇ ਸਨ। ਫੇਰ ਲਫੜਾਂ ਦਾ ਅਗੇ ਪਿਡੇ ਹੋ ਜਾਣਾ ਭੀ ਮਾਮੂਲੀ ਗਲ ਸੀ। ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਇਹ ਸਾਰੀਆਂ ਮੁਬਕਲਾਂ ਹਲ ਕਰਨ ਲਈ ਮੌਜੂਦ ਸਨ।

‘ਨਕਲੀ’ ਤੇ ‘ਅਸਲੀ’ ਬਾਣੀ ਦਾ ਨਿਖੇਵਾ ਕਰਨ ਲਈ ਆਪਣੀ ਆਮ ਵਿਚ ਫੇਲ ਚੁਕੀ ਸਾਰੀ ਬਾਣੀ ਨੂੰ ਇਕੱਠਾ ਕਰਨ ਦੀ ਲੋੜ ਮੀ, ਅਤੇ ਉਸਦੇ ਇਕੱਠਾ ਕਰਨ ਲਈ ਆਪਣੂੰ ਵੀ ਉਹੋ ਵਸੀਲੇ ਮਿਲ ਸਕਦੇ ਸਨ ਜੋ ਸਹੰਸਹਰ ਰਾਮਨੂੰ ਮਿਲ ਸਕੇ ਸਨ। ਸਾਇਦ ਇਸ ਤੋਂ ਕੁਝ ਹੋਰ ਵਧਕੇ ਵੀ, ਇਹ ਸਾਰੇ ਵਸੀਲੇ ਭੁਲਾਂ ਤੋਂ ਖਾਲੀ ਨਹੀਂ ਸਨ ਹੋ ਸਕਦੇ। ਗੁਰੂ ਸਾਹਿਬ ਚੰਗੇ ਕਵੀ ਸ.੯, ਪਿੰਗਾਅ ਦੀ ਸਾਰੀ ਖ਼ਵਰ ਸੀ; ਚੰਗੇ ਰਾਗੀ ਸਨ, ਸੋ ਬਹੁਤ ਸਾਰੀਆਂ ਲਫੜੀ ਗਲਤੀਆਂ ਨੂੰ ਜਾਚ ਕੇ ਠੀਕ ਕਰ ਸਕਦੇ ਸਨ, ਦੁਬਨ ਤੇ ਛੰਦ ਦੀ ਦਰਸਤੀ ਭੀ ਹੋ ਸਕਦੀ ਸੀ। ਏਸੇ ਤਰ੍ਹਾਂ ਸਮੁੱਚੇ ਢੰਗ ਪੁਰ ਜੇ ਕਿਸੇ ਸ਼ਬਦ ਬਾਣੀ ਦਾ ਭਾਵ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਸਮਝ ਰਖੀ ਸਿਖਿਆ ਦੇ ਉਲਟ ਜਾਤਾ, ਤਉ ਉਸ ਸ਼ਬਦ ਨੂੰ ਰਦ ਭੀ ਕਰ ਸਕਦੇ ਸਨ, ਜਿਸ ਤਰ੍ਹਾਂ ਕਿ ਉਹਨਾਂ ਨੇ ਪਿਛੋਂ ਬੀੜ ਬਨੂਣ ਸਮੇਂ ਕਾਹਨਾ, ਸਾਹੁਸੈਨ ਆਦਿ ਸਾਧਾਂ ਫਕੀਰ ਦੀ ਬਾਣੀ ਨੂੰ ਰੱਦ ਕੀਤਾ। ਪਰ ਫੇਰ ਭੀ ਇਹ ਸੰਭਾਵਨਾ ਬਣੀ ਰਹੀ ਕਿ ਕੋਈ ਬਾਣੀ ਜਾਂ ਸ਼ਬਦ ਗੀਥ ਸਾਹਿਬ ਵਿਚ ਅਜਿਹੇ ਦਰਜ ਹੋ ਗਏ ਹੋਨ ਜੋ ਅਸਲ ਵਿਚ ਗੁਰੂ ਨਾਨਕ ਸਾਹਿਬ ਦੇ ਆਪਣੇ ਨਾ ਹੋਣ; ਅਤੇ ਇਹ ਸ਼ਬਦ ਭਾਰੋਂ ਬਾਬੀ

ਮੇਹੁਨ ਵਾਲੀਆਂ ਪੋਥੀਆਂ ਵਿਚੋਂ ਲਈ ਹੋਣ ਤੇ ਭਾਵੇਂ ਬਾਹਰੋਂ ਇਕਠੇ ਕੀਤੇ ਹੋਣੇ। ਇਹ ਮਰਨ ਲਿਆ ਕਿ ਗੁਰੂ ਅਰਜਨ ਦੇਵ ਆਪ ਗੁਰੂ ਸਨ, ਅਤੇ ਉਹਨਾਂ ਦਾ ਕਥਨ ਜਾਂ ਕਿਸੇ ਸ਼ਬਦ ਬਾਬਤ ਫੈਸਲਾ ਕੀਤਾ ਸਿਖਾਂ ਲਈ ਅਜਿਹਾ ਹੀ ਪ੍ਰਮਾਣੀਕ ਹੈ, ਜਿਹਾ ਖੁਦ ਗੁਰੂ ਨਾਨਕ ਸਾਹਿਬ ਦਾ ਕਿਹਾ। ਪਰ ਜੋ ਗਲ 'ਅਨਹੋਣੀ' ਹੋਵੇ, ਉਸਨੂੰ ਗੁਰੂ ਅਰਜਨ ਦੇਵ ਭੀ 'ਹੋਣੀ' ਨਹੀਂ ਸਨ ਬਣਾ ਸਕਦੇ। ਖੋਜੀ ਦੀ ਤਰਕ, ਜਾਂ ਮੁਹਕੱਕ ਦੀ ਦਲੀਲਬਾਜ਼ੀ ਵਿਚ ਮੁਆਜ਼ੇ, ਕਰਮਾਤ, ਦੇਵੀ ਜੋਤ ਜਾਂ ਈਸ਼ਵਰੀ ਬਕਤੀ ਲਈ ਕੋਈ ਥਾਂ ਨਹੀਂ। ਜੇ ਇਹ ਗਲਾਂ ਮੰਨਣੀਆਂ ਹੋਣ, ਤਦ ਬਹਿਸ ਕੇਹੀ ਤੇ ਵਿਚਾਰ ਕਾਹਦੀ? ਜੋ ਕੁਝ ਬਹੁਤੇ ਲੋਕ ਆਖਦੇ ਹਨ, ਮੂਰਖ ਹੋਣ ਜਾਂ ਸਿਆਣੇ, ਜੇਕਰ ਕੋਈ ਉਸਨੂੰ ਅੰਨ੍ਹਾ ਹੋਕੇ ਸੱਚ ਮੰਨਣ ਲੱਈ ਤਿਆਰ ਨਹੀਂ ਅਰ ਲੋਕਾਂ ਨੂੰ ਨਾਗਾਨ ਕਰਨ ਦੀ ਦਲੇਰੀ ਨਹੀਂ ਕਰ ਸਕਦਾ, ਤਾਂ ਉਹ ਚੁਪ ਹੋ ਰਹੇ। ਅਸੀਂ ਸਮਝਦੇ ਹਾਂ ਕਿ ਸਾਡੇ ਪਾਠਕ ਸਿਆਣੇ ਅਤੇ ਸੱਚ ਦੇ ਪਿਆਰੇ ਹਨ। ਇਹ ਮੈਂ ਇਸ ਕਰਕੇ ਕਿਹਾ ਹੈ ਕਿ ਮੈਨੂੰ ਹੁਣ ਤਕ ਕੁਝ ਸ਼ਬਦ ਅਜਿਹੇ ਨਜ਼ਰ ਆਏ ਹਨ, ਜਿਥੇ ਇਹ ਮੁਸ਼ਕਲ ਸਾਰੇ ਸਾਹਮਣੇ ਆਉਂਦੀ ਹੈ।

ਇਹ ਤਾਂ ਸੀ ਗੁਰੂ ਨਾਨਕ ਸਾਹਿਬ ਦੀ ਬਾਣੀ ਬਾਬਤ, ਹੁਣ ਭਗਤ ਬਾਣੀ ਨੂੰ ਲਉ।

## ੮. ਭਗਤ ਬਾਣੀ

ਇਹ ਅਸੀਂ ਉਪਰ ਦਸ ਆਏ ਹਾਂ ਕਿ ਪੋਥੀਆਂ ਵਿਚ ਕਥੀਰ ਜੀ ਅਤੇ ਬੇਖ਼ਦਗੀ ਦੇ ਸਲੋਕ ਤੇ ਕੁਝ ਹੋਰ ਬਾਣੀ ਇਕੱਠੀ ਕੀਤੀ ਗਈ ਸੀ, ਪਰ ਇਹ ਭਗਤ-ਬਾਣੀ ਦੇ, ਜਿੰਨੀ ਕੁ ਕਿ ਗ੍ਰੰਥ ਸਾਹਿਬ ਵਿਚ ਵਿੱਤੀ ਗਈ ਹੈ, ਸ਼ਾਇਦ\* ਬਹੁਤ ਬੋਕਾ ਭਾਗ ਹਨ। ਨਾਲੋਂ ਏਕਨਾਂ ਤੇ ਝੁੱਮਦੇਵ ਨੂੰ

\*'ਸ਼ਾਇਦ' ਮੈਂ ਇਸ ਰਾਸਤੇ ਕਿਹਾ ਹੈ ਕਿ ਜਦ ਦੋ ਪੋਥੀਆਂ ਰੱਲਕੇ, ਸ੍ਰੀ ਗੁਰੂ ਕਰੰਥ ਸਾਹਬ ਦੇ ਹਜ਼ਮ ਦੀਆਂ ਸਨ, ਤਦ ਗੁਰੂ ਨਾਨਕ ਦੀ ਬਾਣੀ ਤੋਂ ਅੱਡ ਭਗਤ ਬਾਟੀ ਚੌਥੀ ਹੋਣੀ ਚਾਹੀਦੀ ਹੈ।

ਮਿਲਾਕੇ ਤਿੰਨ ਭਗਤਾਂ ਤੋਂ ਇਲਾਵਾ ਹੋਰਕਿਤਨੇ ਹੀ ਸਾਧਾਂ ਛਕੀਗਾਂ ਦੀ ਰਰਨਾਂ, ਅਤੇ ਭੱਟਾਂ ਰਾਅਂ ਦੇ ਸਵੱਜੇ, ਵਾਟਾਂ ਅਦਿ ਮੌਜੂਦ ਹਨ। ਮਰਦਾਨੇ ਰਬਾਬੀ ਦੇ ਨਾਮ ਪੁਰ ਭੀ ਦੋ ਸ਼ਬਦ ਹਨ। ਸਵਾਲ ਹੈ ਕਿ ਇਹ ਸਾਰੀ ਬਾਣੀ ਬੀੜ ਵਿਚ ਦਰਜ ਕਰਨ ਲਈ ਗੁਰੂ ਸਾਹਿਬ ਨੇ ਕਿਥੋਂ ਲਈ? ਸਾਧਾਂ ਛਕੀਗਾਂ ਦਾ ਦੂਰੋਂ ਦੂਰੋਂ ਟੁਰ ਕੇ ਗੁਰੂ ਸਾਹਿਬ ਪਾਸ ਆਉਣਾ ਅਤੇ ਆਪੋ ਆਪਣੀ ਬਾਣੀ ਦਰਜ ਕਰਾਨ ਲਈ ਪੇਸ਼ ਕਰਾਂ, ਇਹ ਰਲਾਂ ਦਸਤੀਆਂ ਹਨ, ਕਿ ਬੀੜ ਬਨ੍ਹਣ ਦੇ ਇਰਾਦੇ, ਅਤੇ ਭਗਤਾਂ ਦੀ ਬਾਣੀ ਇਕੱਠੀ ਕਰਨ ਦੇ ਵਿਚਾਰ ਦਾ ਸਾਰੇ ਦੇਸ਼ ਵਿਚ ਬੜਾ ਖੁਲ੍ਹਾ ਇਸਤਿਹਾਰ ਹੋ ਗਿਆ ਸੀ, ਅਤੇ ਸਾਧਾਂ ਛਕੀਗਾਂ ਨੂੰ ਆਪਣੀ ਅਤੇ ਆਪਣੇ ਵਡਿਆਂ ਦੀ ਬਾਣੀ ਨੂੰ ਗ੍ਰੰਥ ਸਾਹਿਬ ਵਿਚ ਦਰਜ ਕਰਾਨ ਦੀ ਤਾਂਧ ਭੀ ਬੜੇ ਜ਼ੋਰ ਦੀ ਸੀ।\* ਇਥੋਂ ਤਕ ਕਿ ਇਨਕਾਰ ਦੀ ਸੂਰਤ ਵਿਚ ਰੋਸ, ਸਖਤ ਕਲਾਮੀ ਅਤੇ ਆਪੋ ਵਿਚ ਸਰਾਪ ਦੇਣ ਤਕ ਨੋਬਤ ਆਈ।

‘ਰਾਇ ਬਲਵੰਡ ਤਥਾ ਸੱਤੇ ਢੂਮ’ ਨੂੰ ਅਤੇ ਉਹਨਾਂ ਭੱਟਾਂ ਨੂੰ ਛੱਡਕੇ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਦੇ ਗੁਰੂ-ਗਦੀ ਪੁਰ ਬੈਠਨ ਸਮੇਂ ਸਵੱਜੇ ਪੜ੍ਹੇ, ਬਾਕੀ ਸਾਰੇ ਭਗਤ ਤੇ ਕੁਝ ਭੱਟ, ਜਿਨ੍ਹਾਂ ਦੀ ਬਾਣੀ ਗ੍ਰੰਥ ਸਾਹਿਬ ਵਿਚ ਚੜ੍ਹੀ ਹੈ, ਗੁਰੂ ਸਾਹਿਬ ਨਾਲੋਂ ਪਹਿਲੇ ਹੋ ਚੁਕੇ ਸਨ, ਅਤੇ ਕੋਈ ਕੋਈ ਚਾਰ ਪੰਜ ਸੌ ਵਰਾ ਪਹਿਲੇ। ਪਰਤਥ ਹੈ ਕਿ ਇਹਨਾਂ ਸਭ ਦੀ ਬਾਣੀ, ਉਹਨਾਂ ਭਗਤਾਂ ਦੇ ਚੇਲਿਆਂ ਅਤੇ ਵੇਸਣਵ ਮਤ ਦੇ ਆਮ ਸਾਧੂਆਂ ਤੋਂ ਹੀ, ਜੋ ਪੰਜਾਬ ਵਿਚ ਰਹਿੰਦੇ ਸਨ, ਪ੍ਰਾਪਤ ਹੋਈ ਹੋਵੇਗੀ—ਸਿੱਧੀ ਜਾਂ ਬਾਬੇ

\*ਕਾਹਨਾ, ਪੀਲੇ, ਛੱਜੂ ਤੇ ਬਾਹ ਹੁਸੈਨ ਨੇ ਆਪੋ ਆਪਣੀ ਬਾਣੀ ਹੇਠ ਲਿਖੀਆਂਤੁਕਾਂ ਨਾਲ ਸੁਨਾਣੀ ਸ਼ੁਰੂ ਕੀਤੀ ਸੀ, ਕਰਮਵਾਰ:- (ਓ) ‘ਮੈਂ ਉਹੀ ਹੈ, ਮੈਂ ਉਹੀ ਸਹੀ।’ (ਅ) ‘ਆਸਾਂ ਨਾਲੋਂ ਸੋ ਭਲੇ ਜਨਮਤ ਹੀ ਮਰਜਾਤ। ਬਿਥੇ ਕੀਚ ਆਲੁਦ ਨਹਿ, ਭਡੀ ਨ ਜਗ ਕੀ ਤਾਤ।’ (ਇ) ‘ਕਾਗਦ ਕੀ ਜੇ ਹੋਵੈ ਨਾਰੀ, ਵਿਸ ਕੰਦਲ ਅਰ ਜਾਨ ਕਟਾਰੀ।’ (ਸ) ‘ਬੋਲਨ ਦੀ ਇਹ ਠਾਂ ਜਾ ਨਾਹੀ। ਚੁਪ ਵੇ ਅਕਿਆ ਚੁਪ ਕਰ ਜਾਇ।’

ਮੇਹਨ ਵਾਲੀਆਂ ਪੋਥੀਆਂ ਦੀ ਰਾਹੀਂ। ਗ੍ਰੰਥ ਸਾਹਿਬ ਵਿਚ ਉਹਨਾਂ ਭਗਤਾਂ ਦੀ ਬਾਣੀ ਹੀ ਬਹੁਤੀ ਦਿੱਤੀ ਹੈ, ਜਿਨ੍ਹਾਂ ਦੇ ਚੇਲੇ ਪੰਜਾਬ ਵਿਚ ਬਹੁਤੇ ਸਨ, ਕਥੀਰ ਪੰਖੀ ਨਾਮਾਖੰਸੀ (ਫੀਥੇ ਤੇ ਦਰਜੀ) ਅਤੇ ਰਵਿਦਾਸੀਏ (ਚਮਾਰ)। ਆਪੋ ਆਪਣੇ ਵੱਡੇ ਦੀ ਬਾਣੀ ਇਹਨਾਂ ਪੰਥਾਂ ਵਾਲਿਆਂ ਨੇ ਲਿਖੀ ਲਿਖਾਈ ਹੀ ਗੁਰੂ ਸਾਹਿਬ ਨੂੰ ਲਿਆ ਦਿੱਤੀ ਹੋਵੇਗੀ। ਫੇਰ ਗ੍ਰੰਥ ਸਾਹਿਬ ਵਿਚ ਦਰਜ ਭਗਤ-ਬਾਣੀ ਦੀ ਤਰਤੀਬ ਵੀ ਸਾਨੂੰ ਇਸੇ ਮਿਟੇ ਪੁਰ ਪੁਰਾਂਦੀ ਹੈ। ਮਸਲਨ ਕਈ ਰਾਗਾਂ ਹੇਠਾਂ ਨਾਮਦੇਵ ਦੇ ਸ਼ਬਦ ਦੇਂਦਿਆਂ ਵਿਚਕਾਰ ਰਵਿਦਾਸ ਦਾ ਸ਼ਬਦ ਆਗਿਆ ਹੈ, ਜਾਂ ਕਥੀਰ ਜੀ ਦੇ ਸ਼ਬਦ ਕੁਝ ਪਹਿਲੇ ਆਕੇ ਵਿਚ ਨਾਮਦੇਵ ਦਾ ਸ਼ਬਦ ਆ ਜਾਂਦਾ ਹੈ ਅਤੇ ਕਥੀਰ ਦੇ ਹੋਰ ਸ਼ਬਦ ਨਾਮਦੇਵ ਦੇ ਪਿਛੋਂ। ਇਹ ਨਹੀਂ ਕਿ ਮਜ਼ਮੂਨ ਦੇ ਸੰਬੰਸ ਕਰਕੇ ਜਾਨ ਬੁਝਕੇ ਏਸ ਤਰ੍ਹਾਂ ਕੀਤਾ ਗਿਆਹੈ, ਸਰੋਂ ਗੱਲ ਇਹ ਹੋਈ ਹੈ, ਕਿ ਸ਼ਬਦ ਖੁਲ੍ਹੇ ਪਤਿਆਂ ਪੁਰ ਲਿਖੇ ਹੋਏ ਸਨ, ਭਾਈ ਗੁਰਦਾਸ ਤੋਂ ਬੋਲਕੇ ਲਿਖਵਾਂਦੇ ਸਮੇਂ, ਜਾਂ ਉਸਦੇ ਹਥ ਲਿਖੇ ਹੋਏ ਪੜ੍ਹੇ ਦੇਣ ਵੇਲੇ, ਕੋਈ ਪੜ੍ਹਾ ਹੇਠਾਂ ਉਪਰ ਹੋ ਗਿਆ, ਅਤੇ ਬੀੜ ਵਿਚ ਉਸੇ ਤਰਤੀਬ ਸਿਰ ਲਿਖਿਆ ਗਿਆ। ਸਿਖ ਇਤਿਹਾਸ\* ਕਾਰਾਂ ਦਾ ਇਹ ਲਿਖਣਾ ਕਿ ਕਦੇ ਦੇ ਮਰ ਚੁਕੇ ਭਗਤ ਕਿਸੇ ਰੁਹਾਨੀ ਸ਼ਕਲ ਵਿਚ ਆਪ ਲਿਖਾਣ ਆਏ, ਅਤੇ ਇਕ ਵਾਰੀ ਬੂਹੇ ਤੇ ਬੈਠੇ ਭਾਈ ਗੁਰਦਾਸ ਨੇ ਪਿਛਲੀ ਰਾਤੀਂ ਆਪੋ ਪੰਟੀ ਦੇ ਅੰਦਰ ਅੰਦਰ ਸਾਰੇ ਭਗਤ ਗੁਰੂ ਸਾਹਿਬ ਪਾਸ-ਤੰਬ ਵਿਚ ਆਉਂਦੇ ਅਤੇ ਫੇਰ ਵਾਪਸ ਜਾਂਦੇ ਵੇਖੇ ਭੀ; ਇਹੋ ਜਿਹੀਆਂ ਤੇਤੇ ਮੈਨਾ ਦੀਆਂ ਕਹਾਣੀਆਂ ਏਥੇ ਲਿਖਦਿਆਂ ਸਾਨੂੰ ਸ਼ਰਮ ਆਉਂਦੀ ਹੈ, ਤੇ ਇਤਿਹਾਸਕਾਰਾਂ ਦੀ ਬੁਧੀ ਪੁਰ ਹਾਸਾ। ਫੇਰ ਜੋ ਲਿਖੀ ਲਿਖਾਈ ਬਾਣੀ ਭਗਤਾਂ ਦੀ ਗੁਰੂ ਸਾਹਿਬ ਨੂੰ ਪ੍ਰਾਪਤ ਹੋਈ, ਉਹ ਅਵਸ਼ੇਸ਼ ਉਹਨਾਂ ਅਖਰਾਂ ਵਿਚ ਲਿਖੀ ਹੋਈ ਹੋਵੇਗੀ, ਜਿਨ੍ਹਾਂ ਨੂੰ ਕਿ ਗੁਰੂ ਅਰਜਨ ਦੇਵ ਅਤੇ ਭਾਈ ਗੁਰਦਾਸ

\*ਇਤਿਹਾਸ ਦੇ ਅਸਲੀ ਅਰਥ ਕਿਸੇ, ਕਹਾਣੀ ਤੇ ਅਙਕਾਰੇ ਦੇ ਹਨ, ਸਿਵੇਂ ਕਿ ਉਹਨਾਂ ਦੇ ਆਮ ਕਰਕੇ ਲੋਖ ਹਨ।

ਪੜ੍ਹ ਸਕਦੇ ਸਨ। ਅਤੇ ਇਹ ਅਖਰ ਭਾਲੀ ਗੁਰਮੁਖੀ ਅਖਰ ਹੀ ਹੈ ਜੋ ਸਕਦੇ ਸਨ।

ਪਹਿਲੇ ਚਾਰ ਗੁਰੂਆਂ ਦੀ ਤਾਰੀਫ ਵਿਚ ਜੋ ਸਵੱਜੇ ਰਚ ਕੇ ਭਟਾਂ ਨੇ ਤੀਸਰੇ ਅਤੇ ਚੌਥੇ ਗੁਰੂਆਂ ਦੀ ਗੱਦੀ-ਨਸ਼ੀਨੀ ਸਮੇਂ ਪੜ੍ਹੇ ਸਨ, ਉਹ ਉਹਨਾਂ ਦੀ ਅੰਲਾਦ ਨੇ ਹੀ ਲਿਆ ਦਿਤੇ ਹੋਣਗੇ। ਹਰ ਛੜ੍ਹੀ ਕੁਲ ਨਾਲ ਪੰਚਹਤ ਵਾਂਗ 'ਰਾਮ' ਵੀ ਲੱਗਾਉਂਦਾ ਸੀ, ਜਿਸ ਤਰ੍ਹਾਂ ਹੋਰ 'ਸੈਪੀ' ਹੁੰਦੇ ਸਨ। ਇਹ 'ਰਾਮ ਜੀ' ਵਿਆਹਾਂ ਪੁਰ ਆਕੇ ਜਜਮਾਨ ਦੀ ਕੁਲ ਦੀਆਂ ਪੀਹੜੀਆਂ\* ਪੜ੍ਹਦਾ ਸੀ ਅਤੇ ਆਪਣੀ ਰਚੀ ਜਜਮਾਨ ਦੀ ਸੋਡਾ ਵਾਲੀ ਬਾਣੀ ਵੀ ਪੜ੍ਹਦਾ ਜਾਂ ਗਾਉਂਦਾ ਸੀ, ਜਿਵੇਂ ਅਜ ਕਲ ਖੁਲ੍ਹੇ ਬਾਇਂਗਾਂ ਤੇ 'ਸਿਹਰੇ,' ਤੇ ਕਦੇ ਕਦੇ 'ਗਜਰੇ' ਬਨਵਕੇ ਪੜ੍ਹਨ ਦਾ ਰਵਾਜ ਪੈ ਗਿਆ ਹੈ। 'ਰਾਮ' ਹਾਲੀ ਵੀ ਮੌਜੂਦ ਹਨ ਤੇ ਕਈ ਘਰਾਂ ਵਿਚ ਵਿਆਹਾਂ ਪ੍ਰਾਂ ਆਉਂਦੇ ਹਨ। ਵਡੇ ਸਰਦਾਰਾਂ ਦੇ ਤੇ ਰਾਜ ਘਰਾਂ ਵਿਚ ਇਹੋ 'ਰਾਮ' ਤੇ ਭੱਟ ਲੋਕ ਜੋਪਿਆਂ ਦੀਆਂ ਵਾਰਾਂ ਬਨਾਂਦੇ ਅਤੇ ਵਿਆਹਾਂ ਤੇ ਗਰੰਥ ਨਸ਼ੀਨੀ ਪੁਰ ਉਸਤਤੀ ਦੇ ਸੋਹਿਲੇ ਪੜ੍ਹਦੇ ਸਨ। ਗੁਰੂ ਘਰ ਵਿਚ ਵੀ ਗੁਰੂ ਅਮਰਦਾਸ ਦੀ ਗਈ ਨਸ਼ੀਨੀ ਤੋਂ (ਜਦ ਗੁਰ-ਗਈ ਚੰਗੀ ਤਰ੍ਹਾਂ ਕਾਇਆ ਹੋ ਗਈ) ਇਹਨਾਂ ਭੱਟਾਂ ਤੇ ਰਾਮਾਂ ਨੇ ਆਉਣਾ ਸੁਰੂ ਕਰ ਦਿਤਾ ਹੈ। ਅਤੇ ਦਰਤੀ ਢੈਰ ਪੁਰ ਬੇਦੀਆਂ, ਤ੍ਰਿਹੁਣਾਂ ਅਤੇ ਭਲਿਆਂ ਤਿਨਾਂ ਕੁਝ ਦੇ ਭੱਟਾਂ ਨੂੰ 'ਜੀਓ ਆਇਆਂ ਨੂੰ' ਕਹੀ ਗਈ, ਅਤੇ ਉਹਨਾਂ ਨੂੰ ਉਹਨਾਂ ਦੇ ਲਾਗ ਦਿਤੇ ਗਏ। ਗੁਰੂ ਰਾਮਦਾਸ ਦੀ ਗੱਦੀ-ਨਸ਼ੀਨੀ ਸਮੇਂ ਇਹ

---

\*ਇਕ ਮੁੜੋਦਾਰ ਕਹਾਣੀ ਹੈ ਕਿ ਨਾਨਾਰ ਬਾਹਾਨੇ ਰਾਹਿਆ ਕਿ ਉਸ ਪੜ੍ਹ ਦਾ ਨਿਕਾਹ ਮੁਹੱਸਦ ਬਾਹਾਨੇ ਦੀ ਬਾਹਾਨੀ ਨਾਲ ਹੋਵੇ। ਉਸਨੂੰ ਦਸਿਆ ਕਿ ਕਿ ਉਥੋਂ ਸੌਤ ਪੀਹੜੀਆਂ ਦਸਨੀਆਂ ਪੇਨਗੀਆਂ ਜੋ ਸਾਰੇ ਪਾਤਸ਼ਾਹ ਹੋਏ ਹੋਣ ਨਾਨਾਰ ਤਾਂ ਆਪ ਤਲਵਾਰ ਦੇ ਚੂਰ ਸਿਪਾਹੀ ਤੋਂ ਪਾਤਸ਼ਾਹ ਬਣਿਆ ਸੀ, ਪੜ੍ਹ ਕਿਹਾ ਕਿ ਆਪਣਾ ਨਾ ਲੋਕੇ 'ਥਿਨ ਨਾਨਾਰ ਥਿਨ ਸਮਾਂਗ, ਥਿਨ ਸਮਾਂਗ, ਸਮਾਂਗ ਤਾਂ ਹਫ਼ਤਾਦ ਪੁਸ਼ਤ ਥਹੋ'।

ਮੈਕਿਆ ਦੀ ਮਹਿਮਾ ਤੋਰ ਵਧ ਗਈ ਸੀ, ਕਿਉਂਕਿ ਹੁਣ ਇਕ ਚੱਕ ਦੀ ਮੁਆਫੀ ਅਕਬਰ ਪਾਤਸ਼ਾਹ ਵਲੋਂ ਮਿਲ ਚੁਕੀ ਸੀ, ਅਤੇ ਡਕੀਰੀ ਤੋਂ ਬਲਕਿ ਗੁਰੂ ਸਾਹਿਬ ਦੀ ਸ਼ਾਨ ਤੇ ਠਾਠ ਅਮੀਰਨਾ ਹੋ ਗਏ ਸੀ। ਸੋ ‘ਸੋਈ ਸੁਲਤਾਨ’ ਦੀ ਸੋਭਾ ਕਰਨ ਲਈ ਸੋਈ ਕੁਲ ਦੇ ਭੱਟਾਂ ਨੇ ਆਉਣਾ ਹੀ ਸੀ। ਸਭ ਤੋਂ ਵਧੀਕ ਸਵੱਜੇ ਗੁਰੂ ਰਾਮਦਾਸ ਬਾਬਤ ਹੀ ਹਨ (੬੦)। ਭੱਟਾਂ ਦੇ ਸਵੱਜਾਂ ਨੂੰ ਜਗ ਵੈਖੀ ਨਜ਼ਰ ਨਾਲ ਪੜ੍ਹਕੇ ਤੁਸੀਂ ਅੰਦਾਜ਼ਨ ਇਹ ਬਹਿ ਸਕਦੇ ਹੋ ਕਿ ਕਿਹੜੇ ਭੱਟ ਬੇਦੀਆਂ ਦੇ ਤੇ ਤ੍ਰਿਕੁਣਾਂ ਦੇ ਸਨ ਅਤੇ ਕਿਹੜੇ ਭਲਿਆਂ ਤੇ ਸੋਈਆਂ ਦੇ। ਇਹ ਸਤਾਰਾਂ ਭੱਟ ਚਾਰ ‘ਵੇਦਾਂ’ ਤੇ ਬ੍ਰਹਮ ਦੇ ਅਫਤਾਰ ਨਹੀਂ ਸਨ, ਸਗੋਂ ‘ਵੇਦੀ’ ਆਦਿ ਚਾਰ ਕੁਲਾਂ ਦੇ ਰਾਮ ਭੱਟ ਸਨ। ਬਹਰ ਹਾਲ ਇਹ ਖੁਸ਼ਾਮਦ-ਭਰੀ ਬਾਣੀ ਭੱਟਾਂ ਦੀ ਐਲਾਦ ਨੇ ਹੀ ਸ਼ਿਆਮਕੇ ਦਿਤੀ ਹੋਵੇਗੀ\* ਅਤੇ ਇਹੋ ਵਜਾ ਉਸਦੇ ਬੀੜ ਵਿਚ ਜਮੀਮੇ ਦੇ ਤੌਰ ਪੁਰ ਦਾ ਖਲ ਕਰਨ ਦੀ ਹੋਈ ਹੋਵੇਗੀ। ਨਹੀਂ ਤਾਂ ਹੋਰ ਕੋਈ ਸ਼ਬਦ ਨਹੀਂ ਦਿਸਦਾ ਕਿ ਕਿਉਂ ਗੁਰੂ ਸਾਹਿਬ ਅਜਿਹੀ ਬਾਣੀ ਨੂੰ ਬੀੜ ਵਿਚ ਚੜ੍ਹਾਇਆ, ‘ਭਾਵੇਂ ਖਿਲ’ ਭਾਗ ਜਾਂ (supplement) ਵਿਚ ਹੀ ਹੈ।

ਛੇਵੇਂ ਗੁਰੂ ਜੀ ਦੀ ਗਦੀ ਨਬੀਨੀ ਪੁਰ ਸਤੇ ਬਲਵੰਡ ਨੇ ਦੋ ਪਉੜੀਆਂ ਆਪਣੀ ਵਾਰ ਵਿਚ ਹੋਰ ਵਧਈਆਂ। ਇਹ ਭੀ ਇਕ ਪੁਰਾਤਨ ਬੀੜ ਵਿਚ ਦਰਜ ਹਨ। ਏਸ ਵਾਰ ਬਾਬਤ ਇਹ ਖਿਆਲ ਹੈ ਕਿ ਇਹ ‘ਵਾਰ’ ਸਤੇ ਬਲਵੰਡ ਨੇ ਪੰਚਮ ਪਾਤਸ਼ਾਹੀ ਦੀ ਗਦੀ ਨਬੀਨੀ ਪੁਰ ਰਵਾਜਨ ਨਹੀਂ ਕਹੀ ਸੀ, ਸਗੋਂ ਪਿਛੋਂ ਉਹਨਾਂ ਦਾ ਰੋਸ ਦੂਰ ਕਰਨ ਲਈ ਉਹਨੀਂ ਦਿਨੀ ਕਹੀ ਸੀ, ਜੋ ਰ੍ਗਬ ਸਾਹਿਬ ਦੀ ਬੀੜ ਤਿਆਰ ਹੋ ਰਾਈ ਸੀ, ਅਤੇ ਆਪਣੀ ਤਕਸੀਰ ਮੁਆਫ ਕਰਨ ਲਈ ਉਹ ਭਾਈ ਲੱਧ ਪਰਉਕਾਰੀ ਨੂੰ ਲਾਹੌਰੋਂ ਨਾਲ ਲਿਆਏ ਸਨ।

ਇਹ ਸਾਥੀ ਆਪਣੇ ਥਾਂ ਠੀਕ ਹੋਵੇਗੀ, ਪਰ ਇਸ ਦਾ ਵਾਸਤਾਂ

\*ਅਜ ਕਲ ‘ਸਿਹਰੇ’ ਤੇ ‘ਗਜਰੇ’ ਢਪਵਾਕੇ ਵੰਡ ਦਿਤੇ ਜਾਂਦੇ ਹਨ।

‘ਟਿੱਕੇ ਦੀ ਵਾਰ’ ਨਾਲ ਨਹੀਂ ਹੋ ਸਕਦਾ। ਨਾਮ ਅਤੇ ਮਜ਼ਬੂਨ ਦੇਹਾਂ ਤੋਂ ਇਸ ਰਿਹਾ ਹੈ ਕਿ ਇਹ ਰਚਨਾ ਗੁਰੂ ਸਾਹਿਬ ਦੇ ਗੁਰਿਆਈ ਦਾ ਤਿਲਕ ਮਿਲਣੇ ਸਮੇਂ ਪੜ੍ਹੀ ਗਈ। ਫੇਰ ਇਹਨਾਂ ਹੀ ਤੁਮਾਂ ਨੇ ਦੋ ਪਉੜੀਆਂ ਹੋਰ ਨਾਨੂੰ ਹਰਿ ਗੋਬਿੰਦ ਸਾਹਿਬ ਦੇ ਟਿੱਕੇ ਦੀ ਰਸਮ ਪੁਰ ਰਚਕੇ ਇਹਨਾਂ ਨਾਲ ਮਿਲਾਈਆਂ, ਜੋ ਇਕ ਗ੍ਰੰਥ ਵਿਚ ਮੌਜੂਦ ਹਨ। ਹੋਰ ਭੱਟਾਂ ਦੇ ਰਚੇ ਸਵੱਜਾਂ ਨਾਲੋਂ ਏਸਦਾ ਫਰਕ ਇਹ ਸੀ ਕਿ ਇਹ ‘ਵਾਰ’ ਸੀ ਅਤੇ ਗਾਵੀਂ ਜਾਂ ਸਕਦੀ ਸੀ, ਇਸ ਕਰਕੇ ਰਚਾਂ ਹੋਠਾਂ ਦੇ ਦਿੱਤੀ ਗਈ। ਦੂਜੀ ਰਚਨਾ ਸਵੱਜਾਂ ਵਿਚ ਸੀ ਜੋ ਪੜ੍ਹਕੇ ਸੁਣਾਏ ਹੀ ਜਾ ਸਕਦੇ ਸਨ, ਸੋ ਉਹਨਾਂ ਨੂੰ ‘ਖਿਲ’ ਭਾਗ ਵਿਚ ਜਗ੍ਹਾ ਮਿਲੀ ਅਤੇ ਉਥੇ ਭੀ ਸਭ ਤੋਂ ਛੇਕੜ। ਫੇਰ ਏਸ ਵਾਰ ਵਿਚ ਉਹ ਹਦੋਂ ਟਪਿਆ ਮੁਬਾਲਗਾ ਗੁਰੂ ਸਾਹਿਬ ਦੀ ਤਾਰੀਫ ਵਿਚ ਨਹੀਂ ਸੀ ਕੀਤਾ ਗਿਆ ਜੋ ਸਵੱਜਾਂ ਵਿਚ ਸੀ, ਜਿਥੇ ਮਥਰਾ ਭੱਟ ਲਿਖਦਾ ਹੈ :—

‘ਭਣ ਮਥਰਾ ਕਛੁ ਭੇਦ ਨਹ, ਗੁਰੂ ਅਰਜਨ ਪ੍ਰਤੱਖ ਹਰਿ।’

ਇਕ ਹੋਰ ਰਾਲ ਵੀ ਸੋਚਣ ਵਾਲੀ ਹੈ ਕਿ ਭਗਤਾਂ ਦੀ ਜੋ ਬਾਣੀ ਗ੍ਰੰਥ ਸਾਹਿਬ ਵਿਚ ਲਿਖੀ ਮਿਲਦੀ ਹੈ, ਕੀਹ ਉਹ ਕਿਤੇ ਹੋਰਥੇ ਭੀ ਗ੍ਰੰਥ ਸਾਹਿਬ ਤੋਂ ਪੁਰਾਣੀਆਂ ਕਿਤਾਬਾਂ ਵਿਚ ਮਿਲਦੀ ਹੈ ਕਿ ਨਹੀਂ, ਜਿਸਤੇ ਦੇਹਾਂ ਦਾ ਮਕਾਬਲਾ ਕੀਤਾ ਜਾ ਸਕੇ? ਜਵਾਬ ਹੈ ਕਿ ਨਹੀਂ। ਗ੍ਰੰਥ ਸਾਹਿਬ ਵਿਚ ਅਦੇ ਭਗਤਾਂ ਵਿਚੋਂ ਜੈਵੇਵ ਸਭ ਤੋਂ ਪੁਰਾਣਾ ਹੈ। ਉਸਦੀ ਰਚਨਾ ‘ਰੀਤ ਗੋਬਿੰਦ’ ਆਦਿ ਸਾਰੀ ਚੰਗੀ ਮਿਠੀ ਸੰਸਕ੍ਰਿਤ ਵਿਚ ਮਥੁਰ ਹੈ ਅਤੇ ਪੰਚੀ ਆਦਿ ਮੰਦਰਾਂ ਵਿਚ ਰੋਜ਼ ਪੜ੍ਹੀ ਜਾਂਦੀ ਹੈ। ਰਚਾਂ ਤੇ ਭਗਤ ਭੀ ਗਾਉਂਦੇ ਹਨ। ਜੈਵੇਵ ਦੇ ਦੋ ਹੀ ਸ਼ਬਦ ਗ੍ਰੰਥ ਸਾਹਿਬ ਵਿਚ ਦਿੱਤੇ ਹਨ ਅਤੇ ਦੋਵੇਂ ਹੋਰ ਕਿਤੇ ਨਹੀਂ ਮਿਲਦੇ। ਇਕ ਸ਼ਬਦ ਤਾਂ ਛੇਕੜਲੀ ਤੁਕ ਢੱਕੜੇ ਖਾਲਿਸ ਸੰਸਕ੍ਰਿਤ ਦਾ ਹੈ, ਅਤੇ ਛੇਕੜਲੀ ਸਤਰ ਪੂਰਖੀ ਹਿੰਦੀ ਵਿਚ। ਗੁਰੂ ਸਾਹਿਬ ਵੀ ‘ਰੀਤ ਗੋਬਿੰਦ’ ਦੇ ਨਾਮ ਤੋਂ ਵਾਕਿਫ ਸਨ। ਇਕ

ਬਾਂ ਕਹਿੰਦੇ ਹਨ 'ਮਿਲ ਸਖੀਆਂ ਮੰਗਲ ਗਾਵਹੀਂ ਰੀਤ ਗੋਬਿੰਦ ਅਲਾਇ'। ਦੂਜਾ ਸ਼ਬਦ 'ਬਿਹਾਰੀ ਹਿੰਦੀ' ਦਾ ਹੈ, ਜਿਸ ਵਿਚ ਕਈ ਲੁਫ਼ਜ਼ ਬੰਗਾਲੀ ਜ਼ਬਾਨ ਦੇ ਮਿਲੇ ਹੋਏ ਹਨ। ਦੋਵੇਂ ਸ਼ਬਦ ਜੇਦੇਵ ਦੇ ਹੀ ਹਨ। ਇਸ ਵਿਚ ਸੱਕ ਕਰਨ ਦੀ ਕੋਈ ਵਜਾ ਨਹੀਂ ਦਿਸਦੀ। ਪਰ ਹਨ ਇਹ ਉਸ ਸ਼ਕਲ ਵਿਚ ਜੋ ਪੰਜਾਬ ਦੇ ਵਾਸੀਂ ਵੈਸ਼ਣਵ ਭਗਤਾਂ ਵਿਚ ਗ੍ਰੰਥ ਸਾਹਿਬ ਦੇ ਬਣਨ ਵੇਲੇ ਪਕ਼ਰੱਲਤ ਸੀ।

ਨਾਮਦੇਵ ਦੀ ਮਰਹੱਟੀ ਰਚਨਾਂ ਅੰਗਰਾ ਵਰੀਗਾ ਵਿਚ ਬਹੁਤ ਹੈ। ਏਸ ਸਭ ਨੂੰ ਇਕ ਵੱਡੀ ਸਾਰੀ ਕਿਤਾਬ ਵਿਚ ਜਿਸਦਾ ਨਾਂ 'ਨਾਮਦੇਵ ਗਾਥਾ' ਰਖਿਆ ਹੈ, ਇਕੱਠਾ ਕੀਤਾ ਗਿਆ ਹੈ। ਇਸ ਨੂੰ ਕੋਈ ਪੰਜਾਹ ਪਰਵੰਤਾਂ ਵਰੋਂ ਹੋਏ ਹਨ। ਕਿਤਾਬ ਵਿਚ ਨਾਮਦੇਵ ਦੇ 'ਹਿੰਦੀ ਪਦੇ' ਵੀ ਦਿਤੇ ਹਨ ਜੋ ਗ੍ਰੰਥ ਸਾਹਿਬ ਵਿਚੋਂ ਨਕਲ ਕੀਤੇ ਹਨ, ਅਤੇ ਪੰਜਾਹ ਕੁ ਬਾਹਰੋਂ ਹੋਰ ਹਿੰਦੀ ਕਿਤਾਬਾਂ ਤੋਂ ਇਕੱਠੇ ਕੀਤੇ ਹਨ। ਨਾਮਾਬੰਸੀ ਪੰਜਾਬ ਵਿਚ ਬਹੁਤੇਰੇ ਹਨ। ਅਤੇ ਪੁਰਾਣੇ ਵਕਤਾਂ ਤੋਂ ਚਲੇ ਆਏ ਹਨ। ਇਕ ਪੁਰਾਣਾ ਮੰਦਰ ਏਹਨਾਂ ਦਾ ਨਾਮਦੇਵ ਦੀ ਯਾਦਗਾਰ ਵਿਚ ਪਿੰਡ ਘੁਮਾਨ ਕਿਲਾ ਗੁਰਦਾਸ ਪੁਰ ਵਿਚ ਹੈ। ਸੋ ਪ੍ਰਤੱਖ ਹੈ ਕਿ ਨਾਮਦੇਵ ਦੀ ਬਾਣੀ ਉਸਦੇ ਪੰਥ ਦੇ ਲੋਕਾਂ ਕੌਲੋਂ ਹੀ ਲਈ ਗਈ ਹੋਵੇਗੀ। ਨਾਮਦੇਵ ਦੀ ਬਾਣੀ ਪੁਰ ਧਾਰਮਕ ਤੇ ਵਿਚਾਰਕ ਨੁਕਤਿਆਂ ਤੋਂ ਬਹੁਤ ਸਾਰੇ ਸੰਕੇ ਉਠਦੇ ਹਨ, ਪਰ ਗੁਰੂ ਸਾਹਿਬ ਦਾ ਉਸਨੂੰ ਜਿਉਂ ਦਾ ਤਿਉਂ ਗ੍ਰੰਥ ਸਾਹਿਬ ਵਿਚ ਦਰਜ ਕਰ ਦੇਣਾ, ਅਤੇ ਉਸ ਬਾਣੀ ਵਿਚ ਬਹੁਤ ਸਾਰੇ ਮਰਹਟੀ ਦੇ ਲੁਫ਼ਜ਼ਾਂ ਅਤੇ ਕ੍ਰਿਆਵਾਂ (actions) ਦੀਆਂ ਸ਼ਕਲਾਂ, ਉਸ ਬਾਣੀ ਦੇ ਨਾਮਦੇਵ ਦੀ ਅਸਲੀ ਬਾਣੀ ਹੋਣ ਦੀ ਸਨਦ ਹਨ। ਹਾਂ ਗੁਰੂ ਸਾਹਿਬ ਤਕ ਅਪੜਦੇ ਤਾਈਂ ਉਸ ਵਿਚ ਜੋ ਅਦਲ ਬਦਲ ਅਣਜਾਣੇ ਹੋ ਚੁਕੇ ਹੋਣ, ਉਹ ਵਖਰੀ ਰਲ ਹੈ, ਇਹ ਨਵੀਨਤਾ ਜਾਂ (modernization) ਸਦਾ ਆਪਣੇ ਆਪ ਹੁੰਦੀ ਹੀ ਰਹਿੰਦੀ ਹੈ।

ਬਾਬੇ ਮੋਹਨ ਵਾਲੀ ਦੂਜੀ ਪੋਖੀ ਵਿਚ ਨਾਮ ਦੇਵ ਦਾ ਇਕ ਸ਼ਬਦ

ਪਹਿਲੇ ਜੇਂ ਉਸਨੇ ਕੱਟ ਦਿੱਤਾ ਹੈ, ਜੇ ਅਜਾਲੇ ਹੀ ਸਨੌ ਪੁਰ ਵਿਚ ਸ਼ਬਦ  
 ਦੂਸਰੀ ਸ਼ਕਲ (version) ਵਿਚ ਦਿੱਤਾ ਹੈ, ਅਤੇ ਇਹ ਦੂਸਰੀ ਸ਼ਕਲ  
 ਉਸ ਸ਼ਬਦ ਦੀ ਹੈ, ਜੋ ਗ੍ਰੰਥ ਸਾਹਿਬ ਵਿਚ ਦਿੱਤੀ ਹੈ। ਏਸ ਤੋਂ ਅਸੀਂ  
 ਨਤੀਜਾ ਕਢ ਸਕਦੇ ਹਾਂ ਕਿ ਭਗਤਾਂ ਦੇ ਸ਼ਬਦਾਂ ਦੀਆਂ ਅੱਡ ਅੱਡ ਸ਼ਕਲਾਂ  
 (versions) ਪਾਠ ਦੇ ਫਰਕ ਨਾਲ, ਗੁਰੂ ਸਾਹਿਬਾਨ ਦੇ ਵੇਲੇ ਲੋਕਾਂ ਵਿਚ  
 ਪ੍ਰਚਲਣ ਸਨ। ਸਹੀਸਰ ਰਾਮ ਨੂੰ ਵੀ ਇਕੋ ਬਾਬੁ ਨਾਮਰੇਵ ਦਾ ਦੋ  
 ਸ਼ਕਲਾਂ ਵਿਚ ਖੁਲ੍ਹੇ ਪਤਿਆਂ ਪੁਰ ਜਿਵਿਆ ਮਿਲਿਆ, ਅਤੇ ਉਸਨੇ  
 ਇਹਨਾਂ ਪਤਿਆਂ ਨੂੰ ਹੇਠਾਂ ਉਪਰ ਰਖ ਲਿਆ। ਪਰ ਜਦ ਪੋਥੀ ਵਿਚ  
 ਨਕਲ ਕਰਨ ਲੱਗਾ ਤਤ ਪਤਾ ਲਗਾ ਕਿ ਦੋਵੇਂ ਪਤਿਆਂ ਪੁਰ ਇਕੋ ਹੀ  
 ਸ਼ਬਦ ਹੈ, ਪਾਠਾਂਤ੍ਰ ਕਰਕੇ। ਸੋ ਉਸਨੇ ਪਹਿਲੇ ਸਫੇ ਪੁਰ ਲਿਖੇ ਸ਼ਬਦ ਨੂੰ  
 ਕਟ ਦਿੱਤਾ ਅਤੇ ਦੂਜਾ ਜੋ ਚੰਗਾ ਤੇ ਸਹੀ ਇਸਦਾ ਸੀ, ਉਹ  
 ਰਖ ਲਿਆ। ਬਾਇਦ ਇਹ ਦੂਜਾ ਸੁਧ ਹੋਇਆ ਅਤੇ ਨਵੇਂ ਛੁਪ  
 ਵਿਚ ਸੀ।

‘ਅਰਸ਼ਾਦਾਤੇ ਫਰੀਦੀ’ ਨਾਮ ਦੀ ਕਿਤਾਬ ਉਰਦੂ ਵਿਚ ਕੁਝ ਵਰ੍ਤੇ  
 ਹੋਏ ਹਨ, ਲਿਖੀ ਗਈ ਹੈ। ਫਾਰਸੀ ਅਖਰਾਂ ਰਾਹੀਂ ਪੰਜਾਬੀ ਬੋਲੀ ਦੇ  
 ਇਮਤਿਹਾਨਾਂ ਲਈ ਇਹ ਇਕ ਕੇਰਮ ਦੀ ਕਿਤਾਬ ਹੈ। ਉਸ ਵਿਚ ਬਾਬਾ  
 ਫਰੀਦ ਦੀ ਬਾਣੀ ਗ੍ਰੰਥ ਸਾਹਿਬ ਵਿਚੋਂ ਲੈਕੇ ਦਿੱਤੀ ਹੈ। ਪ੍ਰਾਲੀ ਬਾਗਾਂ ਕੁ  
 ਸਲੋਕ ਬਾਹਰੋਂ ਹਨ। ਕਿਥੋਂ ਲਏ ਹਨ? ਇਹ ਨਹੀਂ ਦਸਿਆ। ਟੀਕਾ  
 ਕਰਦੇ ਸਮੇਂ ਟੀਕਾਕਾਰ ਨੇ ਹਰ ਸਲੋਕ ਦੇ ਨਾਲ ਕਰਨ ਦੀਆਂ ਆਇਤਾਂ  
 ਅਤੇ ਹਦੀਸਾਂ ਵਿਚੋਂ ਪ੍ਰਮਾਣ ਦਿਤੇ ਹਨ, ਜਿਨ੍ਹਾਂ ਤੋਂ ਇਸਦਾ ਹੈ ਕਿ ਇਹਨਾਂ  
 ਸਲੋਕਾਂ ਆਦਿ ਵਿਚ ਇਕ ਅਖਰ ਵੀ ਇਸਲਾਮ ਦੀ ਸਿਖਿਆ ਦੇ ਉਲਟ  
 ਨਹੀਂ ਜਾਂ ਉਸ ਤੋਂ ਬਾਹਰਾਂ ਨਹੀਂ। ਸਲੋਕਾਂ ਆਦਿ ਨੂੰ ਠੀਕ ਠੀਕ  
 ‘ਬਾਬਾ ਫਰੀਦ’ ਦੀ ਰਚਨਾ ਮੰਨਿਆ ਹੈ, ਹੋਰ ਕਿਸੇ ਸੱਜਾਦਹ-ਨਸ਼ੀਨ,

ਦੂਜੇ ਤੀਜੇ ਡਰੀਟ-ਗੁਪ ਦੀ ਰਚੀ ਨਹੀਂ\*। ਇਹ ਡਰੀਟ ਦੀ ਬਾਣੀ ਡਰੀਟ ਦੇ ਮੁਰੀਦਾਂ ਤੋਂ ਹੀ ਪਹਿਲੇ ਗੁਰੂ ਅਮਰਦਾਸ, ਡੇਰ ਸਹੰਸ਼ਰ ਰਾਮ ਤੇ ਛੇਕੜ ਗੁਰੂ ਅਰਜਨ ਦੇਵ ਨੂੰ ਮਿਲੀ ਹੋਈ ਹੈ। ਪਾਕਪਟਨ ਵਿਚ ਬਾਬਾ ਡਰੀਟ ਦੀ ਪ੍ਰਸਿੱਧ ਗੱਦੀ ਹੈ, ਜਿਥੇ ਉਹਨਾਂ ਦੀ ਐਲਾਦ ਅਜ ਤਕ ਸਜਾਦਹ ਨਾਈਨ ਚਲੀ ਆਉਂਦੀ ਹੈ। ਸ਼ੇਖ ਇਬਗਹੀਮ ਦਾ ਤਾਂ ਮੌਕੇ ਕਿਹੜੀ ਨਹੀਂ ਸਕਦਾ, ਪਰ ਅਜ ਕਲ ਦੇ ਲੋਕ ਜੋ ਉਸ ਗੱਦੀ ਨਾਲ ਵਾਸਤਾ ਰਖਦੇ ਹਨ, ਅਮੁਮਨ ਅਨਪੜ੍ਹੀ ਹੀ ਸੁਣੇ ਗਏ ਹਨ, ਜਿਸ ਤਰ੍ਹਾਂ ਕਿ ਹਰ ਗੱਦੀ ਦਾ ਹਾਲ ਮੁਫ਼ਲਿਆਂ ਤੋਂ ਪਿੱਛੋਂ ਹੋ ਜਾਇਆ ਕਰਦਾ ਹੈ।

✓ ਕਬੀਰ ਜੀ ਦੀ ਬਾਣੀ ਨਾ ਸਿਟਵ ਹਰ ਭਗਤ ਦੀ ਬਾਣੀ ਨਾਲੋਂ ਵਧੀਕ ਹੈ, ਸਗੋਂ ਸਾਰੇ ਭਗਤਾਂ ਨੂੰ ਮਿਲਾਕੇ ਭੀ ਵਧੀਕ ਹੈ। ਏਸਦੇ ਕਈ ਸਬਦ ਸਨ। ਇਕ ਤਾਂ ਇਹ ਬਾਣੀ ਬਹੁਤ ਸੀ ਤੇ ਪੰਜਾਬ ਵਿਚ ਬਹੁਤ ਮਿਲ ਸਕਦੀ ਸੀ। ਕਬੀਰ ਪੰਥੀ ਪੰਜਾਬ ਵਿਚ ਹਰ ਥਾਂ ਡੇਲੇ ਹੋਏ ਸਨ, ਕੀਹ ਸਾਧੂ ਤੇ ਕੀਹ ਗ੍ਰਿਹਸਥੀ, ਅਤੇ ਉਹਨਾਂ ਦੀਆਂ ਸੰਗਤਾਂ ਤੇ ਚੇਰੇ ਭੀ ਥਾਂ ਥਾਂ ਸਨ। ਬਾਣੀ ਇਕੱਠੀ ਕਰਨ ਲਈ ਜਿਥੇ ਗੁਰੂ ਸਾਹਿਬ ਗੋਇੰਦਵਾਲ, ਖੜੂਰ ਅਤੇ ਲਾਹੌਰ ਗਏ ਸਨ, ਉਥੇ ਖੜੂਰ ਦੇ ਪਾਸ ਕਬੀਰ ਪੰਥੀਆਂ ਦੇ ਇਕ ਡੇਰੇ ਭੀ ਗਏ ਸਨ। ਡੇਰ ਕਬੀਰ ਦੀ ਬਾਣੀ ਠੀਕ ਉਹਨਾਂ ਦੇ ਆਪਣੇ ਆਸੇ ਜਾਂ ਗੁਰਸਿਖੀ ਦੇ ਅਨੁਸਾਰ ਸੀ। ਨਵੀਨ ਹਿੰਦੂ ਮਤ ਨੇ, ਬੋਧਾਂ ਅਤੇ ਜੈਨੀਆਂ ਦੇ ਮੇਦਾਨ ਵਿਚੋਂ ਨਿਕਲ ਜਾਨ ਪਿਛੋਂ, ਵੇਸ਼ਣਵ ਲਹਿਰ ਦੀ ਸ਼ਕਲ ਪਾਰਨ ਕੀਤੀ ਸੀ। ਬ੍ਰਹਮਣਾਂ ਨੇ ਆਪਣੇ ਪੁਰਾਣੇ ਇਤਿਹਾਸ ਵਿਚੋਂ ਹੀ ਕੁਝ ਪ੍ਰਭਾਵਸ਼ਾਲੀ ਵਿਅਕਤੀਆਂ ਨੂੰ ਅਗੇ ਰਖਕੇ, ਬੁਧ ਅਤੇ ਮਹਾਵੀਰ ਦੀ ਥਾਂ ਦੇਕੇ, ਉਹਨਾਂ ਦੀ ਪੂਜਾ ਬੜੇ ਦਿਲ

\*ਇਬਗਹੀਮ ਨੂੰ ਆਪਣੇ ਪਾਸੋਂ 'ਡਰੀਟ ਸਾਨੀ' ਦਾ ਨਾਮ ਦੇਕੇ ਸਿਖਾ ਨੇ ਇਕ ਅਨਹੋਏ ਇਹਤ੍ਰਾਜ ਤੋਂ ਬਚਣ ਦੀ ਚੋਤਿਸ਼ ਕੀਤੀ ਹੈ, ਜੋ ਸਗਲਤ ਕਾਲਤੀ ਹੈ। ਜਾਮੀਂ ਵਿਚ ਇਸ ਪ੍ਰਵ ਵਿਚਾਰ ਕੀਤੀ ਹੈ।

ਖਿਰਵੇਂ ਛੰਗ ਵਿਚ, ਮਨੁਖ ਦੇ ਜਜ਼ਬਤ ਨੂੰ ਅਪੀਲ ਕਰਨ ਵਾਲੀ, ਚਲਾਈ ਸੀ। ਇਹ ਨਵੇਂ ਬਿਆਲਾਤ ਸਾਰੇ ਹਿੰਦੁਸਤਾਨ ਵਿਚ ਹਿੰਦੂਆਂ ਅੰਦਰ ਫੇਲ ਰਹੇ ਸਨ। ਹੋਰਥੇ ਤਾਂ ਇਹ ਬਿਆਲ ਆਪਣੀ ਲੀਹਾਂ ਪਰ ਵਧੇ ਫੁਲ੍ਹੇ ਰਹੇ, ਪਰ ਉਤਗ ਹਿੰਦ ਵਿਚ ਅਤੇ ਖਾਸ ਕਰਕੇ ਪੰਜਾਬ ਵਿਚ ਇਸ ਨੂੰ ਜੋਰ ਦੇ ਝੂਲ੍ਹੇ ਦੇਣ ਵਾਲੀ ਇਕ ਹਨੇਰੀ ਇਸਲਾਮ ਦੇ ਅਸਰਾਂ ਦੀ ਸ਼ਕਲ ਵਿਚ ਵਗ ਰਹੀ ਸੀ। ਇਸਲਾਮ ਦਾ ਢੱਡਾ ਮਸ਼ਲਾ ‘ਵਾਹਿਗੁਰੂ-ਲਾਸ਼੍ਟ੍ਰੀਕ’ ਅਤੇ ਮੁਸਲਮਾਨਾਂ ਦੀ ਬੁਤਪ੍ਰਸਤੀ ਤੋਂ ਸਖਤ ਨਫਰਤ (ਜੋ ਉਹਨਾਂ ਨੂੰ ਯਹੂਦੀਆਂ ਤੋਂ ਵਿਰਸੇ ਵਿਚ ਮਿਲੀ ਸੀ), ‘ਅਵਤਾਰਾਂ’ ਦੀ ਪੂਜਾ ਲਈ ਸੁਰੰਗਾਲਾਈ ਦਾ ਕੰਮ ਦੇ ਰਹੀ ਸੀ। ਕਬੀਰ ਜੋ ਇਕ ਨੇਮੁਸਲਮ ਘਰ ਵਿਚ ਜੰਮਿਆ ਪਲਿਆ ਸੀ, ਉਸ ਦੇ ਖਮੀਰ ਅਤੇ ਤਰਬੀਅਤ ਵਿਚ ਹੀ ਇਹ ਰਾਲ ਵੜੀ ਹੋਈ ਸੀ; ਅਤੇ ਪੰਜਾਬ ਵਿਚ ਜੋ ਇਸਲਾਮੀ ਅਸਰਾਂ ਦਾ ਕੇਂਦਰ ਸੀ, ਇਹ ਅਸਰ ਗੁਰੂ ਨਾਨਕ ਸਾਹਿਬ ਦੀ ਤਰਬੀਅਤ ਵਿਚ ਬਹੁਤ ਜ਼ਬਰਦਸਤ ਸਾਬਤ ਹੋਏ, ਉਹਨਾਂ ਨੇ ਅਵਤਾਰ ਪੂਜਾ ਦੇ ਉਲੱਟ ਜੋ ਵੈਸ਼ਣਵ ਮਤ ਦਾ ਕੇਂਦਰੀ ਮਸ਼ਲਾ ਸੀ, ਆਪਣਾ ਲਕਬ ਹੀ ‘ਨਿਰੰਕਾਰੀ’ \*ਰਖ ਲਿਆ ਸੀ। ਸੋ ਉਤ੍ਰੀ ਹਿੰਦ ਵਿਚ ਵੈਸ਼ਣਵ ਲਹਿਰ ਦੀਆਂ ਇਹ ਦੋ ਸ਼ਕਲਾਂ ਹੋਰਨਾਂ ਵੈਸ਼ਣਵ ਪੰਥਾਂ ਤੇ ਮਤਾਂ ਨਾਲੋਂ ਵਖ਼ਠੀਆਂ ਹੋ ਗਈਆਂ ਸਨ, ਅਤੇ ਇਕ ‘ਨਿਰਕਾਰ’ (ਆਕਾਰ ਜਾਂ ਜਿਸਮ ਤੋਂ ਬਿਨਾਂ) ਪਰਮੇਸ਼ਵਰ ਦੀ ਪ੍ਰੇਮਾ ਭਗਤੀ ਤੇ ਨਾਮ ਮਿਮੁਣ ਪਰ ਜੋਰ ਦੇਂਦੀਆਂ ਸਨ। ਇਹ ਇਹਨਾਂ ਦੇ ਪੰਥਾਂ ਦੀ ਸਾਂਝ ਸੀ, ਅਤੇ ਇਹ ਸਾਂਝ ਐਡੀ ਪ੍ਰਤਖ ਸੀ ਕਿ ਕਈ ਵਿਦਵਾਨਾਂ ਨੇ ਏਸੇ ਬੁਨਿਆਦ ਤੇ ਗੁਰੂ ਨਾਨਕ ਸਾਹਿਬ ਨੂੰ ਕਬੀਰ ਜੀ ਦਾ ਚੇਲਾ ਦਸਿਆ ਹੈ, ਕਿਉਂ ਜੋ ਕਬੀਰ ਜੀ ਗੁਰੂ ਨਾਨਕ ਸਾਹਿਬ ਤੋਂ ਕੁਝ ਪਹਿਲੇ ਹੋਏ ਹਨ। ਏਸੇ ਤਰ੍ਹਾਂ ਇਕ ਬੰਗਾਲੀ ਵਿਦਵਾਨ ਨੇ ਸਿਖ ਧਰਮ ਨੂੰ ‘ਇਸਲਾਮ, ਜਿਸ ਵਿਚੋਂ ਪੈਗੀਬਰ ਨੂੰ ਕੱਢ

\*ਗੁਰੂ ਨਾਨਕ ਨੇ ਤਾਂ ਤਮੀਜ਼ ਕਰਨ ਲਈ ‘ਰਾਮ’ ‘ਕੌਬਿਂਦ’ ਦੀ ਥਾਂ ਨਾ ਹੀ ‘ਵਾਹਿਗੁਰੂ’ ‘ਸਤਿਕਰਤਾਰ’ ‘ਬਤਿਨਾਮ’ ਚਾਲ੍ਹ ਕੀਤੇ ਸਨ।

ਦਿੱਤਾ ਗਿਆ ਹੈ' ਆਖਿਆ ਹੈ। ਅਸਲੀਅਤ ਇਹ ਸੀ ਕਿ ਦੋਹਾਂ ਪੰਥਾਂ ਦੀ ਇਹ ਏਕਤਾ ਜਾਂ ਸਾਂਝ ਇੱਕੋ ਹੀ ਕਿਸਮ ਦੇ ਅਸਰਾਂ ਹੇਠਾਂ ਪੈਦਾ ਹੋਣ ਦਾ ਨਤੀਜਾ ਸੀ। ਕਬੀਰ ਜੀ ਦੀ ਬਾਣੀ ਗੁਰੂ ਸਾਹਿਬ ਦੇ ਆਪਣੇ ਮਤ ਦੀ ਪ੍ਰੇਰਨਾ ਕਰਦੀ ਸੀ, ਉਹਨਾਂ ਨੂੰ ਇਸ ਵਿਚ ਕੁਝ ਨਿਵੇਕਲੀ ਅਤੇ ਅਨੇਖੀ ਸਿਖਿਆ ਨਜ਼ਰ ਨਹੀਂ ਸੀ ਆਉਂਦੀ। ਸੋ ਗੁਰੂ ਸਾਹਿਬ ਨੂੰ ਜਿਨੀ ਕੁਝ ਵੀ ਇਹ ਬਾਣੀ ਮਿਲ ਸੱਕੀ, ਉਹ ਗ੍ਰੰਥ ਸਾਹਿਬ ਵਿਚ ਚੜ੍ਹਾ ਦਿੱਤੀ, ਏਥੇ ਕੋਈ ਚੋਣ ਕਰਨ ਦੀ ਲੋੜ ਨਹੀਂ ਸੀ, ਸਿਵਾਏ ਉਹਨਾਂ ਸ਼ਬਦਾਂ ਨੂੰ ਛੱਡਣ ਦੇ, ਜਿਥੇ (mysticise!) ਪਰ ਜ਼ੋਰ ਦਿੱਤਾ\* ਹੈ ਅਤੇ ਯੋਗ ਦੇ ਅਮਲਾਂ ਨੂੰ ਕਰਨ ਦੀ ਹਿਦਾਇਤ ਹੈ।

ਕਬੀਰ ਪੰਥੀਆਂ ਦੀ ਬਾਣੀ ਬੜੀ ਵਾਫਰ ਹੈ। ਕਬੀਰ ਜੀ ਦੀ ਆਪਣੀਜੋ ਸੀ ਉਹ ਤਾਂ ਸੀ ਹੀ, ਪਰ ਕਬੀਰ ਪੰਥੀ ਸਾਧੂਆਂ ਦੀ ਰਚੀ ਬਾਣੀ ਉਸ ਨਾਲੋਂ ਕਿਉਂ ਹੋਰ ਵਧ ਰਾਈ ਹੈ, ਖਾਸ ਕਰਕੇ ਇਕ 'ਕਬੀਰਦਾਸ' ਦੀ, ਜੋ ਕਬੀਰ ਜੀ ਤੋਂ ਬੋੜਾ ਚਿਰ ਹੀ ਪਿਛੋਂ ਹੋਇਆ ਹੈ। ਅਤੇ ਹੁਣ ਇਨ੍ਹਾਂ ਬਾਣੀਆਂ ਦਾ ਨਿਖੇਕਨਾ ਅੰਖਾਂ ਹੋ ਗਿਆ ਹੈ। ਗ੍ਰੰਥ ਸਾਹਿਬ ਵਿਚ ਦਿੱਤੀ ਕਬੀਰ ਜੀ ਦੀ ਬਾਣੀ ਦਾ ਜਦ ਨਾਗਰੀ ਅਖਰਾਂ ਵਿਚ ਛਪੀ ਕਬੀਰ ਪੰਥੀਆਂ ਦੀ ਬਾਣੀ ਨਾਲ ਟਾਕਰਾ ਕਰੀਏ, ਤਦ ਗ੍ਰੰਥ ਸਾਹਿਬ ਵਾਲੀ ਬਾਣੀ ਉਹਨਾਂ ਕਿਤਾਬਾਂ ਵਿਚ ਨਹੀਂ ਮਿਲਦੀ। ਹਾਂ ਉਸੇ ਆਸੇ ਦੀ ਰਚਨਾ ਜ਼ਰੂਰ ਹੈ, ਪਰ ਸ਼ਬਦ ਉਹੋ ਨਹੀਂ। ਇਕ ਸਿਖ ਵਿਦਵਾਨ ਨੇ ਏਸ ਸੰਕੇ ਦਾ ਉਤਰ ਫੂੰਡਿਆਂ ਇਹ ਖਿਆਲ ਪ੍ਰਗਟ ਕੀਤਾ ਹੈ, ਕਿ ਗ੍ਰੰਥ ਸਾਹਿਬ ਵਿਚ ਕਬੀਰ ਦੇ ਨਾਮ ਪੁਰ ਦਿੱਤੀ ਬਾਣੀ ਵੀ ਅਸਲ ਵਿਚ ਗੁਰੂ ਅਰਜਨ ਦੇਵ ਦੀ

\*ਕਬੀਰ ਦਾ ਇਕ ਸ਼ਬਦ ਪਹਿਲੇ ਲਿਖਕੇ ਏਸੇ ਕਾਰਨ ਕਰਕੇ ਪਿਛੋਂ ਕਟ ਦੇਣ ਦਾ ਵੀ ਪਤਾ ਚਲਦਾ ਹੈ।

+ਠੀਕ ਉਹੋ ਹਾਲ ਹੋਇਆ ਹੈ, ਜੋ ਗੁਰੂ ਨਾਨਕ ਅਤੇ ਨਾਨਕ-ਪੰਥੀ ਸਾਧੂਆਂ ਦੀ ਬਾਣੀ ਦਾ ਹੈ।

ਆਪਣੀ ਹੀ ਰਚੀ ਹੈ। ਇਹੋ ਖਿਆਲ ਕੋਈ ਨਵਾਂ ਭੀ ਨਹੀਂ, ਅਜ ਤੋਂ ਸੋਂ ਵਰ੍ਗ ਪਹਿਲੇ 'ਗੁਰ ਬਿਲਾਸ ਛੇਵੀਂ ਪਾਤਸ਼ਾਹੀ' ਦੇ ਕਰਤਾ ਨੇ, ਭਾਈ ਗੁਰਦਾਸ ਦੇ ਮੰਹੋਂ ਹੇਠ ਇਤੇ ਲਫੜਾਂ ਵਿਚ ਪ੍ਰਗਟਾਇਆ ਹੈ :—

ਤਬ ਭਾਈ ਚਿੰਤਾ ਕਰੋ, ਮਨ ਸੋਂ ਅਸ ਵਿਚਾਰ।

ਚਤੁਰ ਗੁਰੂ ਬਾਣੀ ਰਚੋ, ਪੰਚਮ ਆਪ ਉਚਾਰ।

ਭਹੁਰ ਸ਼ਬਦ ਸ੍ਰੀ ਮੁਖ ਕਹੋਂ ਭਗਤ ਨਾਮ ਧਰ ਦੇਹ।

ਆਪ ਰੱਖੋਂ ਹਮਹੂੰ ਲਿਖੋ ਭਗਤ ਨ ਕੋ ਦ੍ਰਿਸ਼ਟੇਹਿ॥

ਏਥੇ ਸੌਂਕਾਂ ਸਾਰੇ ਭਗਤਾਂ ਬਾਬਤ ਕੀਤਾ ਹੈ, ਨਿਰਾ ਕਬੀਰ ਬਾਬਤ ਹੀ ਨਹੀਂ। ਸੌਂਕਾਂ ਨਿਵਿਰਤੀ ਲਈ ਏਸ ਕਰਤਾਂ ਨੇ ਇਕ ਕਰਾਮਾਤ ਘੜੀ ਹੈ ਕਿ ਸਾਰੇ ਭਗਤ ਅਤੇ ਰਾਗ ਰਾਗਣੀਆਂ ਆਪੇ ਆਪਣੀਆਂ ਦੇਹਾਂ ਧਾਰਕੇ ਅਤੇ ਚਾਰੇ ਵੇਵ ਅਤੇ ਬ੍ਰਹਮਾ ਸਤਾਰਾਂ ਭੱਟਾਂ ਦੇ ਰੂਪ ਧਾਰਕੇ ਗੁਰੂ ਸਾਹਿਬ ਪਾਸ ਆਏ। ਉਪਰ ਕੁਝ ਇਸ਼ਾਰਾ ਏਸ ਵਲ ਅਸੀਂ ਕਰ ਆਏ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਕੋਈ ਵਿਦਵਾਨ ਸਿਖ ਅਜਿਹੀ ਉਤਪਟਾਂਗ ਗੱਲ ਨੂੰ ਨਹੀਂ ਮੰਨਦਾ ਹੋਣਾ।

ਫੇਰ ਗੁਰੂ ਸਾਹਿਬ ਦੇ ਅਜਿਹਾ ਕਰਨ ਦੀ ਕੋਈ ਲੋੜ ਨਹੀਂ ਦਿਸਦੀ। ਕੋਈ ਜ਼ਰੂਰੀ ਨਹੀਂ ਸੀ ਕਿ ਕਿਸੇ ਵੀ ਭਗਤ ਦੀ ਬਾਣੀ ਗ੍ਰੰਥ ਸਾਹਿਬ ਵਿਚ ਇੱਤੀ ਜਾਂਦੀ। ਗੁਰੂ ਅਰਜਨ ਦੇਵ ਦੀ ਰਚੀ ਬਾਣੀ ਨਾਲ ਅੱਧਾ ਗ੍ਰੰਥ ਸਾਹਿਬ ਭਰਿਆ ਪਿਆ ਹੈ, ਕੁਝ ਹੋਰ ਵਰਕੇ ਉਹਨਾਂ ਦੀ ਰਚੀ ਬਾਣੀ ਨਾਲ ਉਹਨਾਂ ਦੇ ਆਪਣੇ ਨਾਮ ਪੁਰ ਹੀ ਭਰੇ ਜਾਂਦੇ ਤਾਂ ਕੀਹ ਹਰਜ ਸੀ। ਫੇਰ ਕਬੀਰ ਜੀ ਦੀ ਬਾਣੀ ਅਜਿਹੀ ਹੈ ਕਿ ਉਹ ਕਬੀਰ ਹੀ ਰਚ ਸਕਦਾ ਸੀ। ਉਸਤੇ ਖਿਆਲ-ਪ੍ਰਗਟ ਕਰਨ ਦਾ ਢੰਗ ਹੋਰ, ਮੁਹਾਵਰਾ ਹੋਰ ਇਸ਼ਾਰੇ ਕਿਨਾਏ ਹੋਰ, ਬੋਲੀ ਵਿਚ ਫਰਕ। ਅਸੀਂ ਕਹਾਂਗੇ ਕਿ ਗ੍ਰੰਥ ਸਾਹਿਬ ਵਿਚ ਕਬੀਰ ਦੇ ਨਾਮ ਪੁਰ ਇੱਤੀ ਬਾਣੀ ਕਬੀਰ ਦੀ ਆਪਣੀ ਹੀ ਰਚੀ ਹੈ, ਜੋ ਗੁਰੂ ਅਰਜਨ ਦੇਵ ਨੂੰ ਉਸ ਵੇਲੇ ਦੇ ਕਬੀਰ ਪੰਥੀਆਂ ਤੋਂ ਪ੍ਰਾਪਤ ਹੋਈ ਅਤੇ ਉਹਨਾਂ ਤੋਂ ਪਹਿਲੇ ਸੰਸਾਰ ਰਾਮ ਨੂੰ। ਹੋਰ ਕਿਸੇ ਦਾ

ਭੀ ਉਸ ਰਚਨਾ ਵਿਚ ਹਥ ਨਹੀਂ। ਗ੍ਰੰਥ ਸਾਹਿਬ ਦੀ ਇਹ ਵਡਿਆਈ ਹੈ ਕਿ ਪੁਰਾਣੇ ਭਗਤਾਂ ਦੀ ਬਾਣੀ ਜਿਸ ਸ਼ਕਲ ਵਿਚ ਕਿ ਉਹ ਸ਼ੋਹਲਵੰਡੀ ਸਦੀ ਈਸਵੀ ਦੇ ਪਹਿਲੇ ਅਧ ਵਿਚ ਪੰਜਾਬ ਵਿਚ ਸੀ, ਉਸਨੂੰ ਸਾਂਭਕੇ ਰਖਿਆ ਹੋਇਆ ਹੈ। ਜਿਸ ਭਗਤ ਦੇ ਨਾਮ ਪੁਰ ਜੋ ਬਾਣੀ ਪ੍ਰਸਿਧ ਹੋ ਚੁਕੀ ਸੀ, ਉਹੋ ਉਸ ਭਗਤ ਦੇ ਨਾਮ ਪੁਰ ਗ੍ਰੰਥ ਸਾਹਿਬ ਵਿਚ ਵਿੱਤੀ ਹੈ। ਇਕ ਐਡੀਟਰ ਦਾ ਮਾਮੂਲੀ ਤੌਰ 'ਤੇ ਹੁੰਦਾ ਹੈ, ਉਹ ਗੁਰੂ ਸਾਹਿਬ ਨੇ ਭਾਵੇਂ ਕੀਤਾ ਹੋਵੇ।

ਰਵਿਦਾਸ ਦੇ ਸਾਰੇ ਸ਼ਬਦ ੩੭ ਹਨ, ਜੋ ਚੌਦਾਂ ਰਾਗਾਂ ਹੇਠ ਇਤੇ ਹਨ। ਰਵਿਦਾਸੀ ਪੰਜਾਬ ਵਿਚ ਬਹੁਤ ਸਨ; ਇਹ ਬਾਣੀ ਉਹਨਾਂ ਤੋਂ ਹੀ ਮਿਲੀ ਹੋਵੇਗੀ।

ਬਾਕੀ ਭਗਤਾਂ ਦੀ ਬਾਣੀ ਇਤਨੀ ਬੋੜੀ ਬੋੜੀ ਗ੍ਰੰਥ ਸਾਹਿਬ ਵਿਚ ਵਿੱਤੀ ਹੈ (ਕੁਲ ੨੩ ਸ਼ਬਦ ਯਾਰਾਂ ਰਾਗਾਂ ਵਿਚ) ਕਿ ਉਹਨਾਂ ਦਾ ਵਖਟਾ ਵਖਟਾ ਜ਼ਿਕਰ ਕਰਨ ਦੀ ਲੋੜ ਨਹੀਂ।

ਤ੍ਰਿਲੋਚਨ ਦੇ ਸ਼ਬਦ ਨਾਮਬੰਸਿਆਂ ਕੋਲੋਂ ਮਿਲੇ ਹੋਣਗੇ, ਅਤੇ ਰਾਮਾਨੰਦ ਤੇ ਪਰਮਾਨੰਦ ਦੇ ਕਬੀਰ ਪੰਥੀਆਂ ਤੋਂ। ਬਾਕੀ ਦੇ ਸਧਨਾਂ, ਸੰਨ, ਧੱਨਾਂ, ਪੀਪਾਂ, ਸੂਰਦਾਸ, ਮੀਰਾਂ, ਬਿਣੀ ਅਤੇ ਦੇ, ਹੋਰ ਸਾਧੂਆਂ ਤੋਂ।

## ੯. ਬਾਣੀ ਦੀ ਤਰਤੀਬ

ਜਦ ਬਾਣੀ ਇਕੱਠੀ ਹੋ ਗਈ, ਤਦ ਉਸ ਨੂੰ ਕਿਸੇ ਤਰਤੀਬ ਸਿਰ ਬੀੜ ਅੰਦਰ ਦਰਜ ਕਰਨਾ ਸੀ। ਹਰ ਕਠਾਂ ਦੀ ਬਾਣੀ ਨੂੰ ਇਕ ਥਾਂ ਇਕੱਠਾ ਕੀਤਾ ਹੋਇਆ, ਇਕ ਸਾਇੰਟਿਫਿਕ ਸਟੂਡੈਂਟ ਜਾਂ ਖੋਜੀ ਲਈ ਭਾਵੇਂ ਕਿੱਡਾ ਲਾਭਦਾਇਕ ਦਿਸੇ, ਜਾਂ ਰਚਨਾਂ ਦੇ ਸਮੇਂ ਦੇ ਕ੍ਰਮ ਵਿਚ ਵਿੱਤਾ ਚੰਗਾ ਭਾਸੇ; ਜਾਂ ਇਕ ਫਿਲਾਸਫਰ ਲਈ ਸ਼ਬਦਾਂ ਵਿਚ ਦਰਸਾਏ ਵਿਸ਼ੇ ਅਨੁਸਾਰ ਸ਼ਬਦਾਂ ਨੂੰ ਤਰਤੀਬ ਦਿਤੀ ਜ਼ਰੂਰੀ ਹੋਵੇ; ਪਰ ਭਗਤਾਂ

ਲਈ, ਤੇ ਸਰਪਾਲੂ ਸਿਖਾਂ ਲਈ ਇਹ ਸਭ ਵੰਡ ਵਖੇਪ ਤੇ ਤਰਤੀਬਾਂ  
 ਨਿਰਾਰਥਕ ਸਨ। ਭਗਤਾਂ ਦੀ ਵਾਕ ਰਚਨਾ, ਉਹਨਾਂ ਦੇ ਮਨੋਭਾਵਾਂ ਦੇ  
 ਉਤੇਜਨ ਜਾਂ ਇਲੀ ਜਜਬਾਤ ਤੇ ਵਲਵਲਿਆਂ ਦੇ ਭੜਕਨ ਤੋਂ ਨਿਕਲੀ  
 ਹੁੰਦੀ ਹੈ। ਬਣੀ ਰਚਕੇ ਅਤੇ ਉਸਨੂੰ ਗਾਕੇ ਉਹਨਾਂ ਨੂੰ ਚਿੱਤ-ਸੁਖ ਪ੍ਰਾਪਤ  
 ਹੁੰਦਾ ਹੈ, ਉਹਨਾਂ ਨੂੰ ਆਪਣੇ ਅੰਦਰ ਇਕ ਫੰਡ ਜਿਹੀ ਪੈਦੀ ਪ੍ਰਤੀਤ ਹੁੰਦੀ  
 ਹੈ। ਉਹਨਾਂ ਨੂੰ ਦਿਮਾਗੀ ਕਸਰਤ ਅਤੇ ਕਿਸੇ ਢੂੰਘੀ ਵਿਗਾਰ ਕਰਨ ਦੀ  
 ਲੋੜ ਨਹੀਂ ਭਾਸਦੀ ਇਹ ਗੋਲਾਂ ਚਿੱਤ-ਕਸੋਭ ਪੈਦਾ ਕਰਦੀਆਂ ਹਨ,  
 ਉਹਨਾਂ ਦੇ ਮਨ ਦੀ ਬੋਲੀ ਵਧਾਂਦੀਆਂ ਹਨ, ਜਿਸ ਤੋਂ ਉਹ ਬਰਨਾ  
 ਚਹੁੰਦੇ ਹਨ। ਉਹਨਾਂ ਨੇ ਗੁਰੂ ਤੋਂ ਸੁਣ ਸੁਣਾਕੇ ਜਾਂ ਕੋਈ ਗ੍ਰੰਥ ਪੋਥੀ  
 ਵਾਚਕੇ, ਕੁਝ ਬੋੜੇ ਸਿਹੇ ਆਪਣੇ ਨਿਸਚੇ ਬਣਾ ਲਏ ਹੁੰਦੇ ਹਨ, ਅਤੇ  
 ਉਹਨਾਂ ਨੂੰ ਹੀ ਸੱਤ ਮੰਨਕੇ ਉਹਨਾਂ ਪੁਰ ਭਰੋਸਾ ਕਰ ਲੈਂਦੇ ਹਨ। ਉਹਨਾਂ  
 ਨੂੰ ਆਪਣੇ ਨਿਸ਼ਿਗਿਆਂ ਦੀ ਸਰਾਈ ਦੇ ਪਰਖਨ, ਅਤੇ ਇਹਨਾਂ ਬਾਬਤ  
 ਸਵਾਲ ਉਠਾਕੇ ਉਸਦੇ ਜਵਾਬ ਢੂਡਨ ਦੀ ਕੋਈ ਲੋੜ ਨਹੀਂ ਰਿਸਦੀ।  
 ਗੁਰੂ ਦਾ ਕਿਹਾ ਉਹਨਾਂ ਲਈ ਬਸ ਕਾਫੀ ਹੁੰਦਾ ਹੈ, ਇਹੋ ਗੁਰਮੁਖਤਾਈ ਹੈ,  
 ਅਤੇ ਭਰਮ ਖੜ੍ਹੇ ਕਰਨੇ ਅਤੇ ਉਹਨਾਂ ਦੀ ਨਿਵਿਰਤੀ ਲਈ ਜਵਾਬ  
 ਲਭਨੇ ਮਨਮੁਖਤਾਈ। ਵੱਡੀ ਗਾਲ ਤਾਂ ਉਹਨਾਂ ਚੰਦ ਨਿਸ਼ਿਗਿਆਂ ਪੁਰ  
 ਆਪਣੇ ਜੀਵਨ ਨੂੰ ਛਾਲਨ ਦੀ ਹੁੰਦੀ ਹੈ। ਸੋ ਦਿਮਾਗ ਉਤੇ ਜ਼ੋਰ ਨਾ ਪਾ ਕੇ  
 ਉਹਨਾਂ ਦੀ ਰਚਨਾ ਵਿਚ ਪ੍ਰੇਰਨਾ ਰਿਲ ਦੇ ਭਾਵਾਂ ਨੂੰ ਹੁੰਦੀ ਹੈ। ਇਹੋ  
 ਵਿਚਾਰ ਗੁਰੂ ਅਰਜਨ ਦੇਵ ਦੇ ਹੋ ਸਕਦੇ ਸਨ।

(੪) ਮਨੋਭਾਵਾਂ ਨੂੰ ਪ੍ਰੇਰਣਾ ਕਵਿਤਾ ਤੇ ਰਾਗ ਤੋਂ ਹੁੰਦੀ ਹੈ,  
 ਏਸੇ ਕਰਕੇ ਭਗਤਾਂ ਦੀ ਰਚਨਾਂ ਕਵਿਤਾ ਵਿਚ, ਗਾਉਣ ਲਈ ਕੀਤੀ  
 ਜਾਂਦੀ ਹੈ। ਜਦ ਤੁਸੀਂ ਦਾਦੂ ਦਾਗਾਲ, ਸੂਰਦਾਸ, ਮੀਤਾਂਬਾਈ ਆਦਿ ਦੀਆਂ  
 ਰਚੀਆਂ ਪੁਸਤਕਾਂ ਨੂੰ ਲੈਕੇ ਵੇਖੋਗੇ, ਤਾਂ ਹਰ 'ਸ਼ਲਖਰ' ਦੇ ਉਪਰ 'ਰਾਗ' ਦਾ  
 ਨਾਮ ਲਿਖਿਆ ਵੇਖੋਗੇ, ਜਿਸ ਵਿਚ ਕਿ ਰਚਨਾ ਕਰਨ ਵਾਲਾ ਉਸਨੂੰ  
 ਗਾਇਆ ਕਰਦਾ ਸੀ, ਜਾਂ ਜਿਸ ਵਿਚ ਉਹ ਸਥਦ ਚੰਗੀ ਤਰ੍ਹਾਂ ਗਾਇਆ

ਜਾ ਸਕਦਾ ਹੈ। ਭਗਤਾਂ ਵਿਚ ਇਹ ਪਰਿਪਾਟੀ ਮੁਫ਼ ਤੋਂ ਹੀ ਟੁੰਡੀ ਆਉਂਦੀ ਸੀ। ਸੋ ਜੋ ਬਾਣੀ ਗੁਰੂ ਅਠਜਨ ਦੇਵ ਨੇ ਇਛੇਠੀ ਕੀਤੀ, ਉਸ ਵਿਚ ਵੀ ਜੋ ਹਰ 'ਸ਼ਬਦ' ਉਪਰ ਕਿਸੇ ਰਾਗ ਦਾ ਨਾਂ ਨਹੀਂ ਦਿੱਤਾ ਸੀ, ਤਾਂ ਬਹੁਤਿਆਂ ਢੁਪਰ ਜ਼ਰੂਰ ਸੀ। ਇਹ ਗਲ ਰਿਲ ਨੂੰ ਖਿਆਲ-ਸੁਆਉ (savoury-gestive) ਸੀ। ਸੋ ਗੁਰੂ ਸਾਹਿਬ ਨੇ ਰਾਗਾਂ ਅਨੁਸਾਰ ਹੀ, ਸਾਠੀ ਇਕੋਠੀ ਕੀਤੀ ਬਾਣੀ ਨੂੰ ਤਰਤੀਬ ਦੇਣ ਦਾ ਫੈਸਲਾ ਕੀਤਾ, ਅਤੇ ਸਭ ਸ਼ਬਦਾਂ ਨੂੰ ਛਾਂਟ ਕੇ ਤੀਹ ਰਾਗ ਰਾਗਣੀਆਂ ਹੇਠਾਂ ਵੰਡ ਲਿਆ। ਪ੍ਰਤਿ ਹੈ ਕਿ ਪਹਿਲੇ ਸ਼ਬਦਾਂ ਨੂੰ ਅੱਡ ਅੱਡ ਪਤ੍ਰਿਆਂ ਪੁਰ ਲਿਖਨਾ ਪਿਆ ਹੋਵੇਗਾ, ਜਿਥੇ ਉਹ ਪਹਿਲੇ ਏਸ ਤਰ੍ਹਾਂ ਨਹੀਂ ਸਨ ਲਿਖੇ ਹੋਏ। ਕਈ ਵਾਰੀ ਇਕ ਸ਼ਬਦ ਹੀ ਇਕ ਪਤੇ ਪੁਰ ਲਿਖਿਆ ਗਿਆ ਹੋਵੇਗਾ।

ਇਹਨਾਂ ਰਾਗਾਂ ਨੂੰ ਆਪੇ ਵਿਚ ਅਗੇ ਪਿਛੇ ਕਿਸ ਤਰ੍ਹਾਂ ਟਥਿਆ, ਏਸਦਾ ਵੇਰਵਾ ਕਰਨ ਦੀ ਈਥੇ ਲੋੜ ਨਹੀਂ। ਪਰ ਇਹ ਤਰਤੀਬ ਰਾਗ ਵਿਹਿਆ ਦੇ ਕਿਸੇ ਮਨੇ ਪ੍ਰਮੰਨੇ ਸਿਸਟਮ ਦੇ ਅਨੁਸਾਰ ਨਹੀਂ। ਨਾ ਇਸ ਗਲ ਦਾ ਵਿਚਾਰ ਕੀਤਾ ਹੈ, ਕਿ ਕਿਸੇ ਰਾਗ ਹੇਠਾਂ ਆਈ ਬਾਣੀ ਥੋੜੀ ਹੈ ਕਿ ਬਹੁਤੀ, ਜਿਸ ਤਰ੍ਹਾਂ ਕਿ ਕੁਗਾਨ ਵਿਚ ਲੰਮੀ ਲੰਮੀ ਫੂਰਤਾਂ\* ਪਹਿਲੇ ਰਖ ਦਿਤੀਆਂ ਹਨ। ਅਤੇ ਨਾ ਪੈਂਤੀ ਦੇ ਅਖਰਾਂ ਦਾ ਹੀ ਝੂਮ ਹੈ ਰਾਗ ਤੇ ਰਾਗਣੀਆਂ ਐਵੇਂ ਜਿਵੇਂ ਆਏ, ਰਖ ਦਿਤੇ ਹੋਏ ਦਿਸਦੇ ਹਨ।

(ਅ) ਹਰ ਰਾਗ ਹੇਠਾਂ ਦਰਜ ਕਰਨ ਲਈ ਜੋ ਬਾਣੀ ਚੁਣੀ ਹੈ, ਉਸਨੂੰ ਅਗੇ ਪਿਛੇ ਰਖਨ ਲਈ, ਫੇਰ ਇਕ ਹੋਰ ਨਿਯਮ ਮੁਕਰਰ ਕਰਨ ਦੀ ਲੋੜ ਸੀ। ਦੁਹ ਨਿਯਮ ਰਚਨਾਂ ਦੀਆਂ ਕਿਸਮਾਂ (Types of composition) ਪੁਰ ਨਿਰਭਰ ਕੀਤਾ ਹੈ, ਅਤੇ ਅਗੋਂ ਹਰ 'ਰਚਨਾ-ਵਨਗੀ' ਵਿਚ ਗੁਰੂਆਂ ਦੀ ਬਾਣੀ ਵਾਰੋਂ ਵਾਰੀ ਦਿੱਤੀ ਹੈ, ਸਿਵਾਏ ਖਾਸ ਖਾਸ ਹਾਲਤਾਂ

\*ਹੁਣ ਯੂਰਪੀਅਨ ਵਿਦਵਾਨਾਂ ਨੇ ਸੂਰਤਾਂ ਨੂੰ 'ਵਹੀ ਉਤਕਣ' ਦੇ ਸਮੇਂ ਦੇ ਕਰਮ ਮੁਸ਼ਬ ਕਰਕੇ, ਕੁਗਾਨ ਦੇ ਤਰਜੁਮੇ ਛਾਪੇ ਹਨ।

ਦੇ । ਹਰ ਗੁਰੂ ਦੀ ਬਾਣੀ ਦੀ ਪਹਿਚਾਨ ਵਾਸਤੇ ਲਫਜ਼ 'ਮਹਲਾ' ਵਰਤਿਆ ਹੈ, ਮਹਲਾ ਪਹਿਲਾ, ਮਹਲਾ ਤੀਜਾ ਆਦਿ । ਰਾਗ ਦੇ ਅਖੀਰ ਤੇ ਭਗਤਾਂ ਦੀ ਬਾਣੀ ਆਉਂਦੀ ਹੈ । ਜਿਨ੍ਹਾਂ ਭਗਤਾਂ ਦੀ ਬਾਣੀ ਸਾਰੇ ਗ੍ਰੰਥ ਸਾਹਿਬ ਵਿਚ ਬਹੁਤੀ ਹੈ, ਉਹ ਪਹਿਲੇ ਅਤੇ ਜਿਨ੍ਹਾਂ ਦੇ ਇਕੋ ਦੇ ਸ਼ਬਦ ਹੀ ਹਨ, ਉਹ ਪਿੱਛੋਂ । ਉਹਨਾਂ ਦੇ ਹੋਣ ਦੇ ਕਾਲ ਦਾ ਧਿਆਨ ਨਹੀਂ ਰਖਿਆ । ਕ੍ਰਮ ਇਹ ਵਰਤਿਆ ਹੈ :-

ਕਬੀਰ, ਨਾਮਦੇਵ, ਰਵਿਦਾਸ ਅਤੇ ਬਾਕੀ ਹੋਰ।

ਭਗਤਾਂ ਦੇ ਸ਼ਬਦਾਂ ਨੂੰ ਅਜੇ ਪਿਛੇ ਤਖਣ ਵਿਚ ਕੋਈ ਖਾਸ ਤਰਤੀਬ ਨਹੀਂ ਰਖੀ। ਜਿਸ ਤਰਤੀਬ ਵਿਚ ਲਿਖੇ ਮਿਲੇ, ਅਕਸਰ ਉਹੋ ਤਰਤੀਬ ਕਾਇਮ ਰਹੀ ਹੈ। .

ਈਸ ਗਲ ਨੂੰ ਚੋਂਗੀ ਤਰ੍ਹਾਂ ਸਮਝਨ ਲਈ ਤੁਸੀਂ ਕਿਸੇ ਇਕ ਰਾਗ ਨੂੰ  
ਲੈ ਲੋ। ਕੌਂਥਾਂ ਸਹਿਬਾਂ ਵਿਚ 'ਗਊੜੀ' ਰਾਗ ਸਭ ਤੋਂ ਲੰਮਾ ਹੈ, ਉਸਦਾ ਨਿਖੇੜਾ  
ਕਰਕੇ ਵੱਖਦੇ ਹਨ। ਪਿੰਡ ਚੁਪ੍ਪੇ\* ਅਤੇ ਦੁਪ੍ਪੇ ਦਿਤੇ ਹਨ; 'ਗਊੜੀ ਗਆਰੋਂ'  
ਦੇ ਮੁਲਾਂ ਪਹਿਕੇ ਦੇ ੧੯੯, ਅਤੇ ਫੇਰ ਤਿਕ ਸ਼ਬਦ 'ਗਊੜੀ ਪੁਰਸੀ ਦੀਪਕੀ'  
ਦਾ, ਸਾਰੇ ੨੦ ਜੋ ਗਿਣਤੀ ਦਾ ਅੰਕ ਈਸ ਭਾਗ ਦੇ ਛੇਕੜ ਤੇ ਦਿਤਾ ਹੈ। ਫੇਰ ਈਸ  
ਭਾਗ ਦੇ ਅੰਦਰ ਸ਼ਬਦ ਦੇ ਪਦਾਂ (stanzas) ਦੀ ਗਿਣਤੀ ਵਖਰੀ ਕੀਤੀ ਹੈ।

ਉਪਰੰਤ ਮਹਲਾ ਤੀਜਾ ਦੇ ੧੯ ਸ਼ਬਦ ਦੇਕੋ ਛੇਕੜ ਤੇ ਗਿਣਤੀ ੧੧੮। ਇਤੀ ਹੈ; ਅਰਥਾਤ ਅਠਾਰੀ ਇਹ ਅਤੇ ੨੭ ਮਹਲਾ ਪਹਿਲੇ ਦੇ ਮਿਲਾਕੇ ਸਾਰੇ ਸ਼ਬਦ (hymns) ਵਿਚ ਹੁਣ ਤਕ ਹੋਏ। ਇਹਨਾਂ ਅਠਾਰੀ ਸ਼ਬਦਾਂ ਨੂੰ ਵੀ ਰਾਗ ਗੁਰੂੜੀਆ ਦੀਆਂ ਕਿਸਮਾਂ ਮੁੜਾਵ ਜ਼ਚਾਂ (Sections) ਵਿਚ ਵੰਡਿਆ ਹੈ ਅਤੇ ਗਿਣਤੀ ਦੇ ਅੰਕ ਉਸ ਮੁੜਾਵ ਵਿਚੋਂ ਹਨ।

ਫੇਰ ਮਹਲਾ ਚੰਦੇ ਦੇ ੩੨ ਸ਼ਬਦਾਂ ਨੂੰ ਛੇ ਜੁਗਾਂ ਜਾਂ ਪੱਕਤੀਆਂ ਵਿਚ  
ਵੰਡਕੇ ਛੇਕੜ ਪੁਰ ਗਿਨਤੀ ਇਉਂ ਦਿਤੀ ਹੈ :— ॥੬॥੨੦॥੧੮॥੩੨॥੨੦॥  
ਅਰਥਾਤ ਤਿਨਾਂ ਗੁਰੂਆਂ ਦੇ ਸ਼ਬਦ ਵੱਸ ਰਾਗ ਹੇਠਾਂ ਸਾਰੇ ਜੋੜਕੇ ੨੦ + ੧੮ - ੩੨  
ਹਣ ਤਕ ੨੦ ਹੋਏ ।

ਫੇਰ ਆਉਂਦੇ ਹਨ ਮਹਲਾ ਪੰਜਵੇਂ ਦੇ ੧੨੨ ਸ਼ਬਦ, ਬਹੁਤ ਸਾਰੇਆਂ ਜੁਚੀ ਵਿਚ ਵੱਡੇ ਹੋਏ। ਸਾਂਝਾ ਜੁ ਹੁਣ ਤੇਰੇ ਹੋਇਆ ੨੩੨ ਸ਼ਬਦ ਜੋ ਗਿਟਾਂਦੇ

\*ਗੁਰ ਪਦਾਂ ਵਾਲੇ ਸ਼ਬਦ, ਏਸੇ ਤਰ੍ਹਾਂ ਪੰਜ ਪਦਾਂ ਵਾਲੇ, ਦੋ ਪਦਾਂ ਵਾਲੇ  
ਤੇ ਅਠ ਪਦਾਂ ਵਾਲੇ ਸ਼ਬਦ ।

ਇੱਕ ਜ਼ਰੂਰੀ ਹੈ।

ਨਾਵੀ' ਪਾਤਸ਼ਾਹੀ ਦੇ ਸ਼ਬਦ ਜੋ ਪਿਛੋਂ ਰੇਸ ਥਾਂ ਵਧਾਏ ਗਏ ਹਨ,  
ਉਹ ਅਸੀਂ ਛਡ ਦੇ ਦੇ ਹਾਂ (ਚੇਤੇ ਰਹੋ ਕਿ ਨਾਵੀ' ਮਹਲੇ ਦੇ ਸ਼ਬਦ ਗਉੜੀ ਰਾਗ  
ਦੇ ਅੰਤਪਰ ਜੋ ਥੋੜੀ ਜਿਹੀ ਥਾਂ ਕਿਤਾਬ ਲਿਖਵੇ ਜਾਂ ਨਕਲ ਕਰਦੇ ਸਮੇਂ ਛਡੀ  
ਜਾਂਦੀ ਹੈ, ਉਥੇ ਨਹੀਂ ਆਏ ਸਗੋਂ ਹੋਰ ਬਾਣੀ ਦੇ ਵਿਚਾਲੇ ਆਪਣੀ ਮੁਨਾਸ਼ਬ ਥਾਂ  
ਸਿਰ ਆਏ ਹਨ, ਅਤੇ ਇਸੇ ਤਰ੍ਹਾਂ ਮੁੜਬ ਹੋਰ ਬਾਣੀ ਨਾਲ ਉਹਨਾਂ ਦੀ ਗਿਣਤੀ  
ਕੀਤੀ ਜਾਂਦੀ ਹੈ ।)

ਹੁਣ ਚਲੀਆਂ 'ਾ.ਬਿਟਪਦੀਆਂ', ਉਸੇ ਤਰ੍ਹਾਂ ਵਾਰੇ ਵਾਰੀ। ਮਹਲੇ ਪਹਿਲੇ ਦੀਆਂ ਅਠਾਰਾਂ; ਮਹਲੇ ਤੀਜੇ ਦੀਆਂ ਈ, ਅਤੇ ਮਹਲੇ ਪੰਜਵੇਂ ਦੀਆਂ ੧੫। ਪਿਛਲੀਆਂ ਦੇ ਸ਼੍ਰੀਨੀਆਂ ਦੇ ਵਿਚਾਲੇ ਦੇ ਬੱਬਦ ਮਹਲੇ ਚਿੱਥੇ ਦੇ 'ਕਰਹਲੇ' ਨਾਮ ਦੇ ਦਿੱਤੇ ਹਨ, ਜੋ ਠੀਕ ਤੌਰ ਪੁਰ 'ਖਾਸ ਜਿਸਮ ਦੀਆਂ' ਰਚਨਾਵਾਂ ਦੇ ਨਾਲ ਪਿਛੇ ਆਉਣੇ ਚਾਹੁੰਦੇ ਸੀ। 'ਕਰਹਲੇ' ਲਾਖਦੇ ਹਨ ਸਾਰਬਾਨੇ, ਉਠ ਵਾਹਨ ਵਾਲਿਆਂ, ਦੇ ਗੀਤਾਂ ਨੂੰ ਫੇਕੜ ਪੁਰ ਜਿਣਤੀ ਕੇਤੀ ਹੈ:- ॥੧੯॥੯॥੨੧॥੧੫॥੪੪॥ ਨੁਮਲਾ ॥ ਅਬਟਪੀਆਂ ਦੇ ਜੱਜ ਭਲ ਵਿਚ ਦੇ ਕਰਹਲੇ ਬਾਮਲ ਹਨ।

‘ਅਸ਼ਟਪਦੀਆਂ’ ਤੋਂ ਪਿਛੇ ‘ਆਉਂਦੇ’ ਹਨ ‘ਛੁਤ’ ਦੇ ਮਹਲੇ ਪਹਿਲੇ ਦੇ, ਪੰਜ ਮਹਲੇ ਤੀਜੇ ਦੇ, ਅਤੇ ਚਾਰ ਮਹਲੇ ਪੰਜਵੇਂ ਦੇ, ਸਾਰੇ ੧੧, ਜੇਹੜੀ ਗਿਣਤੀ ਛੇਕੜ ਪਰ ਦਿੱਤੀ ਹੈ ।

ਹਣ ਆਉਂਦੀਆਂ ਹਨ 'ਖਾਸ ਕਿਸਮ ਦੀਆਂ' ਰਚਨਾਵਾਂ :—

ਬਾਦਨ ਅਖਰੀ ਮ: ੫, ਸੁਖਮਨੀ ਮ: ੫, ਅਤੇ ਬਿਤੋ ਮ: ੫ ॥ ਗੁਰਬਾਣੀ  
ਦੇ ਅਖੀਰ ਤੇ ਆਉਂਦੀਆਂ ਹਨ 'ਵਾਰਾਂ'। 'ਵਾਰ' ਵਿਚ ਕਈ ਕਈ 'ਪਉੜੀਆਂ'  
ਹੁੰਦੀਆਂ ਹਨ। ਗੁਰੂ ਅਰਜਨ ਦੇਵ ਨੇ ਹਰ ਗੁਰੂ ਦੇ ਮੁਤਫਰਕ ਸਲੋਕ ਕਿਤੇ ਖਪਾਂ  
ਸਨ, ਸੇ ਸਲੋਕਾਂ ਨੂੰ ਵਾਰਾਂ ਦੇ ਨਾਲ ਦੇ ਦਿੱਤਾ ਹੈ। ਤਾਂਹੀ ਤੇ ਸਿਰਨਾਵਾ ਦਿੱਤਾ  
ਹੈ 'ਵਾਰ ਸਲੋਕਾਂ ਨਾਲ, ਸਲੋਕ ਭੀ ਮਹਲੇ ਪਹਿਲੇ ਕੇ।' ਇਥੇ 'ਵਾਰ' ਵੀ ਮਹਲੇ  
ਪਹਿਲੇ ਦੀ ਸੀ ਅਤੇ ਉਸ ਵਿਚ ਹਰ ਪਉੜੀ ਦੇ ਪਾਂਲੋਂ ਵੇਣ ਲਈ ਜੋ ਸਲੋਕ  
ਗੁਰੂ ਅਰਜਨ ਦੇਵ ਨੂੰ ਚੁਣੇ ਉਹਾਂ ਭੀ ਮਹਲੇ ਪਹਿਲੇ ਦੇ ਸਨ। ਪਰ ਇਹ ਕੌਂਦੀ  
ਜ਼ਵਰੀ ਗਲ ਨਹੀਂ ਸੀ ਕਿਸ ਗੁਰੂ ਦੀ ਰਚੀ ਵਾਰ ਹੋਵੇ ਉਸੇ ਗੁਰੂ ਦੇ ਰਚੇ  
ਸਲਕ ਵੀ ਉਸ ਵਿਚ ਦਿੱਤੇ ਜਾਣ। 'ਵਾਰ' ਵਿਚ ਹਰ ਪਉੜੀ ਦੇ ਪਹਿਲੇ ਉਸੇ ਆਯੋ  
ਏ ਕਿਤਨੇ ਕਿਤਨੇ ਸਲੋਕ (੧ ਤੋਂ ੯) ਦਿੱਤੇ ਹਨ, ਭਾਵੇਂ ਕਿਸੇ ਗੁਰੂ ਦੇ ਰਚੇ ਹੋਏ  
ਹਨ। ਇਸ ਰਾਗ ਗਉੜੀ ਵਿਚ ਇਕ ਵਾਰ ਮਹਲਾ ਚਉਥੇ ਦੀ ਅਤੇ ਇਕ ਮਹਲਾ  
ਪੰਜਵੇਂ ਦੀ ਹੈ।

ਗੁਰ ਖਿਆਲ ਕਰੋ ਕਿ ਇਸ ਛੌਟ ਤੇ ਤਰੱਥ ਦੇਣ ਵਿਚ ਅਤੇ ਘੜੀ ਮੁੜੀ ਲਿਖਣ ਵਿਚ ਕਿਤਨਾ ਸਮਾਂ ਤੇ ਕਿਤਨੀ ਮਿਹਨਤ ਪ੍ਰਰਾ ਹੋਈ ਹੋਵੇਗੀ। ਏਨ ਹਿੰਤ ਸੀ।

ਏਥੋਂ ਤਕ ਤਾਂ 'ਗੁਰਬਾਣੀ' ਹੋਈ, ਜਿਸਨੇ ੧੯੭੦ ਤੋਂ ਲੋਕੇ ਵੱਡੇ ਤਕ ਦੇ ਸਾਰੇ ੧੯੮੧ ਸਵੇਂ ਰ੍ਰੀਬ ਸਾਹਿਬ ਦੇ ੧੯੮੦੯ (ਸਫਰੀ ਜ਼ਿਲਦ) ਵਿਚੋਂ ਲੈ ਲਏ ਹਨ। ਹੁਣ ਆਉਂਦੀ ਹੈ 'ਭਗਤ ਬਾਣੀ' ।

ਪਹਿਲੇ ਕਬੀਰ ਦੇ ੨੨ ਸ਼ਬਦ, ਫੇਰ ਨਾਮਦੰਵ ਦਾ ੧; ਅਤੇ ਰਵਿਦਾਸ ਦੇ ੫ ਸ਼ਬਦ ਹਨ। ਚੁੰਕਿ ਕਬੀਰ ਦੇ ੨੨ ਸ਼ਬਦ ਢੰਖੀ ਥਾਂ ਮਲਦੇ ਹਨ, ਇਸ ਲਈ ਉਹਨਾਂ ਦੀਆਪੋ ਵਿਚ ਕੁਝ ਤਰਤੀਬ ਚਿੱਤੀ ਹੈ ਅਤੇ ਜੁਚਾਂ ਵਿਚ ਵੰਡਿਆਂ ਹੈ, ਠੀਕ ਜਿਸ ਤਰ੍ਹਾਂ ਕਿ ਗੁਰਬਾਣੀ ਦੀ :-

ਪਹਿਲੇ ੧੪ ਚਲਿਪਦੇ, ਫੇਰ ੨੧ ਪੰਜਪਦੇ, ਸਾਰੇ ੩੫, ਇਕ ਅਸਟਪਦੀ, ਉਪਰੰਤ 'ਗਊੜੀ ਬੇਰਗਾਣੀ' 'ਗਊੜੀ ਪ੍ਰਭਾਬੀ', ਗਊੜੀ 'ਬਾਵਨ ਅਖਗੀ', ਗਊੜੀ 'ਚਿੱਤੀ' ਤੇ 'ਚਾਰ' ਇਕ ਸਾਰੇ ੨੧ ਰੁਕ੍ਤੀਆਂ ਹੋਏ ਹਨ।

ਆਪ ਦੇਖ ਸਕਦੇ ਹੋ ਕਿ ਬਾਣੀ ਨੂੰ ਜੋ ਤਰਤੀਬ ਦਿੱਤੀ ਗਈ ਹੈ, ਉਹ ਮੁੱਲੇ 'ਕਲਾ:-ਵਤ' ਜਾਂ ... Channical ਹੈ। ਉਸ ਵਿਚ ਨਾ ਵਿਸ਼ੇ ਦਾ ਖਿਆਲ ਰੱਖਿਆ ਗਿਆ ਹੈ, ਨਾਂ ਭਾਵਾਂ ਦਾ ਅਤੇ ਨਾ ਬਨਣ ਜਾਂ ਰਚਣਾ ਸਮੇਂ ਦਾ। ਇਹੋ ਤਰਤੀਬ ਜਾਂ ਵੱਡਾ ਤੀਹਾਂ ਹੀ ਰਾਗਾਂ ਦੇਣਾ ਸਮੇਂ 'ਵੇਗ ਦੀ ਬਾਣੀ' ਵਿਚ ਵੀ ਹੋਈ ਹੈ, ਇਤਵਾਕੀਆਂ ਜਾਂ ਗਲਤੀ ਨਾਲ ਕੋਈ ਸ਼ਬਦ ਕਿਤੇ ਕਿਤੇ ਅਗੇ ਪਿਛੇ ਹੋ ਗਿਆ ਹੈ, ਖਾਸ ਕਰ ਕੇ ਭਗਤ ਬਾਣੀ ਲਿਖਦੇ ਸਮੇਂ। 'ਮੁੰਦਾਵਣੀ' ਵੀ ਇਕ ਖਾਸ\* ਕਿਸਮ ਦੀ ਰਚਨਾ ਹੈ।

ਜੇ ਬਾਣੀ ਟੇਸ਼ ਤਰ੍ਹਾਂ ਤੀਹਾਂ ਰਾਗਾਂ ਹੋਠਾਂ ਆਈ ਹੈ, ਉਹ ਰ੍ਰੀਬ ਸਾਹਿਬ ਦਾ ਵੱਡਾ ਭਾਗ (main body) ਜਾਂ ਸਹੀ ਅਰਥਾਂ ਵਿਚ ਅਸਲੀ ਰ੍ਰੀਬ ਸਾਹਿਬ ਹੈ। ਇਹ ਸਫਰੀ ਜ਼ਿਲਦ ਦੇ

\*ਖਾਸ ਕਿਸਮ ਦੀਆਂ ਬਾਣੀਆਂ ਹਨ:-

(ੳ) ਸਮੇਂ ਦੀ ਵੱਡੀ ਸਬੰਧੀ-ਪਹਿਰੇ, ਦਿਨਰੋਨ, ਸੱਤ ਵਾਰ, ਚਿੱਤੀ, ਰੁਤਾਂ, ਬਾਰ ਮਹਾ।

(ਅ) ਆਮ ਲੋਕਾਂ ਦੇ ਜਾਂ ਇਸਤੀਆਂ ਦੇ ਗੀਤ ਆਦਿ। ਘੋੜੀਆਂ, ਲਾਦਾਂ, ਅਲਾਹਣੀਆਂ (ਮਰਸੀਏ ਜਾਂ ਵੇਣ) ਲੋਗੀਆਂ, ਅੰਜੂਲੀਆਂ, ਛੰਤ।

(ੳ) ਖਾਸ ਲੋਕਾਂ ਦੇ ਗੀਤ-ਵਣਜਾਰਾ, ਕਰਹਲੇ (ਉਠਾਂ ਵਾਲਿਆਂ ਦੇ), ਰਹੋਗਾ (ਲੰਮੀ ਹੋਕ ਨਾਲ, ਜਿਵੇਂ ਘੋੜੀਆਂ)

(ਸ) ਵਰਣਮਾਲਾਂ ਦੇ ਅਖ਼ਰਾਂ ਨਾਲ ਸਬੰਧਤ (acrostics) ਸੀਂਗਵੀ, ਪੋਤੀਸ ਅਖ਼ਰੀ, ਬਾਵਨ ਅਖ਼ਰੀ।

(ਹ) ਮੁੱਹਬਤ ਪੇਸ਼ ਦੇ ਗੀਤ। ਬਿਰਗੜੇ, ਡਖਨੇ (ਮਿਠੜੇ)

(ਕ) ਖਾਸ ਵੜਨ ਦੇ ਛੰਦ। ਬਲੋਕ, ਦੋਹਰੇ, ਸਵੱਧੇ, ਕੰਬਤ।

ਸਾਰੇ ੧੬੦੯ ਸਫਿਆਂ ਵਿਚੋਂ ੧੫੦੯ ਸਫੇ ਲੈ ਜਾਂਦਾ ਹੈ ॥

॥ ਜੋ ਬਾਣੀ ਰਾਗਾਂ ਹੇਠਾਂ ਨਹੀਂ ਆ ਸਕਦੀ ਸੀ, ਜਾਂ ਆਪਣੀ ਬਨਾਵਟ ਤੋਂ ਹੀ ਅਜਿਹੀ ਸੀ, ਕਿ ਉਸ ਨੂੰ ਕਿਸੇ ਸਿਖਿਆ, ਉਪਦੇਸ਼ ਦੀ ਖਾਤਰ ਨਹੀਂ, ਸਗੋਂ ਗੁਮ ਹੋ ਜਾਣ ਤੋਂ ਬਚਾਣ ਦੀ ਖਾਤਰ, ਜਿਸ ਤਰ੍ਹਾਂ ਕਿ ਭੱਟਾਂ ਦੇ ਸਵੱਖੇ, ਜਾਂ ਕੁਝ ਸਲੋਕ ਜੋ ਵਾਧੂ ਬਚ ਰਹੇ ਸਨ, ਅਤੇ 'ਵਾਰਾਂ' ਨਾਲ ਨਹੀਂ ਦਿਤੇ ਜਾ ਸਕੇ, ਉਹਨਾਂ ਸਭ ਰਚਨਾਵਾਂ ਨੂੰ ਗ੍ਰੰਥ ਸਾਹਿਬ ਦੇ ਪਿਛੇ 'ਖਿਲ' ਜਾਂ ਇਕ ਜ਼ਮੀਮੇ ਦੀ ਸ਼ਕਲ ਵਿਚ ਇਕੱਠਾ ਕਰ ਦਿਤਾ। ਇਹ ਖਿਲ ਜਿਸ ਨੂੰ 'ਭੋਗ (ਛੇਕੜ) ਦੀ ਬਾਣੀ' ਕਿਹਾ ਜਾਂਦਾ ਹੈ, ੮੬ ਸਫਿਆਂ ਪੁਰ ਮੁੱਕੀ ਹੈ। ਲਿਖਤ ਦੇ ਗ੍ਰੰਥ ਸਾਹਿਬਾਂ ਜਾਂ ਪੁਰਾਣੀਆਂ ਬੀਜ਼ਾਂ ਵਿਚ ਏਸ ਸਾਰੀ ਬਾਣੀ ਦੀ ਤਰਤੀਬ ਵਿਚ ਬੜੇ ਵੱਡੇ ਫਰਕ ਹਨ, ਅਤੇ ਥੋੜਾ ਬਹੁਤਾ ਬਾਣੀ ਦਾ ਵੀ ਫਰਕ ਹੈ। ਛਾਪੇ ਦੇ ਗ੍ਰੰਥ ਸਾਹਿਬਾਂ ਵਿਚ ਇਹ 'ਭੋਗ ਦੀ ਬਾਣੀ' ਹੇਠਲੀ ਤਰਤੀਬ ਸਿਰ ਦਿਤੀ ਹੁੰਦੀ ਹੈ :—

I (ੳ) ਸਲੋਕ ਸਹਸਕ੍ਰਿਤੀ ਮਹਲਾ ੧ । (੮)\* ॥

(ਅ) ਸਲੋਕ ਸਹਸਕਿਰਤੀ ਮਹਲਾ ੫ (੬੭) +।

(ਥ) ਗਾਬਾ ਮਹਲਾ ੫ (੨੪) ।

(ਸ) ਫੁਨਹੇ ਮਹਲਾ ੫ (੨੩) ।

(ਹ) ਚਉਥੇਲੇ ਮਹਲਾ ੫ (੧੧)

II (ਕ) ਸਲੋਕ ਕਬੀਰ ਜੀ (੨੪੨ ਅਤੇ ਕਿਤੇ ੨੪੨) ।

(ਖ) ਸਲੋਕ ਫਰੀਦ ਜੀ (੧੩੦ ਅਤੇ ਕਿਤੇ ੧੩੨) ।

III (ਗ) ਸਵੱਖੇ ਸੀ ਮੁਖ ਵਾਕ ਮਹਲਾ ੫ (੯) ।

ਸਵੱਖੇ ਸ੍ਰੀ ਮੁਖ ਵਾਕ ਮਹਲਾ ੫ (੧੧) ।

IV (ਘ) ਸਵੱਖੇ ਭਟਾਂ ਕੇ (ਬਾਬਤ) :—

\*ਮਾਲੀ ਪਹਿਲਾ ਸਲੋਕ ਹੀ ਮਹਲੇ ਪਹਿਲੇ ਦਾ ਹੈ। ਬਾਕੀ ਦੇ ਤਿਨ ਅੰ ੨ ਦੇ ਦਸੇ ਗਏ ਹਨ।

+ਇਹਨੀਂ ਵਿਚ ਕਈ ਸਤਰਾ ਸਗਵੀਆਂ ਚਰਪਟ ਨਾਥ ਦੀ ਰਚਨਾ ਵਿਚੋਂ ਛਈਆਂ ਹੋਈਆਂ ਹਨ, ਜਿਵੇਂ (੧) ਕਰੰਚ ਮਾਤਾ ਕਰੰਚ ਪਿਤਾ, ਆਦਿ। (੨) ਨਹ ਬਿਲੰਬ ਧਰਮੰ ਬਿਲੰਬ ਪਾਪੰ। (੩) ਹੇ ਕਾਮੰ ! ਨਰਕ ਬਿਸਰਾਮੰ, ਆਦਿ

੧. ਮਹਲੇ ਪਹਿਲੇ ਕੇ (੧੦) ।
੨. ਮਹਲੇ ਦੂਜੇ ਕੇ (੧੦) ।
੩. ਮਹਲੇ ਤੀਜੇ ਕੇ (੨੨) ।
੪. ਮਹਲੇ ਚਉਥੇ ਕੇ (੬੦) ।
੫. ਮਹਲੇ ਪੰਜਵੇਂ ਕੇ (੨੧)\* ।

V (੬) ਸਲੋਕ ਵਾਰਾਂ ਤੇ ਵਧੀਕ :-

੧. ਮਹਲੇ ਪਹਿਲੇ ਕੇ (੩੩) ।
੨. ਮਹਲੇ ਤੀਜੇ ਕੇ (੬੨) ।
੩. ਮਹਲੇ ਚਾਉਥੇ ਕੇ (੩੦) ।
੪. ਮਹਲੇ ਪੰਜਵੇਂ ਕੇ (੨੨) ।

(ਏਥੇ ਮਹਲੇ ਨਾਵੇਂ ਦੇ ਸਲੋਕ ੫੭ ਪਿਛੋਂ ਵਧਾਏ ਗਏ ਹਨ) ।

VI (੭) ਮੁੰਦਾਵਣੀ

ਗ੍ਰੰਥ ਸਾਹਿਬ ਦੇ ਵਿਚਕਾਰਲੇ ਭਾਗ ਦੀ ਤਰਤੀਬ ਤੇ ਜੋ ਟੁਰਦੇ ਤਦ ਉਪਰਲੀ ਬਾਣੀ (ਕ) 'ਸਲੋਕ ਵਾਰਾਂ ਤੇ ਵਧੀਕ', ਅਤੇ (ਗ) 'ਸਵੱਜੇ ਸ੍ਰੀ ਮੁਖ ਵਾਕ,' ਇਹ (ਕ) 'ਸਲੋਕ ਕਬੀਰ' ਤੇ (ਖ) 'ਸਲੋਕ ਫਰੀਦ' ਤੋਂ ਪਹਿਲੇ ਆਉਣੇ ਚਾਹੀਏ ਸਨ, ਅਤੇ ਏਸੇ ਤਰ੍ਹਾਂ (ਘ) 'ਸਵੱਜੇ ਭਟਾਂ ਦੇ' ਭੀ ਇਹਨਾਂ ਤੋਂ ਪਹਿਲੇ ਰਖੇ ਜਾਣੇ ਚਾਹੀਏ ਸਨ। ਮਤਲਬ ਇਹ ਕਿ ਭਗਤ ਬਾਣੀ 'ਸਲੋਕ ਕਬੀਰ' ਤੇ 'ਸਲੋਕ ਫਰੀਦ' ਸਭ ਤੋਂ ਪਿਛੇ ਆਉਣੇ ਸਨ। ਅਤੇ ਇਹੋ ਤਰਤੀਬ ਕਈ ਪ੍ਰਾਚੀਨ ਬੀਜ਼ਾਂ ਵਿਚ ਦੇਖੀ ਹੈ। ਪਰ ਕਿਤੇ ਸਵੱਜਾਂ ਨੂੰ ਇਕਠੇ ਕਰਨ ਪ੍ਰਾਤਰ, ਇਹਨਾਂ ਸਲੋਕਾਂ ਨੂੰ ਪਹਿਲੇ ਕਰ ਦਿੱਤਾ ਹੈ। ਕੁਝ ਮਨੀਆਂ ਹੋਈਆਂ ਪ੍ਰਾਚੀਨ ਬੀਜ਼ਾਂ ਵਿਚ 'ਮੁੰਦਾਵਣੀ' ਦਾ ਦੂਜਾ ਸਲੋਕ 'ਤੇਰਾ ਕੀਤਾ ਜਾਤੇ ਨਹੀਂ' ਵਾਲਾ 'ਸਲੋਕ ਵਾਰਾਂ ਤੇ ਵਧੀਕ' ਦੇ ਸਿਰਨਾਵੇਂ ਹੋਠਾਂ ਮਹਲੇ ਪੰਜਵੇਂ ਦੇ ਸਲੋਕਾਂ ਵਿਚ ਰਲਾਕੇ ਢੇਕੜ ਤੇ ਦਿੱਤਾ ਹੈ, ਅਤੇ ਫੇਰੇ

\*ਇਹ ਸਵੱਜੇ ੧੭ ਡੱਟਾ ਦੇ ਕਹੇ ਹਨ ਜੋ ਸਾਰੇ ਬ੍ਰਾਹਮਣ ਸਨ, ਜਿਨ੍ਹਾਂ ਦੇ ਘਰੋਲ੍ਹ ਅਧੀਨ ਨਾਮ ਸਨ : ਜਲਜ; ਡਲਜ; ਡਿਖਾ; ਰੱਡ; ਕਲਜ; ਜਾਲਪ ਜੋ ਜਲਜ; ਅਪਾ; ਸਰਣ; ਮਖਗ; ਹਰਿਬੰਸ; ਜਲ੍ਹਣ; ਨਲ; ਦਲ; ਕੀਰਤ; ਕੋਇਂਦ ਦਾਸ ਤੇ ਸਦਾ ਰੰਗ। ਏਸੇ ਤਰ੍ਹਾਂ ਫੂਮੀ ਦੇ ਨਾਮ ਸਨ : ਰਾਇ ਬਲਵੰਡ, ਸੱਤਾ ਝੂਮ, ਰਬਾਬੀ ਮਰਦਾਨਾ।

“੧ ਓ ਸਤਿਗੁਰ ਪ੍ਰਸਾਦਿ ॥  
ਮੁੰਦਾਵਣੀ ਮਹਲਾ ੫ ॥”

ਇਹ ਸਿਰਨਾਵਾਂ ਦੇਕੇ ਮੁੰਦਾਵਣੀ ਵਾਲਾ ਅਸਲੀ ਸਲੋਕ  
“ਬਾਲ ਵਿਚ ਤਿਨ ਵਸਤੂ ਪਈਓ.....  
ਸਭੁ ਨਾਨਕ ਬੁਹਾਮ ਪਸਾਰੇ ॥”

ਦਿਤਾ ਹੈ । ਅਤੇ ਇਹ ਸਾਰੇ ‘ਸਲੋਕ ਵਾਰਾਂ ਤੋਂ ਵਧੀਕ’ ਵਿਚਾਲੇ,  
ਭੱਟਾਂ ਦੇ ਸਵੱਜਾਂ ਤੋਂ ਪਹਿਲੇ ਆਏ ਹਨ । ਮੁੰਦਾਵਣੀ ਛੇਕੜ ਪੁਰ ਨਹੀਂ  
ਜਿਸ ਤਰ੍ਹਾਂ ਕਿ ਡਾਪੇ ਦੇ ਗ੍ਰੰਥਾ ਵਿਚਾਰੇ ।

ਕਿਸੇ ਕਿਸੇ ਬੀਨ ਵਿਚ ਸਲੋਕ ਕਬੀਰ ਤੇ ਡਰੀਦ ਭ ਤੋਂ ਪਿਛੇ  
ਹਨ ਅਤੇ ਕਿਸੇ ਵਿਚ ਭੱਟਾਂ ਦੇ ਸਵੱਜੇ ।

III। ਗ੍ਰੰਥ ਸਾਹਿਬ ਵਿਚੋਂ ਹੀ ਕੁਝ ਸ਼ਬਦਾਂ ਨੂੰ ਵਖਰੇ ਕਢਕੇ ਸਵੇਰੇ,  
ਸੰਧਿਆਂ ਤੇ ਰਾਤਿਆਂ ਸੋਣ ਤੋਂ ਪਹਿਲੇ ਪੜ੍ਹਨ ਦੀਆਂ ਬਾਣੀਆਂ ਅਰਥਾਤ  
ਨਿਛਨੇਮ ਦੀਆਂ ਬਾਣੀਆਂ ਇਕੱਠੀਆਂ ਕੀਤੀਆਂ ਹਨ । ‘ਜੁਪਜੀ’ ਦੀ  
ਰਚਨਾ ਨਵੀਂ ਹੈ ਜੋ ਗੁਰੂ ਨਾਨਕ ਦੇਵ ਨੇ ‘ਉਦਾਸੀ’ ਦੇ ਪਿਛੋਂ ਜਦ  
ਕਰਤਾਰਪੁਰ ਵਿਚ ਆ ਵਸੇ, ਜਪਨ ਦੀ ਖਾਤਰ ਕੀਤੀ ਸੀ । ਇਹ ਰਚਨਾ  
ਵਾਰ ਦੀ ਸ਼ਕਲ ਵਿਚ ਪਉੜੀਆਂ ਵਾਲੀ ਸੀ । ਪਿਛੋਂ ਦੂਸਰੇ ਗੁਰੂ ਨੇ  
ਆਪਣੇ ਰਚੇ ਸਲੋਕ ‘ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ’ ਵਾਲੇ  
ਇਸ ਦੇ ਅਖਰ ਤੇ ਵਧਾਏ, ਅਤੇ ਇਸ ਤਰ੍ਹਾਂ ਵਾਰਾਂ ਨਾਲ ਸਲੋਕ ਰਲਾ ਕੇ  
ਲਿਖਣ ਦਾ ਖਿਆਲ ਪੰਚਮ ਪਾਤਬਾਹੀ ਲਈ ਖੜਾ ਕੀਤਾ । ‘ਸਪੁ’  
ਦਾ ਪਹਿਲਾ ਸਲੋਕ ।

ਆਦਿ ਸਚਿ ਜੁਗਾਦਿ ਸਚ ॥

ਹੈਭੀ ਸਚਿ ਨਾਨਕ ਹੋਸੀ ਭੀ ਸਚ ॥

ਗੁਰੂ ਨਾਨਕ ਸਾਹਿਬ ਦਾ ਆਪਣਾ ਹੀ ਹੈ । ਇਹ ‘ਸੁਖਮਨੀ’

ਵਿਚ ਸਤਾਰਵੀਂ ਪਉੜੀ ਦੇ ਸਿਰ ਪੁਰ ਭੀ ਪੰਜਮ ਪਾਤਸ਼ਾਹੀ ਨੇ ਇੱਤਾ ਹੈ। ਏਸੇ ਤਰ੍ਹਾਂ 'ਸੋ ਦਰ ਕਿਹਾ' ਵਾਲੀ ਪਉੜੀ 'ਆਸਾ ਦੀ ਵਾਰ' ਵਿਚ ਤੇ ਫੇਰ 'ਰਹਿਰਾਸ' ਵਿਚ ਜੋ ਸੰਧਿਆ ਲਈ ਨਿਤਨੇਮ ਹੈ, ਆਉਂਦੀ ਹੈ। ਰੂਬਿ 'ਆਸਾ ਦੀ ਵਾਰ' ਗੁਰੂ ਨਾਨਕ ਸਾਹਿਬ ਨੇ 'ਜਪ' ਨਾਲੋਂ ਮਹਿਲੇ ਰਚੀ ਸੀ, ਇਸ ਕਰਕੇ 'ਜਪ' ਅਤੇ 'ਰਹਿਰਾਸ' ਵਿਚ ਉਸੇ 'ਆਸਾ ਦੀ ਵਾਰ' ਵਿਚੋਂ ਲੇਕੇ ਗੁਰੂ ਨਾਨਕ ਸਾਹਿਬ ਨੇ ਪਾਈ ਸੀ। ਰਹਿਰਾਸ ਵਿਚ 'ਸੋ ਪੁਰਖ' ਨਾਲ ਆਰੰਭ ਹੋਣ ਵਾਲੇ ਚਾਰ ਸ਼ਬਦ ਗ੍ਰੰਥ ਸਾਹਿਬ ਦੀ ਬੀੜ ਬਣ ਚੁਕਨ ਦੇ ਪਿਛੋਂ ਦਾ ਮੁੱਲ ਕੀਤੇ ਗਏ, ਜਿਸ ਤਰ੍ਹਾਂ ਕਿ ਹੋਰ ਭੀ ਪਿਛੋਂ ਦਸਮ ਗ੍ਰੰਥ ਵਿਚੋਂ ਕੁਝ ਸ਼ਬਦ ਲੈ ਕੇ ਵਧਾ ਲਏ।

ਛਿਹਨਾਂ ਤਿਨਾਂ ਭਾਗਾਂ I, II, ਤੇ II ਦਾ ਸੰਗ੍ਰਹਿ ਪੁਰਣ ਗ੍ਰੰਥ ਸਾਹਿਬ ਹੈ, ਜਿਸਦੇ ਮੁੱਢ ਵਿਚ ਦੋ ਤੱਤਕਰੇ, ਇਕ ਰਾਗਾਂ ਦਾ ਤੇ ਦੂਜਾ ਸ਼ਬਦਾਂ ਦਾ ਵਧਾਏ ਹੋਏ ਹਨ।

ਤਰਤੀਬ ਤੋਂ ਛੱਡਕ ਸਿਵਾਏ 'ਭੋਗ ਦੀ ਬਾਣੀ' ਦੇ ਹੋਰ ਕਿਤੇ ਨਹੀਂ ਪ੍ਰਿਆ। ਪਰ ਭਾਈ ਮਝੀ ਸਿੰਘ ਜੀ ਨੇ, ਪਤਾ ਨਹੀਂ, ਕਿਸ ਬਿਆਲ ਨਾਲ, ਰਾਗਾਂ ਹੇਠਾਂ ਦਿੱਤੀ ਬਾਣੀ ਦੀ ਤਰਤੀਬ ਉਲੱਟ ਦਿੱਤੀ ਅਤੇ ਇਕ ਬੀੜ ਤਿਆਰ ਕੀਤੀ, ਜਿਸ ਵਿਚ ਹਰ ਇਕ ਗੁਰੂ ਦੀ ਬਾਣੀ ਨੂੰ ਰਾਗਾਂ ਹੇਠੋਂ ਕਢ ਕੇ ਅੱਡ ਅੱਡ ਇਕ ਥਾਂ ਇੱਕੱਠਾ ਕਰ ਦਿਤਾ। ਭਾਈ ਸਾਹਿਬ ਦੀ ਤਰਤੀਬ ਇਕ ਬੋਜੀ ਜਾਂ Critical Student ਵਾਸਤੇ ਕੋਈ ਬੜੀ ਲਾਭਦਾਇਕ ਨਹੀਂ ਸੀ, ਹੋ ਸਕਦੀ। ਹਰ ਗੁਰੂ ਦੀ ਬਾਣੀ ਨੂੰ ਅਗੋਂ ਛੱਡ ਸਮੇਂ ਦੇ ਕ੍ਰਮ ਵਿਚ ਲਿਖਣ ਦੀ ਲੋੜ ਸੀ, ਖਾਸ ਕਰਕੇ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ। ਇਹ ਕੰਮ ਇਕ ਵਿਨਿਆਲਕ ਸੋਝੀ ਵਾਲਾ ਅਤੇ ਬੜਾ ਬਾਖ਼ਬਾਰ, ਆਜ਼ਮੀ ਹੀ ਕਰ ਸਕਦਾ ਸੀ। ਜੇ ਗੁਰੂ ਨਾਨਕ ਸਾਹਿਬ, ਦੀ ਬੁਲਣੀ ਸਮੇਂ ਦੇ ਕ੍ਰਮ ਅਨੁਸਾਰ ਦਿੱਤੀ ਹੋਵੀ, ਜਿਸ ਤਰ੍ਹਾਂ ਕਿ

ਉਹ ਪਹਿਲੇ ਪਹਿਲ ਕਹੀ ਜਾਂ ਰਚੀ ਗਈ ਸੀ, ਤਦ ਗੁਰੂ ਨਾਨਕ ਸਾਹਿਬ  
 ਦੇ ਮਫਸ਼ਕ ਵਿਕਾਸ ਦੀ ਤਸਵੀਰ ਸਾਡੀ ਅਖਾਂ ਦੇ ਸਾਹਮਣੇ ਹੁੰਦੀ,  
 ਅਤੇ ਅਸੀਂ ਵੇਖ ਸਕਦੇ ਕਿ ਕਿਸ ਤਰ੍ਹਾਂ ਸਮੇਂ ਦੇ ਲੰਘਣ ਨਾਲ ਗੁਰੂ  
 ਸਾਹਿਬ ਦੀ ਵਾਕਫੀ ਹਿੰਦੂ ਅਤੇ ਮੁਸਲਮਾਨ ਧਰਮਾਂ ਬਾਬਤਾ ਵਧਦੀ ਚਲੀ  
 ਗਈ, ਅਤੇ ਕਿਸ ਤਰ੍ਹਾਂ ਠੇਠ ਪੰਜਾਬੀ ਵਿਚ ਖੰਡਨ-ਆਤਮਕ ਕਚਨਾਂ ਤੋਂ  
 ਅਤੇ ਇਕ 'ਸ਼ਾਇਰ' ਦੀ ਹੈਸ਼ਿਆਤ ਤੋਂ ਟੁਰ ਕੇ, ਉਹਨਾਂ ਦੀ ਰਚਨਾਂ,  
 ਛਾਸ਼ਾ, ਕਵਿਤਾ, ਅਤੇ ਉਚੇ ਮਿਆਲਾਂ ਦੀ ਉਸ ਮਨੜਲ ਤਕ ਝੁਪਕੀ ਜੋ  
 'ਆਰਤੀ' ਜਾਂ 'ਜਪ' ਆਦਿ ਦੀ ਰਚਨਾਂ ਤੋਂ ਪ੍ਰਗਟ ਹੋ ਰਹੇ ਹਨ।  
 ਗੁਰੂ ਬਾਬੇ ਦੀ ਵਾਕਫੀ ਭਾਗਵਤ, ਯੋਗ ਵਸ਼ਿਸ਼ਟ, ਅਤੇ ਮਹਾਂਭਾਰਤ ਦੇ  
 ਸ਼ਾਂਤੀਪਰਵ, ਅਨੂਸਾਸ਼ਨ ਪਰਵ ਤੇ ਭੀਸਮ ਪਰਵ, ਅਤੇ ਭਗਵਤ ਗੀਤਾ  
 ਵਾਲੇ ਭਾਗਾਂ ਨਾਲ ਅਖੀਰ ਦੇ ਵੇਲੇ ਤਕ ਬੜੀ ਕਾਫੀ ਹੋ ਚੁਕੀ ਸੀ।  
 ਏਸੇ ਤਰ੍ਹਾਂ ਕੁਰਲ ਦੀ ਤਾਲੀਮ ਤੋਂ ਵੀ, ਫਕੀਰਾਂ ਤੋਂ ਸੁਣਿਸੁਣਾ ਕੇ  
 ਚੰਗੇ ਜਾਣੂ ਹੋ ਗਏ ਸਨ। ਇਸ ਰਲ ਦਾ ਸਬੂਤ ਉਹਨਾਂ ਦੀ ਪਿਛੇਦੀ  
 ਰਚੀ ਬਾਣੀ ਤੋਂ ਮਿਲ ਜਾਂਦਾ ਹੈ, ਜਿਸ ਵਿਚ ਉਪਮਾ, ਅਲੰਕਾਰ, ਅਤੇ  
 ਵਾਕ ਰਚਨਾ ਏਸ ਤਰ੍ਹਾਂ ਦੇ ਵਰਤੋਂ ਹਨ, ਜੋ ਦੂਜੇ ਗ੍ਰੰਥਾਂ ਨਾਲ ਮੇਲ  
 ਖਾਂਦੇ ਹਨ। ਭਾਈ ਮਨੀ ਸਿੰਘ ਦੀ ਤਿਆਰ ਕੀਤੀ ਆਦਿ ਗ੍ਰੰਥ ਦੀ ਬੀਜ਼  
 ਹਜ਼ੂਰ ਸਾਹਿਬ ਅਥਚਲ ਨਗਰ (ਨੰਦੇੜ) ਬੁੰਗਾ ਰਾਮ ਗੜ੍ਹੀਆਂ ਵਿਚ  
 ਮੌਜੂਦ ਰਸੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਪਹਿਲੇ ਐਂਡੰਗਾਬਾਦ ਵਿਚ  
 ਹੁੰਦੀ ਸੀ, ਅਤੇ ਇਕ ਹੁ-ਬ-ਹੁ ਉਤਾਰਾ ਏਸ ਦਾ ਪਟਨੇ ਸਾਹਿਬ ਭੀ ਹੈ।  
 ਇਹ ਉਤਾਰਾ ਕਿਸ ਕੀਤਾ ਤੇ ਕਿਉਂ, ਇਹ ਨਹੀਂ ਦਸਿਆ ਗਿਆ।

## ੧੦-ਬਾਣੀਦਾਇਕ ਸਾਂਲਿਖੇ ਜਾਣਾ

ਇਕੱਠੀ ਕੀਤੀ ਬਾਣੀ ਦੇ ਹਰ ਬਲਦ ਸ਼ਲੋਕ ਨੂੰ ਜਦ ਇਕ  
 ਨੀਜਤ ਥਾਂ ਦੇ ਵਿੜੀ ਗਈ, ਅਤੇ ਉਸ ਦੀ ਲੱਡੜੀ ਸੁਧਾਈ ਹੋ ਗਈ,

ਤਦ ਗੁਰੂ ਸਾਹਿਬ ਨੇ ਉਸ ਨੂੰ ਇਕ ਥਾਂ ਲਿਖਣ ਦਾ ਬੰਦੋਬਸਤ ਕੀਤਾ।

ਅੰਮ੍ਰਿਤਸਰ ਉਹਨੀਂ ਦਿਨਾਂ ਹਾਲੀਂ ਪਿੰਡ ਸੀ। ਜਿਥੇ ਹੁਣ ਰਾਮਸਰ ਹੈ, ਉਸ ਨੀਵੀਂ ਥਾਂ ਤੇ ਬੇਰੀਆਂ, ਕਿਕਰਾਂ ਆਦਿ ਦਾ ਇਕ ਸੰਪਣਾ ਝੁੰਡ ਸੀ, ਵਿਚ ਇਕ ਛਪੜ ਵੀ ਸੀ। ਥਾਥਾ ਬੁਢਾ ਤੇ ਭਾਈ ਗੁਰਦਾਸ ਨੂੰ ਨਾਲ ਲੈ ਕੇ ਗੁਰੂ ਸਾਹਿਬ ਏਸ ਅਸਥਾਨ ਨੂੰ ਵੇਖਣਗਈ ਉਥੇ ਦੀ ਇਕਾਂਤ ਅਤੇ ਛਾਂ ਪਸੰਦ ਆਏ, ਮਨਭਾਉਂਦੀ 'ਪਚੰਬਟੀ' ਮਿਲ ਗਈ, ਛਪੜ ਨੂੰ ਸਾਫ਼ ਕਰਾਇਆ ਅਤੇ ਇਕ ਥਾਂ ਚੁਣਕੇ ਉਥੇ ਆਪਣੇ ਰਹਿਣ ਲਈ ਤੰਬੂ ਲਵਾਕੇ, ਸਾਹਮਣੇ ਇਕ ਸਿਹਨ ਕਨਾਤਾਂ ਨਾਲ ਪੇਰ ਲਿਆ।। ਕੁਝ ਦੂਰ ਤੇ ਭਾਈ ਗੁਰਦਾਸ ਦੇ ਰਹਿਣ ਲਈ ਤੰਬੂ ਸੀ, ਅਤੇ ਹੋਰ ਥੋੜ੍ਹੇ ਸਿਖਾਂ ਲਈ, ਜੋ ਟਹਿਲ ਸੇਵਾ ਲਈ ਚਾਹੀਦੇ ਸਨ, ਰਹਿਣ ਦਾ ਇੰਨਤਜ਼ਾਮ ਸੀ। ਰਾਮਸਰ ਦੀ ਸੋਭਾ ਵਿਚ ਖੁਦ ਗੁਰੂ ਸਾਹਿਬ ਦਾ ਰਚਿਆ ਸ਼ਬਦ ਭੀ ਹੈ, ਜੋ ਰਾਗ ਗਉੜੀ ਵਿਚ ਵਿੱਤਾ ਹੈ:-

ਨਿਤ ਪ੍ਰਤਿ ਨਾਵਣ ਰਾਮਸਰ\* ਕੀਜੇ ।

ਬੋਲ ਮਹਾਂਰਸ ਹਰਿ ਅਮ੍ਰਿਤ ਪੀਜੇ ॥ ੧ ॥ ਰਹਾਉ ॥

ਨਿਰਮਲ ਉਦਕ ਗੋਬਿੰਦ ਕਾ ਨਾਮ ॥

ਮਜ਼ਨ ਕਰਨ ਪੁਰਨ ਸਭ ਕਾਮ ॥ ੨ ॥

ਸੰਤ ਸੰਗ ਤਹਿ ਗੋਬਿੰਦ ਹੋਇ ॥

ਕੋਟਿ ਜਨਮ ਕੇ ਕਿਲ ਵਿਖ ਖੋਇ ॥ ੩ ॥

ਸਿਮਰਹਿ ਸਾਧ ਕਰਹਿ ਆਨੰਦ ॥

ਮਨ ਤਨ ਰਦਿਆ ਪਰਮਾਨੰਦ ॥ ੪ ॥

ਜਿਸਹਿ ਪ੍ਰਾਪਤ ਹਰਿ ਚਰਣ ਨਿਧਾਨ ॥

ਨਾਨਕ ਦਾਸ ਤਿਸਹਿ ਕੁਰਬਾਨ ॥ ੫ ॥

\*ਹੇ ਸਕਦਾ ਹੈ ਕਿ 'ਰਾਮਸਰ' ਤੋਂ ਮਤਲਬ ਦਰਖਾਰ ਸਾਹਿਬ ਵਾਲੇ 'ਸਰ' ਦਾ ਹੀ ਹੋਵੇ ਜੋ ਉਹਨੀਂ ਦਿਨੀਂ ਹਾਲੀ ਖੁਦ ਰਿਹਾ ਸੀ। ਇਸਦੇ ਇਕ ਪਾਸੇ ਮੰਜੀ ਸਾਹਿਬ' ਸੀ।

ਬਾਬਾ ਬੁਢਾ ਜੀ ਨੂੰ ਕਿਹਾ ਕਿ ਤੁਸੀਂ 'ਮੰਜੀ ਸਾਹਿਬ' ਤੇ ਰੋ ।  
ਇਹ 'ਮੰਜੀ ਸਾਹਿਬ' ਹੀ ਉਹਨੀਂ ਦਿਨੀਂ ਗੁਰਦਵਾਰਾ ਜਾਂ ਧਰਮਸਾਲ  
ਦਾ ਕੰਮ ਦੇਂਦੀ ਸੀ । ਹੋਰ ਹੁਕਮ ਦਿੱਤਾ ਕਿ ਸਾਨੂੰ ਮਿਲਨ ਲਈ ਫੇਈ 'ਰਾਮ-  
ਸਰ' ਨਾ ਆਵੇ, ਅਸੀਂ ਆਪ ਹੀ 'ਮੰਜੀ ਸਾਹਿਬ' ਆਇਆ ਕਰਾਂਗੇ । ਸੋ  
ਜਿਨ੍ਹਾਂ ਚਿਰ ਆਪ ਜੀ ਰਾਮਸਰ ਰਹੇ, ਤੀਜੇ ਪਹਿਰ ਮੰਜੀ ਸਾਹਿਬ ਆਉਂਦੇ,  
ਅਤੇ ਸੰਗਤਾਂ ਨੂੰ ਦਰਥਨ ਦੇ ਕੇ ਪਹਿਰ ਦਿਨ ਰਹਿੰਦੇ ਮੁੜ ਡੇਰੇ ਚਲੇ ਜਾਂਦੇ ।

ਜਦ ਸਾਰੀ ਤਿਆਰੀ ਹੋ ਗਈ ਤਦ ਗੁਰੂ ਜੀ ਸੁਭ ਦਿਨ ਦੇਖ  
ਪੱਥੀਆਂ ਨੂੰ ਪਾਲਕੀ ਵਿਚ ਰਖਕੇ ਖੂਬ ਧੂਮ ਧਾਮ ਨਾਲ ਉਥੇ ਲੈ ਚੜੇ :—  
ਪੁਨ ਖਾਸ\* ਚੌਫੇਰ, ਸੁਚਾਰੇ ਲਗੋਸ, ਗੁਰੂ, ਗੁਰਪੁੜ  
ਬੁਢਾ ਅਰ ਭਾਈ ।

ਪੁਨ ਸੰਖਨ ਕੀ ਸੁ ਅਪਾਰ ਭਾਈ, ਮਿਲ ਦੇਵ-ਬਧੂ ਸਭ  
ਦੇਖਨ ਆਈ ।

ਅਗਲੀ ਸਵੇਰ ਕੰਮ ਆਰੰਭ ਹੋਇਆ ।

ਤਥ ਸ਼੍ਰੀ ਗੁਰੂ ਮੁਖੋਂ ਉਚਾਰੇ ।  
ਸੁਨ ਭਾਈ ਗੁਰਦਾਸ ਪਿਆਰੇ ।  
ਰਚੋ ਬੀਜ ਗੁਰੂ ਗ੍ਰੰਥ ਅਪਾਰਾ ।  
ਗੁਰਮੁਖੀ ਅਖਰਨਿ ਮੈਂ ਸੁਖ ਧਾਰਾ ॥

ਇਹ ਸੁਣਕੇ ਭਾਈ ਜੀ ਨੇ

ਤਾਤਕਾਲ ਪੜ੍ਹੇ ਰਚ ਲੀਨੇ ॥  
ਏਕ ਤਾਵ ਕੇ ਚਾਰ ਸੁ ਕੀਨੇ ॥

ਅਤੇ ਮਿਸਤਰ ਨਾਲ ਲੀਕਾਂ ਪਾਕੇ ਪਹਿਲੀ ਜੁੜ ਗੁਰੂ ਸਾਹਿਬ  
ਅਗੇ ਰਖੀ, ਜਿਸਦੇ ਪਹਿਲੇ ਸਫੇ ਪੁਰ ਉਹਨਾਂ ਨੇ ਆਪਣੇ ਕਰ ਕੰਵਲ  
ਨਾਲ ਮੂਲ ਮੰਤ੍ਰ ਲਿਖ ਦਿੱਤਾ, ਜਿਸ ਵਲ ਭਾਈ ਸਾਹਿਬ ਨੇ ਤਤਕਾਲ ਬਣਾਂਦੇ

\*ਖਾਸ, ਖਾਸ = ਪਾਲਕੀ ।

ਸਮੇਂ 'ਜਪੁ ਨੀਸ਼ਾਣ' \* ਲਿਖਕੇ ਸੰਕੇਤ ਕੀਤਾ ਹੈ। 'ਜਪੁ' ਸ੍ਰੀ ਗੁਰੂ ਰਾਮਦਾਸ ਜੀ ਦੇ ਹਥਾਂ ਦਾ ਲਿਖਿਆ ਮੌਜੂਦ ਸੀ, ਸੋ ਉਸ ਤੋਂ ਨਕਲ ਕੀਤਾ। 'ਸੇਵਰ' ਰਹਿਰਾਸ ਦੇ ਪਹਿਲੇ ਪੰਜ ਸ਼ਬਦ ਵੀ ਕਿਸੇ ਪਰਾਣੇ ਗੁਟਕੇ ਤੋਂ ਨਕਲ ਕੀਤੇ, ਜਿਸ ਵਿਚ ਹਾਲੀਂ 'ਸੋ ਪੁਰਖ' ਵਾਲੇ ਚਾਰ ਸ਼ਬਦ ਨਹੀਂ ਸਨ ਲਿਖੇ ਗਏ। 'ਕੀਰਤਨ ਸੋਹਲਾ' ਜਿਸ ਵਿਚ ਚੌਥੇ ਅਤੇ ਪੰਜਵੇਂ ਗੁਰੂ ਦੇ ਸ਼ਬਦ ਭੀ ਹਨ, ਉਹ ਪੰਜਵੇਂ ਗੁਰੂ ਦੇ ਲਿਖੇ ਪਤ੍ਰਿਆਂ ਤੋਂ ਨਕਲ ਕੀਤੇ ਹੋਣਗੇ। ਏਸੇ ਤਰ੍ਹਾਂ ਹੋਰ ਬਾਣੀਆਂ ਜਿਉਂ ਜਿਉਂ ਗੁਰੂ ਸਾਹਿਬ ਦਰੁਸਤ ਕਰਕੇ ਭਾਈ ਜੀ ਨੂੰ ਦੇਂਦੇ ਗਏ, ਭਾਈ ਜੀ ਲਿਖਦੇ ਗਏ। ਰੋਜ਼ ਦਾ ਨੇਮ ਇਹ ਸ੍ਰੀ ਕਿ ਇਸ਼ਨਾਨ ਪਾਣੀ ਤੋਂ ਵਿਹਲੇ ਹੋਕੇ ਚਾਨ੍ਡ ਹੋਇਆਂ ਹੀ ਕਨਾਤ ਦੇ ਅੰਦਰ ਸਿਹਨ ਵਿਚ ਇਕ ਬੇਰੀ ਦੇ ਹਠਾਂ ਬੈਠ ਜਾਂਦੇ। ਕੁਝ ਤਾਂ ਬੋਲਕੇ ਲਿਖਵਾਂਦੇ, ਅਤੇ ਬਹੁਤ ਕਰਕੇ ਬਾਣੀ ਲਿਖੀ ਹੋਈ ਦੇ ਖੁਲ੍ਹੇ ਪੜ੍ਹੇ ਆਪ ਦਰੁਸਤ ਕਰਕੇ ਭਾਈ ਗੁਰਦਾਸ ਨੂੰ ਨਕਲ ਕਰਨ ਲਈ ਵੇਂਦੇ ਜਾਂਦੇ। ਜਦ ਭਾਈ ਜੀ ਲਿਖਾਈ ਕਰ ਰਹੇ ਹੁੰਦੇ ਸਨ, ਤਦ ਗੁਰੂ ਸਾਹਿਬ ਹੋਰ ਬਾਣੀ ਨੂੰ ਵੇਖ ਅਤੇ ਸੋਧ ਰਹੇ ਹੁੰਦੇ ਸਨ।

\* 'ਨੀਸ਼ਾਨ' ਬਾਹੀ ਫੁਰਮਾਨ ਨੂੰ ਕਹਿੰਦੇ ਸਨ। ਬਾਹੜਾਦੇ ਤੀ ਜਦ ਸੁਥੰਦਾਰ ਹੁੰਦੇ ਸਨ, ਇਹ 'ਨੀਸ਼ਾਨ' ਦਿਆ ਕਰਦੇ ਸਨ, ਜਿਸ ਤਰ੍ਹਾਂ ਅੰਗੋੜੀ ਫਰਾਸੀ ਆਦਿ ਕੱਪਨੀਆਂ ਨੂੰ ਇਹ ਜਿਹੇ 'ਨੀਸ਼ਾਨ' ਨਾਲ ਫੈਕਟਰੀਆਂ ਆਦਿ ਖੋਲਣ ਤੇ ਤਜ਼ਾਰਤ ਕਰਨ ਦੀ ਇਸ਼ਾਵਤ ਦਿੱਤੀ ਗਈ। ਭਾਈ ਸਾਹਿਬ ਲਈ ਕਰ ਸਾਹਿਬ ਦੇ ਹਥ ਦਾ 'ਨੀਸ਼ਾਨ' ਨਾ ਨਿਰਾ ਸਨਦ ਜਾਂ authority ਹੀ ਸੀ, ਸਨੋ 'ਮੰਗਲ' ਚਰਣ ਵਜੋਂ ਵੀ ਸੀ, ਜਿਸ ਤਰ੍ਹਾਂ ਮੁਸਲਮਾਨ ਵੀ ਕਿਤਾਬ ਲਿਖਦੇ ਸਾਰੇ ਕਸੇ ਬਜੁਰਗ ਤੋਂ ਪਹਿਲੇ ਸਫੇ ਪੁਰ 'ਤਬਹੋਕਨ', 'ਖਿਸਮਿਲਾ' ਲਿਖਵਾ ਲੋਂਦੇ ਸਨ। ਗੁਰੂ ਸਾਹਿਬਾਨ ਦੇ ਵੇਲੇ ਜਿਨ੍ਹੇ ਤੀ ਗ੍ਰੰਥ ਸਾਹਿਬ ਦੇ ਉਤਾਰੇ ਲਿਖਾਗੀਆਂ ਨੇ ਕੀਤੇ, ਕੌਮ ਆਰੰਭਣ ਤੋਂ ਪਹਿਲੇ ਗੁਰੂ ਸਾਹਿਬ ਦਾ 'ਛਿਸ਼ਾਨ' ਇਕ ਕਾਗਜ ਪੁਰ, ਜੋ ਕਈ ਵਾਰੀ ਸਨਾਹਿਗੀ ਰੁਪਹਿਗੀ ਹੁੰਦਾ ਸੀ, ਗੁਰੂ ਸਾਹਿਬ ਦੀ ਹਥੀਂ ਲਿਖਵਾ ਲੋਂਦੇ ਮਨ, ਅਤੇ ਗੁਰੂ ਸਾਹਿਬ 'ਮੁਲ ਮੰਜੂ' ਪ੍ਰਤਾਂ ਜਾਂ ਕੁਝ ਸੰਖੇਪ ਕਰਕੇ ਜਾਂ ਕੁਝ ਹੋਰ ਜਿਹੇ ਲਾਲੜ ਲਿਖ ਦੇਂਦੇ ਸਨ ਜਿਸ ਤਰ੍ਹਾਂ 'ਗੁਰੂ ਸਹਾਇ'। ਬਹੁਤ ਸਾਗਰੀਆਂ ਪ੍ਰਾਚੀਨ ਬੋੜੀਆਂ ਵਿਚ ਇਹ 'ਨੀਸ਼ਾਨ' ਮੌਜੂਦ ਹਨ।

ਇਹਨਾਂ ਸੋਧੇ ਪਤਿਆਂ ਦੇ ਛੇਕੜ ਉਹ ਲੱਛ ਸ਼ੁਧ ਲਿਪ ਦੇਂਦੇ ਅਤੇ  
ਕਈ ਵਾਰੀ ਭਾਈ ਗੁਰਦਾਸ ਲਈ ਖਾਸ ਹਦਾਇਤਾਂ ਦਰਜ ਕਰ ਦੇਂਦੇ।  
ਜਿਸ ਤਰ੍ਹਾਂ ਰਾਗ ਗਊੜੀ ਮੁਹਿੰਦੁ, ਇਕ ਥਾਂ ਅਖੀਰ ਤੇ ਇਹ ਹਦਾਇਤ  
ਹੈ:—‘ਇਹ ਸ਼ਲੋਕ ਆਦਿ ਅੰਤ ‘ਪੜ੍ਹਨਾ’। ਸੋ ਭਾਈ ਸਾਹਿਬ ਨੇ ਉਹ  
ਸ਼ਲੋਕ ਉਸ ਜੁੜ ਦੇ, ਜੋ ਉਹ, ਉਸ ਵੇਲੇ ਨੁਕਲ ਕਰ ਰਹੇ ਸਨ,  
ਪਹਿਲੇ ਵੀ ਤੇ ਪਿਛੇ ਵੀ ਲਿਖਿਆ ਹੈ। ਜਾਂ ਇਕ ਹੋਰ ਥਾਂ (ਰਾਗ ਗਊੜੀ  
ਵਾਰ ਮ: ਪ ਦੇ ਅਖੀਰ ਤੇ) ਇਹ ਹਦਾਇਤ ਹੈ: “ਸ਼ੁਧ ਕੀਚੇ” ਜਿਸਦਾ  
ਮਤਲਬ ਹੈ ਕਿ ਨੁਕਲ ਕਰਨ ਵਿਚ ਨਾਲਤੀਆਂ ਹੋਣੀਆਂ ਹਨ, ਅਸਲ  
ਨਾਲ ਮੁਕਾਬਲਾ ਕਰਕੇ ਸੋਧ ਲਉ।

ਲਿਖਾਈ ਦਾ ਕੰਮ ਦੁਪਹਿਰ ਤਕ ਹੁੰਦਾ ਰਹਿੰਦਾ; ਫੇਰ ਪ੍ਰਸ਼ਾਦ  
ਛਕ ਕੇ ਤੇ ਕੁਝ ਆਟਾਮ ਕਰਕੇ ਗੁਰੂ ਸਾਹਿਬ ‘ਮੰਜੀ ਸਾਹਿਬ’ ਚਲੇ ਜਾਂਦੇ  
ਅਤੇ ਉਥੋਂ ਵਾਪਸ ਆ ਕੇ ਸੰਧਿਆਂ ਨੂੰ ਚਲਣੇ ਚਾਨ੍ਹਣੇ, ਜਿੰਨੀ ਕੁ ਵੇਹਲ  
ਮਿਲਦੀ, ਅਗਲੇ ਦਿਨ ਲਈ ਤਿਆਰੀ ਕਰਦੇ, ਜਾਂ ਨਵੀਂ ਬਾਣੀ ਰਚਦੇ।  
ਭਾਈ ਗੁਰਦਾਸ ਬਾਬਤ ਭੀ ਲਿਖਿਆ ਹੈ ਕਿ ਉਹਨਾਂ ਨੇ ਵੀ ਆਪਣੀ ਕੁਝ  
ਰਚਨਾ ਇਹਨੀਂ ਦਿਨੀਂ ਹੀ ਰਚੀ ਸੀ।

ਭਾਈ ਜੀ ਦਾ ਲਿਖਾਈ ਦਾ ਕੰਮ ਵੀ ਸੁਖਾਲਾ ਨਹੀਂ ਸੀ, ਲਗਾਂ  
ਸੋਧ ਕੇ ਸਹਿਜੇ ਸਹਿਜੇ ਲਿਖਾਈ ਕਰਨੀ ਸੀ। ਲਿਖਾਈ ਦਾ ਕੰਮ ਇਕ  
ਬੇਠਕ ਵਿਚ ਬਹੁਤ ਹੋ ਭੀ ਨਹੀਂ ਸੀ ਸਕਦਾ। ਜੇਕਰ ਤਿੰਨ ਜਾਂ ਚਾਰ  
ਸਫੇ ਔਸਤਨ ਹੋੜ ਲਿਖਨ, ਤਦ  $6 \frac{1}{2} \times 2$  ਸਫੇ, ਜੋ ਆਦਿ ਥੀਕ ਦੇ  
ਸਨ, ਲਿਖਣ ਲਈ ਵਰ੍ਹਾ ਭਰ ਲਗ ਜਾਣ। ਮਾਮੂਲੀ ਗੱਲ ਸੀ। ਫੇਰ  
ਕੋਈ ਪੰਜਾਹ ਸਫੇ ਤਤਕਾਲਿਆਂ ਦੇ ਵੀ ਤਿਆਰ ਕਰਨੇ ਸਨ। ਸਮੇਂ ਕਿ  
ਪਹਿਲੀ ਕਾਂਟ ਛਾਂਟ ਤੋਂ ਪਿਛੋਂ ਲਿਖਾਈ ਲਿਖਾਈ ਉਤੇ ਹੀ ਕੋਈ ਸਵਾ  
ਜਾਂ ਡੇਢ ਵਰਾਂ ਲੱਗਾਂ ਹੋਵੇਗਾ।

ਸਮਾਂ ਪਾਕੇ ਗ੍ਰੰਥ ਸਾਹਿਬ ਲਿਖਿਆ ਗਿਆ। ਗੁਰੂ ਸਾਹਿਬ ਨੇ  
ਬੜੀ ਮੁਲਾਈ ਸੁਲਾਈ, ਅਤੇ ਕੜਾਹ ਪ੍ਰਬਾਦ ਕਰਕੇ ਵੰਡਿਆ। ਹੁਣ ਜਿਲਦ  
ਬਨ੍ਹਾਈ ਬਾਕੀ ਸੀ। ਇਸਦਾ ਬਿਕਰ ਅਗੇ ਆਵੇਗਾ।

## ੧੧-ਗ੍ਰੰਥ ਸਾਹਿਬ ਬਾਬਤ ਸਿਖਾਂ ਵਿਚ ਕੁਝ ਪ੍ਰਚੱਲਤ ਗਲਤ ਗੱਲਾਂ

‘ਗੁਰਬਿਲਾਸ ਛੇਵੀਂ ਪਾਤਸ਼ਾਹੀ,’ ਅਤੇ ‘ਸੁਰਜ ਪ੍ਰਕਾਸ਼’ ਆਦਿ ਇਤਿਹਾਸਾਂ\* ਵਿਚ ਲਿਖਿਆ ਹੈ ਕਿ ਕਿਸ ਤਰ੍ਹਾਂ ਕਬੀਰ, ਨਾਮਦੇਵ ਆਦਿ ਭਗਤ ਪਹਿਰ ਰਾਤ ਰਹਿੰਦੀ ਗੁਰੂ ਅਰਜਨ ਦੇਵ ਪਾਸ ਆਉਂਦੇ ਸਨ, ਅਤੇ ਪਿਛੋਂ ਦਿਨ ਚੜ੍ਹੇ ਕਿਸ ਤਰ੍ਹਾਂ ਉਹਨਾਂ ਭਗਤਾਂ ਦੀ ਸੁਣਾਈ ਬਾਣ ਆਪ ਬੋਲਕੇ ਭਾਈ ਗੁਰਦਾਸ ਤੋਂ ਲਿਖਵਾਂਦੇ ਸਨ। ਅਸੀਂ ਇਸ ਬਾਬਤ ਉਪਰ ਕੁਝ ਜ਼ਿਕਰ ਕਰ ਆਏ ਹਾਂ।

ਏਸੇ ਤਰ੍ਹਾਂ ਤੀਹ ਰਾਗਾਂ ਹੇਠ ਬਾਣੀ ਲਿਖੇ ਜਾਣਦੇ ਪਿਛੋਂ,  
ਏਕ ਸਮੇਂ ਪੰਡਿਤ ਦੇ ਆਏ। ਕਾਂਸੀ ਤੇ, ਬਡ ਕੁਟੀ ਸੁਨਾਏ।  
ਕ੍ਰਿਸਟਲਾਲ ਹਰਿਲਾਲ ਸੁ ਨਾਮ। ਦੌਰੀ ਭਾਤ ਸੁੰਦਰ ਸੁਖ ਧਾਮ।

ਗੁਰੂ ਅਰਜਨ ਜੀ ਨੂੰ ਮਥਾ ਆ ਟੇਕਿਆ। ਗੁਰੂ ਜੀ ਨੇ ਬੜੇ  
ਆਦਰ ਨਾਲ ਪਾਸ ਬਿਠਾਲਕੇ ਹਾਲ ਚਾਲ ਪੁਛਿਆ। ਉਹਨਾਂ ਉਤਰ  
ਦਿੱਤਾ ਕਿ :—

ਏਕ ਸਮੇਂ ਨਾਨਕ ਨਰੰਕਾਗੀ। ਕਾਂਸੀ ਕਏ ਗੁਢ੍ਹ ਸੁਖ ਧਾਰੀ।  
ਮਹਿ ਦਾਦ ਸੋ ਸੰਗਤ ਤਈ। ਅਨਿਕ ਤੱਤ ਕੀ ਚਰਚਾ ਕਈ॥  
ਬਹੁਰ ਉਪਦੇਸ਼ ਗੁਰੂ ਜੀ ਕੀਨੇ। ਚਾਰ ਸਲੋਕ ਪਠੇ ਸੁਖ ਦੀਨੇ॥  
ਸੋ ਸਲੋਕ ਹੈ ਕੱਠ ਹਮਾਰੇ। ਸੁਨੋ ਪ੍ਰਤੀ ਹਮ ਕਹੋ ਸੁਧਾਰੇ॥  
‘ਪੜ੍ਹ ਪੁਸਤਕ ਸੰਧਿਆ ਬਾਦੋ।’ ਇਹ ਬਿਧ ਭਾਖੇ ਰੂਪ ਅਨਾਦੇ॥

---

\*‘ਇਤਿਹਾਸ’ (= fefiti—ਆਹ—ਸੁ) ਦੇ ਮਾਦੀ ਅਰਥ (etymological meaning) ਹਨ ‘ਇਹ ਕਹਿਦੇ ਹਨ’ ਅਰਥਾਤ ਕਿਸਾ, ਕਹਾਣੀ ਜਾਂ ਅਫਸਾਨਾ। ਸਿਖ ਇਤਿਹਾਸਕਾਰ ਪੁਰਾਣਾ ਆਦਿ ਦੇ ਕਿਸੇ ਕਹਾਣੀਆਂ ਪੂਰ ਪਲਦੇ ਸਨ, ਜਿਨ੍ਹਾਂ ਦਾ ਨਾਮ ਆਰਕਾ ਸਮਾਜੀਆਂ ਨੇ ‘ਪੇਰਾਣਕ ਗੱਹੜੇ’ ਰਖਿਆ ਹੈ, ਸੋ ਵਿਚਾਰੇ। ਆਪਣੀ ‘ਪੇਰਾਣਕ-ਸਿਖਿਆ’ ਤੋਂ ਉਪਰ ਨਹੀਂ ਸਨ ਉਠ ਸਕਦੇ।

ਆਪ ਕ੍ਰਿਪਾ ਕਰ ਅਵਰ ਸੇ ਕਹੋ । ਜਾਤੇ ਮੁਕਤ ਪਦਾਰਥ ਲਹੋ ॥  
 ਚਾਰ ਸਲੋਕ ਲਿਖ ਕੁਰ ਸੇਉ । ਸ੍ਰੀ ਮੁਖ ਕਹਾ ਸੁਣੋ ਤਮ ਦੇਉ ॥  
 ਸ੍ਰੀ ਮੁਖ ਕਰੋ ਸਲੋਕ ਬਖਾਨ । ਸਤਾਹਠ ਸੰਸਕ੍ਰਿਤ ਮੈਂ ਜਾਨ ॥  
 ਦੇਹਗਾ ॥ 'ਕਤੰਚ ਮਾਤਾ' ਤੇ ਆਦਿ ਲੌ ਕਾਥਾ ਦੀਉ ਸੁਨਾਇ ।  
 - ਦੇਉ ਭਾਤ ਆਨੰਦ ਭਰੋ ਰਹੋ ਚਰਣ ਲਪਟਾਇ ॥  
 ਸੇ ਸਲੋਕ ਗੁਰੂ ਕੁਂਥ ਲਿਖ ਬਿਪੁਨ ਦੀਏ ਸੁਨਾਇ ।  
 ਅਪਨਿ ਦੇਸ ਕਲਿਆਨ ਹਿਤ ਪੰਡਤਨਿ ਲਿਖੇ ਬਨਾਇ ॥  
 ਤਥਾ ਸਤ ਬਰ ਸ੍ਰੀ ਗੁਰੂ ਕਹੋ ਤਬੇ ਦੇਉ ਹਰ ਖਾਇ ।  
 ਕਾਸੀ ਕੇ ਜਾਵਤ ਤਦੋ ਸ੍ਰੀ ਗੁਰੂ ਪਾਦ ਮਨਾਇ ॥  
 'ਸਲੋਕ ਸੰਸਕ੍ਰਿਤੀ' ਅਤੇ 'ਗਾਥ' ਨਾਮ ਦੇ ਸਲੋਕ ਜੋ 'ਭੋਗ ਦੀ  
 ਬਾਣੀ' ਵਿਚ ਗੁਰੂ ਨਾਨਕ ਸਾਹਿਬ ਦੇ ਨਾਮ ਪੁਰ ਅਤੇ ਪੰਜਮ ਗੁਰੂ ਦੇ  
 ਨਾਮ ਪੁਰ ਦਿਤੇ ਹਨ, ਉਹਨਾਂ ਦੇ ਬਣਨ ਦੇ ਮੌਕਿਆ ਅਤੇ ਸਥਥਾਂ ਨੂੰ  
 ਦਸਣ ਲੰਈ ਇਹ ਕਹਾਣੀ ਘੜੀ ਗਈ ਹੈ, ਜਿਸ ਤਰ੍ਹਾਂ ਹੋਰ ਪ੍ਰਾਸ  
 ਬਾਣੀਆਂ ਦੀ ਰਚਨਾ ਬਾਬਤ ਕਹਾਣੀਆਂ ਬਣਾਈਆਂ ਹਨ । ਜਿਹੜੇ  
 ਚਾਰ 'ਸਲੋਕ ਸੰਸਕ੍ਰਿਤ' ਗੁਰੂ ਨਾਨਕ ਸਾਹਿਬ ਨੇ ਕਾਂਸੀ ਵਿਚ ਕ੍ਰਿਸ਼ਣ  
 ਲਾਲ ਤੇ ਹਰਿਲਾਲ ਪੰਡਿਤਾਂ ਦੇ ਦਾਦੇ 'ਚਤੁਰ ਦਾਸ' ਨੂੰ ਸੁਣਾਏ ਕਹੇ  
 ਜਾਂਦੇ ਹਨ, ਉਹਨਾਂ ਵਿਚੋਂ ਖਾਲੀ ਪਹਿਲਾ ਇਕੱਲਾ ਸਲੋਕ ਹੀ ਗੁਰੂ  
 ਨਾਨਕ ਸਾਹਿਬ ਦਾ ਹੈ, ਬਾਕੀ ਦੇ ਤਿੰਨ ਦੂਜੇ ਗੁਰੂ, ਗੁਰੂ ਅੰਗਰ ਦੇਵ, ਦੇ ਹਨ ।  
 ਇਸ ਗਲ ਦੀ ਗਵਾਹੀ ਖੁਦ ਗੁਰੂ ਅਰਜਨ ਦੇਵ ਜੀ ਨੇ ਗ੍ਰੰਥ ਸਾਹਿਬ ਵਿਚ  
 ਭਰੀ ਹੈ । ਜੋ 'ਗਾਥ' ਨਾਮ ਦੇ ਸਲੋਕ ਗੁਰੂ ਅਰਜਨ ਦੇਵ ਦੇ ਉਹੋ ਜਿਹੀ  
 ਬੋਲੀ ਵਿਚ ਰਚੇ ਹੋਏ ਹਨ, ਉਹਨਾਂ ਦੀਆਂ ਕਈ ਪਲਾਂ 'ਚਰਪਟਨਾਥ'  
 ਜੇਹੀ ਦੀ ਰਚਨਾ ਵਿਚੋਂ ਲਈਆਂ ਗਈਆਂ ਹਨ, ਜਿਸ ਤਰ੍ਹਾਂ ਕਿ ਅਸੀਂ  
 ਉਪਰ ਦਸ ਆਏ ਹਾਂ । ਗੁਰੂ ਅਰਜਨ ਦੇਵ ਨੇ ਪਹਿਲੋਂ ਮੌਜੂਦ ਗੁਰੂ  
 ਨਾਨਕ ਅਤੇ ਗੁਰੂ ਅੰਗਰ ਦੇ ਚਾਰ ਸਲੋਕਾਂ ਦੀ ਬੋਲੀ ਵਲੋਂ ਨਕਲ ਉਤਾਰੀ  
 ਹੈ । ਉਹ ਕਿਸੇ ਪੰਡਿਤਾਂ ਨਾਲ ਗੋਸ਼ਟ ਸਮੇਂ ਨਹੀਂ ਕਹੇ ਗਏ, ਜੋ ਏਸ  
 ਬੋਲੀ ਦੇ ਵਰਤਨ ਲਈ ਬਹਾਨਾ ਬਣਾਇਆ ਜਾ ਸਕੇ । ਫੇਰ ਉਹਨਾਂ  
 ਸਲੋਕਾਂ ਵਿਚ 'ਸੰਸਕ੍ਰਿਤ' ਕੁਝ ਵੀ ਨਹੀਂ, ਪੰਡਿਤਾਂ ਨੂੰ ਸਮਾਜਨ ਵਾਸਤੇ

ਉਹੋ ਜਿਹੀ ਬੋਲੀ ਵਰਤਨੀ ਪੰਡਤਾਂ ਸਾਹਮਣੇ ਆਪਣੇ ਆਪ ਨੂੰ ਹਾਸੇ ਹੀਣ। ਬਨਾਣਾ ਹੈ। ਸੰਸਕ੍ਰਿਤ ਵਿਚ ਕਰਮ ਕਾਰਕ ਦੇ ਪਿਛੇ 'ਮ' ਆਉਂਦਾ ਹੈ, ਅਤੇ ਸਬੰਧ ਕਾਰਕ ਵਿਚ 'ਖ'। ਏਸੇ ਤਰ੍ਹਾਂ ਬ੍ਰਿਆਪਦ ਦੇ ਤ੍ਰਿਤੀਆਂ ਪੁਰਖ, ਬਹੁ ਵਚਨ, ਵਰਤਮਾਨ ਕਾਲ ਵਿਚ ਛੇਕੜ ਤੇ 'ਤਿ' ਹੁੰਦਾ ਹੈ। 'ਮ' ਅਨੁਸਵਰ ਵਿਚ ਬਦਲ ਜਾਂਦਾ ਹੈ। ਇਹਨਾਂ ਚਿਨ੍ਹਾਂ ਨੂੰ ਗਲਤ ਮਲਤ ਵਰਤਕੇ 'ਜੇਰੀ ਨਾਥਾਂ' ਨੇ ਸੰਸਕ੍ਰਿਤ ਦੀ ਨਕਲ ਆਪਣੀ ਰਚਨਾ ਵਿਚ ਉਤਾਰੀ ਸੀ। ਉਹਨਾਂ ਦੀ ਪ੍ਰਚਲਤ ਰਚਨਾ ਦੇ ਨਮੂਨੇ ਪੁਰਾਣੇ ਸਾਹਿਬ ਨੇ ਵੀ ਕੁਝ ਸਲੋਕ ਰਚੇ ਹਨ ਤੇ ਬਸ, ਜਿਸ ਤਰ੍ਹਾਂ ਡਖਨੇ ਆਇਂ।

ਜਿਸ ਆਪਣੇ ਦਾਦੇ 'ਚਤੁਰਦਾਸ' ਦਾ ਜ਼ਿਕਰ ਪੰਡਤਾਂ ਨੇ ਕੀਤਾ ਹੈ, ਉਹ ਇਕ ਫਰਜੀ ਨਾਮ ਹੈ, ਜਿਹੋ ਜਿਹੇ ਨਾਵਲਾਂ ਵਿਚ ਬਣਾ ਲਈ ਹਨ ਅਤੇ ਗੁਰੂ ਨਾਨਕ ਦੇ ਇਕ ਬਚਨ ਤੋਂ ਲਿਆਂ ਗਿਆ ਹੈ, ਜਿਥੇ ਉਹਨਾਂ ਕਿਹਾ ਹੈ:—

“ਗਿਆਨ ਧਿਆਨ ਕੁਛ ਬੂੰਦੇ ਨਾਹੀ, ਚਤੁਰ ਕਹਾਵੈ, ਪਾਂਡੇ।”

‘ਚਤੁਰ ਦਾਸ’ ਕੋਈ ਨਾਂ ਨਹੀਂ ਹੈ ਸਕਦਾ, ਪ੍ਰਾਸ ਕਰਕੇ ਕਾਸ਼ੀ ਵੇ ਪਾਂਡੇ ਦਾ, ‘ਚਤੁਰਸੇਨ’ ਭਾਵੇਂ ਹੋਵੇ। ਜਨਮ ਸਾਖੀਆਂ ਵਿਚ ਉਪਕਲਾ ਬਚਨ ਗੁਰੂ ਨਾਨਕ ਸਾਹਿਬ ਨੇ ਕੁਰਖੇਤ੍ਰ ਵਿਚ 'ਮਾਸ' ਸਬੰਧੀ ਬਹਿਸ ਕਰਦਿਆਂ 'ਨਨਕੂ' ਪਾਂਡੇ ਨੂੰ ਕਿਹਾ ਦਸਿਆ ਹੈ। ਅਤੇ ਮਤਲਬ ਇਹ ਹੈ ਕਿ 'ਜਾਣਦਾ ਤੇ ਤੂੰ ਕੁਝ ਨਹੀਂ ਅਤੇ ਆਪਣੇ ਆਪ ਨੂੰ ਬੜਾ ਚਤੁਰ ਕਹਾਂਦਾ ਹੈ।'

ਸ੍ਰੀਮੀ ਦਯਾਨੰਦ ਨੇ ਗੁਰੂ ਨਾਨਕ ਸਾਹਿਬ ਪੁਰ 'ਸੰਸਕ੍ਰਿਤ ਮੇ ਪਗ' ਅੜਾਉਣ ਦਾ ਦੇਸ਼ ਬਹਿਰਿਆਂ ਭਾਵੇਂ ਲਫੜ 'ਤੇ' ਦੀ ਮਿਸਾਲ ਦਿੱਤੀ ਹੈ, ਪਰ ਅਸਲ ਵਿਚ ਉਨ੍ਹਾਂ ਦਾ ਖਿਆਲ ਇਹਨਾਂ 'ਸਲੋਕ ਸੰਸਕ੍ਰਿਤੀ' ਵਲ ਸੀ। ਗੁਰੂ ਅਰਜਨ ਦੇਵ ਦੀ ਸਾਰੀ ਉਮਰ ਇਕ ਛੋਟੇ ਜਿਹੇ ਇਲਕੇ ਵਿਚ ਲੰਘੀ ਸੀ, ਜੋ ਅਜ ਕਲ ਦੇ ਅੰਮ੍ਰਿਤਸਰ ਦੇ ਕਿਲੇ ਨਾਲੋਂ ਕੁਝ ਵੱਡਾ ਨਹੀਂ ਸੀ, ਲਾਹੌਰੋਂ ਕਰਤਾਰਪੁਰ ਅਤੇ ਗੋਇੰਦਵਾਲੋਂ ਹਰਗੋਬੰਦਪੁਰ। ਇਸ ਬੋਲੀ ਨੂੰ ਵਰਤਨ ਦੀਲੋੜ, ਜੇ ਉਹਨੀਂ ਦਿਨੀਂ ਉਹ ਕਿਤੇ ਵਰਤੀ

ਜਾਂਦੀ ਸੀ, ਨਹੀਂ ਸੀ ਪੇ ਸਕਦੀ ਅਤੇ ਨਾ ਹੀ ਗੁਰੂ ਅੰਗਦ ਦੇਵ  
ਨੂੰ, ਜਿਨ੍ਹਾਂ ਦੀ ਸਾਰੀ ਦੁਨੀਆਂ ਗੁਰੂ ਬਨਣ ਪਿਛੋਂ ਖੜੂਰ ਦਾ ਲਿੱਕਾ  
ਜਿਹਾ ਪਿੰਡ ਸੀ ।

“ਜੇ ਪੱਥਰ ਜਾਵਤ ਤਏ ਅਧਿਕ ਹਿਰਦੇ ਸੁਖਮਾਨ ।

ਸੱਭ ਭਕਤ ਆਵਤ ਤਏ ਸ੍ਰੀ ਗੁਰੂ ਕੇ ਨਿਕਟਾਨ ॥

ਚਰਚਾ ਭਈ ਅਨੰਕ ਪਕਾਰਾ । ਨਿਰਗੁਣ ਸਰਗੁਣ ਰੂਪ ਅਪਾਰਾ ।”

ਤਦ ਭਗਤਾਂ ਦੀ ਮੌਜੂਦਰਤੀ ਵਿਚ ਭਾਈ ਗੁਰਦਾਸ ਨੂੰ ਗੁਰੂ  
ਸਾਹਿਬ ਨੇ ਕਿਹਾ ਜੋ ਤੁਸੀਂ ਆਪਣੀ ਰਚਨਾ ਵੀ ਲੈ ਆਓ । ਭਾਈ ਜੀ  
ਜਿਤਨੀ ਕੁ ਰਚਨਾ ਕੀਤੀ ਹੋਈ ਸੀ, ਲੈ ਆਏ । ਪਰ ਗੁਰੂ ਸਾਹਿਬ ਦੇ  
ਤਿੰਨ ਵਾਰੀ ਕਿਣਣ ਪੂਰ ਭੀ ਨਿਮ੍ਰਤਾ ਸਹਿਤ ਇਹੋ ਕਿਹਾ ਕਿ. ਇਹ  
ਰਚਨਾ ਗ੍ਰੰਥ ਸਾਹਿਬ ਵਿਚ ਦਰਜ ਹੋਣ ਦੇ ਯੋਗ ਨਹੀਂ ।

ਸਾਰੇ ਭਗਤਾਂ ਨੂੰ ਏਸ ਵੇਲੇ ਲਿਆਉਣ ਦੀ ਲੋੜ ਸਾਨੂੰ  
ਨਹੀਂ ਦਿਸਦੀ, ਗ੍ਰੰਥ ਸਾਹਿਬ ਪੂਰਣ ਹੋ ਚੁਕਾ ਸੀ, ਅਤੇ ‘ਭੋਗ ਦੀ ਬਾਣੀ’  
ਵਿਚ ਖਾਲੀ ਕਬੀਰ ਤੇ ਫਰੀਦ ਦੇ ਸਲੋਕ ਹੀ ਹਨ, ਇਹ ਦੋਵੇਂ ਭਾਵੇਂ  
ਆ ਜਾਂਦੇ । ਫਰ ਕਬੀਰ ਤੇ ਫਰੀਦ ਦੇ ਇਥੇ ਇਤੇ ਸਲੋਕਾਂ ਦੀ ਗਿਣਤੀ  
ਦਾ ਅੱਡ ਅੱਡ ਬੀੜਾਂ ਵਿਚ ਫਰਕ ਹੈ ।

(੩) ‘ਬਹੁਰੋ ਬੇਦ ਦੇਹ ਧਰ ਆਏ’ । ਵੇਦਾਂ ਨੂੰ ਆਕਾਸ਼ ਬਾਣੀ  
ਹੋਈ :—

“ਚਤੁਰ ਚਤੁਰ ਤੁਮ ਰੂਪ ਸੁਧਾਰੋ । ਬਿਪ ਦੇਹ ਧਰ ਕਾਜ ਸਵਾਰੋ ।

ਚਤੁਰਾਨਨਿ\* ਕਉ ਕਹਾ ਸਨਾਏ । ਜਾਵੇ ਧਰ, ਇਨ ਰਫ ਕਰਾਏ ।

ਜਬ ਲੋ ਰਹੋ ਬੇਦ ਧਰ ਮਾਂਗੋ । ਤਥ ਲੋ ਰਹੋ ਇਨੇ ਨਿਕਟਾਈ ।”

ਸੋ ਇਹ  $4 \times 4 + 1 = 17$  ਬ੍ਰਹਮਣ ਭੱਟ ਮਨ, ਜਿਨ੍ਹਾਂ ਦੇ ਸਵੱਜੇ  
ਗ੍ਰੰਥ ਸਾਹਿਬ ਵਿਚ ਹਨ । ਇਹਨਾਂ ਵਿਚੋਂ ਭਿਖਾ ਬ੍ਰਹਮਾ ਦਾ ਅਵਤਾਰ ਸੀ;  
ਮਥੁਰਾ, ਹਰਿਬੰਸ, ਜਾਲਪ ਤੇ ਬੱਲ ਇਹ ਚਾਰ ਸਾਮਵੇਦ ਦੇ ਅਵਤਾਰ  
ਸਨ; ਕਲੂ, ਸਹਾਰ, ਜਲੁਨ ਤੇ ਨਲ, ਇਹ ਚਾਰ ਰਿਗਵੇਦ ਦੇ ਅਵਤਾਰ;

\*ਬ੍ਰਹਮਾ ।

ਦੱਲ, ਸੱਲ ਜੱਬ ਤੇ ਬਲ ਇਹ ਯੁਜੁਰਵੇਦ ਦੇ, ਅਤੇ ਕੀਰਤ, ਗਾਇਦ, ਦਾਸ, ਸਦਾ ਰੰਗ ਇਹ ਅਥਰਥਣ ਵੇਦ ਦੇ ਚਾਰ ਦੇਹਿ-ਅੰਗ ਸਨ। ਇਹ ਸਾਰੇ ਇਕ ਵਹੁਂ ਜਗਤ ਵਿਚ ਗੁਰੂ ਨੂੰ ਥਾਂ ਥਾਂ ਅਤੇ ਜੋਹੀਆਂ ਤਪੀਆਂ ਵਿਚ ਫੁੱਡੇ ਹੋਏ ਅੰਮ੍ਰਿਤਸਰ ਗੁਰੂ ਅਰਜਨ ਦੇਵ ਜੀ ਨੂੰ ਆ ਮਿਲੇ ਅਤੇ ਗੁਰੂ ਜੀ ਦੀ ਬੜੀ ਉਸਤਤੀ ਕੀਤੀ, 'ਮਹਾਂ ਬਿਸ਼ਨ ਦਿਖ ਰੂਪ' ॥ ਗੁਰੂ ਅਰਜਨ ਦੇਵ ਜੀ ਨੇ ਕਿਹਾ, ਗੁਰੂ ਦੀ ਉਸਤਤੀ ਕਰੋ। ਉਹਨਾਂ ਕਿਹਾ ਸਾਨੂੰ ਸਮਝ ਨਹੀਂ ਕਿ ਕਿਸ ਤਰ੍ਹਾਂ ਕਰੀਏ :-

ਕਿਹ ਬਿਧ ਉਸਤਤ ਗੁਰ ਕੀ ਕਾਵੈ ॥ ਆਪ ਸਮਝਾਏ ਚਾਲ ਹਮ ਦੇਵੈ ॥  
 ਬੋਸ ਸਵੇਖੇ ਸ੍ਰੀ ਮੁਖ ਰਰੇ । ਰੁਰ ਨਾਨਕ ਜਸ ਬਰਨ ਕਰੇ ॥  
 ਸਮਝ ਚਾਲ ਤਿੰਹ ਜਸ ਪ੍ਰਗਟਯੇ । ਗੁਰੂ ਨਾਨਕ ਜਸ ਪ੍ਰਿਸ਼ਮੈ ਗਾਇਓ ॥  
 ਗੁਰੂ ਅੰਗਦ ਕਾ ਜਸ ਕਹਾ । ਸਵੇਖੇ ਦਸ ਪ੍ਰਕਟਾਇ ॥  
 ਅਮਰਦਾਸ ਕਾ ਜਸ ਸੁਖ ਕੰਦਾ । ਬਾਈ ਸਵੇਖੇ ਰਚੇ ਆਨੰਦਾ ॥  
 ਸ੍ਰੀ ਗੁਰੂ ਰਾਮਦਾਸ ਜਗ ਸਵਾਮੀ । ਸਠ ਸਵੇਖੇ ਪ੍ਰਗਟ ਕਾਮੀ ॥  
 ਮਕਤ ਜਗਤ ਕਾ ਇਕ ਲੁਰ ਸੁਰਾ । ਗੁਰੂ ਅਰਜਨ ਕਾ ਜਸ ਜਗ ਢੁਗਾ ॥  
 ਬੋਸ ਏਕ ਸਵਈਏ ਗੁਣ ਕਾਇ । ਇਕ ਸੇ ਬਾਈਂ ਭਦੰ ਸਮੁਦਾਸੂ ॥  
 ਇਹ ਬਿਧ ਸਭ ਨੇ ਜਸ ਪ੍ਰਗਟਯੇ । ਸਭ ਭਟਨ ਮਨ ਆਨੰਦ ਪਾਯੇ ॥  
 ਅਤੇ ਪ੍ਰਸਿੰਨ ਤਏ ਕ੍ਰਿਪਾ ਨਿਧਾਨਾ । ਲਿਖੇ ਸਵੇਖੇ ਕੁਂਥ ਮਨਮਾਨਾ ॥  
 ਮਨ ਇਛਤ ਸਭਕੇ ਵਰ ਦੀਨੇ । ਕੀਨ ਸਿਖ ਭੁਮ ਤਿਨਕਾ ਛੀਨੇ ॥

ਅਸੀਂ ਉਪਰ ਦਸ ਆਏ ਹਾਂ ਕਿ ਇਹ ਭੱਟ ਕੋਣ ਸਨ, ਅਤੇ ਕਿਨ ਤਰ੍ਹਾਂ ਉਹਨਾਂ ਨੇ ਸਵੇਖੇ ਆਪਣੀ ਅਲੋਖੀ ਬੋਲੀ ਵਿਚ ਰਚੇ, ਅਤੇ ਕਿਨ੍ਹਾਂ ਮੌਕਿਆਂ ਪੁਰ ਪੜ੍ਹੇ। ਭੱਟ ਘਰਾਂ ਦੇ ਸੋਧੀ ਲਾਗੀ ਹੁੰਦੇ ਹਨ ਅਤੇ ਉਸਤਤ ਦੇ ਪੁਲ ਬਨ੍ਹਕੇ, ਜਜਮਾਨ ਨੂੰ ਮੁਖ ਕਰਕੇ, ਆਪਣੀ ਲਾਗ ਲੈਂਦੇ ਸਨ। ਸ੍ਰੀ ਮੁਖ ਉਹ ਸਵੇਖੇ ਸਨ ਜੋ ਪਹਿਲੇ ਦੇ ਰਚੇ ਹੋਏ ਸਨ, ਪਰ ਗ੍ਰੰਥ ਸਾਹਿਬ ਦੇ ਅੰਦਰ ਰਾਗਾਂ ਹੇਠਾਂ ਨਹੀਂ ਸਨ ਆ ਸਕੇ। ਭੱਟਾਂ ਨੂੰ 'ਵਾਗ' ਅਤੇ 'ਸਵੇਖੇ' ਆਦਿ ਬਨਾਣੇ ਚੰਗੇ ਆਉਂਦੇ ਹਨ, ਪੂਰਨੇ ਪਵਾਣ ਦੀ ਲੋੜ ਨਹੀਂ ਰਖਦੇ। ਏਸ ਤੋਂ ਵਧਕੇ ਜੋ ਹੋਰ ਗੱਲ ਉਪਰਲੀ ਲੰਮੀ ਕਹਾਣੀ

\*ਜੋੜ ੧੨੩ ਹੁੰਦਾ ਹੈ।

ਵਿਚੋਂ ਪਾਠਕ ਦੇ ਪੱਲੇ ਪੈਂਦੀ ਹੈ, ਉਹ ਆਪ ਵਿਚਾਰ ਲਵੇ ।

(੪) “ਵਾਰ ਵਧੀਕ ਸਲੋਕ ਲਿਖ, ਮੁੰਦਾਵਣੀ ਅੰਤ ਲਿਖਾਇ ॥  
ਤਤਕਰਾ ਲਿਖ ਸਭ ਕੁੰਬ ਕਾ, ਭੋਗ ਗੁੰਬ ਜੀ ਪਾਇ ।”

‘ਵਾਰਾਂ’ ਤੋਂ ਬਚ ਰਹੇ ਸਲੋਕ ਉਹ ਸਨ ਜੋ ਮਜ਼ਮੂਨ ਦੇ ਲਿਹਾਜ਼  
ਨਾਲ ‘ਵਾਰਾਂ’ ਵਿਚ ਨਹੀਂ ਸਨ ਸਮਾ ਸਕੇ, ਪਰ ਹੈਸਨ ਉਹ ਪਹਿਲੋਂ  
ਹੀ ਮੌਜੂਦ, ਐਨ ਮੌਕਿਆ ਸਿਰ ਨਹੀਂ ਰਚੇ ਗਏ, ਅਤੇ ਨਾ ਹੀ ਸਾਰੇ  
ਪੰਜਾਂ ਪਾਤਸ਼ਾਹੀ ਦੇ ਰਚੇ ਹਨ ।

‘ਮੁੰਦਾਵਣੀ’ ਵਾਲੇ ਸਲੋਕ ਪਹਿਲੇ ਥਾਣੀ ਦੇ ਵਿਚਾਲੇ, ਉਪਰਲੇ  
ਸਲੋਕਾਂ ਨਾਲ ਰਲੇ, ਅਤੇ ਝਟ ਹੀ ਪਿਛੋਂ ਆ ਚੁਕੇ ਹਨ । ਕੁਝ ਪ੍ਰਾਚੀਨ  
ਬੀਜ਼ਾਂ ਵਿਚ ਇਹ ‘ਮੁੰਦਾਵਣੀ’ ਅਖੀਰ ਤੇ ਦਿਤੀ ਨੀਂ ਨਹੀਂ ।

‘ਤਤਕਰੇ’ ਬਾਬਤ ਵੀ ਕਈ ਵਿਦਵਾਨ ਸਿਖਾਂ ਨੂੰ ਬਕ ਹੈ ਕਿ  
ਇਹ ‘ਤਤਕਰੇ ਦੀ ਪੋਥੀ’ ਬਣੀ ਹੀ ਪਿਛੋਂ ‘ਪਹੁੰਚੀ’ ਜਾਂ ਪਹੁੰਚੇ (ਕੁਰਖੇਤ੍ਰ)  
ਵਿਚ ਹੈ । ਸਾਡਾ ਏਸ ਬਿਆਲ ਨਾਲ ਇਤਫਾਕ ਨਹੀਂ । ਅਗੇ ਚਲ ਕੇ  
ਦੂਸਰੇ ਭਾਗ ਵਿਚ ਇਸ ਪੁਰ ਵਿਚਾਰ ਕਰਾਂਗੇ । ਪਿਆਨ ਰਖੋ ਇਥੇ  
‘ਤਤਕਰਾ’ ਜਾਂ ‘ਤਤਕਰੇ’ ਵੀ ਖੁਦ ਗੁਰੂ ਸਾਹਿਬ ਦੇ ਬਣਾਏ ਦਸੇ ਮਾਲੂਮ  
ਹੁੰਦੇ ਹਨ । ਕਿਤੇ ਇਹ ਕੰਮ ਭਾਈ ਗੁਰਦਾਸ ਨੂੰ ਸੋਂਪਿਆ ਕਿਹਾ ਗਿਆ  
ਹੈ, ਜਿਸ ਨੇ ਪਿਛੋਂ ਧੀਰਜ ਨਾਲ ਇਹ ਬਣਾਏ । ਇਹਨਾਂ ਪਤ੍ਰਿਆਂ ਪੁਰ  
ਗਿਣਤੀ ਦਾ ਅੰਕ ਵਖਰਾ ਸੀ ।

(੫) ਹੁਣ ਇਕ ਹੋਰ ਮੌਜੂਦਾਰ ਰਾਲ ਸੁਣੋ :-

ਤਥ ਲੋ ਰਾਕ ਸਤਿ ਇਕ ਠਾਏ । ਗੁਰ ਅਰਜਨ ਕੇ ਸਨਮੁਖ ਆਏ ।  
ਕ੍ਰਿਪਾ ਸਿੰਘ ਕੀ ਉਸਤਤ ਕਰੀ । ਤਾਂਤ ਤਾਂਤ ਮਨ ਆਨੰਦ ਭਰੀ ।  
ਉਸਤਤ ਕਰ ਗੁਰੂ ਪਕ ਲਪਟਾਏ । ਦਯਾ ਸਿੰਘ ਪ੍ਰਵਾਚਿ ਮਨ ਲਾਇ ।  
ਠਿੰ ਆਵਨ ਕਾ ਕਾਰਣ ਕਹੋ । ਤਿਨੋਂ ਕਹਾ ਤੁਮ ਸਭ ਕਿਛੁ ਲਹੋ ।  
ਹਮ ਜਗ ਮੈਂ ਅਤ ਹੀ ਦੁਖ ਪਾਏ । ਪੁਤ੍ਰੀ ਸਾਥ ਪਿਤਾ\* ਨਰ ਗਾਵੇ ।

\*ਲਿਖਨ ਵਾਲੇ ਨੂੰ ਹੋਰ ਕੋਈ ਚੰਗੀਆਂ ਉਪਮਾਆਂ ਲਡੀਆਂ ਹੀ ਨਹੀਂ ।  
ਹਰਾਮਕਾਰੀ Incest ਦੀਆਂ ਤਸ਼ਬੀਹਾਂ ਵਰਤਕੇ ਚਟਖਾਰੇ ਸੋ ਰਿਹਾ ਹੈ ।

ਇਹ ਬਿਧ ਹਮ ਜਗ ਮੌਂ ਦੁਖ ਪਾਵੇ । ਪ੍ਰਤੀ ਪਾਤੇ ਕਰਹੋ ਇਕ ਠਾਰੇ ।  
 ਸਮਝ ਨ ਪ੍ਰਾਤ ਸਮਾ ਮਧਿਆਨਾ ॥ ਵਿਪਰਜੇ ਗਾਵੇ ਧਾਰ ਕੁਮਾਨਾ ।  
 ਦੈਹਰਾ ॥ ਤਾਤੇ ਜਤਨ ਕੇ ਅਸ ਕਰੋ ਹੋ ਪ੍ਰਤੀ ਦੀਨਾ ਨਾਬ ।  
 ਭਿੰਨ ਭਿੰਨ ਸਭ ਕੇ ਲਿਖੋ ਹਮ ਸਭ ਕਰੋ ਸਨਾਬ ।  
 ਰਾਗਨ ਕੀ ਬਿਨਤੀ ਸੁਠੀ ਕੁਰ ਅਰਜਨ ਸੁਖ ਖਾਨ ।  
 ਰਾਗ ਮਾਲ ਤਬ ਹੀ ਲਿਖੀ ਤੇਗ ਤਾਂਹਿ ਪਰ ਠਾਨ ।  
 ਚੇਪਈ ॥ ਕਹੋ ਰਾਗ ਖਟ, ਤੌਹ ਸੰਗ ਨਾਗੀ । ਅ਷ਟ ਅ਷ਟ ਸੁਤ ਕਹੋ ਉਚਾਗੀ  
 ਅਠਤਾਲੀ ਸੁਤ ਸਭ ਕੇ ਢੇਡੇ । ਅਤਿ ਅਠੰਦ ਮਨ ਰਾਗਨ ਲਾਏ ॥

ਰਾਗ ਰਾਗਟੀਆਂ ਦੀਆਂ ਮਰਦ-ਇਸਤ੍ਰੀ ਦੇ ਰੂਪ ਵਿਚ ਤਸਵੀਰਾਂ  
 ਦੇ ਸੈੱਟ ਤਾਂ ਅਜਾਇਬ ਘਰਾਂ ਵਿਚ ਵੇਖੋ ਜਾਂਦੇ ਹਨ, ਪਰ ਏਸ ਲੇਖਕ ਨੇ  
 ਉਹਨਾਂ ਵਿਚ ਜਿੰਦ ਜਾਨ ਪਾਕੇ ਗੁਰੂ ਅਰਜਨ ਦੇ ਸਾਹਮਣੇ ਆਉਂਦੇ  
 ਅਤੇ ਸ਼ਕਾਇਤ ਕਰਦੇ ਦਸਿਆ ਹੈ । ਈਸਦੇ ਵੇਲੇ ਤਕ ਰਾਗਮਾਲਾ ਵਾਲਾ  
 ਝਗੜਾ ਫਿੜ ਚੁਕਾ ਸੀ, ਅਤੇ ਇਹ ਉਸ ਪੜ੍ਹੇ ਵਿਚ ਸੀ ਜੋ ਰਾਗਮਾਲਾ  
 ਨੂੰ ਗ੍ਰੰਥ ਸਾਹਿਬ ਦੇ ਪਾਠ ਵਿਚ ਸ਼ਾਸਤ ਕਰਨਾ ਚਾਹੁੰਦੇ ਸਨ ।  
 ਸੌ ਇਸਨੇ ਆਪਣੇ ਏਸ ਅਲੋਚੇ ਫੰਗ ਨਾਲ ਰਚਾਮਲਾ ਨੂੰ ਗੁਰੂ ਅਰਜਨ  
 ਦੇਵ ਦੀ ਬਨਾਈ ਦਸਿਆ ਹੈ । ਇਹ ਗਲ ਮੂਲੋਂ ਗਲਤ ਹੈ । ਆਖਿਮ  
 ਕਵੀ ਦੀ ਲਿਖੀ ਕਿਤਾਬ ‘ਕਾਮਕੰਦਲਾ’ ਵਿੱਚੋਂ ਇਹ ਰਾਗਮਾਲਾ ਉਪਿਤ  
 ਕਰਕੇ ਗੁਰੂ ਅਰਜਨ ਦੇਵ ਦੇ ਵੇਲੇ ਤੋਂ ਬਹੁਤ ਪਿਛੋਂ ਕਿਸੇ ਨੇ ਹੋਰ ਛਾਲਤੂ  
 ਬਾਣੀਆਂ ਦੇ ਨਾਲ ਅਤੇ ਉਹਨਾਂ ਦੇ ਵੀ ਅਖੀਰ, ਇਸਨੂੰ ਗ੍ਰੰਥ ਸਾਹਿਬ ਦੀ  
 ਹਿਫਾਜ਼ਤ ਵਾਸਤੇ ਜੋ ਪਿਛੋਂ ਕੋਰੇ ਵਰਕੇ ਹੁੰਦੇ ਹਨ, ਉਹਨਾਂ ਪੁਰ ਲਿਖਨਾ ਸ਼ੁਰੂ  
 ਕੀਤਾ, ਅਤੇ ਅਗਲੇ ਲਿਖਾਰੀ ਇਹਨਾਂ ਨੂੰ ਨਕਲ ਦਰ ਨਕਲ ਕਰਨ ਲਗ  
 ਪਏ । ਰਾਗਮਾਲਾ ਦੇ ਅੰਦਰ ਹੀ ਰਾਵਾਹੀ ਮੌਜੂਦ ਹੈ ਕਿ ਕਿਸ ਤਰ੍ਹਾਂ ਮੁਜਰਾ  
 ਦੇਂਦੇ ‘ਗਾਯਣ ਪਾਤ੍ਰ’ ਜਾਂ ਰੰਡੀ ਨੇ ਅਤੇ ਉਸਦੇ ਨਾਲ ਬਾਹਰੋਂ ਆਏ  
 ਉਸਤਾਦ ਰਗੀ ਨੇ ਬਿਦ ਬਿਦ ਕੇ ਹਰ ਰਾਗ ਦੇ ਗੀਤ ਗਾਏ, ਅਤੇ  
 ਉਹਨਾਂ ਦੇ ਨਾਲ ਤਬਲੇ ਸਾਰੀਗੀ ਵਾਲਿਆਂ ਨੇ ਤੱਤ ਮਿਲਕੇ ਗਾਂਵਿਆ ।  
 ਅਸਾਂ ਤੀਸਰੇ ਭਾਗ ਵਿਚ ਇਸ ਸਵਾਲ ਪੁਰ ਖੋਲ੍ਹਕੇ ਵਿਚਾਰ ਕੀਤੀ ਹੈ ।  
 (੬) ਪਰ ‘ਗੁਰਬਿਲਾਸ’ ਦਾ ਕਰਤਾ ਕਿਸੇ ਲਿਖਦਾ ਹਈ

ਬਾਕਾਂ ਨਹੀਂ। ਉਨ੍ਹਾਂ ਹੁਣ 'ਕਲਿਜੁਗ' ਹੋਰਾਂ, ਮਤਲਬ ਹਜ਼ਰਤ ਸੇਤੁ, ਨੂੰ ਵੀ ਲੈ ਆਂਦਾਹੈ, ਜੋ ਆਕੇ ਗੁਰੂ ਸਾਹਿਬ ਦੀ ਉਸਤਤੀਕਰਕੇ ਕਹਿੰਦਾ ਹੈ—

ਕੰਵ ਪਾਠ ਜਹਾਂ ਪ੍ਰੇਮ ਸੰ ਕਰਹੈ ਸਿਖ ਉਦਾਰ।  
ਤਜਾਂ ਰਹਣ ਹਮਾਰਾ ਨਹੀਂ, ਤਜੋਂ ਠੋਰ ਤਤਕਰ ||  
ਸੰਗਤ ਮੌਂ ਆਵਨ ਪ੍ਰਭ ਕਿਸੀ ਕਾਲ ਹਮ ਦੇਹੁ।  
ਧੋਂ ਅਨਾਥ ਬ਼ਰਨੀ ਪਰਿਓ ਕ੍ਰਿਪਾ ਸਿੱਧ ਰਖ ਲੇਹੁ।

ਤਦ ਗੁਰੂ ਸਾਹਿਬ ਨੇ ਉਤਰ ਦਿੱਤਾ :—

ਜਬ ਕੜਾਹ ਸੰਗਤ ਮੌਂ ਆਵੇ। ਤਿਹ ਛਿਨ ਤੁਮ ਭੀ ਦਰਸ਼ਨ ਪਾਵੇ।  
ਜਬ ਲਗ ਵਰਤਤ ਰਹੈ ਕੜਾਹਿ। ਤਬ ਲੋਂ ਵਾਸ ਕਰੋ ਤੁਮ ਤਾਹਿ।  
ਕੜਾਹ ਸਾਥ ਕਲਜੁਗ ਚਲ ਆਵੇ। ਸੰਗਤ ਮੌਂ ਗੋਗਾ ਪੜ ਜਾਵੇ।

ਏਸ ਕਹਾਣੀ ਦੇ ਸੱਚੇ ਹੁਣ ਦਾ ਸਬੂਤ ਇਹ ਦਿੰਦਾ ਹੈ ਕਿ :—

ਅਥ ਲੋਂ ਬਾਤ ਪ੍ਰਤਖ ਇਹ ਦੇਖੁ ਸਮਝ ਵਿਚਾਰ।

ਗੁਰਦਵਾਰਿਆਂ ਪੁਜਾਰੀਆਂ ਦੇ ਲਾਲਚੀ ਰੁਡਾ ਅਤੇ ਸੰਗਤ ਵਿਚ ਸਿਖਾਂ ਦੇ ਕੜਾਹ ਵਰਤਨ ਵੇਲੇ ਕੋਝੇ ਰਵਈਏ ਦਾ ਕਿਹਾ ਸੋਹਣਾ ਮੱਖੇਲ ਉਡਾਇਆ ਹੈ! ਜੇ ਕਰਤਾ ਇਹ ਕਿੱਸਾ ਲਿਖਕੇ ਐਵੇਂ ਕਾਰਜ ਕਾਲੇ ਨਾ ਕਰਦਾ ਤਾਂ ਕੀਹ ਥੁੜਿਆ ਪਿਆ ਸੀ। ਪਰ ਕਿਤਾਬ ਮੜੇਦਾਰ ਕਿਵੇਂ ਬਣਦੀ? ਜਦ ਗ੍ਰੰਥ ਸਾਹਿਬ ਦੇ ਬਣਨ ਦੀ ਸਾਰੀ ਕਹਾਣੀ ਲਿਖੀ ਹੈ, ਤਦ ਗ੍ਰੰਥ ਸਹਿਬ ਦੇ ਪਹਿਲੇ ਭੋਗ ਸਮੇਂ ਦੇ ਵਰਤਾਰੇ ਤਕ ਉਸ ਕਹਾਣੀ ਨੂੰ ਕਿਉਂ ਨਾ ਪੁਚਾਇਆ ਜਾਏ।

## ੧੨-ਗ੍ਰੰਥ ਸਾਹਿਬ ਦੀਆਂ 'ਸ਼ਾਖਾਂ'

ਸਿਖਾਂ ਦੇ ਮੁਹਾਵਰੇ ਵਿਚ 'ਬੀੜ' ਦਾ ਲਫਜ਼ ਤਿੰਨ ਅੱਡ ਅੱਡ ਅਰਥਾਂ ਵਿਚ ਵਰਤਿਆ ਜਾਂਦਾ ਹੈ, ਅਰਥਾਤ volume ਜ਼ਿਲਦ copy ਨਕਲ, ਅਤੇ recension ਸ਼ਾਖਾ। ਏਸ ਕਿਤਾਬ ਵਿਚ ਸੋਂ ਭੀ ਇਹ ਲਫਜ਼ 'ਬੀੜ' ਤਿੰਨਾਂ ਹੀ ਅਰਥਾਂ ਵਿਚ ਵਰਤਿਆ ਹੈ ਅਤੇ ਕਿਤੇ ਵਿਖੇਵਾਂ ਕਰਨ ਦਾ ਯਤਨ ਨਹੀਂ ਕੀਤਾ। ਪੜ੍ਹਨ ਤੇ ਪਤਾ ਲਗ ਜਾਏਗਾ ਕਿ ਕਿਥੇ

ਕੀਹ ਅਰਥ ਹੈ। ਪਰ ਏਸ ਧਿਆਇ ਵਿਚ ਅਸੀਂ recension ਵਾਸਤੇ ਲਫ਼ਜ਼ 'ਸ਼ਾਬਾਂ' ਵਰਤਿਆ ਹੈ। ਇਹ ਲਫ਼ਜ਼ ਵੇਦਾਂ ਦੇ ਨਾਲ ਏਸੇ ਅਰਥ ਵਿਚ ਵਰਤਿਆ ਗਿਆ ਹੈ।

ਗ੍ਰੰਥ ਸਾਹਿਬ ਦੀਆਂ ਤਿੰਨ ਮੁੱਖ 'ਸ਼ਾਬਾਂ' ਸਮਝੀਆਂ ਜਾਂਦੀਆਂ ਹਨ :—

(੧) ਪਹਿਲੀ 'ਸ਼ਾਬਾਂ' ਭਾਈ ਗੁਰਦਾਸ ਦੇ ਹਥੋਂ ਲਿਖੀ 'ਆਦਿ-ਬੀੜ੍ਹ'

(੨) ਦੂਜੀ 'ਸ਼ਾਬਾਂ' ਭਾਈ ਬੰਨੇ ਵਾਲੀ ਬੀੜ੍ਹ ਜਿਸ ਵਿਚ ਭਾਈ ਬੰਨੇ ਜੀ ਨੇ ਕੁਝ ਸ਼ਬਦ ਵਾਧੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਕਰ ਦਿੱਤੇ ਸਨ—ਇਕ ਸੁਰਦਾਸ ਦਾ ਅਤੇ ਇਕ ਮੀਠਾਂਬਾਈ ਦਾ।

(੩) ਤੀਜੀ 'ਸ਼ਾਬਾਂ' ਉਹ ਹੈ ਜਿਸ ਵਿਚ ਨਾਵੇਂ ਮਹਲੇ ਦੀ ਬਾਣੀ ਵਧਾਈ ਗਈ ਸੀ।

ਗੁਰੂ ਹਰਿਗੋਬਿੰਦ ਸਾਹਿਬ ਨੇ ਕੁਝ 'ਵਾਰਾਂ' ਦੇ ਸਿਰੇ ਪੁਰ ਦੇਸ ਵਿਚ ਪ੍ਰਚੱਲਤ 'ਜੋਧਿਆਂ ਦੀਆਂ ਵਾਰਾਂ' ਦੇ ਨਾਮ ਦੇ ਕੇ ਇਹ ਹਣਾਇਤ ਕੀਤੀ ਸੀ, ਕਿ ਗਰੰਥ ਸਾਹਿਬ ਦੀਆਂ 'ਵਾਰਾਂ' ਨੂੰ ਉਹਨਾਂ ਪ੍ਰਚੱਲਤ ਵਾਰਾਂ ਦੀਆਂ ਧੁਨੀਆਂ ਉਤੇ ਗਾਵਿਆਂ ਜਾਇਆ ਕਰੇ, ਕਿਉਂ ਜੋ ਗੁਰੂ ਸਾਹਿਬ ਦਾ ਸਭਾਉ ਸਿਪਾਹੀਆਨਾ ਸੀ, ਅਤੇ ਉਹ ਸਿਖਾਂ ਵਿਚ ਇਹ ਗਰਮੀ ਲਿਆਣਾ ਚਾਹੁੰਦੇ ਸਨ। ਇਹਨਾਂ ਨਉਂ (੯) 'ਧੁਨੀਆਂ' ਦੇ ਵਧਾ ਦੇਣ ਨਾਲ, ਜੋ 'ਆਦਿ-ਬੀੜ੍ਹ' ਵਿਚ ਹਾਸ਼ੀਏ ਪੁਰ ਲਿਖੀਆਂ ਗਈਆਂ ਸਨ, ਕੋਈ ਅਡ ਸ਼ਾਬਾਂ ਕਾਇਸ ਨਾ ਹੋਈ, ਕਿਉਂਕਿ ਡਰਕ ਏਡਾ ਛੋਟਾ ਸੀ ਕਿ ਨਜ਼ਰ-ਅੰਦਾਜ਼ ਕੀਤਾ ਜਾ ਸਕਦਾ ਸੀ। ਦੂਜੇ ਇਹ ਥੋੜ੍ਹੇ ਤਬਦੀਲੀ ਭੁਦ 'ਆਦਿ-ਬੀੜ੍ਹ' ਵਿਚ ਹੀ ਕੀਤੀ ਗਈ ਸੀ, ਜੋ ਉਤਾਰੇ ਏਸ ਤਬਦੀਲੀ ਦੇ ਪਿਛੋਂ ਇਸ 'ਆਦਿ-ਬੀੜ੍ਹ' ਤੋਂ ਹੋਏ, ਉਹਨਾਂ ਵਿਚ ਇਹ ਆਪਣੇ ਆਪ ਨਕਲ ਹੁੰਦੀ ਗਈ।

ਲਿਖਾਗੀਆਂ (ਕਾਤਿਬਾਂ scribes) ਨੇ ਆਪਣੀ ਮਰਜ਼ੀ ਨਾਲ

ਗ੍ਰੰਥ ਸਾਹਿਬ ਦੇ ਪਿਛੇ ਕੋਈ ਵਰਕਿਆਂ ਪੁਰ ਕੁਝ ਫਾਲਤੂ 'ਨਕਲੀ' ਬਾਣੀਆਂ (pocrypha) ਹੋਰ ਯਾਦਦਾਸ਼ਤਾਂ ਸਮੇਤ ਲਿਖਣੀਆਂ ਸ਼ੁਰੂ ਕਰ ਦਿਤੀਆਂ ਸਨ, ਪਰ ਇਹ ਗ੍ਰੰਥ ਸਾਹਿਬ ਦੇ ਪਿਛੇ ਸਨ ਅਤੇ ਛੇਤੀ ਪਛਾਣੀਆਂ ਜਾਂਦੀਆਂ ਸਨ, ਅਤੇ ਉਹਨਾਂ ਦੇ ਲਿਖਣ ਨਾਲ ਗ੍ਰੰਥ ਸਾਹਿਬ ਦੇ ਅੰਦਰ ਕੋਈ ਫਰਕ ਨਹੀਂ ਸੀ ਪਿਆ। ਸੋ ਅਸੀਂ ਏਸ ਵਾਧੇ ਨੂੰ ਵੀ ਅਥੇ ਉਹਲੇ ਕਰ ਸਕਦੇ ਹਾਂ।

ਪਰ ਇਕ ਰਚਨਾਂ 'ਬਸੰਤ ਕੀ ਵਾਰ' ਹੈ, ਖੁਦ ਗੁਰੂ ਅਰਜਨ ਦੇਵ ਦੀ ਰਚੀ ਹੈ। ਇਹ ਅਪੂਰਣ ਹੈ ਅਤੇ ਤਿੰਨਾਂ ਪਉੜੀਆਂ ਤਕ ਹੀ ਰਚੀ ਗਈ ਗਈ ਹੈ। ਜਿਸ ਵੈਲੇ ਗੁਰੂ ਸਾਹਿਬ ਇਹ ਵਾਰ ਰਚ ਰਹੇ ਸਨ, ਲਾਂਗਰੀ ਪ੍ਰਸ਼ਾਦ ਲੈ ਆਇਆ ਅਤੇ ਗੁਰੂ ਸਾਹਿਬ ਉਠਕੇ ਪ੍ਰਸ਼ਾਦ ਛਕਣ ਚਲੇ ਗਏ। ਅਤੇ ਫੇਰ ਏਸੂੰ ਮੁਕੰਮਲ ਨਾ ਕਰ ਸਕੇ। ਉਚਰਾਂ ਨੂੰ ਰਾਗ ਬਸੰਤ ਦੀ ਲਿਖਾਈ ਮੁਕ ਰਾਈ। ਸੋ ਗੁਰੂ ਸਾਹਿਬ ਨੇ ਗ੍ਰੰਥ ਸਾਹਿਬ ਦੀ ਬੀੜ ਦੇ ਪਿਛੋਂ ਜੋ ਭੱਟਾਂ ਦੇ ਸਵੱਜਾਂ ਨਾਲ ਪਤ੍ਰੇ ਵੱਡੇ ਪੁਰ ਇਸ ਤੁਕ ਤੇਮੁਕ ਜਾਂਦੀ ਸੀ—

'ਤ ਸਿਘਾਸਨ ਪਿਰਕੀ ਗੁਰ ਅਰਜਨ ਕਉ ਦੇ ਆਇਓ॥ ੨੧॥'

ਪਤ੍ਰੇ ਵੱਡੇ ਮੌਹਰਲੇ ਸਫੇ ਤੇ ਇਹ ਲਿਖਵਾ ਦਿਤੀ, ਅਤੇ ਉਹਨਾਂ ਦੇ ਪਿਛੋਂ ਜਲਦੀ ਹੀ ਇਹ ਤਿੰਨ ਪਉੜੀਆਂ ਦੀ ਵਾਰ ਰਾਗ ਬਸੰਤ ਹੇਠਾਂ ਆਪਣੇ ਠੀਕ ਥਾਂ ਸਿਰ ਲਿਖਣੀ ਸ਼ੁਰੂ ਹੋ ਗਈ। ਏਸ ਬਲੀ ਨੂੰ ਵੀ ਅਸੀਂ ਸੁਤਦਾਸ ਅਤੇ ਮੀਰਾਂ ਬਾਈ ਦੇ ਸ਼ਬਦਾਂ ਨਾਲ ਲਿਣਕੇ ਦੂਜੀ 'ਸ਼ਾਖਾ' ਵਿਚ ਹੀ ਰਖ ਸਕਦੇ ਹਾਂ।

ਪਰ ਨਾਵੇਂ ਮਹਲੇ ਦੀ ਬਾਣੀ ਚੋਖੀ ਸੀ, ਜਿਸਦੇ ਬਾਮਲ ਕਰਨ ਕਢੇ ਬਹੁਤ ਫਰਕ ਪੈ ਗਿਆ, ਅਤੇ ਇੱਕ ਤੀਜੀ 'ਸ਼ਾਖਾ' ਦੇ ਖੜ੍ਹੇ ਹੋਣ ਦਾ ਕਾਰਣ ਬਣਿਆ, ਜਿਸੂੰ 'ਦਮਦਮੇ ਵਾਲੀ ਬੀੜ' ਕਹਿੰਦੇ ਹਨ। ਕਿਉਂਕਿ ਇਹ ਬਾਣੀ ਖੁਦ ਗੁਰੂ ਸਾਹਿਬ ਦੀ ਆਗਿਆ ਨਾਲ ਵਧਾਈ ਕਈ (ਭਾਈ ਬੱਨੋ ਦੀ ਬੀੜ ਵਾਂਗ ਨਹੀਂ), ਇਹ 'ਸ਼ਾਖਾ' ਮੁਖ ਤੇ ਪ੍ਰਮਣੀਕ ਹੋ ਗਈ, ਅਤੇ ਹੁਣ ਸਾਰੇ ਗ੍ਰੰਥ ਸਾਹਿਬ ਘਟ ਵਧ ਫਰਕਾਂ

ਨਾਲ ਏਸੇ ਬਾਖਾ ਮੁਤਾਬਕ ਛਾਪੇ ਜਾਂਦੇ ਹਨ ।

ਆਪ ਦੇਖ ਸਕਦੇ ਹੋ ਕਿ ਗ੍ਰੰਥ ਸਾਹਿਬ ਵਿਚ ਦੋ ਵਾਰੀ ਕੁਝ ਵਧਾਏ ਜਾਣ ਕਰਕੇ ਇਕ ਤੋਂ ਤਿੰਨ 'ਸਾਖਾਂ' ਬਣ ਗਈਆਂ ਹਨ, ਉਸ ਵਿਚੋਂ ਕੁਝ ਕਢ ਦੇਣ ਜਾਂ ਆਪਣੇ ਆਪ ਛੁਟ ਜਾਣ ਕਰਕੇ ਨਹੋਂ । ਅਤੇ ਹੋ ਭੀ ਇਹੋ ਕੁਝ ਸਕਦਾ ਸੀ, ਕਿਰੀਕਿ ਗੁਰੂ ਅਰਜਨ ਦੇਵ ਦੇ ਬਣਾਏ ਗ੍ਰੰਥ ਸਾਹਿਬ ਵਿਚੋਂ ਕੁਝ ਕਢ ਦੇਣ ਦੀ ਦਲੇਰੀ ਕਿਸੇ ਸਿਖ ਨੂੰ ਨਹੀਂ ਸੀ ਹੋ ਸਕਦੀ ।

ਅਗੇ ਜਾਂਕੇ ਮੈਂ ਸਿਧ ਕੀਤਾ ਹੈ ਕਿ ਨਾਵੇਂ ਮਹਲੇ ਦੀ ਬਾਣੀ ਮੁਠ ਗੁਰੂ ਤੇਗ ਬਹਾਦਰ ਦੀ ਆਗਿਆ ਨਾਲ ਗ੍ਰੰਥ ਸਾਹਿਬ ਵਿਚ ਦਾ ਮੁੱਲ ਕੀਤੀ ਗਈ ਮੀ । ਪਰ ਆਮ ਸਿਖਾਂ ਵਿਚ ਇੱਕ ਛੁਲੇਖਾ ਫੇਲਿਆ ਹੋਇਆ ਹੈ । ਅਤੇ ਉਹ ਇਹ ਹੈ ਕਿ ਜਦ 'ਸੰਮਤ ੧੭੬੩-੬੪ ਵਿਚ ਜੰਗਾਂ ਜਧਾਂ ਦੇ ਪਿਛੋਂ 'ਲਖੀ ਜੰਗਾਲ' ਅੰਦਰ ਗੁਰੂ ਗੋਬਿੰਦ ਸਿੰਘ ਨੂੰ ਕੁਝ ਮਹੀਨਿਆਂ ਲਈ ਸੁਖ ਦਾ ਸਾਂਹ ਲੇਣਾ ਮਿਲਿਆ ਅਤੇ ਵੇਰੀ ਨੇ ਪਿਛਾ ਛਡ ਦਿਤਾ, ਤਦ ਆਪ ਨੂੰ ਗ੍ਰੰਥ ਸਾਹਿਬ ਦਾ ਉਤਾਰਾ ਕਰਵਾਕੇ ਉਸ ਵਿਚ ਨਾਵੇਂ ਮਹਲੇ ਦੀ ਬਾਣੀ ਚੜ੍ਹਾਨ ਦਾ ਖਿਆਲ ਆਇਆ । ਉਸ ਵੇਲੇ ਆਪ ਤਲਵੰਡੀ ਸਥਾਨੇ ਦੇ ਮੁਕਾਬਲੇ ਤੇ ਜਿਸੂੰ ਹੁਣ 'ਦਮਦਾ ਸਾਹਿਬ' ਕਹਿੰਦੇ ਹਨ, ਟਿਕੇ ਹੋਏ ਸਨ । ਕਿਹਾ ਜਾਂਦਾ ਹੈ ਏਸ ਵੇਲੇ ਖਾਲੀ ਦੇ ਹੀ ਕਾਪੀਆਂ ਗ੍ਰੰਥ ਸਾਹਿਬ ਦੀਆਂ ਮੌਜੂਦ ਸਨ, ਕਰਤਾਰ ਪੁਰ (ਜਲੰਧਰ) ਵਾਲੀ, ਅਤੇ ਇਕ ਮਾਂਗਟ, ਭਾਈ ਬੰਨੇ ਵਾਲੀ ਅਤੇ ਇਹ ਦੋਵੇਂ ਗੁਰੂ ਸਾਹਿਬ ਨੂੰ ਨਹੀਂ ਸਨ ਮਿਲ ਸਕਦੀਆਂ । ਥੋੜ੍ਹੇ 'ਰਾਗਾਂ' ਦੀ ਨਕਲ ਭਾਈ ਬਿਧੀ ਚੰਦ ਦੀ ਕੀਤੀ ਵੀ ਕਿਤੇ ਮੌਜੂਦ ਸੀ, ਪਰ ਹੋਰ ਕੋਈ ਗ੍ਰੰਥ ਸਾਹਿਬ ਕਿਤੇ ਨਹੀਂ ਸੀ । ਸੋ ਗੁਰੂ ਸਾਹਿਬ ਨੇ ਆਪਣੀ ਦੇਵੀ ਬਕਤੀ ਵਰਤਕੇ ਸਾਰਾ ਗ੍ਰੰਥ ਸਾਹਿਬ ਜ਼ਬਨੀ ਹੀ ਲਿਖਦਾ ਦਿਤਾ, ਅਤੇ ਉਸ ਵਿਚ ਗੁਰੂ ਤੇਗ ਬਹਾਦਰ ਦੀ ਬਾਣੀ ਵੀ ਮੁੱਲ ਕਰ ਦਿੱਤੀ, ਅਤੇ ਕਿਸੇ ਅੁਖਰ ਮਾਤ੍ਰ ਦਾ ਭੀ ਫਰਕ ਨਾ ਆਇਆ । ਇਹ 'ਦਮਦਮੇ ਵੱਲ੍ਹੀ ਬੀੜ' ਹੈ । ਅਤੇ ਇਹ ਵੀ

ਮਸ਼ਹੂਰ ਸੀ ਕਿ 'ਦਮਦਮੇ ਵਾਲੀ ਬੀੜ' ਗੁਮ ਹੋ ਗਈ ਹੈ। ਕੋਈ ਕਹਿਦਾ ਸੀ ਇਹਨੂੰ ਕੋਈ ਕ ਬਲ ਵਲ ਲੈ ਗਿਆ ਸੀ।

ਹੁਣ ਇਹਨਾਂ ਵਿਚੋਂ ਇਕ ਗਲ ਭੀ ਰਤਾ ਜਿੰਨੀ ਠੀਕ ਨਹੀਂ। ਸਭ ਵਾਹੀ ਤਬਹੀ ਦਾਅਵੇ ਕੀਤੇ ਹੋਏ ਹਨ, ਜੋ ਨਵੀਨ ਸਿਖਾਂ ਨੇ ਬੇਖ਼ਬਦੀ ਕਰਕੇ ਪੁਰਾਣੇ ਇਤਿਹਾਸਕਾਰਾਂ ਦੇ ਗਾਪੜਿਆਂ ਨਾਲ ਵਧਾਏ ਹਨ। ਸੰਮਤ ੧੯੬੩-੬੪ ਤਕ ਜਦ ਗੁਰੂ ਗੋਬਿੰਦ ਸਿੰਘ 'ਲਖੀ ਜੰਗਲੀ' ਵਿਚ ਆਸਰਾ ਲਿਆ ਹੋਇਆ ਸੀ, ਰ੍ਹੰਥ ਸਾਹਿਬ ਤਿਆਰ ਹੋਇਆਂ ਨੂੰ ੧੧੫ ਵਰ੍ਹੇ ਲੰਘ ਚੁਕੇ ਸਨ, ਅਤੇ ਇਸ ਅਰਸੇ ਵਿਚ ਸੈਂਕੜੇ ਉਤਾਰੇ ਗ੍ਰੰਥ ਸਾਹਿਬ ਦੇ ਹੋ ਚੁਕੇ ਸਨ, ਜਿਨ੍ਹਾਂ ਵਿਚੋਂ ਬਹੁਤ ਸਾਰੇ ਹੁਣ ਦੀ ਮਿਲਾਵੇ ਹਨ। ਝੁਦ ਗੁਰੂ ਗੋਬਿੰਦ ਸਿੰਘ ਨੇ ਜਦ ਹੋਸ਼ ਸੰਭਲਦੀ ਤਦ ਪਹਿਲਾ ਕੰਮ ਇਹ ਕੀਤਾ ਕਿ ਦਰਜਨਾਂ ਉਤਾਰੇ ਕਰਾਕੇ ਦੂਰ ਦੂਰ ਦੀਆਂ ਸਿਖ ਸੰਗਤਾਂ ਵਿਚ ਭੇਜੇ। ਇਹਨਾਂ ਵਿਚ ਬਹੁਤਿਆਂ ਤੇ ਉਤਾਰਾ ਕਰਨ ਦਾ ਸੰਮਤ ਦਿੱਤਾ ਹੋਇਆ ਹੈ, ਅਤੇ ਉਹ ਸੰਮਤ ਸਾਰੇ ੧੯੬੨ ਤੋਂ ਲੈ ਕੇ ਸੰਮਤ ੧੯੬੬ ਦੇ ਵਿਰਾਲੇ ਪੈਂਦੇ ਹਨ। ਗੁਰੂ ਸਾਹਿਬ ਦੀ ਉਮਰ ਇਸ ਵੱਲੇ ਵੀਹ-ਇੱਕੀ ਵਰ੍ਹੇ ਦੀ ਸੀ। ਯੂ. ਪੀ. ਅਤੇ ਢਾਕੇ ਬੰਗਾਲੇ ਦੀ ਸੰਗਤਾਂ ਵਿਚ ਇਹ ਰ੍ਹੰਥ ਸਾਹਿਬ ਮੈਂ ਆਪਣੀ ਅਖੀਂ ਦੇਵੇਂ ਹਨ, ਤੇ ਉਹਨਾਂ ਨੂੰ ਵੇਖਕੇ ਹੀ ਮੈਨੂੰ ਇਸ ਚੇਜ਼ ਕਰਨ ਦਾ ਸੌਕ ਹੋਇਆ ਸੀ। ਬਹੁਤਿਆਂ ਉਤਾਰਿਆਂ ਵਿਚ ਗੁਰੂ ਸਾਹਿਬ ਦਾ 'ਨੀਸ਼ਾਣ', ਉਹਨਾਂ ਦੇ ਪ੍ਰਾਸ ਚਿਨ੍ਹ ੦+ ਸਮੇਤ ਮਿਲਦਾ ਹੈ। ਬਿਹਾਰ, ਸੀ. ਪੀ., ਪੰਜਾਬ ਵਿਚ ਵੀ ਬਹੁਤੇਰੀਆਂ ਬੀੜਾਂ 'ਨੀਸ਼ਾਣ' ਵਾਲੀਆਂ ਹਨ। ਨਾਵੀਂ ਪਾੜਸ਼ਾਹੀ ਦੀ ਬਾਣੀ ਸਮੇਤ ਮੁੰਬੰਮਲ ਬੀੜ ਸੰਮਤ ੧੯੩੨ ਵੀਂ ਲਿਖੀ ਛਕੇ ਦੀ 'ਹਜੂਰ ਸੰਗਤ' ਵਿਚ ਮੌਜੂਦ ਹੈ। ਏਸ ਵਿਚ ਨਾਲਿਗੀ.ਨਾਵੇਂ ਮਹਲੇ ਦੀ ਬਾਣੀ ਬਾਉਂ ਬਾਈਂ ਵਿੱਤੀ ਹੈ, ਸਗੋਂ.ਨਾਵੇਂ ਮਹਲੇ ਦਾ ਇਹ ਸਲੋਕ :-

ਇਹ ਬੀੜ ਛੁਦਕਿਓ ਖੋਲੋ ਪਰੋ ਅਮਦਿ

ਅਤੇ ਉਸ ਦਾ ਜਵਾਬ ਗੁਰੂ ਗੋਬਿੰਦ ਸਿੰਘ ਜੀ ਵਲੋਂ  
‘ਬਲ ਹੋਆ ਬੱਧਨ ਛੁਟੇ’ ਆਇ।

‘ਪਾਤਸ਼ਾਹੀ ੧੦’ ਲਿਖ ਕੇ, ਉਸ ਬੀੜ ਵਿਚ ਮੌਜੂਦ ਹਨ। ਚੇਤੇ ਰਹੇ ਸੰਮਤ ੧੯੩੨ ਉਹੀ ਸੰਮਤ ਹੈ ਜਦੋਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਹੋਈ ਸੀ। ਇਹ ਸੰਮਤ ੧੯੩੨ ਦਾ ਗ੍ਰੰਥ ਸਾਹਿਬ ਹੀ ‘ਦਮਦਮੇ ਸਾਹਿਬ ਵਾਲੀ ਬੀੜ’ ਹੈ, ਅਤੇ ਜੋ ਗੁਰੂ ਗੋਬਿੰਦ ਸਿੰਘ ਦੇ ਵੇਲੇ ਗੁਰੂ ਗੱਦੀ ਦੇ ਨਾਲ ਰਹੀ ਅਤੇ ਜਦ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦ ਪੁਰ ਛਡਣਾ ਪਿਆ, ਅਤੇ ਵੈਰੀ ਨੇ ਅਨੰਦ ਪੁਰ ਉਜਾੜ ਦਿੱਤਾ, ਤਦ ਕੋਈ ਸਿਖ ਇਸ ਨੂੰ ਬਰਕੇ ਢਾਕੇ ਲੈ ਗਿਆ। ਉਹ ‘ਸਮਦਮਾ’ ਜਿਥੇ ਇਹ ਗ੍ਰੰਥ ਸਾਹਿਬ ਲਿਖਿਆ ਗਿਆ, ਆਨੰਦਪੁਰ ਵਾਲਾ ਸੀ, ਮਾਲਵੇ ਵਾਲਾ ਨਹੀਂ। ਅਤੇ ਇਸ ਬੀੜ ਦੇ ਪੂਰਾ ਹੋਣ ਦਾ ਸੰਮਤ ੧੯੩੨ ਸੀ, ਨਾ ਕਿ ੧੯੬੪।

ਗੁਰੂ ਤੇਗਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਲਵੇ ਵਿਚ ਦੋਰੇ ਦਾ ਹਾਲ ਵੇਰਵੇ ਨਾਲ ਅਤੇ ਲਗਾਤਾਰ ਇੱਕ ਕਿਤਾਬ ‘ਸਫਰਾਂ ਦੀਆਂ ਸਾਖੀਆਂ’ ਵਿਚ ਮਿਲ ਜਾਂਦਾ ਹੈ। ਇਹ ਇਕ ਤਰ੍ਹਾਂ ਨਾਲ ਉਹਨਾਂ ਦੀ ‘ਡਾਇਰੀ’ ਹੈ। ਉਹਨਾਂ ੮੦ ਸਾਖੀਆਂ ਵਿਚ, ਜੋ ਗੁਰੂ ਗੋਬਿੰਦ ਸਿੰਘ ਬਾਬਤਾਂ ਹਨ, ਗ੍ਰੰਥ ਸਾਹਿਬ ਦੀ ਬੀੜ ਤਿਆਰ ਹੋਣ ਦਾ ਕੋਈ ਜ਼ਿਕਰ ਅਜ਼ਕਾਰ ਨਹੀਂ, ਗ੍ਰੰਥ ਸਾਹਿਬ ਦੇ ਲਿਖਾਣ ਨੂੰ ਵੀ ਵਰ੍ਹਾ ਸਵਾ ਵਰ੍ਹਾ ਚਾਹੀਦਾ ਸੀ, ਅਤੇ ਉਹ ਕੁਝ ਮਹੀਨਿਆਂ ਤੋਂ ਵਧ ਕਿਸੇ ਥਾਂ ਤੇ ਨਹੀਂ ਟਿਕੇ। ਫਿਰ ਲਿਖਣ ਵਾਲਾ ਤਾਂ ਕਰਾਮਾਤੀ ਨਹੀਂ ਸੀ! ਹਾਂ ਜੇ ਗੁਰੂ ਗ੍ਰੰਥ ਸਾਹਿਬ ਲਿਖਿਆ ਲਿਖਾਇਆ ਅਸਮਾਨ ਤੋਂ ਉਤਰਿਆ ਹੋਵੇ ਤਾਂ ਵਖਰੀ ਗਲ ਹੈ। ਪਰ ਅਜਿਹੇ ਤੇ ਏਡੇ ਜ਼ਰੂਰੀ ਵਾਕਿਆ ਦਾ ਜ਼ਿਕਰ ਸਾਖੀਆਂ ਲਿਖਣ ਵਾਲਾ ਕਿਉਂ ਨਾ ਕਰਦਾ? ਮਾਮੂਲੀ ਮਾਮੂਲੀ ਗਲਾਂ ਤਾਂ ਉਸ ਪੂਰੀ ਤਰ੍ਹਾਂ ਲਿਖੀਆਂ ਹਨ।

ਮਹਾਰਾਜ ਨੂੰ ਕਰਾਮਾਤ ਕਰਨ ਦੀ ਵੀ ਕੋਈ ਲੋੜ ਨਹੀਂ ਸੀ।

ਰੰਗ ਸਾਹਿਬ ਦੀਆਂ ਸੈਕੜੇ ਕਾਪੀਆਂ ਕਈ ਥਾਵਾਂ ਤੇ ਮੌਜੂਦ ਸਨ,  
ਜਿਨੀਆਂ ਚਾਹੁੰਦੇ ਲੈ ਸਕਦੇ ਸਨ। ਇਹ ਕਹਿਣਾ ਕਿ ਮਹਾਰਾਜਾ ਪਾਸ  
ਉਹਨੀਂ ਦਿਨੀਂ ਕੋਈ ਕਾਪੀ ਗ੍ਰੰਥ ਸਾਹਿਬ ਦੀ ਨਹੀਂ ਸੀ, ਐਵੇਂ ਕਪੋਲ-  
ਕਲਪਨਾ ਹੈ ॥

ਫੇਰ ਭਾਈ ਗੁਰਦਾਸ ਵਾਲੀ ਆਦਿ ਬੀੜ ਨਾ ਉਸ ਵੇਲੇ ਮੌਜੂਦ  
ਸੀ ਨਾ ਹੁਣ ਹੈ। ਉਹ ਸੰਮਤ ੧੭੨੨ ਵਿਚ ਗੁਰੂ ਤੇਗਖਾਹਦਰ ਨੇ ਜਲ-  
ਪਰਵਾਹ ਕਰ ਦਿੱਤੀ ਸੀ। ਕਰਤਾਰਪੁਰ (ਜਾਲੀਧਰ) ਵਾਲੀ ਬੀੜ ਭਾਈ  
ਬੱਨੇ ਵਾਲੀ ਬੀੜ ਦੇ ਕਿਸੇ ਉਤਰੋਂ ਦਾ ਉਤਾਰਾ ਹੈ। ਅਤੇ ਹੁਣ ਵਾਲੀ  
ਬਕਲ ਵਿਚ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਬਹੁਤ ਪਿਛੋਂ ਆਈ ਸੀ।  
ਭਾਈ ਬੱਨੇ ਵਾਲੀ ਬੀੜ ਕੁਝ ਅਦਲ ਬਦਲ ਕੇ ਅਤੇ ਕਈ ਵਾਧੇ ਕਰ ਕੇ  
ਜੋ ਪ੍ਰਤੱਖ ਨਜ਼ਰ ਆ ਰਹੇ ਹਨ, ਹੁਣ ਭੀ ਮੌਜੂਦ ਹੈ।

ਇਹ ਭੀ ਇਕ ਨਵੀਂ ਤੇ ਆਮ ਪ੍ਰਚੱਲਤ ਗਲਤੀ ਹੈ ਕਿ ਜਦੋਂ  
ਗੁਰੂ ਅਰਜਨ ਦੇਵ ਦੇ ਸਾਹਮਣੇ ਭਾਈ ਬਨੋਂ ਨੇ ਦੋ ਬੀੜਾਂ ਜਾ ਰਖੀਆਂ,  
ਤਦੇ ਉਹਨਾਂ ਨੇ ਕਿਹਾ ਕਿ 'ਭਾਈ ਬਨੋਂ ! ਇਹ ਕੀ ਕੀਤਾ ? ਅਸਾਂ ਤਾਂ  
ਇਕੋ ਬੀੜ ਰਖਣੀ ਸੀ', ਅਤੇ ਨਾਰਾਜ਼ ਹੋ ਕੇ ਪੇਸ਼ੀਨਗੇਈ ਕੀਤੀ ਕਿ  
ਹੁਣ ਬੀੜਾਂ ਇਤਨੀਆਂ ਬਣਨਗੀਆਂ ਕਿ ਲੋਕੀ ਘੜਿਆਂ ਉਪਰ ਢੱਕਨ  
ਦੀ ਥਾਂ ਰਖਿਆ ਕਰਨਗੇ। ਗੁਰੂ ਸਾਹਿਬ ਨੇ ਅੰਮ੍ਰਿਤਸਰ ਵਿਚ ਗ੍ਰੰਥ  
ਸਾਹਿਬ ਨੂੰ ਸ਼ਿਸ਼ਨ ਮੁਰਤੀ ਜਾਂ ਸੌਮਨਾਥ ਵਾਂਗ ਸਥਾਪਨ ਕਰ ਕੇ ਪੂਜਾ  
ਕਰਾਣ ਲਈ ਨਹੀਂ ਸੀ ਬਣਾਇਆ, ਸੋ ਉਹ ਇਹੋ ਜਿਹੀ ਅਯੋਗ ਰਾਲ  
ਭਲਾ ਕਿਉਂ ਕਹਿੰਦੇ। ਉਹਨਾਂ ਤਾਂ ਬਾਣੀ ਦਾ ਪ੍ਰਚਾਰ ਕਟਨਾ ਸੀ, ਸਿਖੀ  
ਫੇਲਾਣੀ ਸੀ। ਸਿਖੀ ਲਈ ਸਗੋਂ ਉਹ ਦਿਨ ਬੜਾ ਭਾਗੀ ਭਰਿਆ  
ਸਮਝਣਾ ਚਾਹੀਦਾ, ਹੈ, ਜਿਸ ਦਿਨ ਇਕ ਤੋਂ ਅਨੇਕ ਗ੍ਰੰਥ ਸਾਹਿਬ ਹੋ ਕੇ  
ਪਰ ਘਰ ਵਿਚ ਪਹੁੰਚ ਜਾਣ। ਈਸਾਈ ਬਾਈਬਲਾਂ ਵੰਡ ਕੇ ਤੇ ਵੇਚ ਕੇ  
ਖੁਸ਼ ਹੁੰਦੇ ਹਨ ਅਤੇ ਫਖਰ ਨਾਲ ਲਿਖਿਆ ਕਰਦੇ ਹਨ ਕਿ ਸਾਲ ਵਿਚ  
ਇਤਨੇ ਲਖ ਬਾਈਬਲਾਂ ਅੱਡ ਅੱਡ ਬੋਲੀਆਂ ਵਿਚ ਛਪੀਆਂ ਤੇ ਵਿਕੀਆਂ ॥

## ਹਿਜੇ ਤੇ ਲਗਾਂ

ਜੋ ਲਡੜ ਵਰਜਨ (Consonants) ਅਖਰਾਂ ਵਿਚ ਮੁਕਵੇ ਹਨ, ਉਹਨਾਂ ਬਹੁਤਿਆਂ ਨਾਲ ਗ੍ਰੰਥ ਸਾਹਿਬ ਵਿਚ ਇਕ ਫਾਲਤੂ ਸਿਹਾਰੀ ਜਾਂ ਫਾਲਤੂ ਐਂਕੜ ਲਗਾ ਹੁੰਦਾ ਹੈ, ਜਿਸ ਦਾ ਉਚਾਰ ਨਹੀਂ ਹੁੰਦਾ। ਗ੍ਰੰਥ ਸਾਹਿਬ ਵਿਚ ਇਹ ਕੋਈ ਨਵੀਂ ਗਲ ਨਹੀਂ। ਨਾਗਰੀ ਹਿੰਦੀ ਅਤੇ ਮਰਹੱਟੀ ਵਿਚ ਲਿਖੀਆਂ ਪੁਰਾਣੀਆਂ ਕਿਤਾਬਾਂ ਵਿਚ ਵੀ ਇਹੋ ਫਾਲਤੂ ਲਗਾਂ ਵਰਤੀਆਂ ਦਿਸਦੀਆਂ ਹਨ। ਏਸ ਦੇ ਕੁਝ ਕਾਰਣ ਸਨ। ਬੇਝੀਆਂ ਆਪਣੇ ਵਿਕਾਸ ਵਿਚ ਪੇਰੀਦਰੀਆਂ ਅਤੇ ਵਾਧੂ ਚਿਨ੍ਹਾਂ ਆਦਿ ਨੂੰ ਡਾਕ ਕੇ ਇਨੇ ਇਨ ਸਰਲ ਸਿਧੀਆਂ ਹੁੰਦੀਆਂ ਜਾਂਦੀਆਂ ਹਨ। ਇਹ ਕੁਦਰਤੀ ਨਿਯਮ ਹੈ। ਜਿਸ ਬੋਲੀ ਤੇ ਸਖਤ ਕੈਂਟਾਂ ਲਾਈਆਂ ਜਾਣ ਅਤੇ ਉਸ ਨੂੰ ਕਿਤਾਬਾਂ ਵਿਚ ਲਿਖ ਕੇ ਬਣਲ ਤੋਂ ਰੋਕ ਦਿਤਾ ਜਾਏ, ਉਹ ਮਰ ਜਾਂਦੀ ਹੈ, ਜਿਵੇਂ ਸੰਸਕ੍ਰਿਤ। ਕੁਦਰਤੀ ਨਿਯਮ ਅਪਣਾ ਕੰਮ ਬਗ਼ਾਬਰ ਕਰਦੇ ਰਹਿੰਦੇ ਹਨ। ਹਿੰਦੁਸਤਾਨ ਦੀਆਂ ਵਰਤਮਾਨ ਬੋਲੀਆਂ ਇਸੇ ਤਰ੍ਹਾਂ ਵਜੂਦ ਵਿਚ ਆਈਆਂ ਹਨ। ਆਰਜਣ ਭਾਖਾਂ ਤੋਂ, ਜੋ ਵੇਦਾਂ ਵਿਚ ਵਰਤੀ ਹੈ, ਸਹਿਜੇ ਸਹਿਜੇ ਸਰਲ ਹੁੰਦੀਆਂ ਇਹ ਬੋਲੀਆਂ ਬਣੀਆਂ ਹਨ। ਇਹ ਸਰਲਤਾ 'ਨਾਮਨ' ਅਤੇ 'ਕ੍ਰਿਆ' ਪਦਾਂ ਦੇ ਅੰਤ, ਜੋ ਕੁਝ ਅਖਰ ਜੁੜ ਕੇ ਉਹਨਾਂ ਦੇ ਕਈ ਰੂਪ ਬਣਾ ਦੇਂਦੇ ਹਨ, ਉਹਨਾਂ ਅਖਰਾਂ ਨੂੰ ਗੋਰ ਜ਼ਰੂਰੀ ਥਾਵਾਂ ਪੁਰ ਛਡ ਦੇਣ ਜਾਂ ਛੋਟਾ ਕਰ ਦੇਣ, ਅਤੇ ਬਹੁਤੇ ਰੂਪਾਂ ਨੂੰ ਘਟਾ ਕੇ ਇਕ ਦੇ ਬਹੁਤੇ ਵਰਤੇ ਜਾਣ ਵਾਲੇ ਰੂਪ ਰਖ ਲੈਣ ਨਾਲ, ਪੈਣ ਕੀਤੀ ਜਾਂਦੀ ਹੈ। ਜਿੱਨੇ ਛੋਟੇ ਲਡੜਾਂ, ਜਿੱਨੇ ਥੋੜੇ ਲਡੜਾਂ, ਜਿਨੀਆਂ ਥੋੜੀਆਂ ਲਡੜਾਂ ਦੀਆਂ ਸ਼ਕਲਾਂ ਨਾਲ ਗੁਜ਼ਾਰਾਂ ਹੋ ਸਕੇ ਅਤੇ ਕੰਮ ਚਲ ਸਕੇ, ਉਤਨੇ ਹੀ ਰਖ ਲਏ ਜਾਂਦੇ ਹਨ ਅਤੇ ਬਾਕੀ ਛੁੱਡ ਦਿੱਤੇ ਜਾਂਦੇ ਹਨ। ਪਰ ਲੇਖਕ ਲੋਕ ਆਪਣੇ ਲੇਖਾਂ ਨੂੰ ਸਾਡੇ

ਸਾਡ ਅਤੇ ਸਹੀ ਬਨਾਣ ਲਈ ਪੁਰਾਣੇ ਚਿਨ੍ਹਾਂ ਜਾਂ ਉਹਨਾਂ ਦੇ ਬਕੀਜਾਂ ਨੂੰ ਆਮ ਲੋਕਾਂ ਨਾਲੋਂ ਚਿਰ ਪਿਛੋਂ ਤਕ ਚਮੜੇ ਰਹਿੰਦੇ ਹਨ ਅਤੇ ਬੜਾ ਸਹਿਜੇ ਸਹਿਜੇ ਉਸ ਵੇਲੇ ਛੱਡਦੇ ਹਨ ਜਦ ਮਜਬੂਰ ਹੀ ਹੋ ਜਾਨ। ਇਹੋ ਹੁਲ ਇਹਨਾਂ ਉਚਾਰ ਵਿਚ ਨਾ ਆਉਣ ਵਾਲੀਆਂ ਲਗਾਂ, ਸਿਆਰੀਆਂ ਤੇ ਐਂਕੜਾਂ ਦਾ ਹੈ। ਤੁਸੀਂ ਸੰਸਕ੍ਰਿਤ ਦੇ ਇਹ ਛੇ ਲਫਜ਼ ਲੈ ਲੋ :-

ਸਤਧ ; ਸਸ ; ਸਤੁ ; ਰਾਸੇ ਕਰੇ ਅਗਚਕ੍ਤ ; ਕਰਮ।

ਇਹ ਪੰਜਾਬੀ ਵਿਚ ਇਉਂ ਪੜ੍ਹੇ ਲਿਖੇ ਜਾਨਗੇ :-

ਸੱਤ (ਸਚ), ਸੱਤ (੭); ਸਤ (ਈਸਬਗੋਲ ਦਾ),  
ਰਾਮ ਬਣ ਗਿਆ; ਕਰਮ ਜਾਂ ਕੰਮ।

ਗੁਰਮੁਖੀ ਵਿਚ ਵਰਜਨਾ ਦੇ ਛੇਕੜ short a ਜਾਂ ਜ਼ਬਰ ਕੋਈ ਨਹੀਂ ਹੁੰਦੀ, ਅਖਰ ਮੁਕਤਾ ਜਾਂ ਖੁਲਾ ਹੁੰਦਾ ਹੈ।

ਗ੍ਰੰਥ ਸਾਹਿਬ ਵਿਚ ਏਹਨਾਂ ਹੀ ਛੇ ਲਫਜ਼ਾਂ ਨੂੰ ਇਉਂ ਲਿਖਿਆ ਪਿਉਂਗੇ :-

ਸਤਿ, ਸਤੁ, ਸਤ, ਰਾਮ, ਵਨਿ, ਕਮ ਜਾਂ ਕਰਮ  
ਤਸਦੀਦ ਲਈ ਅਧਕ ਦਾ ਚਿਨ੍ਹ ਅਜ ਕਲ ਵਰਤਨ ਵਿਚ ਆਇਆ  
ਗ੍ਰੰਥ ਸਾਹਿਬ ਵਿਚ ਨਹੀਂ ਵਰਤਿਆ ਅਤੇ ਨਾ ਅਨੁਸੂਰ ਵਰਤਿਆ ਹੈ,  
ਜਾਂ ਕਈ ਕਈ ਭਾਵੇਂ ਕਿਧਰੇ ਆ ਗਿਆ ਹੋਵੇ।

ਉਪਰਲੇ ਛੇ ਲਫਜ਼ਾਂ ਦੀ ਗ੍ਰੰਥ ਸਾਹਿਬ ਵਾਲੀ ਸ਼ਕਲ ਵਿਚ 'ਸਤਿ' ਜਾਂ ਸਿਆਰੀ ਸੰਸਕ੍ਰਿਤ ਦੇ 'ਯ' ਦੀ ਬਾਬੀ ਹੈ ਜਿਸਦਾ ਲੋਪ ਹੋ ਗਿਆ ਹੈ। 'ਸਤੁ' ਵਿਚ ਐਂਕੜ ਪ੍ਰਥਮਾ ਜਾਂ ਦੁਤੀਆ ਵਿਭਕਤੀ ਦਾ ਚਿਨ੍ਹ ਹੋਵੇ ਦੀ ਥਾਂ ਹੈ; 'ਪ' ਗਿਰ ਗਿਆ ਹੈ। 'ਰਾਮ' ਵਿਚ ਵੀ ਐਂਕੜ ਪ੍ਰਥਮਾ ਜਾਂ ਦੁਤੀਆ ਵਿਭਕਤੀ ਦਾ ਨਿਸ਼ਾਨ ਹੋਵੇ ਦੀ ਥਾਂ ਤੇ ਹੈ। 'ਵਨਿ' ਦੀ ਸਿਆਰੀ ਸ਼ਕਲ ਦੀ ਲਾਂ ਦੀ ਥਾਂ ਆਈ ਹੈ। 'ਕਰਮ' ਆਪਣੀ ਅਨੁਸਾਰ ਦੇ ਬਹੁਤ ਨੇੜੇ ਰਿਹਾ ਹੈ, 'ਰ' ਅਤੇ 'ਮ' ਦੇ ਵਿਚਾਲੇ ਕੋਈ ਅੰਕੜ ਨਹੀਂ, 'ਰ' ਮੁਕਤਾ ਹੈ। 'ਕਮ' ਵਿਚ 'ਰ' ਉਡ ਹੀ ਗਿਆ ਹੈ,

ਪਰ ਅੱਧਰ ਨਹੀਂ ਲਿਖੀ ਗਈ ਭਾਵੇਂ ਉਚਾਰ ਵਿਚ ਆਈ ਹੈ, ਤੇ 'ਮ' ਅੱਧਰ ਵਾਲਾ ਹੈ।

ਏਸੇ ਤਰ੍ਹਾਂ ਕਿਆ ਪਦਾਂ ਦੇ ਕ੍ਰਿਦੰਤ (participles) ਜਿਨ੍ਹਾਂ ਦੇ ਪਿਛੇ ਸੰਸਕ੍ਰਿਤ ਵਿਚ 'ਜ' ਆਉਂਦਾ ਹੈ ਅਤੇ ਅਥਥ ਹੁੰਦੇ ਹਨ 'ਕਰਕੇ' ਜਾਂ 'ਕਰਦਾ ਹੋਇਆ' ਜਾਂ 'ਕੀਤਾ ਹੋਇਆ' ਉਥੋਂ ਭੀ ਫੇਕੜਲੇ 'ਜ' ਦੀ ਥਾਂ ਗ੍ਰੰਥ ਸਾਹਿਬ ਵਿਚ ਸਿਆਰੀ ਆਉਂਦੀ ਹੈ। ਜਿਥੇ ਤੁਕਮ ਦਿੱਤਾ ਜਾਂਦਾ ਹੈ, ਉਥੋਂ ਸ਼ਕਲ 'ਕਰੇ' 'ਜਪੇ' ਹੋ ਜਾਂਦਾ ਹੈ। ਏਸ ਹੋਵੇ ਨੂੰ ਸੰਖੇਪ ਕਰ ਕੇ 'ਕਰ' 'ਜਪ' ਹੋ ਜਾਂਦਾ ਹੈ। ਗ੍ਰੰਥ ਸਾਹਿਬ ਵਿਚ ਇਹਨਾਂ ਨੂੰ ਹੀ ਅਕਸਰ ਲਿਖਣਗੇ 'ਕਰੁ', 'ਜਪੁ'। ਅਤੇ ਜੇ ਪੂਰਾ ਉਚਾਰ ਬਦਾ ਕਰਨਾ ਹੋਵੇ ਤਦ ਬਲਾਂ ਹੋਣਕੀਆਂ 'ਕਰਹੁ' 'ਜਪਹੁ'।

ਕਿਤੇ ਕਿਤੇ ਸਿਆਰੀ 'ਹੀ' ਜਾਂ 'ਈ' (the same, self) ਦੀ ਥਾਂ ਅਥੇ ਪਹਿਲੇ ਅਥੇ ਲਫੜ ਦੇ ਵਿੱਜਨ ਅਖਰ ਨਾਲ ਜੜ੍ਹ ਗਈ ਹੈ, ਪਰ ਇਹ ਵਰਤਾਉ ਸਿਆਰੀ ਦਾ ਬਹੁਤ ਘਟ ਹੋਇਆ ਹੈ। ਅਤੇ ਉਸਨੂੰ ਦਰਸਤ ਵਰਤਿਆ ਹੋਇਆ ਸਿਧ ਕਰਨ ਲਈ ਸਾਨੂੰ ਖਿਰ ਘਸੀਟ ਕਰਨੀ ਪੈਂਦੀ ਹੈ।

ਸਾਡੇ ਲੇਖਕਾਂ ਤੇ ਸ਼ਿਖਾਰੀਆਂ ਦੋਹਾਂ ਨੇ ਇਹ ਡਾਲਤੂ ਸਿਆਰੀ ਤੇ ਅੱਖੜ ਸਾਥੀਆਂ ਲਿਖਦੇ ਤੇ ਨਕਲ ਕਰਦੇ ਸਮੇਂ ਵਾਰਤਕ ਵਾਕ-ਕਰਨਾ ਵਿਚ ਵੀ ਵਰਤੇ ਹਨ, ਪਰ ਭਾਵੇਂ ਹੀ ਗਲਤ। ਉਹਨਾਂ ਨੇ ਮਨੁੰਗਿਆ ਸੀ ਕਿ ਕੋਈ ਵਿੱਜਨ ਅਖਰ ਬਿਨਾਂ ਕਿਸੇ ਸ਼ਵਰ ਦੇ ਹੋ ਹੀ ਨਹੀਂ ਸ਼ਕਦਾ; ਬੇਚਰ, ਜ਼ੇਰ, ਪੇਸ਼ ਵਿਚੋਂ ਕੋਈ ਨਾ ਕੋਈ ਬੁਰੂਰ ਨਾਲ ਹੋਣੀ ਜਾਣੀ ਦੇ। ਉਹ ਲੋਕ ਸਮਝਦੇ ਨਹੀਂ ਸਨ ਕਿ ਸਿਆਰੀ ਤੇ ਅੱਖੜ ਦੇ ਅਦੁਲ ਦਾ ਕੋਈ ਨਾ ਕੋਈ ਕਾਰਣ ਹੁੰਦਾ ਸੀ, ਅੱਖੜੇ ਅਕਾਰਣ ਨਿਯਮ ਨਹੀਂ ਸੀ ਬਧਾ ਹੋਇਆ। ਗ੍ਰੰਥ ਸਾਹਿਬ ਵਿਚ ਏਸ ਧਿੰਕਾਣੇ ਕਿਯਾ ਤੇ ਨਹੀਂ ਟੁਰੇ ਪਰ ਤਾਂ ਭੀ ਮੌਜੂਦੀ ਬੀਜ਼ ਲਿਖਤੀ ਜਾਂ ਛਾਪੇ ਦੀ ਨਹੀਂ ਦੇਖੀ ਜਿਸ ਵਿਚ ਹਰ ਸਫੇ ਪੁਰ ਬਹੁਤ ਸਾਰੀਆਂ ਇਹਨਾਂ ਲਗਾਂ

ਦੀਆਂ ਗੁਲੜੀਆਂ ਨਾ ਹੋਣ । ਸੇ ਇਹਨਾਂ ਦੀ ਦਰੁਸਤੀ ਪੁਰ ਬੜੂਰਤ ਨਾਲੋਂ  
ਵਧੀਕ ਥੋਰ ਦੇਣਾ ਵਿਅਰਥ ਹੈ ਅਤੇ ਦਰੁਸਤ ਕਰਨ ਦਾ ਯਤਨ ਕਰਨਾ  
ਛੁੱਲ । ਹਿੰਦੀ ਅਤੇ ਮਰਹਟੀ ਵਾਲਿਆਂ ਨੇ ਹੁਣ ਭਰਤ ਬਾਣੀ ਲਿਖਵੇ  
ਸਮੇਂ ਵੀ ਇਹਨਾਂ ਛਾਲਤੂ ਲਗਾਂ ਦਾ ਵਰਤਾਉ ਛੜ ਦਿਤਾ ਹੈ, ਜਿਸ  
ਤਰ੍ਹਾਂ ਕਿ 'ਦੀ ਸਿਖ ਰਿਵੀਊ' ਵਿਚ ਆਪਣੇ ਇਕ ਲੇਖ ਵਿਚ, ਬਹੁਤ  
ਵਰ੍ਹੇ ਹੋਏ ਹਨ, ਮੈਂ ਲਿਖਿਆ ਭੀ ਸੀ । ਗੁਰਮੁਖੀ ਵਾਲੇ ਇਹਨਾਂ ਨੂੰ  
ਛੱਡਣ ਜਾਂ ਨਾ ਛੱਡਣ ਉਨ੍ਹਾਂ ਦੀ ਮਰਜ਼ੀ ਹੈ, ਪਰ ਇਹਨਾਂ ਦਾ ਰਖਣਾ  
ਕੁਝ ਲੰਮਾ ਕੰਮ ਨਹੀਂ ਸਹਾਰਦਾ ।

ਹਿੰਜੇ ਕਕਲ ਵਿਚ ਬਹੁਤ ਬੇਥਵੀ ਪਾਈ ਜਾਂਦੀ ਹੈ । ਇਕ  
ਹੀ ਲਫੜ ਨੂੰ ਅੱਡ ਅੱਡ ਤਰ੍ਹਾਂ ਲਿਖਿਆ ਹੈ । ਕੁਝ ਮਿਸਾਲਾਂ ਦੇਂਦੇ ਹਾਂ :—

ਸਵੈਜੇ, ਸਵੇਜੇ, ਸਰਵਈਏ ਸੂਈਏ, ਸੂਜੇ; ਗਿਰੰਬ, ਗ੍ਰੰਬ, ਗ੍ਰਿਬ;  
ਪ੍ਰਲੋਕ, ਪ੍ਰਲੋਕ; ਪ੍ਰਗਾਟ, ਪ੍ਰਗਾਟ; ਨੈਣ, ਨਾਜਨ, ਨੈਨ; ਗੁਨ, ਗੁਣ;  
ਸ੍ਰਵਣ, ਬਰਵਨ, ਸ੍ਰੁਵਣ; ਨੰਦੰਕਾਰ, ਨਿਠੰਕਾਰ; ਵਾਹਿਗੁਰੂ, ਵਾਹਿਗੁਰੂ,  
ਵਾਹਿਗੁਰੂ; ਭੋਜਲ, ਭੁਓਜਲ; ਪਵਣ, ਪਉਨ; ਆਦਿ ।

ਕਈ ਥਾਂ ਦੋਹਰੀਆਂ ਲਗਾਂ ਭੀ ਇਕੋ ਅੱਖਰ ਨੂੰ ਲਾਈਆਂ ਹਨ; ਜਿਵੇਂ 'ਨਨਾ ਏਕ ਤੁੱਹੀ' ਵਿਚ 'ਤ' ਨੂੰ ਹੋੜਾ ਵੀ ਲਾਇਆ ਹੈ ਤੇ ਅੰਕੜ  
ਵੀ । 'ਵ' ਦੀ ਥਾਂ 'ਬ' ਭੀ ਹੋ ਗਿਆ ਹੈ, ਜਿਵੇਂ 'ਮੁਖਵਾਕ' ਦਾ 'ਮੁਖਬਾਕ';  
'ਵੇਦ' ਦਾ 'ਬੇਦ' ।

ਜੇਕਰ ਹਿੰਜਿਆਂ ਨੂੰ ਨਿਯਤ ਕਰਨਾਂ ਜਾਂ ਟਕਸਾਲੀ ਬਨਾਨਾਂ ਹੋਵੇ, ਤਦ  
ਪ੍ਰਤੱਖ ਹੈ ਕਿ ਚੇਣਵੇਂ ਸਿਖ ਵਿਵਹਨਾਂ ਦੀ ਇਕ ਕਮੇਟੀ ਬੈਠਣੀ ਹੋਵੇਗੀ ਜੋ  
ਮੰਨੀਆਂ ਪ੍ਰਮੰਨੀਆਂ ਬੀਤੀਆਂ ਤੋਂ ਇਕ ਠੀਕ ਰੂਪ ਗ੍ਰੰਬ ਸਾਹਿਬ ਦਾ ਵੀ ਤਿਆਰ  
ਕਰਨ। ਜਿਸਤਰ੍ਹਾਂ ਕਿ ਬਾਈਬਲ ਦਾ Authorized version ਹੈ।

ਲਫੜੀ ਅਦਲ ਬਦਲ ਵੀ ਕਈ ਦੇਖੇ ਜਾਂਦੇ ਹਨ, ਜਿਵੇਂ 'ਛਾਡ'  
ਦੀ ਥਾਂ 'ਤਜ', 'ਕਾਲੀ' ਦੀ ਥਾਂ 'ਕਾਠੀ' ਆਦਿ । ਪਰ ਇਹ ਛਰਕ  
ਬਹੁਤ ਬੜੇ ਹਨ । ਹੇਠਾਂ ਇਕ ਸਾਕਨੀ ਵਿਚ ਇਕ ਹੀ 'ਸ਼ਬਦ' ਤਿਨਾਂ

ਬਾਵਾਂ ਤੋਂ ਲੈ ਕੇ ਦਿਤਾ ਜਾਂਦਾ ਹੈ, 'ਜਪੁ ਜੀ' ਵਿਚੋਂ; 'ਰਹਿਰਾਸਿ' ਵਿਚੋਂ; ਅਤੇ ਗ੍ਰੰਥ ਸਾਹਿਬ ਦੇ ਅੰਦਰੋਂ ਰਾਗ 'ਆਸਾ' ਵਿਚੋਂ। ਤੁਸੀਂ ਦੇਖੋਗੇ ਕਿ ਕਿਉਂਨੇ ਫਰਕ ਹਨ। ਰਾਗ ਆਸਾ ਵਿਚ ਚੁੰਕਿ ਮੁਫ਼ਲਾ ਲੇਖ ਹੋਇਆ ਸੀ, ਉਹ ਸਹੀ ਸਮਝਣਾ ਚਾਹੀਦਾ ਹੈ। 'ਜਪੁ' ਗੁਰੂ ਨਾਨਕ ਦੇਵ ਨੇ ਪਿਛੇ ਰਹਿਆ ਸੀ, ਕਰਤਾਰਪੁਰ ਬੈਠਕੇ। ਇਹ 'ਜਪੁ' ਗੁਰੂ ਰਾਮਦਾਸ ਦੀ ਹਥੀਂ ਲਿਖਿਆ ਗਿਆ, ਅਤੇ ਉਸ ਤੋਂ ਲਿਖਾਗੀਆਂ ਨੇ ਬੜੀ ਇਹਤਿਆਤ ਨਾਲ ਨਕਲ ਕੀਤੀ; ਸੋ ਜੋ ਫਰਕ ਇਸ ਵਿਚ ਰਾਗ ਆਸਾ ਨਾਲੋਂ ਦਿਸਦੇ ਹਨ, ਉਹ ਗੁਰੂ ਨਾਨਕ ਸਾਹਿਬ ਦੇ ਜਾਣ ਬੁਝ ਕੇ ਪਾਏ ਸਮਝਨੇ ਚਾਹੀਦੇ ਹਨ। ਪਰ 'ਸੋਦਰ' ਵਾਲੇ ਹਿੱਸੇ ਵਿਚ ਜੋ ਫਰਕ ਹਨ ਉਹ ਭਾਈ ਗੁਰਦਾਸ ਦੇ ਜਿਸੇ ਲਗਨ ਗੇ।

ਜੋ ਭੀ ਕੋਈ 'ਸ਼ਬਦ' ਗ੍ਰੰਥ ਸਾਹਿਬ ਵਿਚ ਇਕ ਤੋਂ ਵਧੀਕ ਬਾਵਾਂ ਤੇ ਆਇਆ ਹੈ, ਅਤੇ ਉਹਨਾਂ ਦਾ ਆਪੇ ਵਿਚ ਟਾਕਰਾ ਕੀਤਾ ਗਿਆ ਹੈ, ਤਾਂ ਹਿੱਜਿਆਂ, ਲਗਾਂ, ਅਤੇ ਲਫੜਾਂ ਦੇ ਇਹੋ ਜਿਹੇ ਫਰਕ ਸਾਨੂੰ ਦਿਸੇ ਹਨ :—

'ਜਪੁ ਜੀ' ਵਿਚੋਂ	'ਸੋਦਰ' ਵਿਚੋਂ	ਰਾਗ ਆਸਾ ਵਿਚੋਂ
ਦਰੁ ਕਿਹਾ ਸੇ ਘਰ . ਕਿਹਾ ਸੇ ਦਰੁ ਕਿਹਾ ਸੇ ਘਰੁ ਕਿਹਾ	ਜਿਤੁ ਬਹੁ ਸਰਬ ਸਮਾਲੇ ।	ਜਿਤੁ ਬਹੁ ਸਰਬ ਸਮਾਲੇ ।
ਦਾਜੇ ਨਾਦ ਅਨੇਕ ਅਸੰਖਾ	ਦਾਜੇ ਹੋਰੇ ਨਾਦ ਅਨੇਕ ਅਸੰਖਾ	ਸਮਾਲੇ
ਕੇਤੇ ਵਾਵਣ ਹਾਰੇ ।	ਕੇਤੇ ਤੇਰੇ ਵਾਵਣਹਾਰੇ ।	
ਕੇਤੇ ਰਾਗ ਪਰੀ ਸਿਉ ਕਹੀਅਨਿ	ਕੇਤੇ ਤੇਰੇ ਰਾਗ ਪਰੀ ਸਿਉ	
ਗਾਵਹਿ ਤੁਹਨੇ ਪਉਣੁ ਪਾਣੀ	ਗਾਵਨਿ ਤੁਧਨੇ ਪਵਣੁ ਪਾਣੀ	ਗਾਵਨੁ ਪਉਣੁ
ਬੋਸੰਤੁ ਕਾਢੇ ਰਾਜਾ ਧਰਮ	ਬੋਸੰਤੁ ਗਾਵੇ ਰਾਜਾ ਧਰਮ	ਪਾਣੀ
ਗਾਵਹਿ ਚਿਤੁ ਗੁਪਤੁ ਲਿਖਿ	ਗਾਵਨਿ ਤੁਧਨੇ ਚਿਤੁ ਗੁਪਤੁ	ਗਾਵਨਿ
ਜਾਣਹਿ ਲਿਖਿ ਲਿਖਿ ਧਰਮ	ਲਿਖਿ ਜਾਣਨਿ ਲਿਖਿ ਲਿਖਿ	ਲਿਖਿ
ਵੀਰਾਰੇ ।	ਧਰਮੁ ਬੀਚਾਰੇ ।	ਵੀਚਾਰੇ

‘ਜਪੁ ਜੀ’ ਵਿਚੋਂ	‘ਸਿਦਰ’ ਵਿਚੋਂ	ਆਸਾ ਰਾਕ ਵਿਚੋਂ
ਗਾਵਹਿ ਈਸਰੁ ਬਰਮਾ ਦੇਵੀ   ਗਾਵਨਿ ਤੁਧਨੇ ਈਸਰੁ ਬੁਹਮਾ	ਸੋਹਨਿ ਸਦਾ ਸਵਾਰੇ   ਦੇਵੀ ਸੋਹਨਿ ਤੇਰੇ ਸਦਾ ਸਵਾਰੇ	ਗਾਵਨਿ
ਸੋਹਨਿ ਸਦਾ ਸਵਾਰੇ   ਦੇਵੀ ਸੋਹਨਿ ਤੇਰੇ ਸਦਾ ਸਵਾਰੇ	ਗਾਵਹਿ ਇੰਦ ਇੰਦਾਸਣਿ ਬੇਠੇ   ਗਾਵਨਿ ਤੁਧਨੇ ਇੰਦ ਇੰਦਾਸਣੇ	ਗਾਵਨਿ
ਗਾਵਹਿ ਇੰਦ ਇੰਦਾਸਣਿ ਬੇਠੇ   ਗਾਵਨਿ ਤੁਧਨੇ ਇੰਦ ਇੰਦਾਸਣੇ	ਦੇਵਤਿਆ ਦਰਿ ਨਾਲੇ   ਬੇਠੇ ਦੇਵਤਿਆ ਦਰਿ ਨਾਲੇ	ਗਾਵਨਿ
ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਤੁਧਨੇ ਸਿਧ ਸਮਾਧੀ	ਗਾਵਨਿ ਸਾਧ ਵਿਚਾਰੇ   ਅੰਦਰਿ ਗਾਵਨਿ ਤੁਧਨੇ ਸਾਧ	ਗਾਵਨਿ
ਗਾਵਨਿ ਸਾਧ ਵਿਚਾਰੇ   ਅੰਦਰਿ ਗਾਵਨਿ ਤੁਧਨੇ ਸਾਧ	ਬੀਚਾਰੇ	ਬੀਚਾਰੇ
ਗਾਵਨਿ ਜਤੀ ਸਤੀ ਸੰਤੇਖੀ ਗਾਵਨਿ ਤੁਧਨੇ ਜਤੀ ਸਤੀ	ਗਾਵਨਿ ਤੁਧਨੇ ਪੰਡਿਤ ਪੜਨਿ	ਗਾਵਨਿ
ਗਾਵਹਿ ਵੀਰ ਕਰਾਕੇ   ਸੰਤੇਖੀ ਗਾਵਨਿ ਤੁਧਨੇ ਵੀਰ	ਰਖੀਸਰੁ ਜੁਕ ਵੇਦਾ ਨਾਲੇ। ਰਖੀਸਰੁ ਜੁਕ ਜੁਗ ਵੇਦਾ ਨਾਲੇ।	ਬੇਦਾ
ਗਾਵਨਿ ਪੰਡਿਤ ਪੜਨਿ	ਗਾਵਨਿ ਤੁਧਨੇ ਮੋਹਟੀਆ ਮਨਮੋਹਨਿ	ਮਹੂ
ਰਖੀਸਰੁ ਜੁਕ ਵੇਦਾ ਨਾਲੇ। ਰਖੀਸਰੁ ਜੁਕ ਜੁਗ ਵੇਦਾ ਨਾਲੇ।	ਗਾਵਨਿ ਤੁਧਨੇ ਮੋਹਟੀਆ ਮਨ	ਗਾਵਨਿ
ਗਾਵਨਿ ਮੋਹਟੀਆ ਮਨਮੋਹਨਿ	ਸਰਗਾ ਮਛ ਪਇਆਲੇ। ਮੋਹਨਿ ਸੁਰਕ ਮਛ ਪਇਆਲੇ।	ਗਾਵਨਿ
ਸਰਗਾ ਮਛ ਪਇਆਲੇ। ਮੋਹਨਿ ਸੁਰਕ ਮਛ ਪਇਆਲੇ।	ਗਾਵਨਿ ਤੁਧਨੇ ਰਤਨ ਉਪਾਏ	ਉਪਾਏ
ਗਾਵਨਿ ਰਤਨ ਉਪਾਏ ਤੇਰੇ	ਗਾਵਨਿ ਤੁਧਨੇ ਰਤਨ ਉਪਾਏ	ਗਾਵਨਿ
ਅਠਸਠਿ ਤੀਰਥ ਨਾਲੇ।	ਤੇਰੇ ਅਠ ਸਠਿ ਤੀਰਥ ਨਾਲੇ।	ਗਾਵਨਿ
ਗਾਵਹਿ ਜੋਧ ਮਹਾਬਲ ਸੁਰਾ	ਗਾਵਨਿ ਤੁਧਨੇ ਜੋਧ ਮਹਾਬਲ	ਗਾਵਨਿ
ਗਾਵਹਿ ਖਾਣੀ ਚਾਰੇ।	ਸੂਰਾ ਗਾਵਨਿ ਤੁਧਨੇ ਖਾਣੀ ਚਾਰੇ।	ਗਾਵਨਿ
ਗਾਵਹਿ ਬੰਡ ਮੰਡਲ ਵਰਭੰਡਾ	ਗਾਵਨਿ ਤੁਧਨੇ ਬੰਡ ਮੰਡਲ	
ਕ੍ਰਿ ਕ੍ਰਿ ਰਖੇ ਧਾਰੇ।	ਬੁਹਮੰਡਾ ਕ੍ਰਿ ਕ੍ਰਿ ਰਖੇ ਤੇਰੇ	
ਗਾਵਨਿ ਤੁਧਨੇ ਗਾਵਹਿ ਜੇ ਤੁਧ	ਸੇਈ ਤੁਧਨੇ ਗਾਵਨਿ ਜੇ ਤੁਧ	ਗਾਵਨਿ
ਤ ਵਨਿ ਰਤੇ ਤੇਰੇ ਭਗਤ ਰਸੋਲੇ।	ਤਾਵਨਿ ਰਤੇ ਤੇਰੇ ਭਗਤ ਰਸਾਲੇ	ਤਾਵਨਿ
ਦੁਰ ਕੇਤੇ ਗਾਵਨਿ ਸੇ ਮੌਂ ਚਿਤੇ	ਹੋਰੀ ਕੇਤੇ ਤੁਧਨੇ ਗਾਵਨਿ ਸੇ ਮੈ	
ਨ ਆਵਨਿ ਨਾਨਕ ਕਿਆ।	ਚਿਤਿ ਨ ਆਵਨਿ ਨਾਨਕ	
ਵੀਚਾਰੇ।	ਕਿਆ। ਵੀਚਾਰੇ।	

ਤਰਤੀਬ ਦਾ ਵੀ ਫਰਕ ਹੈ, ਜਿਸ ਤਰ੍ਹਾਂ ਕੀਰਤਨ ਸੋਹਲੇ  
ਦੇ ਪੰਜਵੇਂ ਸ਼ਬਦ ਵਿਚ ਰਹਾਉ ਵਾਲੀ ਤੁਕ :

ਮਉਧ ਘੰਟੇ ਦਿਨਸੁਰੈਣਾਰੇ। ਮਨ ਰੁਰ ਮਿਲਿ ਕਾਜ ਸਵਾਰੇ ॥੧੯॥

ਏਸ ਪਰ ਤੋਂ ਪਿਛੋਂ ਇਤੀ ਹੈ :-

‘ਕਰਉ ਬੋਨੰਤੀ ਸੁਣਹੁ.....ਆਗੇ ਬਸਨ੍ਹ ਸੁਹੇਲਾ ॥’

ਪਰ ਰਚਾ ਗਉੜੀ ਪੂਰਬੀ ਹੇਠਾਂ, ਜਿਥੋਂ ਇਹ ‘ਬਵਦ’ ਲਿਆ ਹੈ, ਰਹਾਉ ਵਾਲੀ ਤੁਕ ‘ਪਰ’ ਤੋਂ ਪਹਿਲੇ ਆਉਂਦੀ ਹੈ। ਰਹਾਉ ਵਾਲੀਆਂ ਤੁਕਾਂ ਦੀ ਤਰਤੀਬ ਦਾ ਫਰਕ ਹੋਰਥੇ ਭੀ ਦੇਖਿਆ ਗਿਆ ਹੈ। ਜਾਹਿਰ ਹੈ ਰਬਾਬੀਆਂ ਨੇ ਕਦੇ ਰਹਾਉ ਦੀ ਤੁਕ ਪਹਿਲੇ ਗਾਵੀਂ, ਤੇ ਕਦੇ ਪਹਿਲਾਂ ਸਲੋਕ ਜਾਂ ਪਰ ਰਾਂ ਕੇ ਰਹਾਉ ਵਾਲੀ ਤੁਕ ਪਿਛੋਂ। ਸੰਸਾਰ ਰਾਮ ਨੇ ਜਿਵੇਂ ਸੁਣਿਆਂ ਤਿਵੇਂ ਲਿਖ ਲਿਆ।

‘ਸਲੋਕ ਸਹਸ਼੍ਰਿਤਿ ਮਹਲ ੧’ ਦੇ ਸਿਰਨਾਵੇਂ ਹੇਠਾਂ ‘ਭੋਗ ਦੀ ਬਾਣੀ’ ਵਿਚ ਜੋ ਭਾਰ ਸਲੋਕ ਦਿਤੇ ਹਨ ਇਹਨਾਂ ਵਿਚੋਂ ਪ੍ਰਾਲੀ ਪਹਿਲਾ ਸਲੋਕ ਹੀ ‘ਮਹਲਾ ੧’ ਦਾ ਹੈ, ਬਾਕੀ ਦੇ ਤਿੰਨਾਂ ਨੂੰ ਗ੍ਰੰਥ ਸਾਹਿਬ ਦੇ ਅੰਦਰ ‘ਮਹਲਾ ੨’ ਦੇ ਦਸਿਆ ਹੈ। ਸਲੋਕ ‘ਨਿਹਲਾਂ ਤਸਜ਼ਜਨਮਸਜ’ ਨੂੰ ਮਾਝ ਦੀ ਵਾਰ ਦੀ ਪਉੜੀ ੨੩ ਨਾਲ ਰਲਾ ਕੇ ਦਿਤਾ ਹੈ ਅਤੇ ‘ਮਹਲਾ ੨’ ਨਾਲ ਲਿਖਿਆ ਹੈ। ਕਰਤਾਰ ਪੁਰ ਵਾਲੀ ਬੀੜ ਵਿਚ ਇਸ ਦੇ ਪਹਿਲੇ ‘੧੭’ ਵੀ ਲਿਖਿਆ ਹੈ, ਜਿਸ ਦਾ ਮਤਲਬ ਹੈ ਕਿ ਇਸ ਦੂਸਰੇ ਸਲੋਕ ਦੇ ਨਾਲ ਦੂਜੀ ਜੁੜ੍ਹ ਟੁਗੀ, ਅਰਥਾਤ ‘ਮਹਲੇ ੨ ਦੇ ਸਲੋਕ ਰਲੇ,’ ਭਾਵੇਂ ‘ਮਹਲਾ ੨’ ਏਥੇ ‘ਭੋਗ ਦੀ ਬਾਣੀ’ ਵਿਚ ਨਾਲ ਨਹੀਂ ਦਿਤਾ।

ਏਸ ਤਰ੍ਹਾਂ ਤੀਜੇ ਤੇ ਚੌਥੇ ਸਲੋਕ :-

‘ਜੋਗ ਸਬਦੀ’ ਅਤੇ ‘ਏਕ ਕ੍ਰਿਸ਼ਣ’

ਨੂੰ ਭੀ ‘ਆਸਾ ਦੀ ਵਾਰ’ ਵਿਚ ਦੇਂਦੇ ਇਹਨਾਂ ਦੇਹਾਂ ਦੇ ਨਾਲ ‘ਮਹਲਾ ੨’ ਲਿਖਿਆ ਹੈ। ਹਿਜਿਆਂ ਦਾ ਵੀ ਬਹੁਤ ਫਰਕ ਹੈ। ਗ੍ਰੰਥ ਸਾਹਿਬ ਦੇ ਅੰਦਰਲੇ ਸਲੋਕ ਠੀਕ ਸਮਝਨੇ ਚਾਹੀਏ ਹਨ, ਅਤੇ ‘ਭੋਗ ਦੀ ਬਾਣੀ’ ਵਾਲੇ ਰਾਲੁਤ। ਦੇਹਾਂ ਪਾਂਤਾਂ ਨੂੰ ਹੇਠਾਂ ਦੇ ਕਾਲਮਾਂ ਵਿਚ ਰਖ ਕੇ ਦਿਖਾਇਆਹੈ।

‘ਕੜ ਦੀ ਬਾਣੀ’ ਵਿਚੋਂ

ਨਿਹ ਫਲ ਤਸੁ ਜਨਮਸੁ ਜਾਵਦ ਬ੍ਰਹਮ  
ਨ ਬਿੰਦਤੇ । ਸਾਗਰੇ ਸੰਸਾਰਸੁ ਗੁਰ  
ਪ੍ਰਸਾਦੀ ਤਰਹਿ ਕੇ ॥ ਕਰਣ ਕਾਰਣ  
ਸਮਰਥੁ ਹੈ ਕਹੁ ਨਾਨਕ ਬੀਚਾਰਿ ।  
ਕਾਰਣ ਕਰਤੇ ਵਸਿ ਹੈ ਜਿਨਿ ਕਲ ਰਖੀ  
ਧਾਰਿ ॥੨॥

ਜੋਕ ਸਬਦੰ ਗਿਆਨ ਸਬਦੰ ਬੇਦ ਸਬਦੰ  
ਤ ਬਾਮਲਾ । ਖੜੀ ਸਬਦੰ ਸੂਰ ਸਬਦੰ  
ਸੂਦ੍ਰ ਸਬਦੰ ਪਾਕ੍ਰਿਤਹ । ਸਰਬ ਸਬਦੰ ਤ  
ਈਕ ਸਬਦੰ ਜੇ ਕੇ ਜਾਨਸਿ ਭੇਉ ।  
ਨਾਨਕ ਤਾਕੇ ਦਾਸੁ ਹੈ ਸੋਈ ਨਿਰੰਜਨ  
ਦੇਉ ॥ ੩ ॥

ਈਕ ਕ੍ਰਿਸ਼ਨ ਤ ਸਰਬ ਦੇਵਾ ਦੇਵ ਦੇਵਾਤ  
ਆਤਮਹ । ਆਤਸੇ ਸੀ ਬਾਸੁ ਦੇਵਸੁ  
ਸੇ ਕੇ ਜਾਨਸਿ ਭੇਵ । ਨਾਨਕ ਤਾਕਾ  
ਦਾਸੁ ਹੈ ਸੋਈ ਨਿਰੰਜਨ ਦੇਵ ॥ ੪ ॥

ਗ੍ਰੰਥ ਸਾਹਿਬ ਦੇ ਅੰਦਰੋਂ  
ਮਹਲਾ ੨ ॥ ਨਿਹਫਲਾਂ ਤਸਿ ਜਨਮਸਿ  
ਜਾਵਤੁ ਬ੍ਰਹਮ ਨ ਬਿੰਦਤੇ । ਸਾਗਰੇ  
ਸੰਸਾਰਸਿ ਗੁਰ ਪ੍ਰਸਾਦੀ ਤਰਹਿ ਕੇ ।  
ਕਰਣ ਕਾਰਣ ਸਮਰਥੁ ਹੈ ਕਹੁ ਨਾਨਕ  
ਬੀਚਾਰਿ । ਕਾਰਣੁ ਕਰਤੇ ਵਸਿ ਹੈ ਜਿਨਿ  
ਕਲ ਰਖੀ ਧਾਰਿ ॥ ੨ ॥

[ਮਾਝ ਕੀ ਵਾਰ । ਪਉੜੀ ੨੩੬੩੦  
ਮਹਲਾ ੨ ॥] ਜੋਕ ਸਬਦੰ ਗਿਆਨ ਸਬਦੰ  
ਬੇਦ ਸਬਦੰ ਬ੍ਰਹਮਠਹ । ਖੜੀ ਸਬਦੰ  
ਸੂਰ ਸਬਦੰ ਸੂਦ੍ਰ ਸਬਦੰ ਪਾਕ੍ਰਿਤਹ ।  
ਸਰਬ ਸਬਦੰ ਈਕ ਸਬਦੰ ਜ ਕੇ ਜਾਣੈ  
ਭੇਉ । ਨਾਨਕ ਤਾਕਾ ਦਾਸੁ ਹੈ ਸੋਈ  
ਨਿਰੰਜਨ ਦੇਉ ॥ ੩ ॥

(ਆਸਾ ਦੀ ਵਾਰ  
ਮਹਲਾ ੨ ॥) ਈਕ ਕ੍ਰਿਸ਼ਨ ਸਰਬ ਦੇਵਾ  
ਦੇਵ ਦੇਵਾਤ ਆਤਮਾ । ਆਤਮਾ ਬਾਸੁ  
ਦੇਵਸਿ ਜੇ ਕੇ ਜਾਣੈ ਭੇਉ । ਨਾਨਕ  
ਤਾਕਾ ਦਾਸੁ ਹੈ ਸੋਈ ਨਿਰੰਜਨ ਦੇਉ । ੪।

ਰਾਗ ਗਊੜੀ ਵਿਚ ਵਾਰ ਮਹਲ ੪ ਦੀ ਬਾਹਰਵੀਂ ਪਉੜੀ

‘ਸੰਤ ਬਰਨ ਅਟਲਾਧ’

ਪਹਿਲਾਂ ਮਹਲਾ ੪ ਵੀ ਕਰਕੇ ਇੱਤੀ ਹੈ, ਅਤੇ ਫੇਰ ਅਗੇ ਜਾ ਕੇ ਏਸੇ  
ਨੂੰ ਦੁਹਰਾਇਆ ਹੈ । ਪਰ ੩੧ਵੀਂ ਪਉੜੀ ਵਿਚ ਇਸ ਨੂੰ ਪੰਜਵੀਂ  
ਪਾਤਸ਼ਾਹੀ ਦੀ ਦਿਖਾਇਆ ਹੈ । ਇਹ ਸਮਝ ਨਹੀਂ ਆਉਂਦੀ ਕਿ ਇਹ  
ਗਲਤੀ ਕਿਸ ਤਰ੍ਹਾਂ ਹੋਈ, ਸਿਵਾਇ ਇਹ ਮਨਣ ਦੇ ਕਿ – ‘ਮਃ ਪ’  
ਦੇ ਅਖਰ ਲਿਖਾਰੀ ਨੇ ਗਲਤੀ ਨਾਲ ਲਿਖ ਦਿਤੇ । ਨਾ ਇਹ  
ਸਮਝ ਆਉਂਦੀ ਹੈ ਕਿ ਸਾਰੀ ਪਉੜੀ ਕਿਉਂ ਦੁਹਰਾਈ ਹੈ । ਮਾਲੂਮ  
ਹੁੰਦਾ ਹੈ ਕਿ ਦੋ ਥਾਈਂ ਲਿਖੀ ਗਈ ਸੀ ਭੁਲ ਭੁਲੇਖੇ ।

ਭਗਤਾਂ ਦੀ ਬਾਣੀ ਵਿਚ ਕਬੀਰ ਜੀ ਦੀਆਂ ਇਹ ਤੁਕਾਂ:-

ਚਾਗ ਚੰਦਨ ਮਰਦਨ ਅੰਗਾ ।

ਸੋ ਤਨ ਜਲੇ ਕਾਠ ਕੇ ਸੰਗਾ ।

ਰਾਗ ਗਉੜੀ ਗੁਆਰੇਰੀ ਦੇ ਯਾਰੁਵੇਂ ਚਉਪਦੇ ਵਿਚ ਤੇ ਫੇਰ  
ਸੋਲ੍ਹੁਵੇਂ ਚਉਪਦੇ ਵਿਚ ਆਉਂਦੀਆਂ ਹਨ । ਕਾਗਾਜ਼ ਦਾ ਪੜਾ ਜੋ ਭਾਈ  
ਗੁਰਦਾਸ ਨੂੰ ਨਕਲ ਕਰਨ ਲਈ ਮਿਲਿਆ ਹੋਵੇਗਾ, ਉਸ ਪੁਰ ਦੇਵੇਂ ਹੀ  
ਲਿਖੀਆਂ ਹੋਣਗੀਆਂ ।

ਪੁਰਾਤਨ ਹਥ ਦੀਆਂ ਲਿਖੀਆਂ ਕਿਤਾਬਾਂ ਦਾ ਟਾਕਰਾ ਕਰਨਾ,  
ਅਤੇ ਉਤਾਰੇ ਕਰਕ ਵਿਚ ਲਿਖਾਰੀਆਂ ਦੀਆਂ ਕੀਤੀਆਂ ਗਲਤੀਆਂ  
ਲਭ ਲੈਣਾ ਅਜ ਕਲ ਇਕ ਸਾਇਸ਼ ਬਣ ਗਈ ਹੈ । ਬਵੰਸਾ ਤਰ੍ਹਾਂ ਦੀਆਂ  
ਗਲਤੀਆਂ ਇਹਨਾਂ ਲਿਖਾਰੀਆਂ ਤੋਂ ਹੁੰਦੀਆਂ ਹਨ । ਜਿਸ ਕਮੇਟੀ  
ਬਨਾਣ ਦੀ ਤਜਵੀਜ਼ ਅਸਾਂ ਉਪਰ ਕੀਤੀ ਹੈ, ਦੇਖੀਏ ਉਸ ਦੇ ਮੈਂਬਰ  
ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ ਦਾ ਮੁਕਾਬਲਾ ਕਰਦੇ ਪਰ ਵਿਚੋਂ  
ਕੰਨੀ ਤਰ੍ਹਾਂ ਦੀਆਂ ਗਲਤੀਆਂ ਇਹਨਾਂ ਵਿਚੋਂ ਲਭਦੇ ਹਨ ।



# ਭਾਗ ਦੂਜਾ

॥ ਸਾਹਿਬ ਜੀ ਕਲਾਨੀ ਮੈਂ ਛੁਪਾਵੇ  
ਅਤੀ ਸਫ਼ਰੀ ਦੇ

## ੧. ਭਾਈ ਗੁਰਦਾਸ ਵਾਲੀ

### ‘ਆਦਿ ਬੀੜ’

੧. ਗ੍ਰੰਥ ਸਾਹਿਬ ਭਾਦਰੋਂ ਸੁਦੀ ਏਕਮ ਨੂੰ ਮੁਕੰਮਲ ਹੋ ਗਿਆ ਅਤੇ ਅਸ ਦੇ ਅੱਖੀਤ ਜਿਲਦ ਬਨ੍ਹਕੇ ਆ ਗਈ। ਤਦ 'ਮੰਜੀ ਸਾਹਿਬ' ਵਾਲੇ ਬਾਂ ਅਸੰਥਾਪਨ ਕੀਤੇ ਗਏ ਅਤੇ ਭਾਈ ਬੁਢਾ ਜੀ ਗ੍ਰੰਥੀ ਮੁਕਰੋਰ ਹੋਏ। ਜਿਨ੍ਹਾਂ ਰਿਹ ਗੁਰੂ ਸਾਹਿਬ ਅੰਮ੍ਰਿਤਸਰ ਰਹੇ, ਗ੍ਰੰਥ ਸਾਹਿਬ ਭੀ ਇਥੇ ਹੀ ਰਹੇ। ਪਰ ਕੁਝ ਚਿਰ ਪਿਛੋਂ ਜਦ ਗੁਰੂ ਅਰਜਨ ਦੇਵ ਕਰਤਾਰ ਪੁਰ (ਜਲੰਘਰ) ਜਾ ਰਹੇ, ਅਤੇ ਉਥੋਂ ਦੀ ਧਰਮਸਾਲਾ ਬਾਉਲੀ ਆਦਿ ਤਿਆਰ ਕਰਾਏ ਤਦ ਗੁਰੂ ਸਾਹਿਬ ਵੀ ਉਹਨਾਂ ਦੇ ਨਾਲ ਕਰਤਾਰ ਪੁਰ ਪਹੁੰਚ ਗਏ। ਇਹ ਕੰਬ ਸਾਹਿਬ ਹੁਣ ਗੁਰੂ ਗੋਦੀ ਦਾ ਖਾਸ ਚਿਨ੍ਹ ਸੀ ਜੋ ਗੁਰੂ ਸਾਹਿਬ ਤੋਂ ਅਲਹਿਰਾ ਨਹੀਂ ਸੀ ਹੋ ਸਕਦਾ। ਜਿਥੇ ਅਗੇ ਸਿਖ ਗੁਰੂ ਸਾਹਿਬ ਦੀ ਮੰਜੀ ਅਗੇ ਮਥਾ ਟੇਕਦੇ ਤੇ ਪਾਵਿਆਂ ਨੂੰ ਮੁਠੀਆਂ ਭਰਿਆਂ ਕਰਦੇ ਸਨ, ਉਥੇ ਹੁਣ ਗ੍ਰੰਥ ਸਾਹਿਬ ਅਗੇ, ਜੋ ਮੰਜੀ ਪੁਰ ਰਖਿਆ ਰਹਿੰਦਾ ਸੀ, ਅਥੇ ਟੇਕਦੇ।

ਇਥੇ ਕਰਤਾਰ ਪੁਰ ਹੀ ਅਕਬਰ ਪਾਤਸ਼ਾਹ ਨੇ ਡੇਰੇ ਅਥੇ ਗ੍ਰੰਥ ਸਾਹਿਬ ਪੜ੍ਹਵਾਕੇ ਸੁਣਿਆਂ ਅਤੇ ਮੁਸ਼ ਹੋਕੇ ਕਰਤਾਰਪੁਰ ਦੀ ਧਰਮਸਾਲਾ ਲਈ ਚੌਥੀ ਜਮੀਨ ਦਿੱਤੀ, ਅਤੇ ਗੁਰੂ ਅਰਜਨ ਦੇਵ ਦੀ ਸਲਾਹਿਬ ਪੁਰ ਉਸ ਸਾਲ ਜਾਸੀਨ ਦੇ ਮੁਆਮਲੇ ਵਿਚ ਲੋਕਾਂ ਨੂੰ 'ਬ-ਹਿਸਾਬੇ ਦੇਹ ਦਵਾਜ਼ਾਰੀ' ਰਿਆਇਤ ਦਿੱਤੀ।

੨. ਅਕਬਰ ਪੂਰੇ ਚੌਚਾਂ ਵਿਟੇ, ਸਿਨ ੧੫੮੪ ਤੋਂ ੧੫੮੮  
 ਤਕ ਲਾਹੌਰ ਰਹਿਕੇ ਆਗਰੇ ਵਾਪਸ ਜਾ ਰਿਹਾ ਸੀ ਅਤੇ ਉਸਦਾ  
 ਇਤਾਜਾ ਜਸਵਾਂ ਦੂਨ ਦੇ ਰਸਤੇ ਜਾਣ ਦਾ ਸੀ। ਹਾਲੀ ਬਿਆਸਾ ਨਹੀਂ  
 ਲੰਘਿਆ ਸੀ ਜੋ ਅਚਲ (ਵਟਾਲੇ) ਵਿਚ ਹਿੱਟ-ਮੁਸਲਮਾਨਾਂ ਵਿਚ ਸਖਤ  
 ਫਸਾਦ ਹੋ ਜਾਣ ਦੀ ਪ੍ਰਬਹਾਰ ਮਿਲੀ। ਮੁਸਲਮਾਨ ਫਕੀਰਾਂ ਅਤੇ ਜੋਗੀਆਂ  
 ਵਿਹ ਕਿਸੇ\* ਗਲੇ ਝਗੜਾ ਹੋਕੇ ਫਸਾਦ ਦੀ ਅੱਗ ਭੜਕ ਉਠੀ ਅਤੇ  
 ਮਸਲਮਾਨਾਂ ਨੇ ਬੁਤ ਸਾਰੇ ਜੋਗੀ ਮਾਰ ਦਿਤੇ ਤੇ  
 ਜੋਗੀਆਂ ਦਾ ਪੁਰਾਣਾ ਮਸ਼ਹੂਰ ਮੰਦਰ ਛਾ ਦਿੱਤਾ। ਪਾਤਸ਼ਾਹ  
 ਇਹ ਖਬਰ ਸੁਣਕੇ ਅਤੇ ਆਪਣਾ ਰਾਹ ਫੜਕੇ ਅਚਲ ਪੁੱਜਾ, ਅਤੇ ਦੂਜੇ  
 ਤਹਕੀਕਾਤ ਕਰਕੇ ਮਾਲੂਮ ਕੀਤਾ ਜੋ ਮਸਲਮਾਨਾਂ ਦੀ ਵਧੀਕੀ ਸੀ,  
 ਉਹਨਾਂ ਨੂੰ ਸਜ਼ਾ ਦਿੱਤੀ ਅਤੇ ਮੰਦਰ ਛੋਰ ਉਹਨਾਂ ਦੇ ਖਰਚ ਪੁਰ  
 ਬਣਵਾ ਦਿੱਤਾ।

ਮੰਦਰਲਾ ਦੂਨ ਵਾਲਾ ਰਸਤਾ ਤਾਂ ਪਾਤਸ਼ਾਹ ਛੱਡ ਹੀ ਦੁਕਾ ਸੀ,  
 ਹੁਣ ਉਸਨੇ ਬਾਹੀ ਸੜਕ ਫੜਕੇ ਜਾਲੰਪਰ ਹੁੰਦੇ ਜਸਵਾਂ ਦੂਨ ਵਿਚ  
 ਫੇਰ ਪਹਾੜੀ ਸੜਕ ਨੂੰ ਜਾ ਫੜਨ ਦੀ ਸਲਾਹ ਠਹਿਰਾਈ ਜਿਥੇ  
 ਕਿ ਰਕਾਬ-ਦੀ-ਫੋਜ ਭੇਟਾ ਪਾਈ ਇਨਤਜ਼ਾਰ ਕਰ ਰਹੀ ਸੀ। ਬਿਆਸਾ  
 ਨਦੀ ਨੂੰ ਰੋਇਂਦਿਵਾਲ ਕੋਲ ਪਾਰ ਕੀਤਾ। ਉਹ ਅਗੇ ਇਕ ਵਾਰੀ ਏਧੋਂ  
 ਲੰਘਦਾ ਗੋਇਂਦਿਵਾਲ ਗੁਰੂ ਅਮਰਦਾਸ ਨੂੰ ਮਿਲਿਆ ਸੀ, ਅਤੇ ਉਹਨਾਂ  
 ਦੀ ਲੜਕੀ ਬੀਬੀ ਭਾਨੀ ਅਤੇ ਜਵਾਈ ਰਾਮਦਾਸ ਨੂੰ ਇਕ ਛੱਕਾ

\*'ਪਾਚਿਨ' ਜਨਮਪੜ੍ਹੀ ਤੋਂ ਪਤਾ ਲਗਦਾ ਹੈ ਕਿ ਗਊ ਦੇ ਚਥੂਹ ਕਰਨ  
 ਤੋਂ ਯਕਥਾ ਫਿਕਿਆ ਸੀ।

+ਇਹ ਪਿਛੇ 'ਚੱਕ ਰਾਮਦਾਸ' ਅਖਵਾਈਆ। ਇਹ ਸਾਰੀ ਤੋਂ ਦੀਆਂ  
 ਤਿੰਨ ਪੱਤੀਆਂ ਸਨ। ਜਿਥੇ ਪਿਛੇ 'ਕਿਲਾ ਗੋਬਿੰਦ ਗੜ੍ਹ ਬਣਿਆ, ਉਹ ਸਫ਼ਰਾਂ  
 ਦੀ ਪੱਤੀ ਸੀ, ਜਿਨ੍ਹਾਂ ਦੇ ਕਿਸੇ ਵਡੇਰੇ ਦੀ ਕਬਰ ਹੁਣ ਤਕ ਕਿਸੇ ਦੋ ਪਾਸ ਹੈ।  
 ਵਿਚਲੀ ਤੋਂ 'ਸਹਜ ਲੁਜ਼' ਦੀ ਮਾਲਕੀ ਵਿਚ ਸੀ, ਜਿਸਦੇ ਠਾਮ ਪੁਰ 'ਟੁਢੇ ਦਾ' →

ਮੁਆਫੀ ਵਿਚ ਦੇ ਗਿਆ ਸੀ, ਜੋ ਪਿਪਲੀ ਸਾਹਿਬ ਤੋਂ ਲੈਕੇ ਸੰਤੁਖਸਰ ਤਕ ਪਿੰਡ ਦੇ ਬਾਹਰ ਬਾਹਰ ਸੀ। ਅਤੇ ਇਹ ਮੁਆਫੀ ਹੁਣ ਗੁਰੂ ਅਰਜਨ ਦੇਵ ਪਾਸ ਸੀ। ਗੋਇੰਦਵਾਲ ਨੂੰ ਵੇਖਕੇ ਉਸਨੂੰ ਪੁਰਾਣੀ ਗਲ ਯਾਦ ਆਈ, ਅਤੇ ਦਰਯਾਫਤ ਕਰਨ ਪੁਰ ਪਤਾ ਲਗਾ ਜੋ ਗੁਰੂ ਜੀ ਏਸ ਵੇਲੇ ਕਰਤਾਰ ਪੁਰ (ਜਾਲੰਧਰ), ਜੋ ਕੁਝ ਵੀ ਏਸ ਪਿੰਡ ਦਾ ਨਾਮ ਉਸ ਵੇਲੇ ਹੁੰਦਾ ਸੀ, ਰਹਿੰਦੇ ਹਨ।

੩. ਸੰਨ ੧੫੮੨ ਵਿਚ ਜਦ ਅਕਬਰ ਪੰਜਾਬ ਆਇਆ ਤੇ ਕਸ਼ਮੀਰ ਗਿਆ ਹੈ, ਰਾਜਾ ਬੀਰਬਲ ਨਾਲ ਸੀ। ਪੰਜਾਬ ਦੇ ਬਾਹਮਣਾਂ ਨੇ ਸਿਖ ਧਰਮ ਦੇ ਬਰਖਿਲਾਫ਼ ਰਾਜਾ ਬੀਰਬਲ ਪਾਸ ਸ਼ਕਾਇਤਾਂ ਕੀਤੀਆਂ ਸਨ ਅਤੇ ਰਾਜੇ ਨੇ ਅਗੋਂ ਪਾਤਸ਼ਾਹ ਤੇ ਕੰਨ ਭਰੇ ਸਨ। ਬੀਰਬਲ ਤਾਂ ਪਿਛੋਂ ਸੱਦੋਜ਼ੀਆਂ ਦੀ ਮੁਹਿਮ ਪੁਰ ਭੇਜਿਆ ਗਿਆ ਅਤੇ ਉਥੇ ਹੀ ਮਾਰਿਆ ਗਿਆ, ਪਰ ਪਾਤਸ਼ਾਹ ਨੂੰ ਉਸਦੀ ਸ਼ਕਾਇਤ ਅਜਿਹੇ ਫਿਰਕੇ ਦੇ ਬਰਖਿਲਾਫ਼, ਜਿਸਨੂੰ ਉਹ ਵੱਡੀ ਮੁਆਫੀ ਦੇ ਚੁਕਾ ਸੀ, ਯਾਦ ਰਹੀ। ਇਤਫਾਕ ਨਾਲ ਹੁਣ ਫੇਰ ਏਸ ਰਸਤੇ ਲੰਘਿਆ, ਅਤੇ ਇਹ ਪਤਾ ਲਗਾ ਕਿ ਰਾਮਦਾਸ ਜੀ ਦਾ ਪੁੜ੍ਹ ਗੁਰੂ ਅਰਜਨ ਦੇਵ ਕਰਤਾਰ ਪੁਰੇ ਧਰਮਸਾਲਾ ਬਣਵਾ ਰਿਹਾ ਹੈ ਅਤੇ ਇਹ ਪਿੰਡ ਸੜਕ ਉਤੇ ਹੀ ਹੈ। ਪਦਸ਼ਾਹ ਕਰਤਾਰ ਪੁਰੋਂ ਟੰਘਦਾ ਧਰਮਸਾਲਾ ਚਲਾ ਗਿਆ। ਅਤੇ ਬੀਰਬਲ ਦੇ ਪਾਏ ਸ਼ੱਕਾਂ ਦੇ ਦੂਰ ਕਰਨ ਲਈ ਹ੍ਰੀਂਥ ਸਾਹਿਬ ਪੜ੍ਹਵਾਕੇ ਸ਼ੁਣਨਾ

←ਤਲਾ' ਹੁੰਦਾ ਸੀ, ਜੋ ਹੁਣ ਅੰਮਰਤਸਰ ਸ਼ਹਿਰ ਦਾ ਇਕ ਮਹੱਲਾ ਹੈ। ਸਭ ਤੋਂ ਦੱਖਣ ਦੀ ਪੱਤੀ ਰੰਗਾਂ ਦੀ ਸੀ। ਇਹ ਜਮੀਨ ਨਾਕਸ ਤੇ ਗੋਰ ਖਾਬਾਦ ਪਈ ਸੀ ਤੇ ਟੰਦਿਆਂ ਤੇ ਛਪੜਾਂ ਵਾਲੀ ਸੀ। ਕਿਸੇ ਪੁਰਾਣੇ ਸਮੇਂ ਬਿਆਸਾ ਦਾ ਵਾਹਨ ਜਾਂ ਘੋਟ ਸੀ, ਅਤੇ ਇਹਨੀ ਦਿਨੀਆਂ ਤਲਾ' ਛਪੜ ਸਨ ਜੋ ਚਰਸਾਤ ਵਿਚ ਸ਼ੂਰੋਂ ਦੂਰੋਂ ਪਾਣੀ ਆਕੇ ਭਰ ਜਾਂਦੇ ਸਨ। ਜਾਂ ਵੇਖੋ ਬੇਗੀ, ਕਿਕਰ, ਪਿਪਲਾਂ ਦੇ ਕੁਠ ਹੁੰਦੇ ਸਨ। ਜਦ ਖਾਨ ਬਹਾਦਰ ਅਤੇ ਮੀਰ ਮੌਨ ਦੇ ਵੇਲੇ ਸਿਰ ਅੰਮਰਤਸਰੋਂ ਕੇਵਲ ਦਿਤੇ ਗਏ ਤਦ ਪੁਰਾਣੇ ਹੱਕ ਕਰਕੇ, ਮੌਸਾ ਰੱਖੜ ਦਰਬਾਰ ਸਾਹਿਬ ਪੁਰ ਕਥਾ ਕਰ ਬੈਠਾ, ਅਤੇ ਸਿਖਾਂ ਨੂੰ ਚਿੜਾਨ ਕਾਤਰ ਉਥੇ ਨਾਚ ਮੁੜਰੇ ਕਰਾਨ ਲਗਾ।

ਗੁਹਿਆ। ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਹੋਇਆ ਸੀ, ਆਪਣੀ  
ਹਥੀਂ ਕੁਝ ਵਜੋਂ ਉਲੱਟਕੇ ਭਾਈ ਗੁਰਦਾਸ ਨੂੰ ਜੋ ਤਾਥੇ ਬੈਠੇ ਸਨ, ਇਵਾਂ  
ਥਾਉਂ ਪੜ੍ਹਨ ਵਾਸਤੇ ਕਿਹਾ। ਇਤਿਫਾਕ ਨਾਲ ਉਥੋਂ ਵਾਕ ਨਿਕਲਿਆ:-

ਅਵੱਲ ਅਲੱਹੋ ਨੂਰ ਉਪਾਇਆ ਕੁਰਰਤ ਕੇ ਸਬ ਬੰਦੇ।

ਏਚ ਨੂਰ ਤੇ ਸਤ੍ਤ ਜਗਾਂ ਉਪਜਿਆ ਕੇ ਭੁਲੋ ਕੇ ਮੰਦੇ।

ਪਾਦਸ਼ਾਹ ਦਿਸ ਤੋਂ ਕੁਝ ਚਿਰ ਪਿਛੇ 'ਦੰਨ-ਚਿਲਾਹੀ' ਕਾਇਆ  
ਕਰ ਚੁਕਾ ਸੀ, ਜਿਸਦਾ ਉਹ ਆਪ ਖੁਲੀਡਾ ਸੀ। ਇਹ ਸ਼ਬਦ ਟੀਕ  
ਆਪਣੇ ਮਤ ਦਾ ਪਾ ਕੇ ਉਸਦੇ ਦਿਲ ਵਿਚ ਸ਼ੋਕ ਗੁਜ਼ਰਿਆ ਜੋ ਭਾਈ  
ਗੁਰਦਾਸ ਨੇ, ਜਿਸਨੇ ਇਹ ਗ੍ਰੰਥ ਲਿਖਿਆ ਹੈ, ਜੋ ਕੁਝ 'ਪਤਿਆ'  
ਹੈ ਗ੍ਰੰਥ ਸਾਹਿਬ ਵਿਤੋਂ ਨਹੀਂ ਪਤਿਆ, ਮੇਰੀ ਖੁਸ਼ਮਦ ਲਈ  
ਜਥਾਨੀ ਸੁਣਾ ਦਿੱਤਾ ਹੈ। ਦੁਸਨੇ ਭਾਈ ਗੁਰਦਾਸ ਨੂੰ ਉਠਣ ਅਤੇ  
ਦੂਜੇ ਆਖੀ ਦੇ ਬੈਠਣ ਲਈ ਇਸ਼ਾਗਾ ਕੀਤਾ, ਅਤੇ ਕੁਝ ਵਰਕੇ ਉਲੱਟਕੇ  
ਉਥੋਂ ਪੜ੍ਹਨ ਵਾਸਤੇ ਕਿਹਾ। ਬਾਬਾ ਬੁਢਾ ਜੀ ਨੇ ਸ਼ਬਦ ਪਤਿਆ—  
ਸਿਖਾਂ ਦੀ ਰਵਾਇਤ ਤਾਂ ਇਹ ਹੈ ਕਿ ਦੂਜੀ ਵਾਰ ਇਹ ਸ਼ਬਦ ਨਿਕਲਿਆ:-

ਯਕ ਅਰਜ਼ ਗੁਫਤਮ ਪੇਸ਼ੇ ਤੋਂ ਦਰਗੋਸ਼ ਕੁਨ ਕਰਤਾਰ।

ਹੱਕ ਕਬੀਰ ਕਰੀਮ ਤੂੰ ਬੈਸ਼ ਪਰਵਰਦਗਾਰ।

ਪਰ ਇਹ ਘੜੰਤ ਜਾਪਦੀ ਹੈ, ਗ੍ਰੰਥ ਸਾਹਿਬ ਦੀ ਕਰਮਾਤ ਦਸਣ  
ਲਈ ਸਿਖਾਂ ਨੇ ਇਹ ਗਲ ਬਣਾ ਲਈ ਹੈ। ਸੁਖ! ਜੋ ਭੀ ਸ਼ਬਦ ਦੂਜੀ  
ਦਾਰ ਆਇਆ ਹੋਵੇ ਉਹ ਪਾਦਸ਼ਾਹ ਦੇ ਨੁਕਤਾ ਖਿਆਲ ਤੋਂ ਮਾੜਾ ਨਹੀਂ  
ਸੀ ਹੋ ਸਕਦਾ। ਗ੍ਰੰਥ ਸਾਹਿਬ ਵਿਚ ਕੋਈ ਮਾੜੀ ਗੱਲ ਲਿਖੀ ਹੀ ਨਹੀਂ  
ਸੀ। ਪਾਦਸ਼ਾਹ ਦੂਜਾ ਬਬਰ ਮੁਣਕੇ ਬੜਾ ਖੁਸ਼ ਹੋਇਆ, ਅਤੇ ਉਸਦੇ ਦਿਲ  
ਵਿਚ ਜੋ ਸ਼ਕ ਸਿਖ ਧਰਮ ਵਲੋਂ ਪੈਦਾ ਕੀਤੇ ਗਏ ਸਨ, ਸਭ ਦੂਰ ਹੋ  
ਗਏ। ਗੁਰੂ ਅਰਜਨ ਦੇਵ ਨੂੰ ਪ੍ਰਸੰਨ ਹੋਕੇ ਆਖਿਆ ਕਿ ਕੁਛ ਕਹਿਣਾ  
ਹੋਵੇ ਤਾਂ ਕਹੋ। ਗੁਰੂ ਸਾਹਿਬ ਨੇ ਉਤਰ ਦਿੱਤਾ ਕਿ ਮੈਨੂੰ ਆਪਣੇ ਵਾਸਤੇ  
ਤੁਂ ਕੁਝ ਨਹੀਂ ਕਹਿਣਾ, ਪਰ ਤਿੰਨਾਂ ਵਰਿਆਂ ਤੋਂ ਦੇਸ ਵਿਚ ਕਾਲ

ਪਿਆ ਹੋਇਆ ਹੈ ਅਤੇ ਪਾਤਸ਼ਾਹੀ ਫੇਜਾਂ ਵੀ ਆਉਂਦੀਆਂ ਜਾਂਦੀਆਂ  
ਗਈਆਂ ਹਨ, ਲੋਕੀ ਤੰਤ੍ਰ ਹਨ, ਯਿਸੀਂਦਾਤਾਂ ਹੈਂ ਸੁਖਾਲੇ ਵੀ ਛੇਟ  
ਹੈ ਜਾਏ। ਪਾਤਸ਼ਾਹ ਨੇ ਉਸੇ ਵੇਲੇ ਹੁਕਮ ਲਿਖਵਾਇਆ ਕਿ ਦੋਬਾਹਰਵੇਂ  
ਛੇਟ ਲਿੰਗੀ ਜਾਏ ਅਤੇ ਇਹ ਤੋਂ ਤੁਲਾ ਤੋਂ ਲੋਕਾਂਤਰ ਤੋਂ  
ਅਧੀਨ ਹੈ ਸਾਡੇ ਅਤੇ ਕੋਂਠ ਵਿੱਚ ਸਾਡੇ ਹੋ ਜਾਣਗੇ ਅਤੇ ਜਾਂਗ  
ਲੁ ਬਲੁ ਅਤੇ ਰੂਪ ਲਾਂਡ ਹੈਂ ਵੀ ਦੋਵੇਂ ਵੇਂ ਮਾਰੀ ਜਾਣਗੇ।  
ਧਰਮਸੁਝ ਵਾਮਤ ਮੁਆਫ਼ੀ ਵਿਚ ਦੇ ਦਿਤਾ।

੪. ਕਰਤਾਰ ਪੁਰ ਦੇ ਗੁਰਦਵਾਰੇ ਵਿਚ ਨੇ ਹਥ ਦੀ ਲਿਖੀ  
ਪਗਾਣੀ ਤੇਤ੍ਰੀ ਹੈ, ਅਤੇ ਜਿਸਨੂੰ ਉਥੋਂ ਦੇ ਸੋਵੀ, ਗੁਰੂ ਨਿਰਜਨ ਰਾਏ ਦੇ  
ਵੱਲੋਂ ਤੋਂ, ਭਾਈ ਗੁਰਦਾਸ ਦੇ ਹਥੋਂ ਲਿਖੀ ਅਸਲੀ ਅਨਿ-ਬੀਤ੍ਰ ਦਸਦੇ  
ਆਏ ਹਨ, ਤੁਸੁ ਵਿਚ ਇਸ ਜ਼ਮੀਨ ਬਾਬਤ ਇਹ ਯਾਦਦਾਸ਼ਤ ਕੀਤੀ  
ਹੋਈ ਹੈ:-

“ਸੰਮਤ ੧੯੮੫ ਜਾਂਗੀਰ ਪਾਤਸ਼ਾਹ ਨੇ ਗੁਰੂ ਅਰਜਨ  
ਜੀ ਨੂੰ ਰਕਬਾ ਕਰਤਾਰ ਪੁਰ ਦਿੱਤਾ, ਪਰਮਸਾਲ ਨੂੰ ੮੯੬੪ ਪ੍ਰਮਾਂ,  
ਕਨਾਲ ੨, ਮਰਲੇ ੧੫।”

ਸੰਮਤ ੧੬੫੫ ਮੁਤਾਬਕ ਸੰਨ ੧੫੮੮ ਈਸਵੀ ਬਣਦਾ ਹੈ, ਤੇ  
ਇਹ ਠੀਕ ਉਹੋ ਸਾਲ ਹੈ ਜੇਦ ਅਕਬਰ ਲਾਹੌਰੋਂ ਵਾਪਸ ਆਗਾਮੇ ਜਾ ਰਿਹਾ  
ਸੀ ਅਤੇ ਏਸ ਰਸਤੇ ਕਰਤਾਰਪੁਰੋਂ ਹੋਕੇ ਅਤੇ ਗੁਰੂ ਅਰਜਨ ਦੇਵ ਨੂੰ  
ਮਿਲਕੇ ਲੰਘਿਆ ਸੀ। ਉਪਰਲੀ ਯਾਦਦਾਸ਼ਤ ਵਿੱਚ ਜ਼ਮੀਨ ਦੇਣ ਵਾਲੇ  
ਪਾਤਸ਼ਾਹ ਦਾ ਨਾਂ ਗਲਤ ਦਿਤਾ ਹੈ। ਸੰਮਤ ੧੬੫੫ ਵਿਚ ਜਹਾਂਰੀਰ  
ਪਾਦਸ਼ਾਹ ਨਹੀਂ ਸੀ, ਉਹ ਸੱਤ ਵਰ੍ਹੇ ਪਿਛੋਂ ਤੁਖਤ ਤੇ ਬੈਠਾ ਹੈ। ਤੇ ਨਾ  
ਜਹਾਂਰੀਰ ਗੁਰੂ ਅਰਜਨ ਦੇਵ ਨੂੰ ਜ਼ਮੀਨ ਦੇਣ ਲੱਗਾ ਸੀ। ਉਸਦੀ ਰਾਇ  
ਗੁਰੂ ਘਰ ਬਾਬਤ ਅਗਮ ਤੌਰ 'ਤੇ, ਅਤੇ ਗੁਰੂ ਅਰਜਨ ਦੇਵ ਬਾਬਤ ਖਾਸ  
ਕਰਕੇ, ਬਹੁਤ ਬੁਰੀ ਸੀ; ਉਹ ਗੁਰਸਿਖੀ ਨੂੰ ਤਿੰਨ ਚਾਰ ਪੁਸਤਾਂ ਤੋਂ ਚਲਾਈ  
'ਦਕਾਨਦਾਰੀ' ਜਾਣਦਾ ਸੀ। ਆਪਣੀ ਤੁੜ੍ਹ ਵਿਚ ਗੁਰੂ ਸਾਹਿਬ ਦਾ

ਜਿਕਰ ਨਫਰਤ ਭੁਲੇ ਲਡਾਂ ਵਿਚ ਕਰਦਾ ਹੈ, ਅਤੇ ਗੁਰੂ ਅਰਜਨ ਦੇਵ  
ਨੂੰ 'ਈਂ ਮਰਦਕ ਮਜ਼ਹੂਲ' ਲਿਖਦਾ ਹੈ। ਉਸਨੇ ਆਪਣੇ ਰਾਜ ਦੇ  
ਪਹਿਲੇ ਸਾਲ ਵਿਚ ਹੀ ਬਾਰੀ ਸ਼ਾਹਜ਼ਾਦਾ ਝੁਸਰੇ ਦੇ ਹੱਕ ਵਿਚ ਗੁਰੂ  
ਸਾਹਿਬ ਦੇ ਦੁਆ ਕਰਨ, ਉਸਦੇ ਮੱਥੇ ਤੇ (ਰਾਜਗੀ ਦਾ) ਤਿਲਕ ਲਾਉਣ  
ਅਤੇ ਮਾਲੀ ਮਦਦ ਕਰਨ ਦੀਆਂ ਤੁਹਮਤਾਂ ਵਿਚ, ਝੂਠੀਆਂ ਸਰੀਆਂ ਜੋ  
ਖੀ ਉਹ ਸਨ, ਗੁਰੂ ਅਰਜਨ ਦੇਵ ਨੂੰ ਗ੍ਰਿਡਾਰ ਕਰਕੇ ਤੇ ਦੁਖ ਦੇਕੇ  
ਸ਼ਹੀਦ ਕਰਦਾ ਦਿੱਤਾ, ਡੇਰਾ ਡੰਡਾ ਲੁਟ ਲੈਣ ਦਾ ਹੁਕਮ ਦਿੱਤਾ, ਜ਼ਮੀਨ  
ਦੀਆਂ ਮੁਆਫੀਆਂ ਜ਼ਬਤ ਕਰ ਲਈਆਂ, ਅਤੇ ਜੁਰਮਾਨਾਂ ਉਗਰਾਹੁਣ  
ਲਈ ਉਹਨਾਂ ਦੇ ਪੜ੍ਹੇ ਹਰਗੋਬਿੰਦ ਜੀ ਨੂੰ ਪਕੜਕੇ ਬਾਰਾਂ ਵਰ੍ਹੇ ਲਈ  
ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਦਿੱਤਾ, ਜਿਥੇ ਗੁਰੂ ਸਾਹਿਬ ਨੂੰ  
ਨਮਕ ਵਾਲਾ ਪਾਣੀ ਦੇਣ ਦਾ ਹੁਕਮ ਨਹੀਂ ਸੀ। ਅਤੇ ਜਦ  
ਗਵਾਲੀਅਰ ਤੋਂ ਸੰਨ ੧੯੧੮ ਵਿਚ ਰਿਹਾ ਵੀ ਕੀਤਾ, ਤਦ ਵੀ ਡੇਢ  
ਵਰ੍ਹਾ ਹੋਰ ਸ਼ੇਖ ਅਹਿਮਦ ਸਰਹੰਦੀ ਸਮੇਤ, ਲਾਸ਼ਕਰ ਨਾਲ ਕਸ਼ਮੀਰ  
ਧਰੂਹੀ ਫਿਰਿਆ, ਜਿਥੇ ਗੁਰੂ ਸਾਹਿਬ ਨੂੰ ਲਸ਼ਕਰ ਦੇ ਬਾਹਰ ਕਿਸੇ  
ਛਪੜ ਦੇ ਕੰਢੇ ਜਾਂ ਕਬਰਮਤਾਨ ਦੇ ਨੌਜੇ ਡੇਰਾ ਲਾਣ ਦੀ ਇਸਾਜ਼ਤ  
ਹੁੰਦੀ ਸੀ। ਪਰ ਸਾਡੇ ਗ੍ਰੰਥੀ, ਭਾਈ ਅਤੇ ਇਤਿਹਾਸਕਾਰਾਂ\* ਦੀ ਬਲਾ

---

\*ਇਕ ਹਾਸੇ ਦੀ ਗਲ ਸਣੋ। ਸੰਨ ੧੯੧੮-੧੯ ਵਾਲੇ ਪਹਿਲੇ  
ਮਹਾਜੂਧ ਵੇਲੇ ਦਰਬਾਰ ਸਾਹਿਬ ਵਿਚ ਅੰਗ੍ਰੇਜ਼ੀ ਸਰਕਾਰ ਦੀ ਜਿੱਤ ਲਈ ਅਖੰਡ  
ਪਾਠ ਰਖਿਆ ਗਿਆ। ਡੇਰਾ ਪੰਣ ਵਾਲੇ ਦਿਨ ਅਰਦਾਸ ਕਰਦੇ ਸਮੇਂ ਡਾਈ ਹੋਡਾ  
ਦੇ ਮੁੰਹੋਂ ਨਿਕਲਿਆ, 'ਐਡਵਰਡ ਪਾਤਸ਼ਾਹ ਕੀ ਜੇ ਹੋਵੇ।' ਪਿਛੇ ਖੜ੍ਹੇ ਛਾਂਗ  
ਸਿਆਣੇ ਨੇ ਅਰਦਾਸੀਏ ਦੀ ਕੰਨੀ ਖਿਚੀ ਅਤੇ ਉਸਦੇ ਕੰਨ ਵਿਚ ਕਿਹਾ →  
'ਜਾਰਜ ਪਾਤਸ਼ਾਹ'। ਅਰਦਾਸੀਏ ਨੂੰ ਭਰਾ ਉਥਾ ਸੂਣੀਦਾ ਸੀ, ਆਪਣੇ ਆਪ ਨੂੰ  
ਦਰਸਤ ਕਰਦੇ ਹੋਏ ਫੇਰ ਆਖਿਆ 'ਜਰਮਨ ਪਾਤਸ਼ਾਹ ਦੀ ਜੇ ਹੋਵੇ'। ਪਿਛੇ  
ਖਲ੍ਹੋਂ ਨੇ ਫੇਰ ਕੰਨੀ ਖਿਚੀ ਤੇ ਕਿਹਾ 'ਜਾਰਜ ਜਾਰਜ'। ਅਰਦਾਸੀਏ ਨੇ ਦੂਜੀ  
ਵਾਰੀ ਉਚੀ ਸਾਰੇ ਕਿਹਾ 'ਜਰਮਨ ਪਾਤਸ਼ਾਹ ਕੀ ਜੇ ਹੋਵੇ'। ਡਾਈ ਹੋਡਾ ਡਾਲਣ  
ਹਾਲੀ ਐਡਵਰਡ ਹੀ ਪਾਤਸ਼ਾਹ ਸੀ, ਜਿਸਨੂੰ ਮਰਿਆਂ ਕਈ ਵਰ੍ਹੇ ਹੋ ਕਏ ਸਨ,  
ਅਤੇ ਜਾਰਜ ਤੇ ਜਰਮਨ ਵਿਚ ਕੋਈ ਫਰਕ ਨਹੀਂ ਸਨ ਕਰ ਸਕਦੇ।

ਜਾਣੇ ਇਹਨਾਂ ਗਲਾਂ ਨੂੰ, ਉਹਨਾਂ ਅਕਬਰ ਦੀ ਥਾਂ ਨਾਂ ਜਹਾਂਗੀਰ ਲਿਖ  
ਛੱਡਿਆ ਹੈ ।

ਉਪਰਲੀ ਯਾਦਦਾਸ਼ਤ ਤੋਂ ਅਸੀਂ ਤਾਂ ਇਹ ਸਮਝਾਂਗੇ ਕਿ  
ਕਰਤਾਰ ਪੁਰ ਵਾਲੀ ਬੀੜ ਵਿਚ ਇਹ ਬਹੁਤ ਚਿਰ ਪਿਛੋਂ ਦਰਜ  
ਕੀਤੀ ਗਈ, ਜਦ ਲਿਖਣ ਵਾਲੇ ਨੇ ਗੁਰੂ ਅਰਜਨ ਦੇਵ ਅਤੇ ਜਹਾਂਗੀਰ  
ਦੇ ਨਾਮ ਇਕੱਠੇ ਹੋਏ ਪੜ੍ਹਕੇ ਜਾਂ ਸੁਣਕੇ ਉਹਨਾਂ ਨੂੰ ਸਮਕਾਲੀ ਮੰਨਕੇ  
ਜ਼ਮੀਨ ਦੇਣ ਵਾਲੇ ਪਾਤਸ਼ਾਹ ਦਾ ਨਾਂ ‘ਜਹਾਂਗੀਰ’ ਦੇ ਦਿੱਤਾ । ਰਕਬਾ  
ਜੋ ਦਿੱਤਾ ਗਿਆ ਲਿਖਿਆ ਹੈ, ਉਹ ਅਕਬਰ ਦੀ ਦਰਜਾ-ਦਿਲੀ ਲਈ ਵੀ  
ਬਹੁਤ ਸੀ । ਮਾਮੂਲੀ ਪਿੰਡਾਂ ਦੇ ਨਾਲ ਤੇ ਖਾਸ ਕਦੇ ਛੋਟੇ ਗੁਮਾਨਮਾ  
ਪਿੰਡਾਂ ਦੇ ਨਾਲ, ਤੇ ਉਹ ਭੀ ਦੁਆਬੇ ਵਿਚ ਇਤਨੀ ਭੋਂ ਨਹੀਂ ਹੁੰਦੀ ।  
ਸ਼ਾਇਦ ਹਰਿਗੋਬਿੰਦ ਪੁਰ ਵਾਲੀ ਗੈਰਾਬਾਦ ਜ਼ਮੀਨ, ਛਹਿ ਵੇਰੀ ਕੱਢੀ  
ਗੱਢੀ ਦੇ ਦੁਆਲੇ ਵਾਲੀ ਏਸ ਵਿਚ ਸ਼ਾਮਲ ਹੋਵੇ । ਮਸਜਿਦਾਂ ਮੰਦੀਰਾਂ  
ਆਦਿ ਨੂੰ ਇਹ ਦਾਨ ਬਾਦਬਾਹ ਵਲੋਂ ਮੁਆਫੀ ਜਾਂ ਜਾਰੀਰ ਦੀ ਸ਼ਕਲ  
ਵਿਚ ਇਕ ਨੀਜਤ ਰਕਬੇ ਵਿਚੋਂ ਜੋ ਧਰਮ ਖਾਤੇ ਲਈ ਵਖ ਕੀਤਾ ਹੁੰਦਾ  
ਸੀ, ਮਿਲਦੇ ਸਨ । ਅਤੇ ਇਹਨਾਂ ਦੇ ਬੰਦੇਬਸਤ ਲਈ ਸਰਕਾਰ ਦਾ ਇਕ  
ਵਖਰਾ ਮਹਿਕਮਾ ਸੀ, ਜਿਸਦੇ ਸਿਰ ਉਤੇ ਸਾਰੀ ਬਾਦਬਾਹਤ ਵਿਚ  
'ਕਾਜ਼ੀ-ਉਲ-ਕੁਜ਼ਾਤ' ਜਾਂ 'ਬੈਖ-ਉਲ-ਇਸਲਾਮ' ਹੁੰਦਾ ਸੀ, ਅਤੇ  
ਸੁਖਿਆਂ ਵਿਚ 'ਕਾਜ਼ੀ-ਕੁਲ'

ਰਕਬੇ ਨੂੰ ਕਨਾਲਾਂ ਮਰਲਿਆਂ ਤਕ ਗਿਣਕੇ ਦਸਿਆ ਹੈ, ਜਿਸਦਾ  
ਮਤਲਬ ਹੈ ਕਿ ਜਾਲੰਘਰ ਦੁਆਬੇ ਵਿਚ ਪਹਿਲਾਂ ਅੰਗ੍ਰੇਜ਼ੀ 'ਪੱਕਾ ਬੰਦੇਬਸਤ'  
ਹੋ ਜਾਣ ਦੇ ਬਾਹਦ ਇਹ ਯਾਦਦਾਸ਼ਤ ਲਿਖੀ ਗਈ, ਅਰਥਾਤ ਸੰਨ  
੧੮੫੬ ਵਿਚ ਜਾਂ ਜਰਾ ਪਿਛੋਂ ਅਤੇ ਜੇ ਇਹ ਰਕਬਾ ਠੀਕ ਨਹੀਂ  
ਅਤੇ ਐਵੇਂ ਗਤ ਮਾਰ ਛੱਡੀ ਹੈ, ਤਦ ਕਨਾਲਾਂ ਮਰਲਿਆਂ ਦਾ ਜ਼ਿਕਰ  
ਉਸੇ ਖਿਆਲ ਨਾਲ ਕੀਤਾ ਗਿਆ ਹੈ, ਜਿਸ ਤਰ੍ਹਾਂ ਝੂਠੇ ਬਿਲ ਬਨਾਣ  
ਵਾਲੇ ਠੇਕੇਦਾਰ, ਬਿਲ ਆਨੇ ਪਾਈਆਂ ਤਕ ਬਨਾਇਆ ਕਰਦੇ ਹਨ ।

ਫੇਰ ਮੈਨੂੰ ਇਹ ਭੀ ਮਾਲੂਮ ਨਹੀਂ ਕਿ ਅਕਬਰ ਦੇ ਵੇਲੇ ਜਸ਼ੀਨ ਦੀ ਰਕਬਾ ਘੁਆਵਾਂ, ਕਨਾਲਾਂ ਤੇ ਮਗਲਿਆਂ ਵਿਚ ਦਿੱਤਾ ਜਾਂਦਾ ਸੀ ਜਾਂ ਕੋਈ ਹੋਰ ਮਾਪ ਪ੍ਰਚੱਲਤ ਸਨ। ਜਹਾਂਗੀਰ ਨੇ ਜਸ਼ੀਨ ਤੇ ਕੀਹ ਦੇਣੀ ਸੀ, ਪਿਛੀ ਵੀ ਦਿੱਤੀ ਜਬਤ ਜ਼ਰੂਰ ਕਰ ਲਈ ਹੋਵੇਗੀ। ਸਾਰੀ ਜਸ਼ੀਨ ਜੋ ਹੁਣ ਕਰਤਾਰ ਪੁਰ ਦੇ ਗੁਰਦਵਰੇ ਨਾਲ ਹੈ, ਪਿਛੋਂ ਮਹਾਰਾਜੀ ਰਣਜੀਤ ਸਿੰਘ ਨੇ ਦਿੱਤੀ ਹੋਵੇਗੀ, ਜਿਸਦੇ ਕਰਤਾਰ ਪੁਰ ਆਉਣ ਦੀ ਯਾਦਦਾਸ਼ਤ ਉਸੇ ਬੀੜ ਵਿਚ ਇਉਂ ਕੀਤੀ ਹੈ:-

“ਸੰਮਤ ੧੮੮੮ ਫਾਗੁਨ ਮੈਂ ਰੰਜੀਤ ਸਿੰਘ ਕਰਤਾਰ ਪੁਰ ਆਇਆ”

ਸਾਡੇ ਕਹਿਣ ਦਾ ਮਤਲਬ ਇਹ ਹੈ, ਕਿ ਸੰਨ ੧੮੮੮ ਈਸਵੀ ਜਾਂ ਸੰਮਤ ੧੮੮੫ ਵਿਚ ਗ੍ਰੰਥ ਸਾਹਿਬ ਕਰਤਾਰ ਪੁਰ ਵਿਚ ਮੌਜੂਦ ਸੀ, ਜਦ ਅਕਬਰ ਉਥੇ ਗਿਆ। ਏਸ ਤੋਂ ਪਹਿਲੇ ਬੀੜ ਕਦ ਤਿਆਰ ਹੋਈ ਸੀ ਇਸ ਪਰ ਅਗੇ ਜਾਕੇ ਵਿਚਾਰ ਕਰਾਂਗੇ।

ਪਰ ਸੰਮਤ ੧੮੮੫ ਤੋਂ ਕੁਝ ਰਿਹਾ ਪਿਛੋਂ ਗੁਰੂ ਸਾਹਿਬ ਅੰਮ੍ਰਿਤ-ਮਤ ਆ ਗਏ ਅਤੇ ਕੁਦਰਤੀ ਤੌਰ ਪੁਰ ਗ੍ਰੰਥ ਸਾਹਿਬ ਭੀ ਨਾਲ ਹੀ ਏਥੇ ਆਇਆ। ਜਦ ਸ਼ੁਰੂ ਸੰਮਤ ੧੮੮੬ ਵੱਡ ਵਿਚ ਆਪ ਗ੍ਰਿਡਤਾਰ ਕਰਕੇ ਲਾਹੌਰ ਲਿਆਏ ਗਏ ਤਦ ਗ੍ਰੰਥ ਸਾਹਿਬ ਏਥੇ ਹੀ ਸੀ। ਗੁਰੂ ਹਰਿਗੋਬਿੰਦ ਸਾਹਿਬ ਦੀ ਰੋਦਾਂ ਕੁ ਵਰ੍ਹੇ ਦੀ ਗੈਰ-ਹਾਜ਼ਰੀ ਵਿਚ ਇਹ ‘ਅਗਿਰ-ਬੀੜ’ ਅੰਮ੍ਰਿਤਸਰ ਵਿਚ ਹੀ ਭਾਈ ਸੁਫ਼ਾ ਜੀ ਅਤੇ ਭਾਈ ਹਾਰਦਾਸ ਜੀ ਦੇ ਹਵਾਲੇ ਰਹੀ।

ਹੋਰ ਦਸ ਕੁ ਵਰ੍ਹੇ ਪਿਛੋਂ ਜਦ ਗੁਰੂ ਹਰਿ ਗੋਬਿੰਦ ਜੀ ਲਈ ਫੇਰ ਨਾਲੋਂ ਦਿਨ ਆਏ, ਅਹੁੰ ਹਾਜ਼ਮਾਂ ਨੇ ਇਹਨਾਂ ਨੂੰ ਪੰਜਾਬ ਵਿਚੋਂ ਕਢ ਦੇਣਾ ਤਾਂਗੇਗਾ, ਤਦ ਤਿੰਨ ਚਾਰ ਵਰ੍ਹੇ, ਕਦੇ ਕਰਤਾਰ ਪੁਰ, ਕਦੇ ਮਾਲਵੇ ਤੇ ਬਾਵੇ ਹਰਿਗੋਬਿੰਦਪੁਰ ਮਾਰੇ ਮਾਰੇ ਫਿਕਨਾ ਪਿਆ; ਅਤੇ ਛੇਕਤ ਏਸ ਛੱਡਕੇ ਪ੍ਰਵੇਸ਼ ਵਿਚ ਇਕ ਪਹਾੜੀ ਰਿਆਸਤ ਬਿਲਾਸਪੁਰ ਦੇ ਇਲਾਕੇ ਵਿਚ, ਜੀਨਤਪੁਰ ਜਾ ਵਸੇ। ‘ਮੀਨਿਆਂ’ ਦੇ ਦਿੱਤ ਮਿਹਨਿਆਂ ਵਿਚ ਕਿ:-

‘ਨਠਾ ਫਿਰੇ ਨ ਟਿਕੇ ਟਿਕਾਇਆ।’

‘ਬਾਦਸ਼ਾਹ ਪਰ ਆਂਵਦੇ?’ ‘ਗੁਰੂ ਚੜ੍ਹਾਇਆ।’

ਇਹਨਾਂ ਦੁਆਂ ਦੇ ਦਿਨਾਂ ਵਲ ਹੀ ਇਸ਼ਾਰਾ ਕੀਤਾ ਹੈ, ਅਤੇ ਗੁਰੂ ਸਾਹਿਬ ਦੇ ਦੁਆਂ ਦਾ ਮੱਖੇਲ ਉਡਾਇਆ ਹੈ। ਘਰ ਦੇ ਸੁਖ-ਲਈ ਲੋੜ ਵੀ ਵਿਰਾਸਤ ਪਲੋਤੇ। ਟਿੱਕਾ-ਨੁਹੋਂ ਨਤੀਜਾਂ ਨਾਂ ਨਿਹਾਲ ਕੌਰ ਨੇ ਪੇਕਿਆਂ ਦੇ (ਜੋ ਕਟਾਰ ਪੁਰ ਵਿਚ ਸਨ) ਅਤੇ ਕੁਝ ਮਸੰਦਾਂ ਦੇ ਕਹੇ ਸੁਣੇ ਗੁਰੂ ਸਾਹਿਬ ਦੇ ਨਾਲ ਕੀਰਤਪੁਰ ਰਹਿਣਾ ਕਬੂਲ ਨਾ ਕੀਤਾ, ਅਤੇ ਆਪਣੇ ਨਾਬਾਲਗ, ਸਗੋਂ ਕੁਛੜਲੇ ਬਾਲ, ਪੀਰਮਲ ਦੇ ਨਾਮ ਪੁਰ ਮਸੰਦਾਂ ਦੀ ਮਦਦ ਨਾਲ ਕਟਾਰ ਵਿਚ ਹੀ ਵਖਰੀ ਗੁਰਗੱਦੀ ਕਾਇਮ ਕਟਕੇ ਸੁਖ ਦੀਆਂ ਹੋਟੀਆਂ ਖਾਣ ਦਾ ਫੇਸਲਾ ਕੀਤਾ, ਅਤੇ ਗ੍ਰੰਥ ਸਾਹਿਬ ਉਤੇ ਕਬਜ਼ਾ ਕਰਕੇ ਬਨਤਾਰ ਪੁਰ ਲੈ ਆਉਣਾ ਚਾਹਿਆ। ਪਰ ਗੁਰੂ ਸਾਹਿਬ ਦੇਸ਼ ਗੁਰੂ ਗਦੀ ਦੇ ਨਿਸ਼ਾਨ ਜਾਂ ਗੁਰੂ ਦੇ ਅਧਿਕਾਰ ਦੇ ਚਿਨ੍ਹ ਨੂੰ ਕਿਸ ਤਰ੍ਹਾਂ ਫਤ ਸਕਦੇ ਸਨ? ਬਗੜੇ ਝਾੜੀ ਪਿੱਛੋਂ ਫੇਰ ਨਾਲ ਏਸਨੂੰ ਕੀਰਤਪੁਰ ਹੀ ਰਖਿਆ। ਮਾਤਾ ਨਾਨਖੀ ਜੀ ਵੀ ਆਪਣੇ ਪ੍ਰਤੀ ਤੇਗ ਬਹਾਦਰ ਜੀ ਨੂੰ ਨਾਲ ਲੈਕੇ ਆਪਣੇ ਪੇਕੇ ‘ਬਕਾਲੁ’ ਆ ਰਹੇ। ਮਾਤਾ ਦਮੇਤਰੀ ਪਹਿਲੇ ਹੀ ਚਲਾਣਾ ਕਰ ਚੁਕੇ ਸਨ। ਗੁਰੂ ਸਾਹਿਬ ਪਾਸ ਕੀਰਤਪੁਰ ਵਿਚ ਪ੍ਰਾਲੀ ਮਾਤਾ ਮਰਦਾਹੀ, ਅਤੇ ਛੋਟੀ ਨੂੰਹ ਹਰਿ ਰਾਇ ਜੀ ਦੀ ਮਾਤਾ ਹੀ ਰਹਿ ਰਾਏ ਸਨ।

ਗੁਰੂ ਹਰਿ ਗੋਬਿੰਦ ਸਾਹਿਬ ਦੇ ਚਲਾਣੇ ਪੁਰ ਗ੍ਰੰਥ ਸਾਹਿਬ ਦੀ ‘ਆਦਿ-ਬੀਕ੍ਰਿ’ ਗੁਰੂ ਗਦੀ ਦੇ ਨਾਲ ਪਹਿਲੇ ਗੁਰੂ ਹਰਿ ਰਾਏ ਜ.\* ਨੂੰ ਤੇ ਫੇਰ ਅਗੋਂ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਪਹੁੰਚੀ।

ਜਦ ਪਹਿਲੀ ਵਸਾਖ ਸੰਮਤ ੧੯੨੧ ਨੂੰ ਗੁਰੂ ਹਰਿ ਕ੍ਰਿਸ਼ਨ ਜੀ ‘ਬਾਬਾ ਬਕਲੇ’ ਨੂੰ ਗੱਦੀ ਦੇਕੇ ਸਮਾ ਰਾਏ, ਤਦ ਉਹਨਾਂ ਦੀ ਮਾਤਾ ਅਤੇ ਮਸੰਦਾਂ ਨੇ ਜੋ ਉਹਨਾਂ ਨਾਲ ਦਿੱਲੀ ਵਿਚ ਸਨ, ‘ਗੁਰੂ ਕੀ

\*ਏਥੇ ਅਥੇ ਜਾਕੇ ਸੰਮਤ ੧੯੧੯ ਤੋਂ ਸੰਮਤ ੧੯੧੮ ਦੀਆਂ ਲਿਖੀਆਂ ਬੋਜ਼ੀਆਂ ਦਾ ਗਲ।

**ਵਸਤ' ਠੀਕ ਗੁਰੂ ਨੂੰ ਬਕਾਲੇ ਆ ਦਿੱਤੀ।**

ੴ. ਹੁਣ ਤਕ ਗੁਰੂ ਗਾਈ ਧੀਰ ਮਲ ਦੀ ਆਪਣੀ ਸ਼ਾਖ ਜਾ ਬਾਬਾ ਗੁਰਦਿੱਤਾ (ਜੋ ਮਰਨ ਤੋਂ ਪਹਿਲੇ ਗੁਰੂ ਗੱਡੀ ਲਈ ਨਾਮਜ਼ਦ ਸਨ) ਦੀ ਅੰਲਾਦ ਵਿਚ ਹੀ ਰਹੀ ਸੀ, ਪਰ ਤੇਗਾ ਬਹਾਦਰ ਜੀ ਦੇ ਗੁਰੂ ਬਨਣ ਨਾਲ ਗੁਰਿਆਈ ਸ਼ਰੀਕਾਂ ਪਾਸ ਚਲੀ ਗਈ। ਧੀਰਮਲ, ਜੋ ਕੁਸ਼ਗਤ ਵਿਚ ਪਲਕੇ ਹੁਣ ੨੭-੨੮ ਵਰ੍ਹੇ ਦਾ ਨੌਜਵਾਨ, ਗੁਰੂ ਹਰਿ ਗੋਬਿੰਦ ਸਾਹਿਬ ਦੇ ਲਫੜਾਂ ਵਿਚ 'ਦੂਜਾ ਪ੍ਰਿਥੀਆ' ਸੀ, ਏਸ ਗਲ ਨੂੰ ਕਦ ਸਹਿ ਸਕਦਾ ਸੀ। ਝੱਟ ਹੀ ਗੁਰੂ ਸਾਹਿਬ ਤੋਂ ਗ੍ਰੰਥ ਸਾਹਿਬ ਦੀ ਮੰਗ ਸ਼ੁਰੂ ਕਰ ਦਿੱਤੀ, ਅਤੇ ਜਾਨੋਂ ਮਾਰਕੇ ਵੀ ਖੋ ਲਿਜਾਣ ਦੀਆਂ ਪਾਮਕੀਆਂ ਦੇ ਭੇਜੀਆਂ। ਗੁਰੂ ਸਾਹਿਬ ਲੁਕ ਛਿਪਕੇ ਦਿਨ ਕਟਦੇ ਅਤੇ ਬਹੁਤਾ ਬਾਹਰ ਨਾ ਨਿਕਲਦੇ। ਛੇਕੜ ਧੀਰ ਮਲ ਦਾ ਇਕ ਭੈਤ੍ਰਾ ਮਸੰਦ ਕਰਤਾਰਪੁਰ ਦੀ ਗਈ ਦਾ ਵੱਡਾ ਬੰਮ ਸ਼ੀਹਾ\* ਭੀੜ ਨਾਲ ਲੈਕੇ ਬਕਲੇ ਤੇ ਚੜ੍ਹ ਆਇਆ ਅਤੇ ਗੁਰੂ ਸਾਹਿਬ ਪਰ ਬੰਦੂਕ ਦਾ ਵਾਰ ਕਰਕੇ ਗ੍ਰੰਥ ਸਾਹਿਬ ਪਾਲਕੀ ਆਇ ਸਮੇਤ ਖੋ ਕੇ ਲੈ ਗਿਆ। ਗੁਰੂ ਸਾਹਿਬ ਨੂੰ ਬੰਬੇ ਮੌਢੇ ਪੁਰ ਗੋਲੀ ਦਾ ਘਾਉ ਲਗਾ, ਪਰ ਜਖਮ ਤੂੰਘ ਨਹੀਂ ਸੀ, ਬਰਾਅ ਹੋ ਗਿਆ। ਗੁਰੂ ਸਾਹਿਬ ਸਹਿਨਸੀਲ ਸਨ, ਸਹਿ ਗੁਜਰੇ ਅਤੇ ਹੋਰ ਭੀ ਲੁਕ ਕੇ ਘਰ ਅੰਦਰ ਰਹਿਨ ਲਗੇ, ਤੇ ਘਰ ਹੀ ਕਿਸੇ ਨੂੰ ਮਿਲਦੇ। ਹੋਰ ਕਰ ਭੀ ਕੀਹ ਸਕਦੇ ਸਨ? ਨਾ ਇਹਨਾਂ ਦਾ ਦੋਈ ਤਸੂਖ ਸੀ ਅਤੇ ਨਾ ਹੀ ਕੋਈ ਲੰਮੀ ਮਿਥੀ ਮਾਝੇ ਤੇ ਦੁਆਬੇ ਵਿਚ ਇਹਨਾਂ ਦੀ ਸੀ। ਅੰਮ੍ਰਿਤਸਰ ਜਾਕੇ ਵੀ ਵੇਖ ਆਏ ਸਨ ਜਿਥੇ ਇਹਨਾਂ ਨੂੰ ਕਿਸੇ ਦਰਬਾਰ ਸਾਹਿਬ ਅੰਦਰ ਵੀ ਵੜਨ ਤਕ ਨਾ ਦਿੱਤਾ। ਘਰ ਵਾਲੇ ਵੀ ਉਹਨਾਂ ਦੇ ਏਸ ਦਾਬੂ ਸੁਭਾਉ ਨੂੰ ਵੇਖ ਕੇ ਥਕ ਗਏ ਸਨ ਅਤੇ ਉਹਨਾਂ ਨੂੰ ਸਿਰੱਤੀ ਸਮਝਣ ਲਗ ਪਏ ਸਨ।

**ਹਾਲੀ ਬੰਦੂਕ ਦਾ ਜਖਮ ਅੱਲਾ ਹੀ ਸੀ ਕਿ ਅਗਲੀ ਵਿਸਾਖੀ**

\*ਕੀਹ 'ਸ਼ੀਹਾ' ਫੌਥਾ, ਸਾਖੀਆਂ ਦਾ ਲਿਖਣ ਵਾਲਾ, ਵੱਧ ਸੀ?

ਸੰਮਤ ੧੩੨੨ ਦਾ ਤਿਉਹਾਰ ਆ ਗਿਆ। ਬਾਹਰਲੀਆਂ ਸੰਗਤਾਂ ਵੂਰੋਂ  
 ਵੱਡੇ ਆਈਆਂ, ਉਹਨਾਂ ਵਿਚ ਹੀ ਦਿੱਲੀ ਦੇ ਕਥ ਧਨਾਡ ਖੜੀ ਵੀ ਸਨ,  
 ਜੋ ਦਿੱਲੀ ਦੀ ਸਿਖੀ ਦੀ ਜਿੰਦ ਜਾਨ ਸਨ, ਅਤੇ ਜਿਨ੍ਹਾਂ ਨੇ ਗੁਰੂ ਹਰਿ  
 ਕ੍ਰਿਸ਼ਨ ਜੀ ਦੀ ਵਸੀਅਤ ਆਪਣੀ ਕੰਨੀ ਫੁਣੀ ਹੋਈ ਸੀ। ਜਦ ਚੇਖੀ  
 ਕੋਸ਼ਚ ਪਿਛੇ ਗੁਰੂ ਸਾਹਿਬ ਤਕ ਉਹਨਾਂ ਲੋਕਾਂ ਦੀ ਪਹੁੰਚ ਹੋਈ, ਤਦ  
 ਗੁਰੂ ਸਾਹਿਬ ਨੇ ਆਪਣਾ ਜਖਮੀ ਮੌਡਾ ਵਿਖਾਇਆ। ਅਤੇ ਗੁਰੂ  
 ਬਨਣ ਦੇ ਦਿਨ ਤੋਂ ਪਿਛਲੇ ਗੁਜਰੇ ਵਰ੍ਹੇ ਅੰਦਰ ਜੋ ਸਿਰ ਬੀਤੀ ਸੀ, ਸਭ  
 ਕਹਿ ਸੁਣਾਈ। ਸੰਗਤਾਂ ਸਾਰੀਆਂ ਬਾਹਰ ਦੀਆਂ ਸਨ, ਕੀਹ ਮਦਦ  
 ਕਰ ਸਕਦੀਆਂ ਸਨ? ਦਿੱਲੀ ਦੇ ਖੜੀਆਂ ਨੇ ਸਲਾਹ ਦਿੱਤੀ ਕਿ ਆਪ  
 ਏਸ ਕਲਹ ਵਿਚੋਂ ਨਿਕਲੋ ਅਤੇ ਦਖਨ ਪੂਰਬ ਦੀਆਂ ਸੰਗਤਾਂ ਨੂੰ  
 ਦਰਸ਼ਨ ਦਿਓ। ਇਹ ਸਲਾਹ ਗੁਰੂ ਸਾਹਿਬ ਦੇ ਆਪਣੇ ਸੁਭਾਉ ਅਤੇ  
 ਬਿਆਲ ਦੇ ਅਨੁਸਾਰ ਸੀ, ਪਸੰਦ ਆਈ, ਅਤੇ ਦਿਲ ਵਿਚ ਏਸ ਛੇਡ  
 ਬੇਦੇਸ ਚਲੇ ਜਾਣ ਦਾ ਇਗਾਦਾ ਪੱਕਾ ਕਰ ਲਿਆ। ਸੰਗਤਾਂ ਦੇ ਵਿਦਾ  
 ਹੋਣ ਤੋਂ ਬਾਵੇਂ ਦਿਨ ਪਿਛੇ ਹੀ ਤੇਰੇ ਤੰਡੇ ਦੀ ਸੰਭਾਲਕਾ ਬਰ, ਬਕਾਲਾ  
 ਫਰ, ਟੁਰ ਪਏ। ਕਰਤਾਰਪੁਰ ਰਸਤੇ ਵਿਚ ਪੈਂਦਾ ਸੀ,\* ਫਗਵਾੜੇ ਤੇ  
 ਗੜ੍ਹਸੰਕਰ ਹੁੰਦੇ ਕੀਰਤ ਪੁਰ ਜਾ ਰਹੇ ਸਨ। ਗੁਰੂ ਸਾਹਿਬ ਦੇ  
 ਕਾਫਿਲੇ ਜਾਂ ਸੰਗ ਵਿਚ ਮਾਈਆਂ, ਉਹਨਾਂ ਦਾ ਸਾਲਾਂ ਕ੍ਰਿਪਾਲ ਅਤੇ  
 ਹੋਰ ਬਹੁਤ ਸਾਰੇ ਅਲੁਜ ਸਿਖ ਸਨ। ਜਦ ਕਰਤਾਰ ਪੁਰ ਦੇ ਕੋਲੋਂ  
 ਲੰਘੇ, ਪੀਰ ਮਲ ਅਤੇ ਉਸਦੇ ਸਾਥੀ ਇਹ ਵੇਖਕੇ ਖੁਸ਼ ਹੋ ਰਹੇ ਸਨ

\*ਬਕਾਲਾ ਪਿੰਡ ਅੰਮ੍ਰਿਤਸਰ ਦੇ ਪਿੰਡ ਦਿੱਚ ਬੁਟਾਗੇ ਦੇ ਕੋਲ ਬਿਆਸੀ  
 ਤੋਂ ਚਾਰ ਕੁ ਮੀਲ ਉੱਤਰ ਵੱਲ ਹੈ, ਅਤੇ ਕਰਤਾਰ ਪੁਰ ਬਿਆਸੀ ਤੋਂ ਦੱਖਨ ਵਲ ਕੋਈ  
 ਪੰਦਰਾ ਕੁ ਮੀਲ। ਕਰਤਾਰ ਪੁਰ ਜਾਲੰਧਰ ਕੁਲ ਪੰਜ ਮੀਲ ਹੈ, ਅਤੇ ਜਾਲੰਧਰ  
 ਸ਼ਹਿਰ ਦੁਆਬ ਦੇ ਡੇਜਦਾਰ ਦੇ ਰਹਿਣ ਦੀ ਥਾਂ ਸੀ। ਜਾਲੰਧਰ, ਸੁਧਾ ਲਾਹੌਰ  
 ਦੀ ਇਕ 'ਸਰਕਾਰ' (Commissioner's Division) ਸੀ। ਡੇਜਦਾਰ  
 ਨੂੰ ਜੋ 'ਸਰਕਾਰ' ਵਿਚ ਹਾਕਮ ਆਲਾ ਹੋਦਾ ਸੀ, ਆਪਣੇ ਇਲਾਕੇ ਵਿਚ ਸਾਰੇ  
 ਅਧਿਕਾਰੀ ਸੁਬੰਦਾਰ ਵਰਗੇ ਹੁੰਦੇ ਸਨ।

ਕਿ ਚਾਚਾ ਹੁਣ ਦੇਸ ਨਿਕਾਲਾ ਲੈ ਚਲਿਆ ਹੈ। ਜਦ ਤਾਧਨੇ ਮਿਹਣੇ  
ਦੇ ਕੁਝ ਲਫਜ਼ ਸਿਖਾਂ ਦੀ ਕੰਨੀ ਅਪੜੇ, ਤਦ ਕ੍ਰਿਪਾਲ ਦੇ ਲਹੂ ਨੇ ਜੋਸ਼  
ਖਾਧਾ ਅਤੇ ਜੈਸੇ ਕੇ ਤੇਸਾ ਹੋਕੇ ਮਿਲਣ ਦੇ ਖਿਆਲ ਨਾਲ ਕੁਝ ਸਿਖ  
ਆਪਣੇ ਨਾਲ ਲੈਕੇ ਸੰਗ ਨਾਲੋਂ ਪਛੜ ਗਿਆ, ਅਤੇ ਮੌਕਿਆਂ ਵੇਖਕੇ  
ਅਹਨਚੇਤ ਕਰਤਾਰ ਪੁਰ ਦੀ ਧਰਮਸਾਲਾ ਵਿਚ ਵੱਡਕੇ ਗ੍ਰੰਥ ਸਾਹਿਬ  
ਦੀ 'ਆਇ-ਬੀਬੀ' ਲੁਟਕੇ ਗੁਰੂ ਸਾਹਿਬ ਦੇ ਪਿਛੇ ਦੋਵੇਂ। ਇਚਹਾਂ ਨੂੰ ਗੁਰੂ  
ਸਾਹਿਬ ਕਬੀਲੇ ਤੇ ਹੋਰ ਸਾਥੀਆਂ ਸਮੇਤ ਦੂਰ ਅਗੇ ਨਿਕਲ ਗਏ  
ਸਨ। ਕ੍ਰਿਪਾਲ ਗ੍ਰੰਥ ਸਾਹਿਬ ਲਈ ਨਾਲ ਜਾ ਮਿਲਿਆ। ਜਦ ਗੁਰੂ  
ਸਾਹਿਬ ਨੇ ਇਕ ਸਿਖ ਨੂੰ ਸਿਰ ਪੁਰ ਗ੍ਰੰਥ ਸਾਹਿਬ ਚੁਕੀ ਆਉਂਦਾ ਤਿੱਠਾ,  
ਤਦ ਹੈਰਾਨ ਅਤੇ ਨਾਰਾਜ਼ ਹੋਏ, ਅਤੇ ਸਿਖਾਂ ਨੂੰ ਗ੍ਰੰਥ ਸਾਹਿਬ ਮੌਕਾ  
ਆਉਂਦੇ ਵਾਸਤੇ ਕਿਹਾ, ਪਰ ਕੋਈ ਵਾਪਸ ਜਾਏ ਨਾ। ਮਾਤਾ ਨਾਨਕੀ  
ਨੇ ਭੀ ਪੁਰੂ ਨੂੰ ਸਖਤ ਸੁਸਤ ਕਿਹਾ ਅਤੇ ਆਵਿਆ ਕਿ ਕਿਉਂ ਅਸੀਂ  
ਆਪਣਾ ਗ੍ਰੰਥ ਸਾਹਿਬ ਆਪਣੇ ਵੈਰੀਆਂ ਨੂੰ ਦੇਈਏ। ਸੂਰਜ ਪ੍ਰਕਾਸ਼  
ਵਿਚ ਲਿਖਿਆ ਹੈ ਕਿ :-

ਇਤਨੇ ਮਹਿ ਸਿਖ ਸੇ ਚਲਿ ਆਯੋ ।  
ਗੁਰੂ ਗ੍ਰੰਥ ਜਿਨ ਸੀਸ ਉਠਾਯੋ ॥  
ਤੇਰਾ ਬਹਾਦਰ ਗੁਰੂ ਬਖਾਨਯੋ ।  
ਕੋਨ ਗ੍ਰੰਥ ਸਾਹਿਬ ਇਹ ਆਨਯੋ ॥  
ਤਬ ਕ੍ਰਿਪਾਲ ਗੁਜਰੀ ਕੇ ਭ੍ਰਾਤਾ ।  
ਸਰਬ ਸੁਨਾਇ ਭਨਯੋ ਸੁ ਬਿਤਾਂਤਾ ॥  
ਸ੍ਰੀ ਗੁਰੂ ਅਰਜਨ ਪ੍ਰਥਮ ਲਿਖਾਯੋ ।  
ਪੀਰ ਮਲ ਸੇ ਢਲ ਕਰੇ ਪਾਯੋ ॥ ੬ ॥  
ਡੇਰਾ ਲੂਟ ਲੀਨ ਜਬ ਸਾਰੇ ।  
ਤਬਤੇ ਆਯਹ ਸਦਨ ਹਮਾਰੇ ॥  
ਮਹਾਂ ਮਹਾਤਮ ਇਸ ਕੇਰਾ ।

ਜਿਸਕੇ ਦਰਸ਼ਨ ਪੁਨ ਘਨੇਗਾ ॥ ੭ ॥  
 ਰਾਵਰ-ਬਡਨ ਬਨਾਯੋ ਇਹੀ ।  
 ਜਿਸ ਫਿਗ ਹੋਇ, ਪੂਜਾ\* ਬਹੁ ਲੇਹੀ ॥  
 ਇਸ ਕਰ ਸਰਬ ਸੰਗਤਾਂ ਆਵੈਂ ।  
 ਦਰਸਹਿ ਅਨਕ ਅਕੋਰੀ ਚਵਾਵੈਂ ॥ ੮ ॥  
 ਯਾਂ ਤੇ ਆਪ ਨਿਕਟ ਅਥ ਰਹੈ ।  
 ਅਪਰ ਥਾਨ ਕੇ ਉਚਿਤ ਨ ਅਹੈ ॥  
 ਸੁਨ ਸ੍ਰੀ ਤੇਗ ਬਹਾਦਰ ਕਹਯੋ ।  
 ਹਮਰੇ ਸੰਗ ਕੌਨ ਬਿਧ ਰਹਯੋ ॥ ੯ ॥  
 ਕਿਨ ਇਹ ਰਾਖ ਸਾਥ ਨਿਜ ਆਨਯੋ ।  
 ਫੇਰਨ ਕਹਯੋ ਨਹੀਂ ਸੋ ਮਾਨਯੋ ॥  
 ਧੀਰ ਮਲ ਕੇ ਨਿਕਟ ਕਦੀ ਕੋ ।  
 ਅਥ ਭੀ ਦੇਬੇ ਬਨਹਿ ਤਿਜੀ ਕੋ ॥ ੧੦ ॥  
 ਛੀਨ ਲੇਨ ਇਹ ਉਚਿਤ ਨ ਹਮੈ ।  
 ਰਿਦੇ ਬਿਸੂਰੈ ਦੁਖ ਸਭ ਸਮੈ ॥  
 ਤਬਹਿ ਕ੍ਰਿਪਾਲ ਸੁਨਾਵਨ ਕੀਨ ।  
 ਮਖਣ ਅਰ ਮਾਤਾ ਨਹਿ ਦੀਨ ॥ ੧੧ ॥  
 “ਹੁਤੋ ਪਿਤਾਮੇ ਰਾਵਰਕੁ ਕੇਰਾ ।  
 ਜਿਨਹੁ ਗ੍ਰੰਥ ਜੀ ਕੀਨ ਬਡੇਰਾ ॥  
 ਯਾਂਤੇ ਵਸਤ ਆਪ ਕੀ ਅਹੈ ।  
 ਜੇ ਗੁਰ-ਗਾਈ ਪੁਰ ਸੋ ਲਹੈ ॥ ੧੨ ॥  
 ਇਤਨੇ ਬਿਖੈ ਨਾਨਕੀ ਆਈ ॥  
 ਗੁਜਰੀ ਸੰਗ ਚਢੀ ਸੁਭ ਢੇਲੇ ॥

\*ਪੂਜਾ—ਤੜਾਤ      †ਅਕੇਰ = ਧਨ  
 ਰਾਵਰ ਕੇਰਾ = ਜਨਾਬ ਕੇ ।

ਨਿਕਟ ਆਏ ਸਤ ਕੇ ਬਰ ਸੋ ।  
 ‘ਹਠ-ਕਰ-ਰਹੇ’ ਹੋਰ, ਸਿਰ ਧੁਨੇ ॥  
 “ਸਤਰੂ ਕੇ ਹਿਤ ਚਾਹਿਤ ਰਹੈ ।  
 ਪ੍ਰਣ-ਹਾਨ-ਲਗ ਖੋਟੇ ਅਹੈ ॥ ੧੫ ॥  
 ਕਹੋ ਕਹਾਂ ਲਗ ਬਹੁ ਸਮਝਾਏ ।  
 ਸਰਲ ਸੁਭਾਉ ਨ ਕੁਛ ਲਖ ਪਾਇ ॥”  
 ਸਿਖਜਨ ਸੰਗ ਗੁਰੂ ਪੁਨ ਕਹੜੇ ।  
 “ਧੀਰਮਲ ਕੇ ਹਮ ਇਹ ਲਹੜੇ\* ॥ ੧੬ ॥  
 ਕੇ ਅਬ ਰਾਮਨੁ ਲੇਕਰ ਜਾਵੇ ।  
 ਸੌ ਧੋ ਜਾਇ ਤਿਸੀ ਕੇ ਪ੍ਰਾਹੋ ॥  
 ਹਮਰੇ ਸੰਗ ਨ ਰਾਖਨ ਕਰੋ ।  
 ਸ਼੍ਰੀ ਕਰਤਾਰ ਪੁਰੇ ਲੋ ਧਰੋ ॥ ੧੭ ॥”  
 ਸਣ ਸਿਖਜਨ ਸਭ ਜੋਰੇ ਹਾਬ ।  
 ਹੋਇ ਨੰਮ੍ਰ ਬੋਲੇ ਗੁਰ ਸਾਬ ॥  
 “ਧੀਰ ਮਲ ਤਨ ਮਨ ਕਾ ਖੋਟਾ ॥  
 ਤਿਸਕੇ ਦੇਖਨ ਤੇ ਬਹੁ ਤੋਟਾ ॥ ੧੮ ॥  
 ਗੁਰ ਨਿੰਦਕ ਬਡ ਪਪ ਕਮਾਏ ॥  
 ਕਹਿ ਕਰ ਤੁਮ ਪਰ ਤੁਪਕ ਚਲਾਏ ॥  
 ਰਾਵਰ ਕੋ ਅਪਰਾਧੀ ਭਾਰੋ ।  
 ਹਮ ਬਿਲੋਕਾਂ ਨਹਿ ਸਕਹਿ ਸਹਾਰੋ ॥ ੨੦ ॥  
 ਹਮ ਤਿਸ ਕੀ ਦਿਸ ਮੁਖ ਨਹਿ ਕਰੈ ।  
 ਮਿਲਬੋਂ ਕੀ ਬਾਂਢਾ ਕੋ ਪਰੈ ॥”

\*ਲਹੜੇ—ਦਿੱਤਾ ।

+ਬਿਲੋਕ = ਦੋਖੇ । #ਮਿਲਬੇ = ਸੁਲਹ ਸਫ਼ਾਈ ।

ਸੁਨ ਗੁਰ ਸਭ ਸਿਖਜਨ ਕੀ ਬਿਨਤੀ ।  
 ਮਨ ਮਹਿ ਰਿਕਤ ਰਹੇ ਰਨ ਰਾਨਤੀ ॥  
 “ਨਹਿਂ ਗ੍ਰੰਥ ਸਾਹਿਬ ਹਮ ਰਾਖੈ ।  
 ਤਿਸ ਫਿਗ ਪਹੁੰਚੈ ਚਿਤ ਅਭਿਲਾਖੈ ॥ ੨੧ ॥”  
 ਮਾਤ ਨਾਨਕੀ ਬਰਜਤ ਰੇਹੇ ।  
 “ਹੇ ਸੁਤ ਕੜੋ ਹਠ ਕਰਹੁ ਬਡੇਰੇ ॥  
 ਦੁਰਲਭ ਵਸਤ ਆਪਣ ਬਡਨ ਕੀ ।  
 ਬਹੁਰ ਨ ਪ੍ਰਾਪਤ ਅਨਿਕ ਜਤਨ ਕੀ ॥ ੨੨ ॥  
 ਨਹਿਂ ਦੀਜਹਿ ਨਿਜ ਸਾਬ ਰਖੀਜਹਿ ।  
 ਨੈਕੇ ਰਿਦੇ ਬਿਚਾਰ ਲਖੀਜਹਿ ।  
 ਰਿਪੁ\* ਕੇ ਕਛੂ ਤਦਾਰਕ ਹੋਇ ।  
 ਕਰੀ ਅਵਰਾਜਾ ਲੇ ਫਲ ਸੋਇ ॥ ੨੩ ॥  
 ਅਧਿਕ ਸਰੀਕਾ ਉਰ ਮਹਿ ਧਾਰਹਿ ।  
 ਨਹਿਂ ਬਡਿਆਈ ਤਨਕ ਬਿਚਾਰਹਿ ॥  
 ਅਹੈ ਭੁਤੀਜਾ ਬਡ ਅਹੰਕਾਰ ।  
 ਨਹਿਂ ਜਿਸਕੇ ਕੁਛ ਰਹਯੋ ਬਿਚਾਰ ॥ ੨੪ ॥  
 ਕਿਸੀ ਰੀਤ ਤੇ ਅਦਬ ਨ ਰਾਖਾ ।  
 ਕਰਤ ਸਦਾ ਮਾਰਨ ਅਭਿਲਾਖਾ ।  
 ਇਮ ਸ਼ਨੇਹੁ ਤਿਸਕੇ ਸੰਗ ਧਰਨਾ ।  
 ਕਿਮ ਨ ਚਿਤਹ ਜਿਮ ਦੁਰਮਤ ਕਰਨਾ” ॥੨੫॥  
 ਸੁਲਤ ਮਾਤ ਤੇ ਧਰ ਮੁਖ ਮੌਲ ।  
 ਚਿਤਹਿੰ, ਉਪਾਇ ਬਰਹਿੰ ਅਬ ਕੌਨ ॥ ੨੬ ॥  
 ਸਿਖ ਸੇਵਕ ਤਿਹ ਜਾਇ ਨ ਕੋਈ ।

\*ਰਿਪੁ = ਵੰਗੀ

ਲਖਾਹੰ ਮਹਾ ਅਪਰਾਧੀ ਸੋਈ ॥ ੨੬ ॥  
 ਕਰਹਿ ਪ੍ਰਣ ਤਿਸ ਮੁਖ ਨਹਿ ਲਾਗਹਿ ।  
 ਕਿਮੁ ਪਹੁਚਾਇ ਗ੍ਰੰਥ ਤਿਸ ਆਗਹਿ ॥ ੨੭ ॥  
 ਤਰਨੀ\* ਕੀ ਪ੍ਰਤੀਖਨਾਂ ਕਰਤੇ ।  
 ਇਸ ਕਾਹਜ ਕੇ ਰਿਦੇ ਬਿਚਰਤੇ ॥  
 ਜਬ ਨੇਕਾ ਚਲ ਕਰ ਫਿਗ ਆਈ ।  
 ਭਏ ਅਰੂਢਨ ਤਬਹਿ ਗੁਸਾਈ ॥ ੨੮ ॥  
 ਸਜ਼ਦਨਨੌੰ ਤੇਰੇ ਨਰ ਸਮੁਦਾਇ ।  
 ਮਖਨ ਆਦਿਕ ਤੁਰਤ ਚਢਾਏ ॥  
 ਗੁਰੂ ਗ੍ਰੰਥ ਕੇ ਝੱਤਰੀ ਮਥਾਰ ।  
 ਸੁਭ ਤਲ ਪਿਖਕਰ ਧਰਯੋ ਸੁਧਾਰ ॥ ੨੯ ॥  
 ਕਰਨਯਾਰੂ ਤਬ ਪ੍ਰੇਰਨ ਕਰੀ ।  
 ਨੀਰ ਗੰਭੀਰ ਸੀਧ੍ਹ ਚਲ ਤਰੀ ॥  
 ਪਰਲੇ ਤੀਰ ਗਾਈ ਤਤਕਾਲਾ ।  
 ਉੜ੍ਹ ਪਰੇ ਸਤਿਗੁਰ ਕ੍ਰਿਪਾਲਾ ॥ ੩੦ ॥  
 ਹੁਤੇ ਗੰਭੀਰ ਬੇਗ ਜਿਹ ਪਾਨੀ ॥ ੩੪ ॥  
 ਭਲੇ ਰਖਾਯਹੁ ਆਹਿ ॥ ੩੫ ॥  
 ਜਲ ਗੰਭੀਰ ਮਹਿ ਜਬ ਹੀ ਟਿਕਾਇ ।  
 ਸਗਲ ਬਿਲੋਕਤ ਬਹੁ \*\*ਚਿਸਮਾਏ ॥  
 ਕੇ ਤਹ ਗਯੋ ਨ, ਅਬ ਕਯਾ ਕਰਯੋ ।  
 ਸਲਤਾ ਸਹਤ ਬੇਗ ਮਹਿ ਧਰਯੋ ॥ ੩੬ ॥

\*ਤਰਨੀ = ਬੰਡੀ । +ਪ੍ਰਤੀਖਨਾ = ਉਡੀਕ ।  
 ਸਜ਼ਦਨ = ਪਾਲਕੀ ਛਨਾਨੀ । ਝੱਤਰੀ = ਬੰਡੀ ਵਿਚ । # ਕਰਨਯਾਰ  
 ਮਲਾਹ । ਗੰਭੀਰ ਬੇਗ = ਢੂੰਘਾ ਤੇ ਚੋਰ ਦਾ ਵਗਦਾ। \*\*ਚਿਸਮਾਏ = ਹੈਰਾਨ ਹੋਏ

ਜਲ ਮਹਿ ਕਾਗਰ ਭੀਗਹਿ ਜਬੰ ।  
 ਬਰਹਿ ਨ, ਸੀਘੁ ਜਾਹਿ ਗਰੇ ਤਬੈ ।  
 ਕਿਮ ਅੱਖਰ ਸਾਬਤ ਰਹਿੰਜੈ ਹੈ ।  
 ਬਿਨ ਭੀਤ ਜਿਮ ਚਿੜ੍ਹ ਨ ਪੈਹੈ ॥੩੩॥  
 ਪਿਖਤ ਨਾਨਕੀ ਰਿਦਾ ਤਪਾਯੋ ।  
 ਨਹਿ ਸੁਤ ਸੋ ਪੁਨ ਬਾਕ ਅਲਾਯੋ ॥

[੧੧ ਰਾਸ] = ੪ ਅੱਸੂ ।

ਏਸ ਤਰ੍ਹਾਂ ਗ੍ਰੰਥ ਸਾਹਿਬ ਦੀ 'ਆਦਿ-ਬੀੜ' ਸੜਾ ਲਈ ਅਲੋਪ  
ਹੋ ਗਈ । ਸਮਝੋ ਕਿ ਜੋਠ ਸੰਮਤ ੧੯੨੨ ਸੀ । ਸਹੀ ਗਲ ਤਾਂ ਇਹੋ ਹੈ ।

੨. ਧੀਰ ਮਲ ਨੇ ਹਾਕਮਾਂ ਪਾਸ ਜਾਲੀਧਰ ਜਾ ਰਪੋਟ  
ਲਿਖਾਈ, ਕਿ ਮੇਰੇ ਚਾਚੇ ਤੇਰਾ ਬਹਾਦਰ ਨੇ ਕਰਤਾਰ ਪੁਰ ਸਾਡੇ ਘਰ ਆ ਕੇ  
ਸਾਡੇ ਉੱਤੇ ਡਾਕਾ ਮਾਰਿਆ ਅਤੇ ਸਾਡੇ ਆਦਮੀਆਂ ਨੂੰ ਮਾਰ ਕੁਟ ਕੇ  
ਸਾਡਾ ਗ੍ਰੰਥ ਸਾਹਿਬ ਤੇ ਹੋਰ ਮਾਲ ਮਤਾਅ ਲੁਟ ਕੇ ਲੈ ਗਏ ਹਨ । ਗੁਰੂ  
ਹਰਗੋਬਿੰਦ ਜੀ ਨੂੰ ਇਸੋਂ ਬਦੇਸ਼ ਗਏ ਨੂੰ ਤੀਹ-ਬਤੀ ਵਰ੍ਹੇ ਹੋ ਚੁਕੇ ਸਨ ਅਤੇ  
ਗੁਰੂ ਹਰਿਗੋਬਿੰਦ ਤੇ ਹਰਿਕ੍ਰਿਸ਼ਨ ਜੀ ਕੀਰਤਪੁਰ ਹੀ ਰਹੇ ਸਨ । ਇਧਰ  
ਧੀਤਮਲ ਵਾਲੀ ਗਈ ਕਾਇਮ ਹੋਇਆਂ ਨੂੰ ਵੀ ਫੌਥਾਈ ਸਵੀ ਹੋ ਚੁਕੀ  
ਸੀ । ਸਾਰੇ ਦੁਆਬੇ, ਤੇ ਮਾਝੇ ਵਿਚ ਵੀ, ਇਸੇ ਦੀ ਸਿਖੀ ਸੇਵਕੀ-ਚੱਲੀ  
ਹੋਈ ਸੀ । ਹਾਕਮਾਂ ਨਾਲ ਵੀ ਬੜਾ ਰਸੂਖ ਪੈਦਾ ਕਰ ਲਿਆ ਹੋਇਆ ਸੀ ।  
ਜਦ ਤਕ ਧੀਰ ਮਲ ਜਾਂ ਉਸ ਦੇ ਆਦਮੀ ਸਰਕਾਰੀ ਮਦਦ ਲੈ ਕੇ ਪਿਛਾ  
ਕਰਦੇ ਸਤਲੁਜ ਤਕ ਅਪੜੇ ਤਦ ਤਕ ਗੁਰੂ ਸਾਹਿਬ ਹਦ ਪਾਰ ਕਰ ਕੇ  
ਚਿਲਾਸਪੁਰ ਰਾਜ ਵਿਚ, ਕੀਰਤਪੁਰ ਪਹੁੰਚ ਚੁਕੇ ਸਨ, ਅਤੇ ਬਗੜੇ ਦੀ  
ਬੁਨਿਆਦ ਗ੍ਰੰਥ ਸਾਹਿਬ ਨੂੰ ਜਲ ਪ੍ਰਵਾਹ ਕਰ ਚੁਕੇ ਸਨ । ਦੇਸ਼ ਨਿਕਾਲਾ  
ਤਾਂ ਗੁਰੂ ਸਾਹਿਬ ਆਪ ਹੀ ਲੈ ਆਏ ਸਨ । ਸੋ ਉਸ ਵੇਲੇ ਹੋਰ ਪਿੱਛਾ  
ਕਰਨਾ ਫੜ੍ਹਲ ਜਾਣ, ਇਹ ਲੋਕੀ ਪਿਛੇ ਮੁੜ ਗਏ । ਅਤੇ ਗੁਰੂ ਸਾਹਿਬ  
ਅੰਤ ਤਕ ਸਰਕਾਰੀ ਢੱਕ ਬਣੈ ਰਹੇ ।

## ੨-ਬੜੇ ਸੰਘ ਵਾਲੀ ਬੀਜ਼

### ਸੰਮਤ ੧੯੬੨ ॥

੧. ਰਾਵਲਪਿੰਡੀ ਮਹੱਲਾ ਸੈਰਪੁਰੀ ਦਰਵਾਜ਼ੇ ਵਿਚ ਇੜ੍ਹ ਡੇਰਾ ਭੱਲੇ ਬਾਵਿਆਂ ਦਾ ਹੈ ਅਤੇ ਇਸ ਵੇਲੇ ਬਾਵਾ ਬਿਸਨ ਸਿੰਘ ਜੀਂ ਏਸ ਫੇਰੇ ਦੇ ਆਗੂ ਹਨ। ਉਹਨਾਂ ਦੀ ਜਥਾਨੀ ਹੈ ਕਿ ਇਹ ਡੇਰਾ ਕੋਈ ਫੇਫੇ ਸੌ ਵਰ੍ਗ ਪੁਰਾਣਾ ਹੈ ਅਤੇ ਭੱਲੇ ਬਾਵਗਾਨ ਜੋ ਇਸ ਫੇਰੇ ਦੇ ਕਾਇਮ ਕਰਨ ਵਾਲੇ ਸਨ, ਉਹ ਪਿਛੋਂ ਵਟਾਲੇ ਤੋਂ ਆਏ ਸਨ ਅਤੇ ਇਸ ਫੇਰੇ ਦਾ ਪੁਰਾਤਨ ਗ੍ਰੰਥ ਸਾਹਿਬ ਵੀ ਨਾਲ ਹੀ ਪਿਛੋਂ ਲਿਆਏ ਸਨ। ਜਦ ਮਹਾਰਾਜਾ ਰਣਜੀਤ ਸਿੰਘ ਸੰਨ ੧੮੧੩ ਵਿਚ ਦੋਸਤ ਮੁਹਮਦ ਨਾਲ ਜੰਗ ਕਰਨ ਆਏ ਹਨ, ਤਦ ਰਾਵਲਪਿੰਡੀਓਂ ਲੰਘਦੇ ਜਦ ਉਹਨਾਂ ਸੁਣਿਆਂ ਕਿ ਏਥੇ ਇਕ ਬੜੇ ਬ੍ਰਿਧ ਗ੍ਰੰਥ ਸਾਹਿਬ ਹਨ, ਤਦ ਉਹ ਦਰਬਨ ਲਈ ਫੇਰੇ ਆਏ ਅਤੇ 'ਵਾਕ' ਲਿਆ। ਵਾਕ ਇਹ ਨਿਕਲਿਆ :—

“ਬਾਬਾ ਜੀ ਨੂੰ ਵੇਖ ਕੇ ਮੈਨੂੰ ਬੜੀ ਪ੍ਰਸਨਤਾ ਹੋਈ; ਆਪ ਚੰਗੇ ਦੀਦਾਂਗੇ ਮੂਰਤੀ ਹਨ। ਸੁਰਤ ਦੇ ਨਾਲ ਸੀਰਤ ਭੀ ਸੋਹਣੀ ਪਾਈ ਹੈ। ਤੰਗ ਖਿਆਲੀ, ਲਾਲਚ, ਅਜਾਊਪੁਣਾ ਜੋ ਮੈਂ ਪੁਸਾਰੀਆਂ ਅਤੇ ਉਸ ਜਮਾਤ ਦੇ ਹੋਰ ਲੋਕਾਂ ਨਾਲ ਆਪਣੇ ਮਨ ਵਿਚ ਜੋੜ ਰੱਖ ਹਨ, ਵੇਖੋ ਨਾਮ ਨੂੰ ਵੀ ਨਹੀਂ ਸਨ। ਉਦਾਰ ਚਿਤ, ਬੇਪਰਵਾਹ, ਅਤੇ ਸੱਤ ਦਾ ਸਵਾਗਤ ਕਰਨੇ ਵਾਲੇ ਮੈਨੂੰ ਨਚਰ ਆਏ। ਉਹਨਾਂ ਦੇ ਬੁਰਾਵਤ ਭਰੇ ਸਲੂਕ ਨੇ ਮੈਨੂੰ ਮੋਹਿਤ ਕਰ ਲਿਆ, ਜਿਸ ਕਰਕੇ ਬੇਵਸੋਂ ਹੀ ਮੈਂ ਉਹਨਾਂ ਬਾਬਤ ਇਹ ਲਫ਼ਜ਼ ਲਿਖ ਰਿਹਾ ਹਾਂ। ਆਪ ਇਸ ਵੇਲੇ ਕੋਈ ੮੫ ਬਰਸ ਦੀ ਅਵਸਥਾ ਦੇ ਹਨ, ਪਰ ਅਖੀ, ਕੰਨ, ਦੰਦ, ਹੋਸ਼ ਹਵਾਸ ਸਤ ਠੀਕ ਹਨ। ਆਪਣੇ ਤਨ ਦੀ ਬੜੀ ਸੇਵਾ ਲਈ ਵੀ ਕਿਸੇ ਦੁਜੇ ਦੇ ਮੁਹੱਤਾਜ ਨਹੀਂ। ਜਦ ਮੈਂ ਦੂਜੀ ਵਾਰ ਫੇਰੇ ਗਿਆ, ਤਦ ਟੂਟੀ ਹੋਣਾ ਬੈਠੇ ਆਪਣੇ ਕਪੜੇ ਧੋ ਰਹੇ ਸਨ ਤੇ ਨਿਚੋੜ ਵੀ ਰਹੇ ਸਨ, ਜਿਨ੍ਹਾਂ ਬਲ ਸਾਨੇ। ਮੈਂ ਦੇਖਕੇ ਬੜਾ ਖੁਸ਼ ਹੋਇਆ।

“ਸੰਤ ਪਸਾਰਿ ਮਹਾਸੁਖ ਪਾਇਆ ਰਗਲੇ ਬੰਧਨ ਕਾਟੇ।  
ਹਰਿ ਹਰਿ ਨਾਮੁ ਨਾਨਕ ਘਨੁ ਪਾਇਆ, ਆਪਣੇ ਘਰ  
ਲੈ ਆਇਆ ਖਾਟੇ ॥੫॥੧॥”

[ਪਾਸਠੀ ਮਃ ੫

ਇਹ ਵਾਕ ਸੁਣ ਕੇ ਮਹਾਰਾਜਾ ਬੜਾ ਮੁਸ਼ ਹੋਇਆ ਅਤੇ  
ਸਾਰੇ ਲੁਸ਼ਕਰ ਵਿਚ ਗਲ ਫੈਲ ਕੇ ਉਤਸਾਹ ਅਤੇ ਜੋਸ਼ ਵਧ ਗਿਆ।  
ਮਹਾਰਾਜਾ ਏਸੇ ਜੋਸ਼ ਵਿਚ ਧਿਨਾਂ ਬਹੁਤ ਨੁਕਸਾਨ ਉਠਾਏ ਦੇ ਹੜ  
ਆਏ ਦਰਯਾ ਅਟਕ ਤੋਂ ਪਾਰ ਹੋ ਗਿਆ। ਤਦ ਦੁਸ਼ਕਲਨ ਨੂੰ ਭੀ ਯਕੀਨ  
ਆ ਗਿਆ ਕਿ ਖੁਦਾ ਉਸ ਦੀ ਮੱਦਦ ਤੇ ਹੈ। ਪਠਾਣੀ ਫੌਜ ਹੋਸਲਾ  
ਹਾਰ ਕੇ ਮੈਦਾਨ ਛਡ ਗਈ, ਅਤੇ ਮਹਾਰਾਜੇ ਦੀ ਪੂਰੀ ਫਤਹਿ ਹੋਈ।  
ਮੁੜਦੀ ਵਾਰੀ ਮਹਾਰਾਜ ਨੇ ਫੇਰ ਫੇਰੇ ਦੇ ਦਰਸ਼ਨ ਕੀਤੇ, ਦੀਪਮਾਲਾ  
ਕਰਾਈ ਤੇ ਬੜੀ ਖੁਸ਼ੀ ਮਨਾਈ ॥ ੩੫੦੦੦) ਰੁਪਏ ਮਾਲ ਦੀ ਜਾਹੀਰ  
ਫੇਰੇ ਦੇ ਨਾਂ ਲਗਾਈ, ਜੋ ਘਰ ਕੇ ਅੰਗਰੇਜ਼ੀ ਰਾਜ ਹੋਠਾਂ ੧੫੦੦)  
ਦੀ ਰਹਿ ਗਈ ਹੈ। ਸ਼ਾਹਜ਼ਾਦਾ ਖੜਕ ਸਿੰਘ ਤੇ ਨੌਨਿਹਾਲ ਸਿੰਘ,  
ਸਰਦਾਰ ਚੜ੍ਹਰ ਸਿੰਘ ਆਦਿ ਹੋਰ ਸਰਦਾਰ ਭੀ ਪਿਛੋਂ ਦਰਸ਼ਨ ਨੂੰ  
ਆਉਂਦੇ ਰਹੇ।

(੨) ਫੇਰੇ ਦੀ ਪ੍ਰਾਰੰਥ ਬੀੜ, ਜਿਸ ਵਿਚੋਂ ਵਾਕ ਲਿਆ ਗਿਆ  
ਸੀ ਸਾਰੀ ਦੀ ਸਾਰੀ ਇਕ ਹਥ ਦੀ ਲਿਖੀ ਹੋਈ ਸੀ। ਤਤਕਰੇ ਪਹਿਲੇ  
੨੬ ਪਤ੍ਰਿਆਂ ਪੁਰ ਅਤੇ ਗ੍ਰੰਥ ਸਾਹਿਬ ਦੇ ਸਮੇਤ ਇਕ ਪੜ੍ਹੇ ਦੇ ਜਿਸ  
ਪੁਰ ਇਕ ਪਾਸੇ ਬੰਸਤ ਕੀ ਵਾਰ ਅਤੇ ਦੂਜੇ ਪਾਸੇ ਚੱਲਿੜ੍ਹ ਜੋਤੀ ਜੋਤ  
ਸਮਾਵਣ ਕੇ ਦਿਤੇ ਸਨ, ਸਾਰੇ ਪਛੇ ੩ ਪਤ੍ਰਿਆਂ ਪੁਰ ਮੁਕਾ ਸੀ, ਕੁਲ  
ਪਦਦ ਪਤਰੇ ਜਿਨ੍ਹਾਂ ਪੁਰ ਸ਼ੁਰੂ ਤੋਂ ਲੈ ਕੇ ਇਕ ਲਗਾਤਾਰ ਗਿਣਤੀ  
ਦਿਤੀ ਹੋਈ ਸੀ। ਪਰ ਪਿਛੋਂ ਕਾਢੀ ਚਿਰ ਥਾਅਰ ਕਿਸੇ ਨੇ ਛੇਕੜਲੀ  
ਜੁੜ ਦੇ ਅੰਦਰਲੇ ਦੋ ਵਰਕੇ ਜਿਨ੍ਹਾਂ ਪੁਰ ਅੰਕ ਪਦਾਂ ਅਤੇ ਪਦ  
ਦਿਤੇ ਸਨ, ਕਢਕੇ ਉਹਨਾਂ ਦੀ ਥਾਂ ਹੋਰ ਕਾਗ਼ਾਜ਼ ਦੇ ਚਾਰ ਵਰਕਿਆਂ

ਦੀ ਜੁੜ ਲਗਾ ਕੇ ਕਈ ਇਕ ਫਾਲਤੂ ਗਲਾਂ ਇਹਨਾਂ ਵਰਕਿਆਂ ਪੁਰ  
ਵਧਾ ਦਿਤੀਆਂ ਹਨ, ਅਤੇ 'ਬਸੰਤ ਕੀ ਵਾਰ' ਜੋ ਪਤਰੇ ੫੮੭ ਪਰ  
ਲਿਖੀ ਸੀ, ਉਸ ਨੂੰ ਰਾਗ ਬਸੰਤ ਹੇਠਾਂ ਲਿਜਾ ਕੇ, ਰਾਗ ਦੇ ਮੁਕਣ ਪਰ  
ਜੋ ਅਧਾਰੂ ਸਫ਼ਾ ਕੇਰਾ ਪਿਆ ਸੀ, ਅਤੇ ਅਗਲੇ ਸਫੇ ਤੋਂ ਅਗਲਾ  
ਰਾਗ ਸਾਰੰਗ ਸ਼ੁਰੂ ਹੁੰਦਾ ਸੀ, ਉਥੇ ਲਿਖ ਦਿਤਾ। ਏਥੇ 'ਬਸੰਤ ਕੀ ਵਾਰ'  
ਦੀ ਸਿਆਹੀ ਤੋਂ ਲਿਖਾਈ ਉਹੋ ਹੈ ਜੋ ਛੇਕੜਲੇ ਪਿਛੋਂ ਪਾਏ ਜਾਰ  
ਵਰਕਿਆਂ ਦੀ। ਇਹਨਾਂ ਚਾਰ ਵਰਕਿਆਂ ਦਾ ਕਾਗਜ਼ ਹੋਰ, ਸਿਆਹੀ  
ਹੋਰ, ਕਲਮ ਹੋਰ ਤੇ ਲਿਖਨ ਵਾਲਾ ਹੋਰ ਸੀ, ਅਸਲ ਗ੍ਰੰਥ ਦਾ ਲਿਖਨ  
ਵਾਲਾ ਨਹੀਂ ਸੀ। ਉੱਕਿ ਵਾਧੂ ਲੇਖ ਜੋ ਵਧਾਏ ਗਏ ਹਨ, ਉਹਾਂ  
ਵਿਚ 'ਹਕੀਕਤ ਰਾਹ ਮੁਕਾਮ ਰਾਜੇ ਸ਼ਿਵਨਾਭ ਕੀ' ਦੀ ਹੈ, ਅਤੇ ਇਹ  
ਅੰਰੰਗਜ਼ੇਬ ਦੇ ਜ਼ਮਾਨੇ ਵਿਚ ਲਿਖੀ ਗਈ ਸੀ ਸੰਨ ੧੬੨੩ ਦੇ ਲਈ,  
ਸੋ ਇਹ ਦੂਜਾ ਲਿਖਨ ਵਾਲਾ ਗੁਰੂ ਗੋਬਿੰਦ ਸਿੰਘ ਜੀ ਦੇ ਜ਼ਮਾਨੇ ਵਿਚ  
ਹੋਇਆ ਸਮਝਨਾ ਚਾਹੀਦਾ ਹੈ। ਇਸ ਦੂਜੇ ਲਿਖਾਰੀ ਨੇ 'ਚਲਿਤ੍ਰ ਜੋਤੀ ਜੋਤੀ  
ਸਮਾਵਣ ਦੇ ਅਤੇ ਉਸ ਦੇ ਪਿਛੇ ਗ੍ਰੰਥ ਦੇ ਉਤਾਰਾ ਕੀਤੇ ਜਾਣ ਦਾ ਸੰਤੁ  
ਆਦਿ ਜਿਉਂ ਦਾ ਤਿਉਂ ਅਸਲ ਪਤਰੇ ੫੮੯ ਤੋਂ ਨਕਲ ਕਰ ਦਿਤੇ।  
ਉਹ ਲੇਖ ਇਉਂ ਹੈ :-

੧ ਓ ਸਤਿਗੁਰ ਪ੍ਰਸਾਦਿ ॥

ਚਲਿਤ੍ਰ ਜੋਤੀ ਜੋਤੀ ਸਮਾਵਣੇ ਕਾ ॥

ਸੰਮਤ ੧੫੮੬ ਅਸੂ ਵਦੀ ੧੦ ਗੁਰੂ ਬਾਬਾ ਨਾਨਕ ਦੇਵ ਜੀ ਸਮਾਣੇ।  
ਸੰਮਤ ੧੬੦੮ ਚੇਤ ਸੁਦੀ ੪ ਸ੍ਰੀ ਗੁਰੂ ਅੰਗਰ ਜੀ ਸਮਾਣੇ।  
ਸੰਮਤ ੧੬੨੧ ਭਾਦੋਂ ਸੁਦੀ ੫ ਸ੍ਰੀ ਗੁਰੂ ਅਮਰਦਾਸ ਜੀ ਸਮਾਣੇ।  
ਸੰਮਤ ੧੬੨੮ ਭਾਦੋਂ ਸੁਦੀ ੩ ਸ੍ਰੀ ਸਤਿਗੁਰੂ ਰਾਮਦਾਸ ਜੀ ਸਮਾਣੇ।

ਸ੍ਰੀ ਵਾਹਿਗੁਰੂ ਜੀ ਸ੍ਰੀ ਵਾਹਿਗੁਰੂ ਜੀ।

ਸ੍ਰੀ ਗੁਰੂ ਜੀ ਕੇ ਹਜ਼ਰ ਗ੍ਰੰਥ ਸਾਹਿਬ ਸੰਪੂਰਣ ਹੋਇਆ। ਲਿਖਿਆ

ਗੁਰੀ ਬੁੜੇ ਸੰਧੂ ਪੰਜਵੀਂ ਪਾਤਸ਼ਾਹੀ ਦੇ ਹਜੂਰ। ਲਿਖਵਾਇਆ ਭਾਈ  
ਮਿਥੁਨੀ ਪੇਸ਼ਕਰ ਦੇ ਵਾਸੀ। ਜੇ ਕੋਈ ਇਸ ਗ੍ਰੰਥ ਸਾਹਿਬ ਜੀ ਕਾ  
ਅਰਥਨ ਕਰੇਗਾ, ਉਸ ਨੂੰ ਗੁਰੂ ਨਾਨਕ ਸਾਹਿਬ ਜੀ ਕੀ ਦੇਹ ਦਾ ਦਰਸ਼ਣ  
ਹੋਣਾ। ਭੁਲ ਰੁਕ ਬਖਸ਼ਨੀ।

ਸ੍ਰੀ ਵਾਹਿਗੁਰੂ ਜੀ ਸਤਿ ਜੀ।

ਸੰਮਤ ੧੯੬੨ ਵਿਚ ਸੰਪੂਰਣ ਹੋਇਆ।”

[N. B. ਦੂਜੇ ਲਿਖਾਰੀ ਨੂੰ ਸ੍ਰੀ ਗੁਰੂ ਅੰਗਰ ਦੇਵ ਦੇ ਚਲਾਣੇ  
ਦਾ ਸੰਮਤ ਠੀਕ ਲਿਖਨਾ ਨਹੀਂ ਆਇਆ। ਸੁਣ ਦੀ ਥਾਂ ਬਿੰਦੀ ਦੇ  
ਤਰਤਾਉਂ ਨੂੰ ਉਹ ਨਹੀਂ ਸਮਝਦਾ ਸੀ, ਜਿਸ ਤਰ੍ਹਾਂ ਕਿ ਹੋਰ ਕਈ  
ਸਿਖਾਰੀ ਵੀ। ੧੯੦੮ ਦੀ ਜਗ੍ਹਾ ੧੯੬੮ ਲਿਖਿਆ ਸੂ, ਅਤੇ ਦਾ ਦਾ  
ਨਿਕਲਾ ਵੀ ਹੋਰ ਹੀ ਤਰ੍ਹਾਂ ਬਨਾਇਆ ਸੂ, ਅਰਥਾਤ ਪੁਰਾਣੇ ਦ ਦੇ  
ਵਿੱਖੇ ਦੀ ਹੇਠਲੀ ਨੁਕਰੋਂ ਇਕ ਆੜੀ ਲੀਕ ਖੜੇ ਵਲ ਖਿਰ  
ਦਿਤੀ ਹੈ। ੮੮ ॥]

ਗੁਰੂ ਅਰਜਨ ਦੇਵ ਸੰਮਤ ੧੯੬੬੩ ਜੇਠ ਸੁਦੀ ੪ ਨੂੰ ਸ਼ਹੀਦ  
ਕੁਵੇਂ ਲਿਖਾਰੀ ਨੇ ਗ੍ਰੰਥ ਸਾਹਿਬ ਦੇ ਖਤਮ ਕਰਨ ਦੀ ਕੋਈ ਤਾਰੀਖ  
ਮੰਨਾ ਨਹੀਂ ਦਿਤਾ, ਪਰ ਇਹ ਅਸੀਂ ਕਹਿ ਸਕਦੇ ਹਾਂ ਕਿ ਇਹ ਬੀੜ  
ਗ੍ਰੰਥ ਸਾਹਿਬ ਦੀ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਵਰਾਂ ਕੂ ਪਹਿਲੇ  
ਉਤ੍ਰਾਂ ਦੇ ਹਜੂਰ ‘ਆਦਿ-ਬੀੜ’ ਤੋਂ ਨਕਲ ਕੀਤੀ ਗਈ। ਗੁਰੂ ਸਾਹਿਬ  
ਦਾ ‘ਨੀਸ਼ਾਣ’ ਜਾਂ Sign-manual ਵੀ ਵਿਚ ਹੈ ਜੋ ਸਾਹਮਣੇ ਦਿਤਾ  
ਜਾਂਦਾ ਹੈ, ਅਤੇ ਜਿਸ ਦੇ ਬਨਾਉਣੀ ਜਾਂ ਜਾਅਲੀ ਹੋਣ ਦੀ ਬਾਬਤ ਸ਼ਕ  
ਕਰਨ ਲਈ ਕੋਈ ਠੀਕ ਕਾਰਨ ਸਾਨੂੰ ਨਹੀਂ ਐਹੜਦਾ। ਉਤਾਰਾ ਕਰਨ  
ਤੋਂ ਪਹਿਲੇ ਹੀ ਦਸਤੂਰ ਮਤਾਬਕ ਉਸ ਨੇ ਇਹ ਪਰਵਾਨਗੀ ਲੈ ਲਈ  
ਹੋਵੇਗੀ। ਇਹ ‘ਨੀਸ਼ਾਣ’ ਜੋ ਵਖਰੇ ਕਾਰਜ ਪੁਰ ਹੁੰਦਾ ਸੀ, ‘ਉਤਾਰੇ’  
ਦੇ ਦਰਮਤ ਹੋਣ ਦੀ ਸ਼ਰਦ ਨਹੀਂ ਸੀ ਹੁੰਦਾ, ਸਗੋ ਵੇਲੇ ਦੇ ਗੁਰੂ

ਸਾਹਿਬ ਦੇ ਪਵਿਤ੍ਰ ਹਥਾਂ ਦਾ ਲਿਖਿਆ ਹੋਣ ਕਰ ਕੇ, ਉਹਨਾਂ ਦੀ ਅਧੀਨੀਰ-ਵਾਦ ਜਾਂ ਸੁਭ-ਇੱਛਾ ਦਾ ਚਿਨ੍ਹ ਹੁੰਦਾ ਸੀ, ਜਿਸ ਤਰ੍ਹਾਂ ਕਾਤਿਬ ਜਾਂ ਬੁਸ਼ਨਵੀਸ ਲੋਕ ਕੁਰਾਨ ਦੀ ਨਕਲ ਸ਼ੁਰੂ ਕਰਨ ਤੋਂ ਪਹਿਲੇ ਕਿਸੇ ਬਾਗੁਰਗ ਦੇ ਹਥੋਂ 'ਤਬਰੱਕ' ਲਈ 'ਬਿਸਮਿਲਾ' ਲਿਖਾ ਲੈਂਦੇ ਸਨ॥

(੩) ਇਸ ਲਈ ਇਹ ਬੀੜ ਬੜੀ 'ਮੁਸਤਨਿੱਦ' ਹੈ, ਏਸਨਾਲੋਂ ਵਧੀਕ ਸਨਾਈ ਕਾਪੀ ਹੋ ਨਹੀਂ ਸਕਦੀ। ਜੋ ਸਜਨ ਛੇਕੜਲੀ ਸਿਹਾਰੀ ਅਤੇ ਐਂਕੜ ਜਾਂ ਹੋਰ ਇਹੋ ਜਿਹੀਆਂ ਬਠੀਕੀਆਂ ਪੁਰ ਲੋੜ ਨਾਲੋਂ ਵਧੀਕ, ਅਤੇ ਮੇਰੇ ਖਿਆਲ ਵਿਚ ਵਿਅਰਥ, ਜ਼ੋਰ ਦੇਂਦੇ ਹਨ, ਉਹਨਾਂ ਲਈ ਵੀ ਏਸ ਬੀੜ ਤੋਂ ਵਧ ਕੇ ਹੋਰ ਕੋਈ ਚੰਗਾ ਰਾਹ-ਦਸੇਰਾ ਨਹੀਂ ਬਣ ਸਕਦਾ। ਇਸ ਕਰਕੇ ਏਸ ਦਾ ਇਮਤਿਹਾਨ ਅਸੀਂ ਕੁਝ ਵੇਰਵੇ ਨਾਲ ਕਰਦੇ ਹਾਂ।

(੪-ਓ.) ਲਿਖਾਰੀ ਨੇ ੨੫ ਵਰਕੇ ਤਤਕਰਿਆਂ ਲਈ ਹਥ ਵਿਚ ਰਖ ਕੇ, ੨੬ ਵੇਂ ਪਤਰੇ ਤੋਂ ਗ੍ਰੰਥ ਸਾਹਿਬ ਦਾ ਉਤਾਰਾ ਕਰਨਾ ਸ਼ੁਰੂ ਕੀਤਾ, ਅਤੇ ਗ੍ਰੰਥ ਸਾਹਿਬ ਦੇ ਪਹਿਲੇ ਵਰਕੇ ਪੁਰ ਅੰਕ ੨੬ ਦਿਤਾ। ਤਤਕਰੇ ਉਸ ਦੇ, ਪਿਛੋਂ ਅਠਾਰਾਂ ਵਰਕਿਆਂ ਪੁਰ ਹੀ ਮੁਕਾਬਲਾ ਗਏ। ਪੂਰੀਆਂ ਚੌ-ਵਰਕੀਆਂ ਦੀ ਛੇ ਜੁੜਾਂ ਜੋ ਉਸ ਨੇ ਲਗਾਈਆਂ ਸਨ, ਉਹਨਾਂ ਵਿਚੋਂ ਦੋ ਵਰਕਿਆਂ ਦੀ ਸ਼ੀਟ, ਜਿਨ੍ਹਾਂ ਪਰ ਅੰਕ ੨੧ ਤੇ ੨੪ ਦਿਤੇ ਹੋਏ ਸਨ, ਕਢ ਲਈ; ਫੇਰ ੨੨ ਅਤੇ ੨੩ ਅੰਕ ਵਾਲੇ ਪਤ੍ਰਿਆਂ ਨੂੰ ਜੋੜ ਕੇ ਮੋਟਾ ਕੀਤਾ ਅਤੇ ਉਸ ਪਰ, ਜੋ 'ਨਿਸ਼ਾਨ' ਗੁਰੂ ਸਾਹਿਬ ਦਾ ਪਤਲੇ ਰਿਠੀ ਪੜ੍ਹੇ ਕਾਗਜ਼ਪੁਰ ਲਿਖਿਆ ਸੀ, ਉਹ ਲੇਵੀ ਨਾਲ ਜੋੜ ਦਿੱਤਾ।

(ਅ) 'ਰਾਗਾਂ ਦੇ ਤਤਕਰੇ' ਵਿਚ ਛੇਕੜਲੀਆਂ ਪ੍ਰਤੀਕਾਂ (ਜੋ ਫੇਰ 'ਸ਼ਬਦਾਂ ਦੇ ਤਤਕਰੇ' ਵਿਚ ਨਹੀਂ ਦੁਹਰਾਈਆਂ) ਏਸ ਤਰ੍ਹਾਂ ਪੁਰ ਦਿਤੀਆਂ ਹਨ :—

**"ਪਥੜ ਰਾਗ ਪ੍ਰਭਾਤੀ।**

**ਸਲੋਕ ਸਹਸਕ੍ਰਿਤ। ਗਾਥਾ। ਫੁਲਹੇ। ਚਉਬੋਲੇ।**

Guru Arjandev's autograph in Boora Senkhoos bir  
traced by G.B.S.

No. 1

No. 1

Traced by G.B.S.



੫੬੭ ਸਲੋਕ ਵਾਰਾਂ ਤੇ ਵਧੀਕ ।

ਸਲੋਕ ਕਬੀਰ ਜੀਓਕੇ । ਸਲੋਕ ਸੇਖ ਫਰੀਦ ਕੇ ।

ਸਵਜੇ ਸ੍ਰੀ ਮੁਖਵਾਕ ਮਹਲਾ ੫ ।

੫੬੮ ਸਵੈਜੇ ਭੁਟਾਂ ਕੇ ।

(ਏਥੇ ਇਕ ਸਤਰ ਕੋਠੀ ਛੱਡੀ ਹੈ) .

੫੬੯ ਚਲਿਤ੍ਰ ਜੋਤੀਜੇਤ ਸਮਾਵਣ ਕੇ ।

੫੭੦ ਬਸੰਤ ਕੀ ਵਾਰ ॥”

ਫਿਉ ਪ੍ਰਤੀਕਾਂ ਸਭ ਦੀਆਂ ਸਭ ਬੂੜੇ ਫੁੱਲ ਦੇ ਗੁਖ ਦੰਨਾਂ ਲਿਖੀਆਂ ਹਨ ।

ਆਪ ਦੇਖੋਗੇ ਕਿ ‘ਮੰਦਾਵਣੇ’, ਅਤੇ ‘ਟੁਮਾਲ’ ਜਾਂ ਹੋਰ ਕਿਸੇ ਛਾਲਤੂ ਬਾਣੀ ਦੀਆਂ ਪ੍ਰਤੀਕਾਂ ਨਹੀਂ ਦਿਤੀਆਂ । ਛੱਪੇ ਰੱਖੇ ਗੁਖ ਸਾਹਿਬ ਨਾਲ ਟਾਕਰਾ ਕਰੀਏ, ਤਦ ਪਤਾ ਲੜਦਾ ਹੈ ਕਿ ਏਥੇ ਭੇਰ ਦੀ ਬਾਣੀ’ ਦੀ ਤਰ੍ਹਾਂ ਬਖਰੀ ਹੈ ਅਤੇ ਬਧੇ ਰੱਖੇ ਨਿਯਮਾਂ ਦੇ ਵਧੀਨ ਅਨੁਸਾਰ ਹੈ।

‘ਲੋਕ ਵਾਰਾਂ ਤੇ ਵਧੀਕ’, ਗੁਰੂ ਸਾਹਿਬਾਨ ਦੀ ਆਪਨੀ ਰਚਨਾ ਹੈ, ਉਹਨਾਂ ਨੂੰ ‘ਭੁਟਾਂ ਦੇ ਸਵੈ਷’ ਤੋਂ ਪਹਿਲੇ ਦਿਤਾ ਹੈ ਅਤੇ ਇਹ ਅਵਸੰਸ਼ ਕਬੀਰ ਅਤੇ ਫਰੀਦ ਸਲੋਕਾਂ ਤੋਂ ਵੀ ਪਹਿਲੇ ਹਨ, ਜੇਸਾ ਕਿ ਹੇਠੇ ਚਾਹੀਏ ਸਨ ॥ ‘ਭੁਟਾਂ ਦੇ ਸਵੈਜੇ’ ‘ਭੋਗ ਦੀ ਬਾਣੀ’ ਦਾ ਅੰਤ ਹਨ, ਜੋ ਉਹਨਾਂ ਲਈ ਮੁਫ਼ਤ ਥਾਂ ਹੈ । ਜਿਹੜੇ ਨਿਯਮ ਬਾਣੀ ਨੂੰ ਗੁਖ ਸਾਹਿਬ ਦੇ ਅੰਦਰ ਵੱਡੇ ਵਿਚ ਵਟਤੇ ਗਏ ਹਨ, ਉਹ ਏਸ ਵਾਪੁ ਭਾਟਾ (ਖਿਲ) ਜਾਂ ‘ਭੋਗ ਦੀ ਬਾਣੀ’ ਵਿਚ ਵਟਤੇ ਹਨ ॥

ਹਥ ਦੀਆਂ ਲਿਖੀਆਂ ਦੇ ਬੀੜਾਂ, ਜੋ ਪਿਛੋਂ ਦੀਆਂ ਹਨ, ਉਹਨਾਂ ਵਿਚ ਏਸ ‘ਭੋਗ ਦੀ ਬਾਣੀ’ ਦੀ ਅੰਦਰਲੀ ਤਰ੍ਹਾਂ ਬਿਧ ਵਿਚ ਬੜਾ ਫਰਕ ਹੈ । ਕਿਸੇ ਕਿਸੇ f. ੩ ਕਬੀਰ ਅਤੇ ਫਰੀਦ ਦੇ ਸਲੋਕ ਅਭੀਰ ਆਉਂਦੇ ਹਨ । ਕਿਸੇ f. ੩ ਗੁਰੂ ਸਾਹਿਬਾਨ ਦੇ ਰਚੇ ‘ਸਲੋਕ ਵਾਰਾਂ ਤੇ ਵਧੀਕ’ ਪਹਿਲੇ ਰਖਕੇ, ਛੱਡੇ ਖਾਸ ਕਿਸਮ ਦੀਆਂ ਰਚਨਾਵਾਂ ਸ਼੍ਲੋਕ ਸਹਸ਼੍ਲੋਕੀ, ਗਾਬਾ, ਫੁਨਰ, ਚਉਬੋਲੇ ਅਤੇ ਸਵੈਜੇ ਭੋਟਾਂ ਦੇ

ਦੇ ਕੇ ਛੇਕੜ ਪਰ ਕਬੀਉ ਤੇ ਫਰੀਦ ਦੇ ਸ਼ਲੋਕ ਹਨ। ਅਤੇ ਇਹ ਤਰਤੀਬ ਵੀ ਗ੍ਰੰਥ ਸਾਹਿਬ ਦੇ ਅੰਦਰ ਵਰਤੀ ਤਰਤੀਬ ਦੇ ਅਨੁਸਾਰ ਹੈ। ਪਰ ਇਸ ਕਰਕੇ ਜੋ ਬੂੜੇ ਸੰਘੂ ਵਾਲੀ ਬੀੜ, ਭਾਈ ਗੁਰਦਾਸ ਵਾਲੀ ਆਦਿ 'ਬੀੜ' ਤੋਂ ਸਿਧੀ ਨਕਲ ਕੀਤੀ ਗਈ ਸੀ, ਅਤੇ ਉਹ ਭੀ ਗੁਰੂ ਅਰਜਨ ਦੇਵ ਦੇ ਸਾਹਮਣੇ, ਅਸੀਂ ਮਨ ਲਵਾਂਗੇ ਕਿ 'ਭੋਗ ਦੀ ਬਾਣੀ' ਦੀ ਜੋ ਤਰਤੀਬ ਬੂੜੇ ਸੰਘੂ ਵਾਲੀ ਬੀੜ ਵਿਚ ਹੈ, ਉਹੋ 'ਆਦਿ-ਬੀੜ' ਵਿਚ ਸੀ॥

(੫) 'ਬਸੰਤ ਕੀ ਵਾਰ' ਰਾਗ ਬਸੰਤ ਹੇਠਾਂ ਨਹੀਂ ਦਿਤੀ ਸੀ। ਹੋਰ ਕਿਤਨੀਆਂ ਹੀ ਪੁਰਾਤਨ ਬੀੜਾਂ ਵਿਚ ਵੀ ਇਹ ਬਸੰਤ ਕੀ ਵਾਰ ਫਾਲਤੂ ਬਾਣੀਆਂ ਵਿਚ ਦਿਤੀ ਹੁੰਦੀ ਹੈ, ਅੰਦਰ ਗ੍ਰੰਥ ਸਾਹਿਬ ਦੇ ਨਹੀਂ। ਜਿਸ ਤਰ੍ਹਾਂ ਕਿ ਉਪਰ ਦਸਿਆ ਹੈ, ਇਸ ਵਾਰ ਦੇ ਨਾਨੁਕੰਮਲ ਰਹਿਣ ਦਾ ਕਾਰਨ ਇਹ ਬਣਿਆਂ ਸੀ ਕਿ ਜਿਸ ਵੇਲੇ ਗੁਰੂ ਸਾਹਿਬ ਇਹ ਰਚ ਰਹੇ ਸਨ ਤਦ ਲਾਂਗਰੀ ਪ੍ਰਕਾਦ ਤਿਆਰ ਕਰਕੇ ਲੈ ਆਇਆ ਅਤੇ ਗੁਰੂ ਸਾਹਿਬ ਇਹ ਕੰਮ ਵਿਚੇ ਡੱਡ ਕੇ ਉਠ ਬੈਠੇ। ਜੇ ਕਰ ਇਹ ਵਾਰ ਪੰਝੀ ਜਾਂ ਤੀਹ ਪਉੜੀਆਂ ਦੀ ਬਣ ਜਾਂਦੀ ਤਦ ਸਾਇਦ 'ਸ਼ਲੋਕ' ਵਾਰਾਂ ਤੋਂ 'ਵਧੀਕ' ਵਿਚੋਂ ਕੁਝ ਪੰਜਾਹ-ਸਠ ਸਲੋਕ ਏਸ ਵਾਰ ਵਿਚ ਪਰੋ ਦਿਤੇ ਜਾਂਦੇ, ਅਤੇ 'ਭੋਗ ਦੀ ਬਾਣੀ' ਉਤਨੀ ਹੀ ਘਟ ਜਾਂਦੀ।

ਏਸੇ ਤਰ੍ਹਾਂ 'ਆਦਿ-ਬੀੜ' ਦੇ ਅੰਤ ਪੁਰ ਪਹਿਲੇ ਚਾਰ ਗੁਰੂ ਸਾਹਿਬਾਨ ਦੇ ਚਲਾਣੇ ਦੀਆਂ ਥਿਤਾਂ ਦਰਜ ਸਨ, ਜੋ ਭਾਈ ਬੂੜੇ ਨੇ ਜਿਉਂ ਦੀਆਂ ਤਿਉਂ ਨਕਲ ਕਰ ਲਈਆਂ।

(੬) ਸ਼ਬਦਾਂ ਦੇ ਤਤਕਰੇ ਵਿਚ ਪ੍ਰਭਾਤੀ ਰਾਗ ਦੇ ਸ਼ਬਦਾਂ ਦੀਆਂ ਪ੍ਰਤੀਕਾਂ ਦੇ ਕੇ ੧੯੮ੰ ਪਤਰੇ ਪੁਰ '੧ ਓ ਸਤਿਗੁਰ ਪ੍ਰਸਾਦਿ' ਲਿਖ ਕੇ ਭੋਗ ਦੀ ਬਾਣੀਆਂ ਦੀਆਂ ਪ੍ਰਤੀਕਾਂ ਲਿਖਣੀਆਂ ਚਾਹੀਆਂ ਸਨ, ਪਰ ਇਸ ਕਰ ਕੇ ਕਿ ਇਹ ਸਭ ਪਹਿਲਾਂ ਹੀ ਗਗਾਂ ਦੇ ਤਤਕਰੇ ਵਿਚ ਆ ਚੁਕੀਆਂ ਸਨ, ਇਹ ਖਿਆਲ ਛੱਡ ਦਿਤਾ, ਅਤੇ

ਦੇ ਵਰਕੇ ਕੋਰੇ ਹੀ ਰਹਿ ਗਏ, ਭਾਵੇਂ ਉਹਨਾਂ ਉਪਰ ਤਤਕਰੇ ਲਿਖਣ  
ਵਾਸਤੇ ਸਿਆਹੀ ਦੀਆਂ ਲੀਕਾਂ ਕਿਚਿਆਂ ਹਨ।

(੭) ਤਤਕਰਿਆਂ ਤੋਂ ਪਿਛੇ ਗ੍ਰੰਥ ਸਾਹਿਬ ਸੁਰੂ ਹੁੰਦਾ ਹੈ ਅਤੇ  
ਮੂਲ ਮੰਤਰ ਤੇ ਜਪੁ ਜੀ ਤੋਂ ਲੈ ਕੇ 'ਭੋਟਾਂ ਦੇ ਸਵੇਜਾਂ ਦੀ  
ਛਕੜਲੀ ਪਾਲ :

ਛੜ੍ਹ ਸਿੰਘਾਸਨ ਪਿਰਥਮੀ ਗੁਰੂ ਅਰਜਨ ਕਉ ਚੇ ਆਇਓ।

ਤਕ ਝੁੜ੍ਹੇ ਸੰਧੂ ਦੇ ਹਥ ਦਾ ਲਿਖਿਆ ਹੈ।

(੮) ਮੁੰਦਾਵਣੀ ਵਾਲਾ ਦੂਜਾ ਸ਼ਲੋਕ :—‘ਤੇਰਾ ਕੀਤਾ ਜਾਤੇ  
ਨਹੀਂ’, ‘ਭੋਗ ਦੀ ਬਾਣੀ’ ਦੇ ਵਿਰਾਲੇ ਆਪਣੀ ਠੀਕ ਥਾਂ ਪੂਰ,  
ਅਰਥਾਤ ‘ਸ਼ਲੋਕ ਵਾਰਾਂ ਤੇ ਵਧੀਕ’ ਦੇ ਅੰਤ ਪੂਰ ਹੋਰਨਾਂ ਸ਼ਲੋਕਾਂ  
ਨਾਲ ਮਿਲਾ ਕੇ ਦਿਤਾ ਹੈ, ਅਤੇ ਉਸ ਦੇ ਪਿਛੋਂ ‘ਮੁੰਦਾਵਣੀ’ ਦਾ ਨਵਾਂ  
ਸਿਰਨਾਵਾਂ ਦੇ ਕੇ ‘ਬਾਲ ਵਿਚ ਤਿਨ ਵਸਤੂ ਪਈਓ’ ਵਾਲਾ ਸ਼ਲੋਕ  
ਲਿਖਿਆ ਹੈ। ਉਸ ਤੋਂ ਪਿਛੋਂ ਸ਼ਲੋਕ ਕਬੀਰ ਤੇ ਸਲੋਕ ਫਰੀਦ ਦੇ ਕੇ  
ਫੇਰ ਸਵੇਜੇ ਆਏ ਹਨ ਪਤਰੇ ੫੭੭ ਪੂਰ॥

ਕੋਈ ‘ਮੁੰਦਾਵਣੀ’ ਜਾਂ ਉਸ ਦਾ ਪਹਿਲਾ ਤੇ ਪਿਛਲਾ ਸ਼ਲੋਕ  
ਗ੍ਰੰਥ ਸਾਹਿਬ ਦੇ ਅੰਤ ਪੂਰ ਨਹੀਂ ਦਿਤੇ, ਭਾਵੇਂ ਉਹਨਾਂ ਦੇ ਲਿਖਣ  
ਵਾਸਤੇ ਕਾਫੀ ਥਾਂ ਪਈ ਸੀ ਅਤੇ ਲਿਖਾਰੀ ਜੇ ਚਾਹੁੰਦਾ ਤਾਂ ਖੁਸ਼ੀ  
ਨਾਲ ਲਿਖ ਸਕਦਾ ਸੀ।

(੯) ਗ੍ਰੰਥ ਸਾਹਿਬ ਦੇ ਅੰਦਰ ਕਿਸੇ ਵਾਰ ਦੇ ਸਿਰ ਪੂਰ ਧੁਨੀ  
ਨਹੀਂ ਦਿਤੀ ਗਈ। ਰਾਗ ਸਾਰੰਗ ਹੇਠਾਂ ਨਾ ਸੁਰਦਾਸ ਦਾ ਇਹ  
ਸਾਰਾ ਸ਼ਬਦ :—

‘ਛਾਡ ਮਨ ਹਰ ਬੇਮੁਖਨ ਕੇ ਸੰਗ।’

ਅਤੇ ਨਾ ਹੀ ਇਹ ਪਹਿਲੀ ਤੁਕ ਉਸ ਦੀ ਦਿਤੀ ਹੈ। ਇਸੇ ਤਰ੍ਹਾਂ  
ਰਾਗ ਮਾਰੂ ਹੇਠਾਂ ਮੀਗਾਂ ਬਾਈ ਦਾ ਸ਼ਬਦ ਵੀ ਨਹੀਂ। ਨਾਵੇਂ ਗੁਰੂ  
ਥੀ ਬਾਣੀ ਹੋਣੀ ਹੀ ਨਹੀਂ ਸੀ, ਪਰ ਪਿਛੋਂ ਵੀ ਕਿਸੇ ਨੇ ਕਿਤੇ ਵਿਚ-

ਕਾਰ ਜਾਂ ਇਕੱਠੀ ਛੇਕੜ ਤੇ ਨਹੀਂ ਚਲਾਈ॥

(੧੦) ਨਿੱਤਨਮ ਦੀ ਬਾਣੀ ਵਿਚ ਜਪੁ ਜੀ ਦੇ ਛੇਕੜਕੇ  
ਸ਼ਲੋਕਾਂ ਬਾਬਤ ਇਹ ਵੇਰਵਾ ਨਹੀਂ ਇਤਾ ਕਿ ਇਹ ਦੂਸਰੇ ਗੁਰੂ ਦੀ  
ਰਚਨਾ ਹਨ।

ਰਹਿਰਾਸ ਵਿਚ 'ਸੇ ਪੁਰਖ' ਵਾਲੇ ਚਾਰੇ ਸ਼ਬਦ ਜਿਨ੍ਹਾਂ ਦੇ ਪਿਛੇ  
ਅਖਰ ਹਨ :—'ਸੇ ਪੁਰਖ,' 'ਤੂ ਕਰਤਾ'; 'ਤਿਤੁ ਸਰਵਰੜੇ'; 'ਭਈ  
ਪ੍ਰਾਪਤ' ਇਹ ਚਾਰੇ ਸ਼ਬਦ ਮੌਜੂਦ ਹਨ। ਪਿਛੇ ਦੇ ਚਉਥੇ ਗੁਰੂ ਦੇ,  
ਤੀਜਾ ਪਿਛੇ ਗੁਰੂ ਦਾ ਅਤੇ ਚਉਥਾ ਸ਼ਬਦ ਪੰਜਵੇਂ ਗੁਰੂ ਦਾ ਹੈ,  
ਅਤੇ ਇਹ ਸਾਰੇ ਗ੍ਰੰਥ ਸਾਹਿਬ ਦੇ ਅੰਦਰ ਰਾਗਾਂ ਹੇਠਾਂ ਦਿੱਤੇ ਹਨ।  
'ਆਦਿ-ਬੀਤੁ' ਤੋਂ ਸਿੱਧੇ ਹੋਏ ਹੋਰ ਉਤਾਰਿਆਂ ਵਿਚ ਇਹ ਸ਼ਬਦ  
ਨਹੀਂ ਦਿੱਤੇ ਹੋਏ; ਜਿਸ ਤਰ੍ਹਾਂ ਭਾਈ ਬਨੋਂ ਵਾਲੀ ਬੀਤੁ ਅਤੇ ਉਸ  
ਤੋਂ ਹੋਏ ਉਤਾਰਿਆਂ, ਕਰਤਾਰਪੁਰ ਵਾਲੀ ਬੀਤੁ ਆਦਿ, ਵਿਚ ਅਤੇ  
ਏਸੇ ਤਰ੍ਹਾਂ ਸੰਮਤ ੧੯੧੮ ਦੀ ਬੀਤੁ ਵਿਚ ਇਹ ਚਾਰ ਸ਼ਬਦ ਨਹੀਂ  
ਆਏ। ਜਾਹਿਰ ਹੈ ਕਿ 'ਆਦਿ-ਬੀਤੁ' ਵਿਚ ਇਹ ਨਹੀਂ ਸਨ, ਅਤੇ  
ਰਹਿਰਾਸ ਵਾਲਾ ਭਾਗ ਉਸ ਬੀਤੁ ਵਿਚ ਕਿਸੇ ਪੁਰਾਣੇ ਗੁਟਕੇ ਤੋਂ  
ਨਕਲ ਕੀਤਾ ਗਿਆ ਸੀ, ਜਿਸ ਵਿਚ ਇਹ ਸ਼ਬਦ ਦਰਜ ਨਹੀਂ ਸਨ,  
ਭਾਵੇਂ 'ਰਹਿਰਾਸ' ਦਾ ਹਿੱਸਾ ਬਣ ਦੁਕੇ ਹੋਏ ਸਨ। 'ਆਦਿ-ਬੀਤੁ'  
ਤਿਆਰ ਹੋ ਚੁਕਨ ਦੇ ਪਿਛੋਂ ਉਹ ਰਹਿ ਗਏ ਨਜ਼ਰ ਆਏ, ਜਿਸ ਤੋਂ  
ਬੂਜੇ ਮੰਧੂ ਨੇ ਬਹੁਤ ਕਰ ਕੇ ਗੁਰੂ ਜੀ ਦੀ ਆਗਿਆ ਨਾਲ ਆਪਣੀ  
ਬੀਤੁ ਵਿਚ ਦਰਜ ਕਰ ਦਿੱਤੇ।

(੧੧) ਅਸੀਂ ਉਪਰ ਕਹਿ ਆਏ ਹਾਂ ਕਿ ਭੁਜਤਾਂ ਦੀ ਬਾਣੀ  
ਦੀ ਆਪਣੀ ਅੰਦਰਲੀ ਤਰਤੀਬ ਵਿਚ, ਅਤੇ ਇਕ ਦੇ ਜਗ੍ਹਾ ਖੁੰਡ  
ਗੁਰਬਾਣੀ ਵਿਚ ਵੀ ਅਗੇਤੜ ਪਛੇਤੜ ਹੋ ਗਿਆ ਹੈ, ਜੋ ਤਰਤੀਬ ਦੇਣ  
ਲਈ ਪਰਚੇਲਤ ਨਿਯਮਾਂ ਦੇ ਵਿਰੁਧ ਹੈ। ਏਸ ਤੋਂ ਇਹ ਨਤੀਜਾ  
ਨਿਕਲਦਾ ਹੈ ਕਿ ਖੁਲ੍ਹੇ ਪਤਰੇ, ਜਿਨ੍ਹਾਂ ਪੁਰ ਇਹ ਬਾਣੀ ਲਿਖੀ

ਹੁੰਦੀ ਸੀ, ਨਕਲ ਕਰਦੇ ਸਮੇਂ ਭਾਈ ਗੁਰਦਾਸ ਤੋਂ ਹੇਠਾਂ ਉਪਰ ਹੋ ਗਏ। ਪਰ ਬੂੜੇ ਸੰਧ ਵਾਲੀ ਬੀੜ ਵਿਚ ਇਹਨਾਂ ਵਿਚੋਂ ਕੁਝ ਗ਼ਾਲਤੀਆਂ ਦਰਸਤ ਹੋਈਆਂ ਮਿਲਦੀਆਂ ਹਨ। ਜੇ ਇਹ ਗ਼ਾਲਤੀਆਂ ‘ਆਟਿ-ਬੀੜ’ ਵਿਚ ਸਨ, ਤਦ ਇਹ ਦਰਸਤੀਆਂ ਬੂੜੇ ਸੰਧ ਨੇ ਆਪ ਕੀਤੀਆਂ। ਅਤੇ ਜੇ ਇਹ ਗ਼ਾਲਤੀਆਂ ‘ਆਟਿ-ਬੀੜ’ ਵਿਚ ਨਹੀਂ ਸਨ, ਤਦ ਉਹਨਾਂ ਪੁਰਾਤਨ ਬੀੜਾਂ ਦੇ ਲਿਖਣ ਵਾਲਿਆਂ ਕੀਤੀਆਂ, ਜਿਨ੍ਹਾਂ ਵਿਚ ਇਹ ਗ਼ਾਲਤੀਆਂ ਹੋਈਆਂ ਮਿਲਦੀਆਂ ਹਨ। ਅਸੀਂ ਇਹ ਪਿੜ੍ਹੀ ਗ਼ਾਲ ਠੋੜ੍ਹ ਮਨ ਲਵਾਂਗੇ, ਕਿਉਂਕਿ ਜਦ ਨਕਲ ਕਰਦੇ ਸਮੇਂ ਲਿਖਾਰੀ ਕੋਲੋਂ ਕੋਈ ਸ਼ਬਦ ਨਕਲ ਕਰਨੋਂ ਰਹਿ ਗਿਆ, ਅਤੇ ਇਹ ਗ਼ਾਲਤੀ ਇਥਰੇ ਹੀ ਮਾਲੂਮ ਹੋ ਗਈ, ਤਦ ਇਹ ਹੋਇਆ ਸ਼ਬਦ ਪਿੱਕੋਂ ਲਿਖ ਦਿਤਾ ਹੈ। ਕੁਝ ਮਿਸਾਲਾਂ ਅਸੀਂ ਹੇਠਾਂ ਦੇਂਦੇ ਹਾਂ :—

### ਛਾਪੇ ਦੀ ਸਫ਼ਰੀ ਜਿਲਦ ਵਿਚੋਂ

ਸ੍ਰੀ ਰਾਗ ਦੇ ਸ਼ਬਦ :—

ਕਬੀਰ ਦਾ ੧, ਤ੍ਰਿਲੋਚਨ ੧,  
ਕਬੀਰ ੧, ਬੇਣੀ ੧, ਅਤੇ ਰਵਿਦਾਸ  
੧ ॥ ਸਾਰੇ ੫ ॥

ਮਾਰੂ, ਰਾਗ ਦੇ ਸ਼ਬਦ :—

ਕਬੀਰ ੧੦, ਨਾਮਦੇਵ ੧,  
ਕਬੀਰ ੧, ਜੈਦੇਵ ੧, ਕਬੀਰ ੧,  
ਰਵਿਦਾਸ ੨ ॥ ਸਾਰੇ ੧੬ ॥

### ਬੂੜੇ ਸੰਧ ਵਾਲੀ ਲਿਖਤੀਬੀੜ ਵਿਚੋਂ

ਕਬੀਰ ੧, ਤ੍ਰਿਲੋਚਨ ੧,  
ਕਬੀਰ ੧, ਬੇਣੀ ੧, ਰਵਿਦਾਸ ੧  
॥ ਸਾਰੇ ੫ ॥

ਇਥੇ ਤਤਤੀਬ ਤਾਂ ਇਕੋ ਹੈ  
ਅਤੇ ਗਿਨਤੀ ਭੀ, ਪਰ ਪਹਿਲੇ  
ਦੋ ਸ਼ਬਦਾਂ ਵਿਚ ਮਜ਼ਮੂਨ ਦੀ ਸਾਂਝਾ  
ਹੈ ਅਤੇ ਕਬੀਰ ਦੇ ਦੋ ਸ਼ਬਦਾਂ ਨੂੰ  
ਜਾਣ ਬੁਝਕੇ ਨਿਖੇਤ੍ਰਿਆ ਗਿਆ ਹੈ॥

ਕਬੀਰ ੧੧, ਨਾਮਦੇਵ ੧,  
ਜੈਦੇਵ ੧, ਰਵਿਦਾਸ ੧ ॥ ਸਾਰੇ  
੧੪ ॥

ਕਬੀਰ ਦੇ ਦੋ ਸਲੋਕਾਂ ਨੂੰ ਇਕ  
ਗਿਣਿਆਂ ਹੈ, ਪਰ ਰਵਿਦਾਸ ਦਾ  
ਇਕ ਸ਼ਬਦ ਘਟ ਹੈ, ਨਹੀਂ ਦਿਤਾ।

ਭੈਰੋਂ ਰਾਗ ਦੇ ਸ਼ਬਦ :—

ਕਬੀਰ ੨੦, ਨਾਮਦੇਵ ੧੧  
ਰਵਿਦਾਸ ੧, ਨਾਮਦੇਵ ੧ ॥  
ਸਾਰੇ ੩੩ ॥

ਕਬੀਰ ੨੦, ਨਾਮਦੇਵ ੧੨,  
ਰਵਿਦਾਸ ੧, ਨਾਮਦੇਵ ੧ ॥ ਸਾਰੇ  
੩੪ ॥

ਨਾਮਦੇਵ ਦਾ ਇਕ ਵਧ ਹੈ,  
ਪਹਿਲੀ ਸ੍ਰੇਣੀ ਵਿਚੋਂ ਬਾਹਰਵੇਂ  
ਸ਼ਬਦ ਦੀ ਪਹਿਲੀ ਤੁਕ ਇਹ ਹੈ :—  
‘ਜਉ ਗੁਰ ਦੇਉ ਤਾਂ ਮਿਲੇ  
ਮੁਰਾਰ ॥’

ਬਸੰਤ ਰਾਗ ਦੇ ਸ਼ਬਦ :—

ਕਬੀਰ ੨, ਰਾਮਾਨੰਦ ੧,  
ਨਾਮਦੇਵ ੩, ਰਵਿਦਾਸ ੧ ਅਤੇ  
ਫੇਰ ਕਬੀਰ ੧ ॥ ਸਾਰੇ ੧੩ ॥

ਕਬੀਰ ੮; ਰਾਮਾਨੰਦ ੧;  
ਨਾਮਦੇਵ ੩; ਰਵਿਦਾਸ ੧ ॥ ਸਾਰੇ  
੧੩ ॥

ਕਬੀਰ ਦੇ ਪਹਿਲੇ ੨ ਤੇ  
ਪਿਛਲਾ ੧ ਇਕੱਠੇ ਕਰ ਦਿਤੇ  
ਹਨ ॥

ਸਾਰੰਗ ਰਾਗ ਦੇ ਸ਼ਬਦ :—

ਕਬੀਰ ੨; ਨਾਮਦੇਵ ੩;  
ਪਰਮਾਨੰਦ ੧; ਸੂਰਦਾਸ ੧ ਤੇ  
ਇਕ ਤੁਕ, ਅਤੇ ਫੇਰ ਕਬੀਰ ੧ ॥

ਕਬੀਰ ੩; ਨਾਮਦੇਵ ੩;  
ਪਰਮਾਨੰਦ ੧; ਸੂਰਦਾਸ ੧ ॥  
ਸਾਰੇ ੮ ॥

ਸਾਰੇ ੯ ॥  
[ਸੂਰਦਾਸ ਦੇ ਪਹਿਲੇ ਸ਼ਬਦ ਦੀ

ਕਬੀਰ ਦੇ ਤਿੰਨੇ ਸ਼ਬਦ ਇਕੱਠੇ  
ਕਰ ਦਿਤੇ ਹਨ । ਗਿਨਤੀ ਇੱਕ

ਇਕੱਲੀ ਪਹਿਲੀ ਤੁਕ, ਕਰਤਾਰਪੁਰ ਵਾਲੀ ਬੀੜ ਦੀ ਨਕਲ ਵਿਚ ਇਤੀ ਹੈ। ਸਾਰੀ ਗਿਨਤੀ ਸੂਰਦਾਸ ਦੇ ਪਿਛੇ 'ੰ' ਕੀਤੀ ਹੈ (ਅਤੇ ਕਬੀਰ ਦੇ ਪਿਛੇ ੰ) ਜੋ ਕਰਤਾਰਪੁਰ ਵਾਲੀ ਬੀੜ ਦੀ ਨਕਲ ਹੈ। ਗੋਇਆ ਕਰਤਾਰਪੁਰ ਵਾਲੀ ਬੀੜ ਵਿਚ ਉਹ ਸ਼ਬਦ ਸੂਰਦਾਸ ਦਾ, ਜਿਸ ਪੁਰ ਪਿਛੋਂ ਹੜਤਾਲ ਫੇਰੀ ਗਈ ਹੈ, ਅਤੇ ਇਕ ਤੁਕ (ਪਹਿਲੀ) ਹੜਤਾਲ ਤੋਂ ਬਚ ਗਈ ਹੈ, ਉਹ ਗਿਨਤੀ ਵਿਚ ਆ ਚੁਕਾ ਸੀ। ਤਤਕਰੇ ਵਿਚ ਪ੍ਰਤੀਕ ਭੀ ਏਸ ਸ਼ਬਦ ਦੀ ਵਿਤੀ ਹੈ।

ਪਰਮਾਦੰਦ ਦੇ ਸ਼ਬਦ ਅਤੇ ਸੂਰਦਾਸ ਦੀ ਵਾਧੂ ਤੁਕ ਦੇ ਵਿਚਾਲੇ, ਭਗਤ ਸੂਰਦਾਸ ਦਾ ਨਾਮ ਨਹੀਂ ਇਤਾ, ਚੈਨੌ ਸ਼ਬਦ ਨਾਲ ਮੇਲਕੇ ਹੀ ਲਿਖੇ ਹੋਏ ਹਨ।

ਘਟ ਹੈ, ਕਿਉਂਕਿ 'ਆਦਿ-ਬੀੜ' ਵਿਚ ਸੂਰਦਾਸ ਦਾ ਇੱਕੋ ਸ਼ਬਦ ਸੀ। ਵਾਧੂ ਸ਼ਬਦ ਦੀ ਪਹਿਲੀ ਪਾਲ, ਅਤੇ ਉਸ ਸ਼ਬਦ ਦੀ ਪ੍ਰਤੀਕ ਤਤਕਰੇ ਵਿਚ ਵੀ ਨਹੀਂ ਸੀ। ਕਰਤਾਰਪੁਰ ਵਾਲੀ ਬੀੜ ਦੇ ਉਤਾਰੇ ਕਰਨ ਵਾਲੇ ਨੇ, ਸੂਰਦਾਸ ਵਾਲਾ ਵਾਧੂ ਸ਼ਬਦ ਬਨੋਂ ਵਾਲੀ ਬੀੜ ਦੀ ਕਿਸੇ ਨਕਲ ਤੋਂ ਨਕਲ ਕਰ ਲਿਆ। ਪਿਛੋਂ ਜਦ ਏਸ ਬੀੜ ਨੂੰ ਭਾਈ ਗੁਰਦਾਸ ਵਾਲੀ 'ਆਦਿ-ਬੀੜ' ਮਸ਼ਹੂਰ ਕਰਨਾ ਚਾਹਿਆ, ਉਸ ਸ਼ਬਦ ਪਰ ਹੜਤਾਲ ਫੇਰ ਇੱਤੀ, ਪਰ ਪਿੰਜਰ ਤੇ ਲਹੂ-ਲਿਬਕੜੇ ਕਪੜੇ ਝੂਨ ਕੀਤੇ ਦਾ ਨਿਬਾਨ ਦੇਨ ਵਾਲੇ ਪਿਛੇ ਰਹਿ ਰਾਏ।

---

ਏਸ ਡੇਰੇ ਵਿਚ ਦੋ ਛਾਪੇ ਦੇ ਗ੍ਰੰਥ ਸਾਹਿਬ ਭੀ ਸਨ, ਜਿਨ੍ਹਾਂ ਵਿਚੋਂ ਇਕ 'ਕਰਤਾਰਪੁਰ-ਵਾਲੀ' ਬੀੜ ਨਾਲ ਸੋਧ ਕੇ ਭਾਈ ਜੀਵਨ ਸਿੰਘ ਚਤੁਰ ਸਿੰਘ ਨੇ ਛਪਵਾਇਆ ਹੋਇਆ ਹੈ। ਮੁਕਾਬਲਾ ਕਰਨ ਪੁਰ ਇਹਨਾਂ ਦੋਹਾਂ ਵਿਚ, ਕਬੀਰ ਦਾ ਹੇਠਾਂ ਚਿਤਾ ਸ਼ਬਦ, ਜੋ ਰਾਗ ਮਾਰੂ ਹੇਠਾਂ ਜੈਦੇਵ ਦੇ ਸ਼ਬਦ ਦੇ ਪਿਛੇ ਆਉਂਦਾ ਹੈ, ਮੇਰੀ ਨਜ਼ਰੇ ਨਹੀਂ ਚਕ੍ਕਿਆ।:-

“ਰਾਮ ਸਿਆ ਪੜਾਣਿਆ ਮਨ !.....

ਕਹਤ ਕਵੀਰ ਸੁਨਹੁ ਰੇ ਮੰਤਹੁ, ਸਾਧ ਸੰਗਤਿ ਤਰਿ ਜਾਹਿਗਾ ॥”

ਭਾਇਦ ਕਿਸੇ ਹੋਰ ਰਾਗ ਵਿਚ ਦਰਜ ਹੋਵੇ। ਸਫਰੀ ਜਿਜ਼ਦ ਵਿਚ ਵੀ  
ਰਾਗ ਮਾਰੂ ਵਿਚ ਨਹੀਂ ॥

(੧੨) ਰਾਗ ਮਾਰੂ ਹੇਠਾਂ ਜੋ ਰਵਿਦਾਸ ਦਾ ਇਕ ਸ਼ਬਦ ਏਸ  
ਬੀੜ ਵਿਚ ਨਹੀਂ, ਉਹ ਮਾਮੂਲੀ ਛਾਪੇ ਦੇ ਗ੍ਰੰਥ ਸਾਹਿਬਾਂ ਵਿਚ ਇਉਂ  
ਦਿਤਾ ਹੁੰਦਾ ਹੈ :-

ਮਾਰੂ ॥ ਸੁਖ-ਸਾਗਰ, ਸੁਰਿ ਤਰ, ਚਿਤਾ ਮਨਿ, ਕਾਮੈਨ ਬਸਿ  
ਜਾਕੇ ਰੇ। ਚਾਰ ਪਟਾਰਥ, ਅਸਟ ਮਹਾਸਿਧਿ, ਨਵਨਿਧਿ,  
ਕਰਤਲ ਤਾਂਕੇ ॥ ੧ ॥ ਹਰਿ ਰਾਤਿ ਹਤਿਨ ਪਸਿ ਰਾਨਾ ।  
ਅਵਰ ਸਭ ਛਾਡਿ ਬਤਨ ਰਚਨਾ ॥ ੧ ॥ ਰਹਾਉ ॥  
ਨਾਨਾ ਚਿਆਨ ਪੁਰਾਨ ਬੇਰ ਬਿਧਿ ਚਹੁਤੀਸ\* ਅਛਰ ਮਾਹੀ ।  
ਬਿਆਸ ਬਿਤੁਰ ਰਹਿਰੇ ਪਰਮਾਟਥ ਰਾਮ ਨਾਮ ਸ.ਰਿ  
ਨਾਹੀ ॥ ੨ ॥ ਸਹਿਜ ਸਮਾਪ, ਉਪਾਧਿ ਰਹਿਤ ਹੋਇ ਬੇਰ  
ਭਾਗ ਲਿਵ ਲਾਗੀ । ਕਹਿ ਰਵਿਦਾਸ, ਉਦਾਸ ਦਾਸ ਮਤਿ  
ਜਨਮ ਮਟਨ ਭੈ ਭਾਤੀ ॥ ੩ ॥ ੨ ॥ ੧੫ ॥

ਈਕੇ ਮੰਧੂ ਵਾਲੀ ਬੀੜ ਵਿਚ ਕਿਸੇ ਹੋਰ ਰਾਗ ਹੇਠਾਂ ਵਿਤਾ ਹੋਵੇ ਤਾਂ  
ਮੈਂ ਕਹਿਨਹੀਂ ਸਕਦਾ; ਟਾਕਰਾ ਕਟਨ ਦੀ ਲੋੜ ਹੈ। ਏਸ ਤੋਂ ਰਿਦਦਾ  
ਹੈ ਕਿ ਭਗਤ ਬਾਣੀ ਦੀ ਗਿਨਤੀ ਅਤੇ ਤਰਤੀਬ ਵੱਹਾਂ ਵਿਚ ਕਿਤਨਾ  
ਛਰਕ ਹੈ, ਨਿਰਾ ਸੂਰਦਾਸ ਦੇ ਇਕ ਛਾਲਤੂ ਸ਼ਬਦ ਅਤੇ ਮੀਰਾਂਬਾਈ  
ਦੇ ਸ਼ਬਦ ਪੁਰ ਹੀ ਬਸ ਨਹੀਂ ਹੋ ਜਾਂਦੀ। ਜੇਕਰ ਇਹ ਸ਼ਬਦ ਸਚ ਮੁਚ

\* ਦੇਖੋ ਬਾਵਨ ਦੀ ਥਾਂ ਚਹੁਤੀਸ ਅਖਰ ਹੀ ਰਿਣੇ ਰਨ। ਜੇ ਕਰ  
ਕੁਹੁਖੀ ਲਿਪੀ ਵਿਚੋਂ ‘ੜ’ ਵੱਡ ਦੇਈਏ, ਤਦ ਚਹੁਤੀਸ ਅਖਰ ਹੀ ਰਹਿ ਜਾਂਦੇ  
ਹਨ, ਅਤੇ ਰਵਿਦਾਸ ਅ.ਦਿ ਦੀ ਬਾਣੀ ਵਿਚ ‘ੜ’ ਵਰਤਿਆ ਭੋ ਨਹੀਂ, ਸਭ ਥਾਂ  
‘ੜ’ ਆਇਆ ਹੈ। ਸਵੇਰ ਚਿਨ੍ਹਾਂ ਅਤ ਸ਼ ਤੇ ਧ ਨੂੰ ਵੀ ਛਡ ਦਿਤਾ ਹੈ।

No. 2

ਪਾਠੀ ਬੀਰਾਂ ਦਿਓ ਪੁਸ਼ਟੀ ਸਕਲਾਂ  
ਮਥਰ ਤੇ ਅੰਕ

ਕਾ(ਕਾ); ਕੁ (ਅੰਕੜੇ); ਕੁ (ਅੰਕੜੇ); ਕੌ (ਅੰਕੜੇ); ਕੈ (ਅੰਕੜੇ)	New
ਕੁ ਕੁ ਕੁ ਕੈ ਕੈ	old
ਮ ਕੁ ਕੁ ਚ ਚ ਵ ਵ	New
ਮ ਮ ਕੁ ਕੁ ਚ ਚ ਵ ਵ	old
ਤ ਤ ਣ ਪ ਧ ਨ ਲ	New
ਤੁ ਤੁ ਤੁ ਧ ਧ ਨ ਲ	New
ੴ ੴ ੴ ੴ ੴ ੴ	New
ੴ ੴ ੴ ੴ ੴ ੴ	old
ੴ ੴ ੴ ੴ ੴ ੴ	old

Traced by G.S.



ਬੂੜੇ, ਸੰਧੁ ਵਾਲੀ ਬੀੜ ਵਿਚ ਹੈ ਹੀ ਨਹੀਂ, ਤਦ ਵੀਹ ਵਿਸਵੇ  
ਆਦਿ-ਬੀੜ' ਵਿਚ ਵੀ ਹੈ ਨਹੀਂ ਸੀ।

(੧੩) ਬੂੜੇ ਸੰਧੁ ਵਾਲੀ ਬੀੜ ਦੇ ਪਿਛੇ ਜੋ ਵਧੂ ਚਾਰ ਪਤਰੇ  
ਲਗਾਕੇ, ਅਤੇ ਇਕ ਪਹਿਲੋਂ ਦੇ ਕੋਰੇ ਰਹੇ ਪੰਜਵੇਂ ਵਰਕੇ ਨਾਲ ਰਲਾਕੇ,  
ਉਹਨਾਂ ਪੁਰ ਗਿਨਤੀ ਦੇ ਅੰਕ ੮੯ ਤੋਂ ੮੯੧ ਤਕ ਦਿਤੇ ਹਨ,  
ਉਹਨਾਂ ਪੁਰ ਹੇਠ ਲਿਖੀਆਂ ਬਾਣੀਆਂ ਤਰਤੀਬ ਵਾਰ ਦਰਜ  
ਕੀਤੀਆਂ ਹਨ :—

(ਅ) ਸਲੋਕ ਮਹਲਾ ੧ । “ਜਿਤ ਦਰ ਲਖ ਮੁਹਮਦਾ.....  
ਨਾਨਕ ਤਾਕੀ ਕੀਮਤ ਨ ਪਵੈ ਬੇਅੰਤ ਬੇਸੁਮਾਰ ॥ ੧ ॥  
ਇਸ ਕਲਿਓ ਪੰਜ ਭੀਤਿਓ ਕਿਉਂ ਕਰ.....  
ਕਰਤਾ ਰਖੇ ਪਤ ॥ ੨ ॥  
ਨਾਨਕ ਛਿੰਜ ਪਈ ਦਰਵਜੇ ॥ ੩ ॥”

(ਅ) ਸਲੋਕ ਮਹਲਾ ੧ ॥ “ਬਾਇ ਆਤਿਸ ਆਬ ਖਾਕ.....  
ਆਪਿਓ ਹੋਇ ਤਾਂ ਝੁਰਿਮਰਾਂ ਸਚੁ ਸਦਾ ਬਖਸ਼ਿਦ ।”  
(੯) ਰਾਗ ਰਾਮਕਲੀ ਰਤਨਮਾਲਾ,  
“ਆਸਨ ਸਾਧ ਨਿਰਾਲਮ ਰਹੇ.....  
ਤਾਮਸ ਤਿਸਨਾ ਮਮੈ ਤਿਆਰੀ ਨਾਨਕ ਕਰੋ ਸੋਈ ਬੈਗਾਰੀ ॥੨੫॥  
ਰਤਨ ਮਾਲਾ ਸੁਧ ਉਤਾਰ ਕੀਤਾ ਗਿਰੰਥ ਕਾ ਅਖਰੀ ਤੇਰਕੀ  
ਸੀ ਭੀ\* ਅਖਰੀ ਗੁਰਮੁਖੀ ਲਿਖੀ ॥”

(੧) ਹਕੀਕਤ ਰਾਹ ਮੁਕਾਮ ਰਾਜੇ ਸਿਵਨਾਭ ਕੀ ।  
(੨) ਰਾਗ ਮਾਲਾ ।  
(੩) ਸਿਆਹੀ ਕੀ ਬਿਧਿ (ਛੇਟੀ ਚਾਰ 'ਸਤਰਾਂ ਵਾਲੀ')  
(੪) ਚਲਿਤ੍ਰ ਜੋਤੀ ਜੋਤ ਸਮਾਵਣ ਕੇ ਚਾਰ ਗੁਰੂਆਂ ਦੇ, ਅਤੇ

\*‘ਭੀ’ ਡੋਗਰੀ ਬੋਲੀ ਹੈ, ਅਰਥ ‘ਫੇਰ’ ।

ਲਿਖਾਰੀ ਦਾ ਨਾਮ ਤੇ ਗ੍ਰੰਥ ਲਿਖਣ ਦਾ ਸੰਮਤ, ਜੋ ਪੁਰਾਣੇ ਪਤਰੇ  
ਤੋਂ ਨਕਲ ਕੀਤੇ ਹਨ।

ਆਪ ਦੇਖ ਸਕਦੇ ਹੋ ਕਿ ਰਾਗ ਮਾਲਾ ਢਾਲਤੂ ਬਾਣੀਆਂ ਵਿਚ  
ਭੀ ਸਭ ਤੋਂ ਅਖੀਰ ਰਖੀ ਹੈ। 'ਹਕੀਕਤ ਰਾਹ ਮੁਕਾਮ' ਸੰਨ ੧੯੭੩  
ਦੇ ਲਗ ਪਗ ਲਿਖੀ ਗਈ ਸੀ ॥

(੧੪) ਅਖਰਾਂ ਦੀਆਂ ਸ਼ਕਲਾਂ ਦਾ ਵੀ ਡਰਕ ਹੈ। ਸੋ ਇਸ  
ਬੀੜ ਤੇ ਹੋਰ ਪੁਰਾਤਨ ਬੀੜਾਂ ਤੋਂ ਇੱਕਠੀਆਂ ਕਰ ਕੇ ਇਹ ਪੁਰਾਣੀਆਂ  
ਸ਼ਕਲਾਂ ਸਾਹਮਣੇ ਦਿੱਤੀਆਂ ਹਨ। ਬਾਰਾਂ ਵੰਜ਼ਜਨ ਅਖਰਾਂ, ਇਕ  
ਸੂਰ ਅਖਰ, ਪੰਜ ਸੂਰ ਚਿਨ੍ਹਾਂ ਅਤੇ ਸਤ ਹਿੰਦਸਿਆਂ ਦੀ ਸ਼ਕਲਾਂ  
ਵਿਚ ਡਰਕ ਹੈ ॥

## ੩-ਬੀੜ ਭਾਈ ਬਨੋ ਜੀ, ਮਾਂਗਾਟ।

ਜਦ ਭਾਈ ਗੁਰਦਾਸ ਨੇ ਸਾਰਾ ਗ੍ਰੰਥ ਸਾਹਿਬ ਲਿਖ ਲਿਆ, ਤਦ  
ਦੇਹਰਾ ॥ ਗੁਰ ਸਿਖ ਬੰਨੇ ਆਯੇ, ਸੰਗਤ ਸਾਥ ਅਪਾਰ ।

ਮਾਂਗਾਟ ਵਾਸੀ ਤਾਹਿ ਕੀ, ਦਰਸ਼ਨ ਗੁਰੂ ਨਿਹਾਰ ॥  
ਚੌਪਈ ॥ ਬੰਨੇ ਕੇ ਨਿਜ ਸਿਖ ਗੁਰ ਜਾਨਾ ।

ਸ੍ਰੀ ਗੁਰੂ ਤਾਂਕੇ ਬਚਨ ਬਖਾਨਾ ।  
ਲਾਹੌਰ ਬੀਚ ਬਨੋ ਤੁਮ ਜਾਵੇ ।  
ਸ੍ਰੀ ਗ੍ਰੰਥ ਕੀ ਜਿਲਤ ਬਨਾਵੇ ।  
ਕਾਰੀਗਰ ਇਹ ਠਾਂ ਅਬ ਨਾਹੀਂ ।  
ਸਮਾ ਪਾਇ ਸਭ ਇਹਾਂ ਰਹਾਈਂ ।  
ਤੁਰਕ ਰਾਜ, ਬਹੁ ਦਿਨ ਨਹੀਂ ਵਹਿਨਾ ।  
ਜਿਤਕ ਜ਼ਰੂਰ ਹੋਇ ਤਿਤ ਰਹਿਨਾ ॥

ਤਬ ਬਨੋੜੇ ਮਨ ਮੈਂ ਇਹ ਆਈ ।  
 ਦੁਤੀਆ ਸਰੂਪ ਗ੍ਰੰਥ ਜੀ ਪਾਈ ।  
 ਹਾਥ ਜੋਰ ਬਨੋੜੇ ਤਬ ਕਹਾ ।  
 ਏਕ ਬੇਨਤੀ ਮੇਂ ਪ੍ਰਭ ਆਹਾ ।  
 ਹਕਮ ਹੋਇ ਤਾਂ ਮਾਂਗਟ ਜਾਵੈਂ ।  
 ਸੰਗਤ ਕੇ ਦਰਸ਼ਨ ਕਰਵਾਵੈਂ ।

ਰੋਹਣਾ ॥ ਗ੍ਰੰਥ ਜਹਾਜ ਸਤਿਗੁਰ ਰਚੇ, ਭਈ ਜਿਲਤ ਇਕ ਵਾਰ ॥  
 ਗੁਰ ਗ੍ਰਹ ਭਯੇ ਤਬ, ਲਿਖੇ ਕੇ, ਸੰਗਤ ਕੈਸ ਕਰਾਇ ॥  
 ਰੱਪੰਈ ॥ ਗੁਰੂ ਤਬ ਕਹਾ ਇਕ ਨਿਸ ਬਸਨਾ ।  
 ਤਿਨ ਸੋ ਕਹਾ ਜੋਊ ਗੁਰ ਰਸਨਾਂ ॥

ਰੋਹਣਾ ॥ ਏਕ ਟੈਨ ਖਾਰੇ ਰਹੇ, ਦੁਤੀਆਂ ਜੰਡੋਰ ਆਇ ।  
 ਸਿਖ ਮੰਗਤ ਦਰਸ਼ਨ ਕਰਿਓ ਮਨ ਮੈਂ ਸੁਖ ਪਾਇ ॥  
 ਭਾਈ ਬਨੋੜੇ ਜੀਆਪਣੇ ਇਲਾਕੇ ਦੀਆਂ ਸੰਗਤਾਂ ਦੇ ਮੁਖੀਏ, ਅਤੇ  
 ਉਧਰ ਦੇ ਮਸੰਦ ਸਨ, ਮਾਨ ਸਤਿਕਾਰ-ਕੌਰ ਅਤੇ ਕਰਨੀ ਵਾਲੇ  
 ਸਜਨ ਪੁਰਖ ਸਨ, ਅਤੇ ਆਪਣੇ ਇਲਾਕੇ ਵਿਚ ਗੁਰੂ ਵਤ ਪੁਜੇ  
 ਜਾਂਦੇ ਸਨ । ਹਸਥ ਮਾਮੂਲ ਸੰਗਤਾਂ ਨੂੰ ਨਾਲ ਲੈਕੇ ਦਿਵਾਲੀ ਵਿਸਾਖੀ ਗੁਰੂ ਕੇ  
 ਦਰਸ਼ਨ ਨੂੰ ਆਇਆ ਕਰਦੇ ਸਨ । ਹੁਣ ਭਾਦਰੋਂ ਵਿਚ ਆਏ ਸਨ,  
 ਰਵਾਜ ਅਨੁਸਾਰ ਏਸ ਕਟਕੇ ਕੋਈ ਬੜੀ ਸੰਗਤ ਨਾਲ ਨਹੀਂ ਸੀ ਹੋ ਸਕਦੀ,  
 ਕਿਉਂ ਜੋ ਕੋਈ ਤਿਉਹਾਰ ਨਹੀਂ ਸੀ । ਜਦ ਗੁਰੂ ਮਾਹਿਬ ਨੇ ਲਾਹੌਰ ਜਾ ਕੇ  
 ਗ੍ਰੰਥ ਸਾਹਿਬ ਦੀ ਜ਼ਿਲਦ ਬਨ੍ਹਵਾ ਲਿਆਉਣ ਵਾਸਤੇ ਕਿਹਾ, ਤਦ ਭਾਈ  
 ਸਾਹਿਬ ਨੇ ਕੁਝ ਮਨ ਵਿਚ ਸੋਚ ਕੇ ਗ੍ਰੰਥ ਸਾਹਿਬ ਨੂੰ ਆਪਣੇ ਘਰ  
 ਮਾਂਗਟ ਪਹਿਲੇ ਲਿਜਾ ਕੇ ਸੰਗਤਾਂ ਨੂੰ ਦਰਸ਼ਨ ਕਰਾ ਲਿਆਉਣ ਦੀ  
 ਆਗਿਆ ਮੰਗੀ । ਗੁਰੂ ਸਾਹਿਬ ਭਾਈ ਜੀ ਦੀ ਬੇਨਤੀ ਨੂੰ ਅਸੂਕਾਰ  
 ਨਹੀਂ ਸਨ ਕਰ ਸਕਦੇ, ਇਜਾਜ਼ਤ ਦੇ ਦਿਤੀ । ਭਾਈ ਸਾਹਿਬ ਨੇ ਸੋਚ  
 ਲਿਆ ਸੀ ਕਿ ਜਾਂਦੀ ਵਾਰੀ ਲਾਹੌਰੋਂ ਲੋੜ ਜਿੱਨੇ ਕਾਗ਼ਜ਼ ਕਲਮਾਂ

ਸਿਆਹੀ ਝੂੰਦ ਕੇ ਮਾਂਗਟ ਤੋਂ ਮੁੜਦੀ ਵਾਰੀ ਆਪਣੇ ਮਨ ਭਾਉਂਦੇ  
ਲਿਖਾਰੀ ਨਾਲ ਲੈ ਲੈਣਗੇ ।

ਸ੍ਰੀ ਗੁਰੂ ਕਹਾ ਰੈਨ ਇਕ ਰਹੀਓ । ਆਵਤ ਜਾਵਤ ਬੀਰ ਨ ਚੀਰੀ ।  
ਪੈਥ ਰੈਨ ਕਹੁ ਭਾਖੀ ਨਾਹੀਂ । ਤਾਂਤ ਜਤਨ ਕਰੋ ਇਹ ਮਾਹੀਂ ॥

ਮਾਂਗਟ ਵਾਲੀ ਗ੍ਰੰਥ ਸਾਹਿਬ ਦੀ ਬੀੜ ਬਾਰਾਂ ਲਿਖਾਰੀਆਂ  
ਦੇ ਹਥ ਦੀ ਲਿਖੀ ਹੈ, ਅਤੇ ਛੇਕੜ ਦੇ ਕੁਝ ਵਰਕੇ ਇਕ ਦੇ ਹੋਰ ਹਥਾਂ  
ਦੇ । ਸੋ ਸਾਫ਼ ਦਿਸਦਾ ਹੈ ਕਿ ਭਾਈ ਸਾਹਿਬ ਦਰਜਨ ਕੁ ਲਿਖਾਰੀ  
ਨਾਲ ਲੈ ਕੇ ਮੁੜੇ ਸਨ । ਚਾਰ-ਚਾਰ ਪੰਜ-ਪੰਜ ਕੋਹ ਦੀ ਮੰਜਲ ਕਰਦੇ  
ਟੁਰ ਪਏ । ਕਾਗਜ਼ ਦੇ ਤਖਤਿਆਂ ਦੇ ਵਰਕੇ ਬਣਾ ਕੇ ਲਿਖਾਰੀਆਂ  
ਵਿਚ ਵੰਡ ਦਿਤੇ । ਐਸਤਨ ਹਰ ਇਕ ਦੇ ਹਿੱਸੇ 20 ਸੂਜ਼ਾਂ ਜਾਂ ਅੱਸੀ  
ਅੱਸੀ ਵਰਕੇ ਸੈਰੀਆਂ ਦੇ ਪੈਂਦੇ ਹਨ । ਲਾਹੌਰ ਪੰਜਾਬ ਤਕ ਪੂਰੀ  
ਨਕਲ ਗ੍ਰੰਥ ਸਾਹਿਬ ਦੀ ਹੋ ਗਈ । ਉਸ ਬੀੜ ਵਿਚ ਗ੍ਰੰਥ ਸਾਹਿਬ  
ਲਿਖੇ ਜਾਨ ਦੀ ਤਾਰੀਖ

“ਅਸੂ ਵਦੀ ੧”

ਦਿਤੀ ਹੈ । ਮਾਂਗਟ ਤੋਂ ਲਾਹੌਰ ਤਕ ਸਿਧਾ ਪੈਦਲ ਰਸਤਾ, ਕਾਦਿਰਾਬਾਦ  
ਪਾਸ ਦਰਿਆ ਪਾਰ ਕਰਕੇ, ਸੋ ਮੀਲ ਤੋਂ ਕੁਝ ਹੀ ਉਪਰ ਹੈ । ਸਮੇਂ  
ਜੇਖਰ ਰਸਤੇ ਵਿਚ ਬਾਰਾਂ ਪੜਾਂ ਕੀਤੇ, ਤਦ ਐਸਤ ਲਿਖਾਈ ਰੋਜ਼  
ਛੀ ਲਿਖਾਰੀ ੧੨ ਸਫੇ ਹੁੰਦੀ ਹੈ, ਜਿਸ ਦੇ ਲਿਖਣ ਲਈ ਮਾਮੂਲੀ  
ਲਿਖਾਰੀ ਨੂੰ ਚਾਰ ਪੰਜ ਘੰਟੇ ਲਗ ਜਾਂਦੇ ਹੋਣਗੇ । ਸੋ ਇਹ ਠੀਕ  
ਬੈਠਦਾ ਹੈ । ਪਰ ਬਹੁਤ ਕਰਕੇ ਪੜਾਂ ਪੰਦਰਾਂ ਕੁ ਹੋਣਗੇ, ਕਿਉਂਕਿ  
ਏਸ ਤਰ੍ਹਾਂ ਲਿਖਾਈ ਕੁਝ ਪੀਰਜ ਨਾਲ ਹੋ ਸਕਦੀ ਸੀ । ਸਵੇਰੇ ਹੀ  
ਸੋਚ ਇਥਨਾਨ ਬਰ ਟੁਰ ਪਏ, ਜੇਹੜਾ ਪਿੰਡ ਸਤਾਂ ਅੱਠਾਂ ਕੁ ਮੀਲਾਂ  
ਤੇ ਪਿਆ ਉੱਥੇ ਠਹਿਰ ਗਏ, ਰੋਟੀ ਪਕਾਈ, ਖਾਣੀ ਤੇ ਕੁਝ ਆਰਾਮ  
ਕਰ ਕੇ ਉਪਹਿਰੋਂ ਪਿਛੇ ਲਿਖਣ ਲਗ ਪਏ । ਮਹੀਨਾ ਭਾਦਰੋਂ ਜਾਂ

\* ਸੋਚੀ=Copy

ਬਰਸਾਤ ਦਾ ਛੇਕੜ ਅਤੇ ਅਸੂ ਦੇ ਪਹਿਲੇ ਦਿਨ ਸਨ ॥

ਇਹ ਗਲ ਆਮ ਪ੍ਰਸਿਧ ਤੇ ਸਾਰੇ ਸਿਖਾਂ ਦੀ ਮੰਨੀ ਹੋਈ ਹੈ ਕਿ ਏਸ ਬੀੜ ਵਿਚ ਇਕ ਵਾਪੂ ਸ਼ਬਦ ਸੂਰਦਾਸ ਦਾ, ਅਤੇ ਇਕ ਸ਼ਬਦ ਮੀਰਾਬਾਈ ਦਾ ਪਾਏ ਗਏ ਹਨ, ਜੋ 'ਆਦਿ-ਬੀੜ' ਵਿਚ ਨਹੀਂ ਸਨ। ਭਾਈ ਬਨੌਜੀ ਦੀ ਆਗਿਆ ਨਾਲ ਲਿਖਾਰੀ ਨੇ ਪਾਏ, ਜਾਂ ਆਪਣੀ ਮਨ ਮਰਣੀ ਕੀਤੀ, ਨਹੀਂ ਕਿਹਾ ਜਾ ਸਕਦਾ। ਆਖਿਰ ਇਹਨਾਂ ਸ਼ਬਦਾਂ ਵਿਚ ਕੁਝ ਭੀ ਸਿਖੀ ਦੇ ਬਗ਼ਬਲਾਫ਼ ਜਾਂ ਇਤਤਰਾਜ਼ ਯੋਗ ਗਲ ਨਹੀਂ ਸੀ, ਦੋਵੇਂ ਸ਼ਬਦ ਗੁਰੂ ਆਸੀਂ ਦੇ ਅਨਸਾਰ ਹਨ। ਸੂਰਦਾਸ ਦਾ ਜੋ ਸ਼ਬਦ ਵਧਾਇਆ ਗਿਆ ਹੈ, ਉਹ ਇਹ ਹੈ :-

ਛਾਡ ਮਨ ਹਰ ਬੇਮਖਨ ਕੇ ਸੰਗ ।

ਕ੍ਰਿਹ ਭਜੇ ਪੈ ਪਾਨ ਪਿਆਇ, ਬਿਖ ਨਹੀਂ ਤਜਤ ਭੁਅੰਗ  
॥ ੧ ॥ ਰਹਾਉ ॥

ਕਾਗਾਂ ਕਾਪੂਰ ਚੁ ਗਾਏ, ਸਾਨ ਨ੍ਹਾਇ ਰੰਗ ।

ਖਰ\* ਕੋ ਕਹਾ ਅਗਰ ਕੇ ਲੇਪਨ ।

ਮਰਕਟਾਂ ਭੂਖਨ ਅੰਗ ।

ਪਾਹਨ ਪਤਿਤ ਬਾਨ ਬੇਧੇ, ਰੰਦੰਫੰ ਹੋਏ ਨਿਖੰਗਾਂ

ਸੂਰਦਾਸ ਕੀ ਕਾਲੀ ਕਮਰੀ, ਚੜ੍ਹਤ ਨ ਦੂਜਾ ਰੰਗ ॥

ਸ੍ਰਗੋਂ ਜੇਹੜਾ ਸ਼ਬਦ ਸੂਰਦਾਸ ਦਾ ਸਭ ਬੀੜਾਂ ਵਿਚ ਹੈ, ਉਸ ਦੀ ਸੁ  
ਤੁਕ ਤੇ ਕੁਝ ਇਤਤਰਾਜ਼ ਹੋ ਸਕਦਾ ਹੈ :-

'ਸਿਆਮ ਸੰਦਰ ਤਜ ਆਨ ਜੋ ਚਾਹਤ, ਜਿਉਂ ਕੁਸ਼ਟੀ ਤਨ ਜੋਕਿ ॥'  
ਕਿਉਂਕਿ ਇਸ ਵਿਚ ਕ੍ਰਿਸ਼ਨ ਦੀ ਪੂਜਾ ਦ੍ਰਿੜ੍ਹਾਈ ਹੈ, ਅਤੇ ਹੋਰ ਕਿਸੇ

॥ ਅਸਲ ਵਿਚ ਕੁਝ ਹੋਰ ਛਰਕ ਭੀ ਸਨ। ਦੇਖੋ ਸਫ਼ਾ ੧੨੦ ਅਤੇ ੧੪੦

\* ਖਰ = ਖੜਾ, +ਮਰਕਟ = ਬਾਂਦਰ। ਫੰਗੀਤੇ ਹੋਏ = ਸਾਲੀ ਹੋਏ।

§ ਨਿਖੰਗ = ਤਰਕਸ਼, ਭਲਬੇ। ਷ੁਕਮਰੀ = ਕੰਬਲੀ।

ਦੀ ਪੂਜਾ ਦੀ ਨਿਧੇਧੀ ਹੈ । ਇਹ ਦੂਜਾ ਸ਼ਬਦ ਆਦਿ ਬੰਦ ਵਿਚ  
ਜ਼ਰੂਰ ਸੀ ॥

ਸੂਰਦਾਸ ਅਤੇ ਹੋਰ ਕਈ ਭਗਤਾਂ ਵਾਂਗ ਮੀਰਾਂ ਭੀ ਕ੍ਰਿਸ਼ਨ ਜੀ  
ਦੀ ਉਪਾਸ਼ਕ ਸੀ, ਅਤੇ ਏਸ ਦਾ ਸ਼ਬਦ ਭੀ ਕ੍ਰਿਸ਼ਣ ਵਲ ਹੀ  
ਸੰਬੰਧਨ ਹੋ ਕੇ ਕਿਹਾ ਹੋਇਆ ਹੈ । ਅਤੇ ਹੈ ਭੀ ਸਿੰਗਾਰ-ਰਸ ਨਾਲ  
ਭਰਿਆ ਹੋਇਆ, ਪਰ ਮੇਟੇ ਅਰਥਾਂ ਵਿਚ ਉਹ ਭੀ ਸੂਰਦਾਸ ਦੇ ਸ਼ਬਦਾਂ  
ਵਾਂਗ ਨਿਰੰਦੇਸ਼ ਹੈ :— .

ਮਨ ਹਮਾਰੇ ਬਾਧਿਓ ਮਾਈ, ਕਵਲਨੈਨ ਆਪਨੇ ਰੁਨ ॥ ਰਹਾਉ ॥

ਤੀਖਨ ਤੀਰ ਬੇਧ ਸਰੀਰ, ਦੂਰਿ ਗਇਓ ਮਾਈ ।

ਲਾਹਿਓ ਤਬ ਜਾਨਿਓ ਨਹੀਂ, ਅਥ ਨ ਸਹਿਓ ਜਾਈ ਰੀ ਮਾਈ ॥ ੧ ॥  
ਤੰਤ ਮੰਤ ਅਉਖਦ ਕਰੋ, ਤਉ ਪੀਰ ਨ ਜਾਈ । \*

ਹੈ ਕੋਊ ਉਪਕਾਰ ਕਰੈ, ਕਠਿਨ ਦਰਦ ਮਾਈ ਰੀ ॥ ੨ ॥

ਨਿਕਟਿ ਹਉ ਤੁਮ ਦੂਰਿ ਨਹੀਂ, ਬੇਗ ਮਿਲਹ ਆਈ ।

ਮੀਰਾਂ ਗਿਰਧਰ ਸੁਆਮੀ ਦਇਆਲਾ ।

ਤਨ ਕੀ ਤਪਤ ਬੁਝਾਈ ਰੀ ਮਾਈ ॥

ਕਵਲਕੈਨ ਆਪਨੇ ਰੁਣ, ਆਪਨੇ ਰੁਣ ਬਾਧਿਓ

ਮਾਈ ॥ ੩ ॥ ੧ ॥ ੧ ॥

ਸੂਰਦਾਸ ਅਤੇ ਮੀਰਾਂ ਦੇ ਸ਼ਬਦਾਂ ਵਿਚਾਲੇ ਸਫ਼ਰੀ ਜ਼ਿਲਦ ਵਿਚ  
੧੯੧੦ ਸਫੇ ਦੀ ਵਿੱਥ ਹੈ । ਜੋ ਮਾਲੂਮ ਹੋਇਆ ਹੈ ਕਿ ਦੋ ਲਿਖਾਗੀ  
ਇਹਨਾਂ ਸ਼ਬਦਾਂ ਦੇ ਵਧਾਨ ਲਈ ਜ਼ਿੰਮੇਵਾਰ ਸਨ, ਪਰ ਹੋ ਸਕਦਾ  
ਹੈ ਕਿ ਇਕੋ ਨੇ ਹੀ ਦੋਵੇਂ ਵਧਾਏ ਹੋਣ, ਮੈਨੂੰ ਏਸ ਗਲ ਦੀ ਪੜ੍ਹਤਾਲ  
ਕਰਨ ਦਾ ਮੌਕਿਆ ਨਹੀਂ ਮਿਲਿਆ ॥

ਇਹ ਦੋ ਸ਼ਬਦ ਤਾਂ ਰਾਗ ਸਾਰੰਗ ਤੇ ਰਾਗ ਮਾਤੂ ਦੇ ਛੇਕੜ  
ਗ੍ਰੰਥ ਸਾਹਿਬ ਦੇ ਅੰਦਰ ਵਧਾਏ ਗਏ ਸਨ, ਪਰ ਗ੍ਰੰਥ ਸਾਹਿਬ ਦੇ  
ਪਿਛੇ ਵਾਧੂ ਪੜ੍ਹਿਆਂ ਪੁਰ ਹੋਰ ਕਈ ਬਾਣੀਆਂ ਵੀ ਏਸ ਬੀੜ ਵਿਚ

ਦਰਜ ਹੋਈਆਂ। 'ਗੁਰਬਿਲਾਸ ਛੇਵੀਂ ਪਤਸ਼ਾਹੀ' ਦਸਦਾ ਹੈ :-

੧. 'ਜਿਤ ਦਰ ਲਖ ਮੁਹਮਦਾ' ਸਲੋਕ ਤੀਨ ਲਿਖ ਪਾਇ।
੨. 'ਬਾਇ ਆਤਿਸ਼ ਆਂਬ' ਸੋਲਾਂ ਸਲੋਕ।
੩. 'ਰਤਨ ਮਾਲ' ਲਿਖ ਲਈ ਅਲੋਕ।
੪. 'ਰਾਹ ਮੁਕਾਮ ਕੀ ਸਾਥ' ਲਿਖਾਈ।
੫. 'ਰਾਗਮਾਲਾ' ਪਾਛੇ ਲਿਖ ਪਾਈ।  
ਦੁਹੁੰ ਗ੍ਰੰਥ ਕੀ ਜਿਲਤ ਬਨਾਈ।  
ਚਲੇ ਗੁਰੂ ਪਹਿ ਦੇਰ ਨ ਲਾਈ॥

ਜੇਂ ਭਾਈ ਸਾਹਿਬ ਅਤੇ ਉਹਨਾਂ ਦੇ ਲਿਖਾਗੀਆਂ ਨੂੰ ਇਹ ਵਾਧਾ  
ਕਰਨ ਦਾ ਜ਼ਿੰਮੇਵਾਰ ਨਹੀਂ ਠਹਿਰਾ ਸਕਦਾ। ਉਸ ਬੀੜ ਵਿਚ ਕਈ  
ਵਾਧੇ ਤੇ ਅਦਲ ਬਦਲ ਪਿਛੋਂ ਹੋਏ ਹਨ। ਗੁਰੂ ਤੇਰਾ ਬਹਾਰ ਦੀ  
ਸਾਗੀ ਬਾਣੀ ਪਿਛੇ ਇਕ ਥਾਂ ਇਕੱਠੀ ਦਿੱਤੀ ਹੈ, ਅੰਦਰ ਹੜਤਾਲ  
ਆਦਿ ਫੇਰ ਕੇ 'ਵਾਰਾਂ' ਉਪਰ 'ਪੁਨੀਆਂ' ਪਿਛੋਂ ਲਿਖੀਆਂ ਹਨ।  
ਸਵਾਲ ਤਾਂ ਇਹ ਹੈ ਕਿ ਇਹ ਉਪਰ ਗਿਣੀਆਂ ਪੰਜ ਬਾਣੀਆਂ ਉਸ  
ਬੀੜ ਵਿਚ ਕਦ ਪਾਈਆਂ ਗਈਆਂ। 'ਛੇਵੀਂ ਪਤਸ਼ਾਹੀ' ਦਾ  
ਗੁਰਬਿਲਾਸ ਮਹਾਰਾਜਾ ਸੇਰ ਸਿੰਘ ਦੇ ਵੇਲੇ ਜੇ ਨਹੀਂ ਮੁੱਕਾ, ਤਾਂ  
ਮਹਾਰਾਜਾ ਰਣਜੀਤ ਸਿੰਘ ਦੇ ਅੱਖੀਂ ਰਲੇ ਵੇਲੇ ਜ਼ਰੂਰ ਮੁੱਕ ਗਿਆ ਸੀ। ਉਸ  
ਦੇ ਬਿਆਨ ਤੋਂ ਇਹ ਤਾਂ ਸਿਧ ਹੁੰਦਾ ਹੈ ਕਿ ਉਸ ਵੇਲੇ ਤਕ ਇਹ  
ਬਾਣੀਆਂ ਮਾਂਟਾਟ ਵਾਲੀ ਬੀੜ ਵਿਚ ਲਿਖੀਆਂ ਜਾ ਚੁਕੀਆਂ ਸਨ।  
ਪਰ ਉਸ ਵੇਲੇ ਇਹਨਾਂ ਦੇ ਬੀੜ ਵਿਚ ਹੋਣ ਤੋਂ ਇਹ ਸਿਧ ਨਹੀਂ  
ਹੁੰਦਾ ਕਿ ਇਹ ਉਤਾਰਾ ਕਰਦੇ ਸਮੇਂ ਹੀ ਪੈ ਗਈਆਂ ਸਨ, ਅਤੇ ਉਸ  
ਵੇਲੇ ਮੌਜੂਦ ਸਨ, ਜਦ ਬੀੜ ਜਿਲਦ ਬਨ੍ਹਣ ਲਈ ਦਿੱਤੀ ਗਈ ਅਤੇ  
ਜ਼ਿਲਦ ਬਨ੍ਹਾ ਕੇ ਗੁਰੂ ਸਾਹਿਬ ਦੇ ਪੇਸ਼ ਕੀਤੀ ਗਈ। ਜਿਸ ਤਰ੍ਹਾਂ  
ਕਿ ਉਪਰ ਕਿਹਾ ਹੈ, ਬੀੜ ਵਿਚ ਭਾਈ ਬਨੋਂ ਦੇ ਪਿਛਲਿਆਂ ਨੇ  
ਕਈ ਵਾਰ ਹਸਤਾਖੇਪ ਕੀਤੇ। 'ਵਾਰਾਂ' ਦੇ ਉਪਰ 'ਪੁਨੀਆਂ' ਲਿਖਣ

ਲਈ ਪਿਛੋਂ ਜਗਹ ਬਣਾਈ ਸਾਫ਼ ਦਿਸ ਰਹੀ ਹੈ। ਕਿਤੇ ਹੜਤਾਲ  
 ਨਾਲ ਪਹਿਲੇ ਲਿਖੇ ਨੂੰ ਮਿਟਾ ਕੇ ਲਕੀਰਾਂ ਦੇ ਵਿਚਕਾਰ 'ਪੁਲੀ' ਦੇ  
 ਲਡੜ ਦਰਜ ਕਰਨ ਲਈ ਬਾਂ ਬਣਾਈ ਹੈ, ਕਿਤੇ ਪੁਰਾਣੀਆਂ  
 ਲੀਕਾਂ ਦੇ ਵਿਚਾਲੇ ਬਰੀਕ ਅੰਧਰਾਂ ਵਿਚ ਲਿਖਿਆ ਹੈ। ਇਹ ਹਸਤਾਖੇਪ  
 ਗੁਰੂ ਹਰਗੋਬਿੰਦ ਸਾਹਿਬ ਦੇ ਗਵਾਲੀਅਰ ਤੋਂ ਰਿਹਾ ਹੋ ਕੇ ਵਾਪਸ  
 ਪੰਜਾਬ ਆਉਣ ਅਰਥਾਤ ਸੰਨ ੧੯੨੧ ਦੇ ਬਾਅਦ ਹੋਇਆ  
 ਅਰਥਾਤ ਸੰਮਤ ੧੯੨੮ ਦੇ ਪਿਛੋਂ ॥ 'ਹਕੀਕਤ ਰਾਹ ਮੁਕਾਬ ਰਾਜੇ  
 ਸ਼ਿਵਨਾਭ ਕੀ' ਵਾਲੀ ਲਿਖਿਤ ਵਿਚ ਇਕ ਰਾਜੇ ਦਾ ਨਾਮ ਦਿਤਾ ਹੈ  
 ਜਿਸ ਨੂੰ ਅਸੀਂ ਸੰਨ ੧੯੨੩ ਜਾਂ ਸੰਮਤ ੧੯੩੦ ਵਿਚ ਰਖ  
 ਸਕਦੇ ਹਾਂ, ਅਰਥਾਤ ਗੁਰੂ ਤੇਗ ਬਹਾਦਰ ਦੇ ਚਲਾਣੇ ਤੋਂ ਦੋ ਵਰ੍ਹੇ  
 ਪਹਿਲੇ। ਏਸ ਸੰਮਤ ਤੋਂ ਪਿਛੋਂ ਹੀ ਇਹ ਲੇਖ ਬੀੜਾਂ ਵਿਚ ਲਿਖੀਣ  
 ਲੱਗਾ। ਤੇ ਕਿਹਨਾਂ ਨਵੀਆਂ ਬਣੀਆਂ ਬੀੜਾਂ ਦੀ ਰੀਸੇ ਹੀ ਪੁਰਾਤਨ  
 ਬੀੜਾਂ ਵਿਚ ਵੀ ਇਹ ਦਰਜ ਕਰ ਦਿਤੀ ਗਈ। ਨਾਵੋਂ ਮਹਿਲ ਦੀ  
 ਬਾਣੀ ਮਾਂਗਟ ਵਾਲੀ ਬੀੜ ਵਿਚ ਸੰਮਤ ੧੯੩੨ ਦੇ ਪਿਛੋਂ ਪਈ।  
 ਇਹ ਬਾਣੀ ਜਾਂ ਤਾਂ ਕੋਈ ਬਨੋਆਨੀਆਂ ਆਨੰਦ ਪੁਰ ਸਾਹਿਬ ਜਾ ਕੇ  
 ਸੰਮਤ ੧੯੩੨ ਦੀ ਬੀੜ ਵਿਚੋਂ ਨਕਲ ਕਰ ਲਿਆਇਆ, ਜਾਂ  
 ਜਿਸ ਤਰ੍ਹਾਂ ਬਨੋਆਨੀਏ ਆਖਦੇ ਹਨ, ਉਥੋਂ ਲਿਖੀ ਲਿਖਾਈ ਆਈ,  
 ਮਤਲਬ ਸਭ ਪ੍ਰਾਰੰਨ ਬੀੜਾਂ ਨੂੰ ਰਾਸ਼ਤੀ ਚਿਠੀ ਵਾਂਗ ਸਰ੍ਕੂਲੇਟ  
 ਕੀਤੀ ਗਈ, ਗੁਰੂ ਸਾਹਿਬ ਦੇ ਹੁਕਮ ਨਾਲ। ਪਿਛਲੀ ਗਲ ਮਨਣ  
 ਯੋਗ ਨਹੀਂ, ਅਤੇ ਸਹੀ ਇਹੋ ਗਲ ਜਾਪੜੀ ਹੈ ਕਿ ਵਿਸਾਖੀ  
 ਦਿਵਾਲੀ ਤੇ ਸੰਗਤਾਂ ਗੁਰੂ ਦੇ ਦਰਸ਼ਨ ਨੂੰ ਜਾਂਦੀਆਂ ਸਨ, ਸੰਮਤ ੧੯੩੨  
 ਦੇ ਪਿਛੋਂ ਅਜਿਹੇ ਕਿਸੇ ਮੌਕਿਆ ਪੁਰ, ਕੋਈ ਬਨੋਆਨੀਆਂ ਭਾਈ  
 ਇਹ ਬਾਣੀ ਉਸ ਬੀੜ ਵਿਚੋਂ ਨਕਲ ਕਰ ਲਿਆਇਆ। ਅਤੇ ਜਿਸ  
 ਵੇਲੇ ਇਹ ਬਾਣੀ ਅਪਣੀ ਪ੍ਰਾਰੰਨ ਬੀੜ ਦੇ ਅੜੀਰ ਇਕ ਬਾਂ  
 ਦਰਜ ਕੀਤੀ, ਉਸੇ ਵੇਲੇ ਪੰਜ ਛਾਲਤੂ ਬਾਣੀਆਂ ਵੀ, ਜੋ ਉਪਰ

ਹਿਰੰਗਾਂ ਹਨ, ਉਹ ਭੀ ਦਰਜ ਬੀਤੀਆਂ, ਕਿਉਂਕਿ ਉਹ ਸੰਮਤ  
੧੯੩੨ ਤੋਂ ਪਹਿਲੇ ਦਰਜ ਨਹੀਂ ਸਨ ਹੋ ਸਕਦੀਆਂ।\*

ਮੈਨੂੰ ਮੌਕਿਆ ਨਹੀਂ ਮਿਲਿਆ ਕਿ ਮੈਂ ਆਪਣੀ ਤਸੱਲੀ ਕਰ  
ਸਕਦਾ, ਇਹ ਦੇਖਕੇ ਕਿ ਇਹ ਪੰਜ ਫਾਲਤੂ ਬਾਣੀਆਂ, ਜੋ ਹੁਣ ਬੀੜ  
ਵਿਚ ਮੌਜੂਦ ਹਨ, ਕਿਸ ਤਰੱਥ ਵਿਚ ਦਿਤੀਆਂ ਹਨ, ਕਿਹਨਾਂ ਹਥਾਂ  
ਨੇ ਲਿਖੀਆਂ ਹਨ, ਕੀ ਇਹਨਾਂ ਦਾ ਲਿਖਣ ਵਾਲਾ ਓਹ ਲਿਖਾਰੀ ਸੀ  
ਜਿਸਨੇ 'ਭੋਗ ਦੀ ਬਾਣੀ' ਲਿਖੀ ਜਾਂ ਕੋਈ ਨਵਾਂ ਹੀ ਲਿਖਾਰੀ ? ਮੈਂ  
ਕੁਝ, ਸਵਾਲ ਇਕ ਸੱਜਨ ਨੂੰ ਲਿਖ ਭੇਜੇ ਹਨ, ਜੇਕਰ ਮੈਨੂੰ ਇਹਨਾਂ ਦਾ  
ਜਵਾਬ ਮਿਲ ਗਿਆ ਜਾਂ ਮੈਂ ਦੂਜੀ ਵਾਰ ਆਪ ਮਾਂਗਟ ਗਿਆ, ਤਦ  
ਕੋਈ ਨਿਸਚਿਤ ਗਲ ਲਿਖ ਸਕਂਗਾ। ਪਰ ਏਸ ਗਲ ਦਾ ਮੈਂ ਵੇਦਵਾ  
ਕਢ ਲਿਆ ਸੀ, ਕਿ ਛੇਕੜ ਪੁਰ 'ਸਿਆਹੀ ਕੀ ਬਿਧਿ' ਤੇ 'ਰਾਗ ਮਲਾ'  
ਦੇ ਕੇ ਨਾਵੀਂ ਪਾਤਸ਼ਾਹੀ ਦੀ ਸਾਰੀ ਬਾਣੀ ਸਲੋਕਾਂ ਸੰਤ ਇਕ ਥਾਂ  
ਦਿੱਤੀ ਹੈ, ਰਾਗਾਂ ਹੇਠਾਂ ਵੰਡਕੇ ਹੋਰ ਸ਼ਬਦਾਂ ਦੇ ਵਿਚਕਾਰ ਨਹੀਂ ਦਿੱਤੀ  
ਗਈ। ਕਾਰਨ ਇਹ ਕਿ ਰਾਗਾਂ ਹੇਠਾਂ ਥਾਂ ਸਿਰ ਦੇਣ ਲਈ ਕੋਰੀਆਂ  
ਬਾਵਾਂ ਮੌਜੂਦ ਨਹੀਂ ਸਨ। ਹੋਰ ਪ੍ਰਾਚੀਨ ਬੀੜਾਂ ਵਿਚ ਵੀ ਜੋ ਸੰਮਤ,  
੧੯੩੨ ਤੋਂ ਪਹਿਲੇ ਦੀਆਂ ਲਿਖੀਆਂ ਹੋਈਆਂ ਹਨ, ਇਹੋ ਕੁਝ  
ਕੀਤਾ ਹੈ।

ਮਾਂਗਟ ਵਾਲੀ ਬੀੜ ਵਿਚ ਨਾਵੇਂ ਮਹਿਲੇ ਦੀ ਬਾਣੀ ਦੇ ਪਿਛੋਂ  
'ਚੁਲਿਤ੍ਰ ਜੋਤੀ ਜੋਤ ਸਮਾਵਨ ਕਾ' ਆਉਂਦਾ ਹੈ; ਨੌ ਗੁਣਾਂ ਦੇ ਚਲਾਣੇ  
ਦੀਆਂ ਬਿਤਾਂ ਦਿਤੀਆਂ ਹਨ। ਸਾਫ਼ ਸਿਧ ਹੈ ਕਿ ਇਹ ਸਭ ਵਰਕੇ  
ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਲਿਖਕੇ ਪਾਏ ਗਏ, ਜਾਂ ਉਸਤੋਂ ਵੀ  
ਕੁਝ ਪਿਛੋਂ।

ਪਰ ਇਹ ਪਿਛੋਂ ਪਾਈਆਂ ਬਾਣੀਆਂ ਅਸਲ ਬੀੜ ਪੁਰ ਕੋਈ

\*ਦੇਖੋ ਅਕੇ ਜਾ ਕੇ Addenda

ਅਸਰ ਨਹੀਂ ਰਖਈਆ। ਕੱਟ ਵਹਰੇ ਜੋ 'ਧਨੀਮਾਂ' ਵਾਈਆਂ ਹਨ,  
 ਅਤੇ ਬੀੜ ਲਿਖੇ ਜਾਨ ਦੇ ਸੰਮਤ ਨੂੰ ਜੋ ਸਾਡ ਸਾ ਬਤਲਿਆ ਦਿਸ ਰਿਹਾ  
 ਹੈ, ਇਹ ਦੋਵੇਂ ਇਸ ਗੱਲ ਦਾ ਪੱਕਾ ਸਥੁਤ ਹਨ ਕਿ ਮੌਜੂਦਾ ਗ੍ਰੰਥ  
 ਸਾਹਿਬ ਅਸਲੀ ਭਾਈ ਬਨੋਂ ਵਾਲੀ ਬੀੜ ਹੈ, ਭਾਵੇਂ ਪਿਛਲਿਆਂ ਨੇ  
 ਆਪਣੀ ਮੂਰਖਤਾ ਨਾਲ ਉਸਨੂੰ ਆਮ-ਪ੍ਰਚੱਲਤ ਗਲਤੀਆਂ, ਅਤੇ ਲੋਕਾਂ  
 ਵਿਚ ਫੈਲੇ ਗਲਤ ਖਿਆਲਾਂ ਦੇ ਮੁਤਾਬਕ ਕਰ ਦੇਣ ਦਾ ਜਤਨ ਕੀਤਾ  
 ਹੈ। ਖਾਲੀ ਦੇ ਬਥਰ ਵਧਾਏ ਹੋਏ ਇਸ ਬੀੜ ਵਿਚ ਜ਼ਰੂਰ ਹਨ, ਪਰ  
 ਇਹਨਾਂ ਦੀ ਮੌਜੂਦਗੀ ਭੀ ਇਸ ਬੀੜ ਨੂੰ ਅਪੁਮਾਣਿਤ ਨਹੀਂ ਬਣਾਂਦੀ।  
 'ਗੁਰਬਿਲਾਸ ਛੇਵੰਂ ਪਾਤਸ਼ਾਹੀ ਵਿਚ ਲਿਖਿਆ' ਹੈ ਕਿ ਜਦ ਭਾਈ ਬਨੋਂ  
 ਦੋਵੇਂ ਬੀੜਾਂ ਜਿਲਦ ਕਰਕੇ ਗੁਰੂ ਸਾਹਿਬ ਪਾਸ ਲੇ ਗਏ, ਤਦ ਉਹਨਾਂ  
 ਦੇ ਏਸ ਸਵਾਲ ਦੇ ਜਵਾਬ ਵਿਚ ਕਿ ਇਹ ਦੋ ਬੀੜਾਂ ਕਿਵੇਂ ਹੋ ਗਈਆਂ,  
 ਭਾਈ ਬਨੋਂ ਨੇ ਕਿਹਾ:-

ਬਨੋ ਕਹ ਪ੍ਰਭੂ ਤੁਮ ਜਾਨੋ ।  
 ਸੰਗਤ ਹਿਤ ਮੈਂ ਉਮ ਠਾਨੋ ।  
 ਪਰਉਪਕਾਰ ਗੁਰ ਤਹਿ ਰਿਖਰਾਇ ।  
 ਦਸਖਤ ਕਰੋ ਸੁ ਪ੍ਰਭੂ ਸੁਖਰਾਇ ।  
 ਸ੍ਰੀ ਮੁਖ ਕਹਾ ਬੀੜ ਦੇ ਭਟੀ ।  
 ਇਕ ਗੁਰਦਾਸ, ਇਕ ਬਨੋ ਕਈ ।

ਦੋਹਰਾ ॥ ਜੋਊ ਗ੍ਰੰਥ ਇਸਥੇ ਲਿਖੇ ਸੋਧਓ ਇਸੇ ਬਨਾਇ ।  
 ਗੁਰਦਾਸ ਬੀੜ ਤੇ ਜੋ ਲਿਖੇ ਤਾਂਤੇ ਸੋਊ ਸੁਧਾਇ ॥  
 ਭਾਵੇਂ ਇਸ ਬਿਆਨ ਨੂੰ ਅਸੀਂ ਅੱਖਰੇ ਅੱਖਰ ਠੀਕ ਨਹੀਂ  
 ਮੰਨ ਸਕਦੇ, ਕਿਉਂ ਜੋ ਗੁਰਬਿਲਾਸ ਦੇ ਕਰਤਾ ਨੇ ਆਪਣੇ ਸਮੇਂ ਵਿਚ  
 ਪ੍ਰਚੱਲਤ ਖਿਆਲਾਂ ਤੋਂ ਇਹ ਗਲ ਬਣਾਈ ਹੈ, ਪਰ ਤਾਂ ਭੀ ਇਸ  
 ਰਿਹਾ ਹੈ, ਕਿ ਗੁਰੂ ਸਾਹਿਬ ਨੇ ਭਾਈ ਬਨੋਂ ਦੇ ਉਤਾਰਾ ਕਰ ਲੈਣ ਨੂੰ,  
 ਅਤੇ ਉਸ ਵਿਚ 'ਅਸਲ' ਨਾਲੋਂ ਕੁਝ ਫਰਕ ਪਾ ਦੇਣ ਨੂੰ, (ਜਿਸਦਾ

ਪਤਾ ਭਾਈ ਬਨੋ ਨੇ ਖੁਦ ਹੀ ਦਿੱਤਾ ਹੋਵੇਗਾ, ਕਿਉਂਕਿ ਗੁਰੂ ਸਾਹਿਬ ਨੇ ਤੇ ਟਾਕਰਾ ਕਰਕੇ ਦੇਖਿਆ ਹੀ ਨਹੀਂ), ਕੋਈ ਬੁਦਾ ਨਹੀਂ ਮਨਾਇਆ ਅਤੇ ਉਸਨੂੰ ਆਪਣੀ ਪ੍ਰਵਾਨਗੀ ਵਖਰੇ ਕਾਗਜ਼ ਪੁਰ 'ਮੁਲਮੜ੍ਹ' ਲਿਖਕੇ ਦੇ ਦਿੱਤੀ, ਜਿਸਨੂੰ ਕਿ ਗੁਰੂ ਕਾ 'ਨਿਬਾਣ' ਕਿਹਾ ਜਾਂਦਾ ਹੈ। ਨਹੀਂ ਤਾਂ 'ਦਸਤਖਤ' ਕਟਨ ਅਤੇ ਆਪਣਾ ਨਾਂ ਲਿਖਨ ਦਾ ਕੋਈ ਦਸਤੂਰ ਇਹਨੀਂ ਦਿਨੀਂ ਨਹੀਂ ਸੀ, ਅਤੇ ਨਾਂ ਕੋਈ ਅਜਿਹਾ 'ਦਸਤਖਤ' (Signature) ਉਸ ਬੀੜ ਵਿਚ ਹੈ ਹੀ। ਖਤਾਂ ਰਿਠੀਆਂ ਤਕ ਦੇ ਹੇਠ ਨਾਂ ਨਹੀਂ ਸੀ ਦਿੱਤਾ ਜਾਂਦਾ। ਗੁਰੂ ਸਾਹਿਬ ਨੇ ਸਗੋਂ ਇਹ ਵੀ ਕਿਹਾ ਕਿ ਜੋ ਉਤਾਰਾ ਭਾਈ ਬਨੋ ਵਾਲੀ ਬੀੜ ਤੋਂ ਕੀਤਾ ਜਾਏ, ਉਸਨੂੰ ਉਸ ਤੋਂ ਸੌਧੋ, ਅਤੇ ਜੋ ਭਾਈ ਗੁਰਦਾਸ ਵਾਲੀ ਬੀੜ ਤੋਂ ਕੀਤਾ ਜਾਏ, ਉਸਨੂੰ ਉਸ ਨਾਲ ਮਿਲਾਕੇ ਸੌਧੋ, ਇਹ ਯਥਾਰਥ ਰਲ ਸੀ। ਏਸ ਸਾਰੀ ਬਹਿਸ ਦਾ ਮਤਲਬ ਇਹ ਹੈ ਕਿ ਜੋ ਦੋ ਸ਼ਬਦ ਵਧਾਏ ਰਹੇ ਸਨ, ਉਹਨਾਂ ਨੂੰ ਪੰਜਾਂ ਪਾਤਸ਼ਾਹੀ ਨੇ ਪ੍ਰਵਾਨ ਕਰ ਲਿਆ। ਏਥੇ ਹੀ ਬਸ ਨਹੀਂ, ਗੁਰੂ ਮਾਰੂ ਦੇ ਅੰਤ ਮੀਠਾਂ ਬਾਈ ਦੇ ਸ਼ਬਦ ਤੋਂ ਪਿਛੇ ਕੋਠੀ ਥਾਂ ਪੁਰ ਗੁਰੂ ਹਰ ਗੋਬਿੰਦ ਸਾਹਿਬ ਦੀ ਪ੍ਰਵਾਨਗੀ ਦੀ ਮੁਹਰ ਲਗੀ ਹੈ ਅਤੇ 'ਨਿਬਾਣ' ਉਹਨਾਂ ਦੇ ਹਥ ਦਾ ਹੈ, ਜੋ ਇਸ ਤਰ੍ਹਾਂ ਪੁਰ ਹੈ:-

੧ ਓ ਸਤਿਨਾਮੁ ਕਰਤਾ ਪੁਰਖ ਨਿਟਭਉ ਨਿਰਵੈਰ  
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਗੁਰੂ ਨਾਨਕ ਚਰਨ  
ਸਰਨ ਸਾਹਿਬ ਹਰਿ  
ਗੋਬਿੰਦ ਜੀ

ਗੁਰੂ ਜੀ  
੧ ਓ ਸਤਿਨਾਮੁ  
ਵਾਹਿਗੁਰੂ ਜੀ ਸ੍ਰੀ

Reverse & obverse  
of the seal

ਇਹ 'ਨੀਸ਼ਾਣ' ਅਤੇ ਮੁਹਰ ਦੇ ਵੋਂ ਪਾਸੇ ਦੀ ਛਾਪ ਸੰਨ  
 ੧੯੨੧ ਤੋਂ ਪਿਛੋਂ ਸ੍ਰੀ ਗੁਰੂ ਹਰ ਕੋਬਿੰਦ ਸਾਹਿਬ ਤੋਂ ਭਾਈ ਬਨੋਂ ਨੇ ਅਪ  
 (ਜੇ ਉਸ ਵੇਲੇ ਤਕ ਜਿੰਦਾ ਸਨ ਤਾਂ) ਨਹੀਂ ਤਾਂ ਬਨੇਆਨੀਆਂ ਨੇ ਅਰਜ਼  
 ਕਰਕੇ ਲਏ ਹੋਣਗੇ। ਏਸ ਗਲ ਦੀ ਲੋੜ ਉਹਨਾਂ ਨੂੰ ਮਹਿਸੂਸ ਹੋਈ  
 ਹੋਵੇਗੀ। ਇਹ ਇੱਕ ਹੋਰ ਸਬੂਤ ਇਸ ਗਲ ਦਾ ਹੈ ਕਿ ਬੀੜ 'ਅਸਲੀ' ਹੈ ਅਤੇ ਬੀੜ ਦੇ ਆਦਿ ਵਿਚ ਜੋ ਪੰਜਵੇਂ ਗੁਰੂ ਸਾਹਿਬ ਦਾ  
 'ਨੀਸ਼ਾਣ' ਹੈ, ਉਹ ਭੀ ਸੱਚਾ ਹੈ, ਭਾਵੇਂ ਉਹ ਇਸ ਉਤਾਰਾ ਕਰਨ  
 ਵੇਲੇ ਪਹਿਲੇ ਨਹੀਂ ਸੀ ਲਿਆ ਗਿਆ, ਜਿਸ ਤਰ੍ਹਾਂ ਕਿ ਪਿਛੋਂ ਰਵਾਜ਼  
 ਪੈ ਗਿਆ। ਸੋ ਪੰਜਵੀਂ ਪਾਤਸ਼ਾਹੀ ਦਾ 'ਨੀਸ਼ਾਣ' ਏਸ ਬੀੜ ਵਿਚ  
 'ਮੰਗਲਾ ਚਰਣ' ਜਾਂ ਸੂਭ ਇੱਛਾ ਵਜੋਂ ਨਹੀਂ ਸੀ, ਸਗੋਂ ਤਸਦੀਕਿ  
 ਜਾਂ ਮਨਜ਼ੂਰੀ ਦੀ ਸਨਦ ਸੀ, ਜਿਸ ਵਿਚ 'ਚਿਰਜੀਵਿ' ਦੀ ਅਸੀਸ ਸ਼ਅਲਸੀ।

— ਸੋ ਜੇ ਅਸੀਂ ਪ੍ਰਤਖ ਪਿਛੋਂ ਵਧਾਈਆਂ ਬਾਣੀਆਂ ਸ਼ਬਦ  
 ਆਦਿ ਦਾ ਧਿਆਨ ਨਾ ਕਰੀਏ, ਅਤੇ ਠੀਕ ਅਸਲੀ ਉਤਾਰੇ ਨੂੰ ਹੀ  
 ਲਈਏ, ਤਦ ਇਹ ਬੀੜ ਸਭ ਤੋਂ ਪੁਰਾਣੀ ਅਤੇ ਪ੍ਰਮਾਣਿਤ ਸਾਡੇ  
 ਪਾਸ ਹੈ, ਜਿਸ ਕਰਕੇ ਇਹ ਬੜੇ ਮਹਤਵ ਅਤੇ ਗੋਰਵ ਦੀ ਚੀਜ਼ ਹੈ।

ਏਸ ਬੀੜ ਬਾਬਤ ਦੇ ਇਕ ਪ੍ਰਚੱਲਤ ਗਲਤੀਆਂ, ਜਾਂ ਜਾਣ  
 ਬੁਝ ਕੇ ਫੈਲਾਈਆਂ ਸੁਠੀਆਂ ਗਲਾਂ, ਦੀ ਭੀ ਦਰੁਸਤੀ ਅਸੀਂ ਕਰ ਦੇਣਾ  
 ਚਾਹੁੰਦੇ ਹਾਂ।

ਕੋਈ ੨੬ ਵਰ੍ਹੇ ਹੋਏ ਹਨ, ਜਦ ਰਾਗਮਾਲਾ' ਸੰਬੰਧੀ ਚਰਚਾ  
 ਬੜੇ ਚੌਰਾਂ ਵਿਚ ਸੀ ਅਤੇ ਵਰ੍ਹਾ ਭਰ ਹੁੰਦੀ ਰਹੀ ਸੀ, ਉਸ ਵੇਲੇ  
 ਰਾਗ ਮਾਲਾ' ਦੇ ਪਥੀਆਂ ਨੇ ਆਪਣੇ ਪਖ ਦੀ ਸਿਧੀ ਲਈ ਇਹ  
 ਗਲ\* ਫੈਲਾ ਦਿੱਤੀ ਸੀ ਕਿ ਮਾਂਗਟ ਵਾਲੀ ਬੀੜ 'ਅਸਲੀ' ਬੀੜ ਹੀ ਨਹੀਂ,

---

\*ਪੰਜਾਬ ਵਿਚ ਹੋਵੇਂ ਕਿ, ਅਤੇ ਪ੍ਰਾਚੀਨ ਬੀੜਾਂ ਨੂੰ ਵੇਖ ਕੇ ਮੈਂ ਇਹ  
 ਵੇਖਿਆ ਹੈ ਕਿ ਏਥੇ ਵਰਗੀਆਂ ਹੋਰ ਕਈ ਗਲਤ-ਬਿਆਨੀਆਂ ਕੀਤੀਆਂ ਕਈਆਂ ਸਨ,  
 ਉਸ ਬਹਿਸ ਦੇ ਦੇਰਾਨ ਵਿਚ (sins of commission) ਅਤੇ ਕਈ ਗਲਾਂ ਜੇ  
 ਦਸਣ ਵਾਲੀਆਂ ਸਨ, ਲੁਕਾਈਆਂ ਗਈਆਂ ਸਨ (sins of omission).

ਅਥੇ ਅਸਲੀ ਬੀੜ ਕਿਸੇ ਕੁੜੀ ਦੇ ਦਾਜ਼ ਵਿਚ, ਜੋ ਪਿੰਡੀ ਲਾਲਾ ਦੇ ਭਾਟੀਆਂ ਦੇ ਵਿਆਹੀ ਗਈ ਸੀ, ਇੱਤੀ ਗਈ ਸੀ। ਭਾਈ ਬਨੋਂ ਜੀ ਭਾਟੀਏ ਸਨ, ਅਤੇ ਬਨੋਆਨੀਏ ਭਾਈ ਜਿਨ੍ਹਾਂ ਪਾਸ ਇਹ ਮਾਂਗਟ ਵਾਲੀ ਬੀੜ ਹੁਣ ਹੈ, ਭਾਈ ਬਨੋਂ ਦੇ ਵੰਸ਼ਜ ਹਨ। ਅਸਲ ਬੀੜ ਦੇ ਦਾਜ਼ ਵਿਚ ਇੱਤੇ ਜਾਣ ਵਾਲੀ ਗਲ ਗਲੜਤ ਹੈ। ਪਿੰਡੀ ਲਾਲਾ ਵਿਚ ਇਹ ਮੈਨੂੰ ਭੀ ਦਸਿਆ ਗਿਆ ਸੀ ਕਿ 'ਆਇ-ਬੀੜ' ਤੋਂ ਦੋ ਉਤਾਰੇ ਇਕ-ਸਾਥ ਹੋਣੇ ਆਰੰਭ ਹੋਏ ਸਨ, ਪਰ ਜੋ ਉਤਾਰਾ ਪਿੰਡੀ ਲਾਲਾ ਵਿਚ ਹੈ, ਉਹ ਉਸ ਵੇਲੇ ਪੂਰਾ ਨਾ ਹੋ ਸਕਿਆ ਅਤੇ ਪਿਛੋਂ ਪੂਰਾ ਕੀਤਾ ਗਿਆ। ਪਰ ਇਹ ਗਲ ਭੀ ਨਿਰਮਲ ਹੈ। ਪਿੰਡੀ ਲਾਲਾ ਵਾਲੀ ਬੀੜ ਦਾ ਵੱਡਾ ਹਿੱਸਾ ਜ਼ਰੂਰ ਪੁਰਾਣਾ ਲਿਖਿਆ ਹੈ, ਪਰ ਇਹ ਪੁਰਾਣਾ ਹਿੱਸਾ ਭੀ ਗੁਰੂ ਹਰ ਗੋਬਿੰਦ ਸਾਹਿਬ ਦੇ ਵੇਲੇ ਦੇ ਅਖੀਰ ਦਾ ਲਿਖਿਆ ਸਿਧ ਹੋਇਆ ਹੈ, ਅਤੇ ਬਾਕੀ ਦਾ ਹਿੱਸਾ ਮਾਂਗਟ ਵਾਲੀ ਬੀੜ ਨਾਲੋਂ ਦੱਸ ਵੰਡੇ ਪਿਛੋਂ। ਤਤਕਰੇ ਦੇ ਪਿਛੇ ਅਤੇ ਉਸੇ ਹਥ ਦਾ ਲਿਖਿਆ ਉਸਦੇ ਪੁਰਣੇ ਹੋਣ ਦਾ ਸੰਮਤ ਇਉਂ ਦਿਤਾ ਹੈ:-

“ਸੰਮਤ ੧੯੩੨ ਪੋਹ ੨੩ ਤ੍ਰੈਵੀਂ ਪੇਬੀ ਲਿਖੀ ਪਹੁੰਚੇ”

ਅਰਥਾਤ ਓਹ ਸੰਮਤ ਜਿਸ ਵਿਚ ਗੁਰੂ ਤੇਗ ਬਹਾਦਰ ਜੀ ਦੀ ਦੀ ਬਹਾਦਰ ਹੋਈ, ਜਾਂ ਗੁਰੂ ਗੋਬਿੰਦ ਸਿੰਘ ਗੁਰ-ਗੱਦੀ ਪੁਰ ਬੈਠੇ।

ਜੇ ਜੇਕਰ ਇਸ ਗਲ ਦੀ ਕੁਝ ਬੁਨਿਆਦ ਹੈ ਕਿ ਕੋਈ ਬੀੜ ਕਿਤੇ ਕੁੜੀ ਦੇ ਦਾਜ਼ ਵਿਚ ਇੱਤੀ ਗਈ, ਤਦ ਉਹ ਇਹੋ ਪਿਛੋਂ ਤਿਆਰ ਹੋਈ, ਅਤੇ ਹੋਰ ਭੀ ਪਿਛੋਂ ਪੁਰਣੇ ਹੋਈ ਬੀੜ ਹੋ ਸਕਦੀ ਹੈ, ਜੋ ਪਿੰਡੀ ਲਾਲਾ ਵਿਚ ਹੈ, ਨਾ ਕਿ ਭਾਈ ਬਨੋਂ ਵਾਲੀ ਬੀੜ ਜੋ ਸਦਾ ਮਾਂਗਟ ਵਿਚ ਰਹੀ ਹੈ ਅਤੇ ਹੁਣ ਭੀ ਓਥੇ ਈ ਹੈ। ਮਾਂਗਟ ਵਾਲੀ ਬੀੜ ਦੇ ਨਾਲ ਆਰੰਭ ਕੀਤਾ ਉਤਾਰਾ ਪਿੰਡੀ ਲਾਲਾ ਵਿਚ ਨਹੀਂ, ਸਗੋਂ ਕੁਝ ਮਹੀਨੇ ਹੀ ਪਿਛੋਂ ਮੁਕੰਮਲ ਹੋਇਆ ਉਤਾਰਾ ਪਿੰਡ 'ਬੋਹਤ' ਵਿਚ ਹੈ, ਜੋ ਅਰੋਕਿਆਂ ਦਾ ਪਿੰਡ ਹੈ, ਭਾਟੀਆਂ ਦਾ ਨਹੀਂ।

ਅਤੇ ਜਾਂਕੇ ਅਸੀਂ ਇਹਨਾਂ ਬੀੜਾਂ ਦਾ ਵੀ ਸ਼ਿਕਰ ਕਰਗਾਂਗੇ ।

ਦੂਜੀ ਗਲਤ ਗਲ ਜੋ ਦਰਸਤ ਕਟਨ ਵਾਲੀ ਹੈ, ਉਹ ਭਾਈ ਬਨੋਂ ਵਾਲੀ ਬੀੜ ਦੇ ਨਾਮ ਜਾਂ ਉਪਨਾਮ ਬਾਬਤ ਹੈ । ਸਿਖਾਂ ਵਿਚ ਮਸ਼ਹੂਰ ਹੈ ਕਿ ਜਿਸ ਵੇਲੇ ਭਾਈ ਬਨੋਂ ਦੇਹਾਂ ਬੀੜਾਂ ਦੀਆਂ ਜਿਲਦਾਂ ਬਨ੍ਹਾਕੇ ਗੁਰੂ ਸਾਹਿਬ ਪਾਸ ਹਾਜ਼ਰ ਹੋਏ ਅਤੇ ਗੁਰੂ ਸਾਹਿਬ ਨੂੰ ਮਾਲੂਮ ਹੋਇਆ ਕਿ ਦੇ ਸ਼ਬਦ ਵਿਚ ਵਾਧੂ ਪਾਏ ਹਨ, ਤਦ ਦੂਜੀ ਬੀੜ ਦਾ ਨਾਮ ਉਹਨਾਂ 'ਖਾਰੇ ਬੀੜ' ਰਖ ਦਿੱਤਾ । ਇਹ ਮੂਲੋਂ ਗਲਤ ਹੈ । ਇਹ ਕਹਾਣੀ ਬਹੁਤ ਪਿੰਡੋਂ ਘੜੀ ਗਈ ਤੇ ਮਤਲਬੀਆਂ ਦੀ ਜਾਣ ਬੁਝਕੇ ਛੇਲਾਈ ਜਾਪਈ ਹੈ ॥

ਜਿਸ ਕਸਬੇ ਨੂੰ ਆਜ ਕਲ 'ਮਾਂਗਟ' ਆਖਦੇ ਹਨ, ਉਸਦਾ ਪੁਰਾਣਾ ਨਾਮ ਜੋ ਨੇੜੇ ਦੇ ਸਮਿਆਂ ਤਕ ਵਰਤੀਂਦਾ ਚਲਾ ਆਇਆ ਹੈ, 'ਖਾਰਾ' ਸੀ, ਅਤੇ ਏਥੇ ਦੀ ਸੰਗਤ ਦਾ ਨਾਮ 'ਖਾਰੇ ਦੀ ਸੰਗਤ' । ਕੁਦ ਗੁਰੂ ਸਾਹਿਬਾਨ ਦੇ ਕਲਮੀ ਹੁਕਮਨਾਮਿਆਂ ਵਿਚ, ਜੋ ਹੁਣ ਤਕ ਬਨ੍ਹਾਨੀਆਂ ਭਾਈਆਂ ਪਾਸ ਮੌਜੂਦ ਹਨ, ਏਥੇ ਦੀ ਸੰਗਤ ਨੂੰ 'ਖਾਰੇ ਦੀ ਸੰਗਤ' ਕਹਿਕੇ ਸੰਬੋਧਨ ਕੀਤਾ ਹੈ । ਅਤੇ ਜੇਹੜੀਆਂ ਸਰਕਾਰੀ ਸਨਦਾਂ ਗੁਰਦਵਾਰੇ ਨਾਲ ਲਗੀ ਜਾਰੀਰ ਬਾਬਤ ਹਨ, ਉਹਨਾਂ ਵਿਚ ਨਾਮ ਕਿਤੇ 'ਖਾਰਾ' ਅਤੇ ਕਿਤੇ 'ਖਾਰਾ ਮਾਂਗਟ' ਕਰਕੇ ਦਿੱਤਾ ਹੈ । ਮਹਾਰਾਜਾ ਟਣਜੀਤ ਮਿੰਡ ਦੇ ਦਿਤੇ ਪਰਵਾਣੇ ਮਿਤੀ ੨੯ ਸਾਵਨ ੧੯੮੧ ਵਿਚ 'ਖਾਰਾ ਮਾਂਗਟ' ਦਾ ਨਾਮ ਹੀ ਦਿੱਤਾ ਹੈ । ਏਸੇ ਤਰ੍ਹਾਂ ਜਾਰੀਰ ਦੇ Deed & Grant ਵਿਚ, ਜੋ ੨ ਜਨਵਰੀ ਸੰਨ ੧੯੮੩ ਪੜ ਨੂੰ ਗਵਰਨਰ ਜਨਰਲ ਨੇ ਮੰਨ੍ਹਿੰਗ ਦਿੱਤੀ, ਉਸ ਵਿਚ ਵੀ 'ਖਾਰਾ ਮਾਂਗਟ' ਹੀ ਲਿਕਿਆ ਹੈ । ਸੰਨ ੧੯੮੧ ਵਿਚ ਜੋ ਏਸ ਮਨਜ਼ੂਰੀ ਦੀ ਤਸਦੀਕ ਹੋਈ, ਉਸ ਵਿਚ 'ਖਾਰਾ ਮਾਂਗਟ' ਨਾਮ ਦੁਹਰਾਇਆ ਹੈ ।

ਏਸੇ ਤਰ੍ਹਾਂ ਇਸ ਬੀੜ ਦਾ ਨਾਮ 'ਖਾਰੇ ਦੀ ਬੀੜ' ਸੀਨਾ ਕਿ

ਖਾਰੀ ਭੀਜ਼'। ਪੰਡਤ ਤਾਰਾ ਸਿੰਘ ਜੀ ਲੋਤਮ ਨੇ ਵੀ ਪ੍ਰਤੱਖਤ ਗਤੀਤੀ ਨੂੰ ਬਿਨਾਂ ਸੋਚੇ ਸਮਝੇ ਦੁਹਰਾ ਦਿੱਤਾ ਹੈ।

'ਖਾਰਾ' ਦੀ ਤਵਾਰੀਖ ਬਹੁਤ ਪੁਰਾਣੀ ਹੈ। ਹਿੰਦੁ ਟਾਜਿਆਂ ਦੇ ਵਕਤ ਇਹ ਕੌਂਦਰੀ ਪੰਜਾਬ ਦੇ ਵੱਡੇ ਹਿੱਸੇ ਦੀ ਰਾਜਪਾਲੀ ਸੀ, ਅਤੇ ਏਸਦਾ ਨਾਮ 'ਛੱਕੀ' ਸੀ, ਜਿਸਦਾ ਜ਼ਿਕਰ 'ਹਜੂਅਨ ਤਸਾਂਗ' ਚੀਨੀ ਯਾਤਰੂ ਨੇ ਆਪਣੇ ਸਫਰਨਾਮੇ ਵਿਚ ਸਤਵੀਂ ਸਦੀ ਈਸਵੀ ਦੇ ਮੁੱਢ ਵਿਚ ਇਹੋ ਨਾਮ ਦੇਕੇ ਕੀਤਾ ਹੈ 'Tsokia'। ਭਾਵੇਂ ਜਨਰਲ ਕਿੰਘਮ ਸਾਹਿਬ ਨੇ 'ਛੱਕੀ' ਨੂੰ ਖਾਨਗਾਹ ਡੋਗਰਾਂ ਦੇ ਪਾਸ ਮਸ਼ਰੂਰ ਦੇ ਵੱਡੇ ਥੇਹ ਜਾਂ 'ਮੀਆਂ ਅਲੀ ਦਾ ਭੀਜ਼' ਵਿਚ ਜਾ ਲਭਾ ਹੋ, ਪਰ ਏਸ ਲਈ ਆਪ ਨੂੰ ਚੀਨੀ ਯਾਤਰੂ ਦੇ ਇਤੇ ਪਿੰਡਾਂ ਬਹਿਰਾਂ ਦੇ ਵਿਚਾਲੇ ਦੇ ਛਾਸਲਿਆਂ ਨੂੰ ਦਰਸਤ ਕਰਨਾ ਜਾਂ ਬਦਲਨਾ ਪਿਆ ਹੈ। ਦਸ ਮੀਲ (੬੦ ਲੀ.) ਦੇ ਸੋ ਮੀਲ ਬਣਾਕੇ ਉਹ ਖਾਨਗਾਹ ਡੋਗਰਾਂ ਆਪਣੇ ਹਨ। ਫੇਰ ਉਥੇ 'ਛੱਕੀ' ਨਾਮ ਨਹੀਂ ਲਭਦਾ, ਜੋ ਕਿਸੇ ਰਵਾਇਤ ਅਦਿ ਵਿਚ ਵੀ ਨਹੀਂ ਆਉਂਦਾ, ਹਾਲਾਂਕਿ ਮਾਂਗਟ ਪਿੰਡ ਦੇ ਵਿਚਾਲੇ ਜੋ ਥੇਹ ਹੈ, ਅਤੇ ਜਿਸ ਉਤੇ ਤੇ ਜਿਸਦੇ ਪੇਰਾਂ ਵਿਚ ਮਾਂਗਟ ਵਸਿਆ ਹੈ ਉਸਨੂੰ ਦੁਣ ਤਕ 'ਛੱਕੀ' ਹੀ ਆਪਣੇ ਹਨ!\*

ਕਿਸੇ ਸਮੇਂ ਏਥੋਂ ਦੇ ਰਾਜਾਂ ਦਾ ਨਾਮ 'ਖੰਖਾਰ' ਨਾਂ। 'ਖੰਖਾਰ' ਅੰਪਭੰਸ ਬਵਰ ਹੈ, ਜੋ ਸਹਿਜੇ ਸਹਿਜੇ ਸੰਸਕ੍ਰਿਤ ਦੇ ਲਡਚ ਬ੍ਰੰਗਾਰ ਤੋਂ ਬਣਿਆ ਹੈ:-

**ਖੰਖਾਰ ਖੰਖਾਰ ਖੰਖਾਰ ਖਾਰ ਖਾਰੇ ਖਾਰਾ**  
**ਬ੍ਰੰਗਾਰ** ਵੀ 'ਮਦਨ' ਜਾਂ Love God ਦਾ ਦੂਜਾ ਨਾਮ ਸੀ, ਅਤੇ

\*ਅਸਰੂਰ ਤੇ ਮਫਰੂਰ ਦੇ ਡੇਂਗਰ ਮੁਸਲਮਾਨ ਭਰਾ ਮਨ। ਖਾਨਗਾਹ ਡੋਗਰਾਂ, ਖਾਨਕਾਹ ਮਫਰੂਰ ਦੇ ਨਾਮ ਪੁਰ ਵੀ ਮਧ੍ਯਹੂਰ ਹੈ। ਇਹ ਦੇ ਭਰਾ ਅਕਬਰ ਦੇ ਗਜ਼ ਦੇ ਮੁਕੂ ਵਿਚ ਜਾਂ ਸੂਗੀ ਪਠਾਨਾਂ ਦੇ ਵੇਲੇ ਹੋਏ ਹਨ।

ਹੁਣ ਤਕ ਜੱਟਾਂ ਵਿਚ 'ਸ਼ੰਗਾਰਾ ਤਿੰਧ' ਆਦਿ ਦੀਆਂ ਸ਼ਕਲਾਂ ਵਿਚ ਵਟਿਆ ਜਾਂਦਾ ਹੈ।

ਗਜਾ ਖੰਖਾਰ ਦੇ ਨਾਮ ਪੁਰ ਕਸਬੇ ਦਾ ਨਾਮ 'ਛੱਕੀ ਖੰਖਾਰ' ਪੇ ਗਿਆ। ਪਿਛੋਂ ਇਹ ਕਸਬਾ ਅਸਲੋਂ ਗੈਰਾਬਾਦ ਹੋ ਗਿਆ ਅਤੇ ਸਦੀਆਂ ਤਕ ਗੈਰਾਬਾਦ ਪਿਆ ਰਿਹਾ। ਖਾਰੇ ਦੇ ਲੋਕਾਂ ਇਥੋਂ ਉਠਕੇ ਹੋਰ ਥਾਂ ਪਿੰਡ ਜਾ ਵਸਾਏ। 'ਖਾਰੇ' ਉਸ ਵੇਲੇ ਤਕ ਜੱਟਾਂ ਦੀ ਇਕ ਗੋਤ ਦਾ ਨਾਮ ਬਣ ਚੁਕਾ ਸੀ, ਜੋ ਇਹਨਾਂ ਲੋਕਾਂ ਦੇ ਨਵੇਂ ਵਸਾਏ ਪਿੰਡਾਂ ਦਾ ਨਾਮ ਵੀ ਇਹਨਾਂ ਤੋਂ 'ਖਾਰਾ' ਹੀ ਪਿਆ। ਜਿਸ ਤਰ੍ਹਾਂ ਮੁਦ ਗੁਜਰਾਤ ਦੇ ਜ਼ਿਲੇ ਵਿਚ 'ਖਾਰਿਆਂ,' ਅੰਮ੍ਰਿਤਸਰ ਦੇ ਜ਼ਿਲੇ ਵਿਚ 'ਖਾਰਾ' ਅਤੇ ਇਸੇ ਤਰ੍ਹਾਂ ਫਾਰੋਜ਼ਪੁਰ ਦੇ ਜ਼ਿਲੇ ਵਿਚ ਪਿੰਡ ਖਾਰਾ ਮੌਜੂਦ ਹਨ।

ਸੇਰ ਚਿਰਾਂ ਪਿਛੋਂ ਛੱਕੀ ਦੇ ਥੇਹ ਦੇ ਉੜ੍ਹ ਵਲ 'ਝੁਲਾਨੇ' ਜੱਟਾਂ ਨੇ ਇਕ ਪਿੰਡ 'ਝੁਲਾਨਾ' ਨਾਮ ਵਸਾਇਆ। ਏਹਨਾਂ ਦੇ ਚੌਪਈ ਦੀ ਕੁੜੀ ਕੁਝਰਾਂਵਾਲੇ\* ਦੇ ਜ਼ਿਲੇ ਦੇ ਮਾਂਗਟ ਜਟਾਂ ਦੇ ਵਿਆਹੀ ਗਈ ਅਤੇ ਇਹ ਮਾਂਗਟ ਲੋਕ ਦਰਯਾ ਪਾਰ ਕਰ ਏਥੇ ਝੁਲਾਨੇ ਹੀ ਆ ਰਾਏ। 'ਛੱਕੀ ਖਾਰਾ' ਦੀ ਸਾਰੀ ਜ਼ਮੀਨ ਝੁਲਾਨੇ ਪਿੰਡ ਵਿਚ ਹੀ ਗਿਨੀ ਜਾਂਦੀ ਸੀ। ਮਾਂਗਟਾਂ ਨੇ ਏਥੇ ਇਕ ਪਿੰਡ ਵਸਾਇਆ, ਜਿਸਦਾ ਨਾਮ ਪਰਾਣੇ ਨਾਮ ਤੋਂ ਹੋਲੀ ਹੋਲੀ 'ਖਾਰਾ ਮਾਂਗਟ' ਅਤੇ ਪਿਛਲੀਆਂ ਦੇ ਸਦੀਆਂ ਵਿਚ ਨਿਰਾ 'ਮਾਂਗਟ' ਮਥੂਰ ਹੋ ਗਿਆ। ਅਤੇ ਹੁਣ 'ਮਾਂਗਟ ਭਾਈ ਬਨੋ' ਜਾਂ ਨਿਰਾ 'ਮਾਂਗਟ ਭਾਈ' ਅਖਵਾਂਦਾ ਹੈ। 'ਝੁਲਾਨਾਂ' ਅਤੇ 'ਮਾਂਗਟ' ਦੇਵੇਂ ਗੁਜਰਾਂ ਦੀਆਂ ਗੋਤਾਂ ਹਨ, ਪਰ ਜੱਟ ਦੇ ਖੁਲ੍ਹੇ ਅਰਥ 'ਕਾਸ਼ਤਕਾਰ' ਦੇ ਲੈਕੇ 'ਜੱਟ' ਹੀ ਅਖਾਂਦੇ ਹਨ।

ਭਾਈ ਬਨੋ ਦਾ ਦਾਦਾ ਜਾਂ ਪੜਦਾਦਾ 'ਸ਼ਾਹ-ਵਣਜਾਰਗੀ' ਲਈ

---

\*'ਕੁਝਰ' ਜੱਟ ਸਨ, 'ਗੁਜਰਾਤ' ਦੀ ਨਕਲ ਪੁਰ, ਜੋ ਅਕਥਰ ਨੇ ਛਾਕੂ ਗੁਜਰਾਂ ਵਸਾਉਂਦਾ ਵਸਾਇਆ ਸੀ, ਗਲਤੀ ਨਾਲ ਏਸਨੂੰ ਵੀ 'ਗੁਜਰਾਂ-ਝਾਲੀ' ਕਿਹਾ ਜਾਂਦਾ ਹੈ। ਇਹ ਕਦੇ ਗੁਜਰਾਂ ਦਾ ਪਿੰਡ ਨਹੀਂ ਸੀ।

ਮਾਂਗਟਾਂ ਦੇ ਵਾਹਿ ਪਿੰਡ ਵਿਚ ਆ ਵਸਿਆ ਸੀ।

## Addenda ਵਾਧੂ ਗਲਾਂ

ਉਪਰ ਮੈਂ ਲਿਖਿਆ ਸੀ ਕਿ ਜੇ ਮੇਰੇ ਪੁਛ ਭੇਜੇ ਸਵਾਲਾਂ ਦਾ ਜਵਾਬ ਮੈਨੂੰ ਮਿਲ ਗਿਆ, ਤਦ ਕੋਈ ਨਿਸਚਿਤ ਗੱਲ ਲਿਖ ਸਕਾਗਾਂ। ਹੁਣ ਮੈਨੂੰ ਨਾ ਨਿਰਾ ਮੇਰੇ ਸਵਾਲਾਂ ਦਾ ਜਵਾਬ ਮਿਲ ਗਿਆ ਹੈ, ਸਗੋਂ ਸਰਦਾਰ ਬਿਸ਼ਨ ਮਿੰਧ ਜੀ ਬਨੋਅ ਨਹੀਂ ਨੇ, ਜੋ ਸਿਆਣੇ ਸਜਨ ਹਨ, ਅਤੇ ਇਹੋ ਜਿਹੀ ਥੋੜ੍ਹਾ ਪੜਤਾਲ ਦੇ ਸ਼ੋਕੀਨ ਜਾਪਦੇ ਹਨ, ਆਪਣੀ ਬੀਜ਼ ਵਿਚੋਂ ਵੀ, ਤੇ 'ਬੋਹਤ' ਅਤੇ ਪਿੰਡੀ ਲਾਲਾ ਜਾ ਕੇ ਉਹਨਾਂ ਬੀਜ਼ਾਂ ਵਿਚੋਂ ਵੀ ਮੇਰੇ ਸਵਾਲਾਂ ਦੇ ਜਵਾਬ ਚੁੱਡਕੇ, ਮੈਨੂੰ ਲਾਹੌਰ ਆ ਕੇ ਦੁਰਘਨ ਦੇਣ ਦੀ ਥੋੜ੍ਹਾ ਕੀਤੀ, ਅਤੇ ਇਹਨਾਂ ਸਵਾਲਾਂ ਸਬੰਧੀ ਮੇਰੇ ਨਾਲ ਚਰਚਾ ਭੀ ਕੀਤੀ। ਮੈਂ ਉਹਨਾਂ ਦਾ ਬੜਾ ਧਨਵਾਦੀ ਹਾਂ।

(੧) ਆਪ ਨੇ ਦਿਖਿਆ ਕਿ 'ਰਾਗ ਮਾਰੂ ਵਿਚ ਮੀਰਾਂਬਾਈ ਦਾ ਬਥਵੇਂ ਰਾਗ ਦੇ ਅੰਤ ਪੁਰ ਹੈ, ਅਤੇ ਉਸ ਦੇ ਪਿਛੇ ਹੋਰ ਕੁਝ ਨਹੀਂ। ਪਰ ਇਹ ਉਸੇ ਹਥ ਦਾ ਲਿਖਿਆ ਹੈ ਕਿ ਜਿਸ ਹਥ ਦੇ ਉਸ ਤੋਂ ਪਿਛੇ ਲਿਖੇ ਜੇਦੇਵ ਅਤੇ ਰਵਿਦਾਸ ਦੇ ਸ਼ਬਦ। ਇਹ ਸ਼ਬਦ ਪਿਛੇ, ਕਿਸੇ ਦਾ ਲਿਖਿਆ ਨਹੀਂ, ਅਸਲ ਦਾ ਹਿੱਸਾ ਹੈ।' ਸਿੱਟਾ ਇਹ ਲਿਕਲਿਆ ਕਿ ਜਿਸ ਵੇਲੇ ਭਾਈ ਬਨੋਂ ਵਾਲੀ ਬੀਜ਼ ਗੁਰੂ ਅਰਜਨ ਸਾਹਿਬ ਦੇ ਸਾਹਮਣੇ ਆਈ, ਉਸ ਵੇਲੇ ਇਹ ਬਥਦ ਬੀਜ਼ ਵਿਚ ਮੌਜੂਦ ਸੀ।

(੨) 'ਸਾਈਗ ਰਾਗ ਵਿਚ ਸੂਰਦਾਸ ਦੇ ਸ਼ਬਦਾਂ ਦੀ ਪ੍ਰਕਿਰਿਆ ਇਹ ਹੈ:-

ਪਰਮਾਨੰਦ ਦਾ ਸ਼ਬਦ।

(ੳ) ਛਾਡ ਮਨ ਹਰਿ ਬੇਮੁਖਨ ਕੋ ਸੰਗ।

(ਅ) ਹਰਿਕੇ ਸੰਗ ਬਸੇ ਹਰਿ ਲੋਕ।

ਇਹਨਾਂ ਤੋਂ ਪਿਛੇ ਕਬੀਰ ਜੀ ਦਾ ਬਕਦ ਹੈ :-

ਹਰ ਬਿਨ ਕਉਨ ਸਹਾਈ ਮਨ ਕਾ ॥

“ ‘ਛਾਡ ਮਨ ਹਰਿ ਬੇਮੁਖਨ ਕੇ ਸੰਗ’ ਵਾਲਾ ਸਾਰਾ ਬਲਦ ਭਾਵੇਂ ਏਥੇ ਲਿਖਿਆ ਹੈ, ਪ੍ਰੰਤੂ ਪਹਿਲੀ ਤੁਕ ਹੀ ਆਪਣੇ ਤੋਂ ਪਹਿਲੀ ਲਿਖਿਤ ਨਾਲ ਮਿਲਦੀ ਹੈ, ਅਗੇ ਸਾਰਾ ਬਲਦ ਹੋਰ ਲਿਖਿਤ ਦਾ ਹੈ। ਉਸ ਦੇ ਪਿਛੋਂ ਦੂਜਾ ਬਲਦ ਸੂਰਦਾਸ ਦਾ, ਅਤੇ ਪਿਛੋਂ ਕਬੀਰ ਦਾ ਬਲਦ ਪਹਿਲੀ ਕਲਮ ਦੇ ਹੀ ਲਿਖੇ ਹਨ।

ਇਹ ਬਲਦ ਪਿਛੋਂ ਦਾ ਵਧਾਇਆ ਨਹੀਂ ਬਣ ਸਕਦਾ ॥”

ਸਿੱਟਾ ਇਹ ਨਿਕਲਿਆ ਕਿ ਜਿਸ ਵੇਲੇ ਲਿਖਾਰੀ ਮਾਂਗਟ ਤੋਂ ਲਾਹੌਰ ਆਉਂਦਾ ਨਕਲ ਕਰ ਰਿਹਾ ਸੀ, ਤਦ ਉਸ ਨੂੰ ਇਹ ਬਲਦ ਯਾਦ ਆਇਆ, ਪਰ ਸਾਰੇਅਂ ਤੁਕਾਂ ਚੰਗੀ ਤਰ੍ਹਾਂ ਯਾਦ ਨਹੀਂ ਸਨ, ਜਾਂ ਉਹਨਾਂ ਦੇ ਲਛੜਾਂ ਬਾਬਤ ਕੁਝ ਸ਼ਕ ਸੀ। ਸੋ ਉਸ ਨੇ ਪਹਿਲੀ ਤੁਕ ਤਾਂ ਮੂੰਹੇ ਜ਼ਬਾਨੀ ਲਿਖ ਦਿਤੀ, ਉਪਰਲੇ ਪਰਮਾਨੰਦ ਦੇ ਬਲਦ ਦੇ ਨਾਲ ਹੀ ਮਿਲਾ ਕੇ, ਕਿਨ੍ਹਾਂ ਨਵਾਂ ਸਿਰਲੇਖ ‘ਸੂਰਦਾਸ’ ਦਾ ਦੇਣ ਦੇ, ਅਤੇ ਬਾਕੀ ਛੇ ਤੁਕਾਂ ਵਾਸਤੇ ਥਾਂ ਫਤਕੇ, ਸੁਰਦਾਸ ਦਾ ਦੂਸਰਾ ਬਲਦ, ਸਾਹਮਣੇ ਪਈ ਸੌਂਚੀ ਤੋਂ ਨਕਲ ਕਰ ਦਿੱਤਾ। ਬਾਕੀ ਦੀਆਂ ਛੇ ਤੁਕਾਂ ਗਾਲਿਬਨ ਜਿਸ ਵੇਲੇ ਬੀਕ ਪੰਜਮ ਪਾਤਸ਼ਾਹੀ ਦੇ ਹਜ਼ੂਰ ਪੇਸ਼ ਹੋਈ, ਉਸ ਵਿਚ ਹਾਲੀ ਨਹੀਂ ਸਨ, ਲਿਖੀਆਂ ਗਈਆਂ ਪਿਛੋਂ ਤਲਾਬ ਕਰ ਕੇ, ਜਾਂ ਕਿਸੇ ਹੋਰ ਲਿਖਾਰੀ ਨੇ, ਜਿਸ ਨੂੰ ਇਹ ਚੰਗੀ ਤਰ੍ਹਾਂ ਯਾਦ ਸਨ, ਲਿਖ ਦਿਤੀਆਂ।\*

\*ਕੁਰਦਵਾਰਾ ਨਾਨਕਬਾਣੀ ਬਹਮਕੰਡ ਅਜਾਇਆ ਵਚ ਉਥੋਂ ਦੋ ਮਹੋਂ :  
‘ਸਤਗੁਜ਼ੋਤ ਸਿੰਘ’ ਜੀ ਦੇ ਮੁੰਹੋਂ ਪਹਿਲੀ ਵਾਰ ਮੌਜੂਦੇ ਦੇਸ ਸੂਰਦਾਸ ਦੋ ਵਾਧੂ ਬਲਦ  
ਦੋ ਕੁਝ ਸਾਹਿਬ ਵਿਚ ਮੌਜੂਦ ਹੋਨ ਦੀ ਖ਼ਬਰ ਮਿਲੀ ਸੀ। ਇਤਿਛਾਕ ਦੀ ਗਲ  
ਸਮਝੋ, ਉਹ ਭੋ ਮੌਜੂਦੇ ਪਹਿਲੀ ਤੁਕ ਤੇ ਕੁਝ ਥੋੜੇ ਲਛੜ ਦੂਜੀਆਂ ਤੁਕਾਂ ਦੇ  
ਸੁਣੋ ਗਵੇ ਸਨ।

ਇਸ ਸੁਰਦਾਸ ਦੇ ਬਲਦ ਅਤੇ ਮੀਰਾਂਬਾਈ ਦੇ ਉਪਰ ਦਸੇ  
ਬਲਦ, ਅਤੇ ਅੰਤ ਪੁਰ ਛਾਲਤੂ ਸਲੋਕਾਂ ਨੂੰ ਦਰਜ ਕਰਨ ਦੀ ਵਜ਼ਹ  
ਇਹ ਹੋਈ ਜਾਪਦੀ ਹੈ ਕਿ ਇਹ ਸਭ ਥਾਥੇ ਮੇਹਨ ਵਾਲੀਆਂ ਪੋਥੀਆਂ  
ਵਿਚ ਦਰਜ ਸਨ।

(੩) “‘ਬਸੰਤ ਕੀ ਵਾਰ’ ਰਾਗ ਬਸੰਤ ਹੇਠਾਂ ਭਗਤਾਂ ਦੀ  
ਬਾਣੀ ਤੋਂ ਪਹਿਲੇ, ਥਾਂ ਸਿਰ ਦਿਤੀ ਹੈ। ਤਤਕਰੇ ਵਿਚ ਪਨੇ ਦਾ  
ਅੰਕ ਸਾਡ ਦਿਤਾ ਹੈ।”

‘ਆਦਿ-ਬੀੜ’ ਵਿਚ ਇਹ ਛੇਕੜਲੇ ਵਰਕੇ ਪੁਰ ‘ਚਲਿੜ੍ਹ  
ਜੇਤੀਜੇਤ ਸਮਾਵਨ ਕੇ’ ਤੋਂ ਪਹਿਲੇ ਅੰਦਰਲੇ ਸਫੇ ਪੁਰ ਸੀ, ਲਿਖਾਰੀ  
ਨੇ ਉਥੋਂ ਚੁਕ ਕੇ ਰਾਗ ਹੇਠਾਂ ਲਿਖ ਦਿੱਤੀ।

(੪) “ਇਹ ਮਨਣ ਵਾਲੀ ਗਲ ਹੈ ਜੋ ਵਾਧੂ ਬਾਣੀ ਭਾਈ  
ਸਾਹਿਬ ਜੀ ਨੇ ਇਕੱਠੀ ਇਕੇ ਵਾਰੀ ਬੀੜ ਵਿਚ ਲਿਖੀ ਹੋਵੇ, ਪ੍ਰੰਤੂ  
ਬੀੜ ਦੀ ਤਿਆਰੀ ਦੇ ਵਕਤ, ਅਤੇ ਸ਼੍ਰੀ ਗੁਰੂ ਅਰਜਨ ਦੇਵ ਪੰਚਮ  
ਪਾਤਸ਼ਾਹੀ ਦੇ ਹਜ਼ੂਰ ਲਿਜਾਨ ਤੋਂ ਪਹਿਲੇ। ਪਿਛੋਂ ਕੋਈ ਬਾਣੀ ਨਹੀਂ  
ਲਿਖੀ ਗਈ।”

ਇਹ ਅਸੀਂ ਖਾਲੀ ਅੰਦਰ ਦਰਜ ਕੀਤੀਆਂ ਬਾਣੀਆਂ ਬਾਬਤ  
ਹੀ ਮਨ ਸਕਦੇ ਹਾਂ, ਪਰ ਜੇਹੜੀਆਂ ਬਾਣੀਆਂ ਗ੍ਰੰਥ ਸਾਹਿਬ ਦੇ ਪਿਛੇ  
ਹਨ, ਉਹਨਾਂ ਬਾਬਤ ਨਹੀਂ।

(੪ ਉ) “ਗ੍ਰੰਥ ਸਾਹਿਬ ਦੇ ਅੰਤ ਪੁਰ ਇਹ ਵਾਧੂ ਬਾਣੀਆਂ  
ਹੇਠ ਦਿਤੀ ਤਰਤੀਬ ਵਿਚ ਮੌਜੂਦ ਹਨ :-

(ਉ) ਸਲੋਕ, ‘ਜਿਤ ਦਰ ਲਖ ਮੁਹਮਦਾ।’

(ਅ) ਸਲੋਕ, ‘ਬਾਇ ਆਤਿਸ਼ ਆਘ।’

(ਇ) ਰਤਨਮਾਲਾ।

(ਸ) ਹਕੀਕਤ ਰਾਹ ਮੁਕਾਮ ਗਜੇ ਸਿਵਨਾਭ ਕੀ।

(ਹ) ਰਾਗ ਮਾਲਾ।

ਰਾਗ ਕਾਨੜਾ ਤੋਂ ਲੈ ਕੇ ਇਸ ਵਾਧੂ ਬਾਣੀ ਸਮੇਤ ਰਾਗਮਾਲਾ  
ਤੇ ਮਿਆਹੀ ਕੀ ਬਿਖੀ ਇਕ ਹਥ ਦੀ ਲਿਖਿਤ ਹੈ।”

ਜੇ ਇਹ ਠੀਕ ਹੈ, ਤਦ ਸਾਨੂੰ ਕਹਿਣਾ ਪਵੇਗਾ ਕਿ ਇਹ ਸਾਰੇ  
ਵਰਕੇ ਭਾਈ ਬਨੋ ਜੀ ਦੇ ਲਿਖਾਰੀਆਂ ਵਿਚੋਂ ਕਿਸੇ ਦੀ ਲਿਖਿਤ  
ਨਹੀਂ, ਬਹੁਤ ਹਿਰ ਪਿੜੋਂ ਕਿਸੇ ਹੋਰ ਨੇ ਲਿਖ ਕੇ ਪਏ ਹਨ।  
ਅਸਲ ਬੀਕੜ ਦੇ ਛੇਕੜਲੇ ਕੁਝ ਵਰਕੇ ਮਸਤਾ ਹੋ ਗਏ ਹੋਣਗੇ ਜਾਂ  
ਪਾਟ ਗਏ ਹੋਣਗੇ।

‘ਹਕੀਕਤ ਰਾਹ ਮੁਕਾਮ ਰਾਜਾ ਸ਼ਿਵਨਾਭ ਕੀ’ ਵਿਚ ਤੰਜੇਰ ਵਿਚ  
‘ਨਜਿਕ\*-ਰਾਜ’ ਹੋਣ ਅਤੇ ਤੰਜੇਰ ਦੇ ਨਾਜਿਕ ਦਾ ਨਾਮ ਦਿਤਾ ਹੈ।  
ਤੰਜੇਰ ਵਿਚ ਨਾਜਿਕਾਂ ਦਾ ਰਾਜ ਸੰਨ ੧੫੩੨ (ਸੰਮਤ ੧੫੮੯)  
ਵਿਚ ਕਾਇਮ ਹੋਇਆ ਹੈ। ਉਹ ਨਾਜਿਕ, ਮਿਸ ਵਲ ‘ਹਕੀਕਤ ਰਾਹ  
ਮੁਕਾਮ’ ਵਿਚ ਇਬਾਰਾ ਹੈ ਤੰਜੇਰ ਦਾ ਛੇਕੜਲਾ ਨਾਜਿਕ ਮੀ, ਜਿਸ ਨੂੰ  
ਬੀਜਾਪੁਰ ਦੇ ਜ਼ਰਕੀਲ ‘ਏਕੋ ਜੀ ਭੋਸਲੇ’ (ਬਿਵਾਜੀ ਦਾ ਛੋਟਾ ਭਗ)।  
ਨੇ ਮਦਦ ਦੇ ਕੇ ਰਾਣੀ ਤੇ ਬਿਠਾਇਆ ਸੀ। ਏਕੋ ਜੀ ਦੇ ਭਾਗਾਂ ਨੂੰ  
ਸੁਲਤਾਨ ਬੀਜਾਪੁਰ ਇਹਨੀ ਦਿਨੀ ਹੀ ਮਰ ਗਿਆ; ਅਤੇ ਕੁਝ  
ਸਾਜ਼ ਬਾਜ਼ ਹੋ ਕੇ ਏਕੋ ਜੀ ਨੇ ਨਾਜਿਕ ਨੂੰ ਕਛ ਕੇ ਤੰਜੇਰ ਦਾ ਰਾਜ  
ਅਪ ਸੰਭਾਲ ਲਿਆ। ਏਸ ਤਰ੍ਹਾਂ ਤੰਜੇਰ ਵਿਚ ਮਰਹਟਿਆਂ ਦਾ ਰਾਜ  
ਹੋ ਗਿਆ। ਇਹ ਵਕਿਆ ਸੰਨ ੧੬੨੩ ਦਾ ਹੈ। ਪਿੜਲਾ ਨਾਜਿਕ  
ਤੰਜੇਰ ਦਾ ਕੁਝ ਮਹੀਨੇ ਹੀ ਗੱਠੀ ਪੁਰ ਰਿਹਾ ਸੀ। ਸੌਂ ਆਪਣੀ  
ਕਿਤਾਬ ‘ਸਾਖੀਆਂ ਦੀ ਹਕੀਕਤ’ ਵਿਚ ਏਸ ਵਿੱਚ ਤੇ ਪੂਰੀ ਵਿਰਾਸਤ  
ਕੀਤੀ ਹੈ। ਸੋ ‘ਹਕੀਕਤ ਰਾਹ ਮੁਕਾਮ ਰਾਜਾ ਸ਼ਿਵਨਾਭ ਕੀ’ ਨੂੰ,

---

“ਜਿਸੀ, ਤੰਜੇਰ ਅਤੇ ਮਡੂਰਾ ਵਿਚ ਵਿਸਥਨਗਰ ਰਾਜ ਨੇ ਤਾਮਿਲ ਰਾਜਿਆਂ  
ਨੂੰ ਕਥਕੇ ਆਪਣੇ ਰਿਬੋਦਾਰ ਤੇਲਕਾਂ ਨੂੰ ਸੁਥਦਾਰ ਮੁਕੱਰਰ ਕੀਤਾ ਹੈ, ਇਹ  
ਸੁਥਦਾਰ ਜਾਂ ਨਾਜਿਕ ਛੇਤੀ ਹੀ ਬਾਣੀ ਹੋ ਕੇ ਬਾਈਂ ਬਾਈਂ ਮੁਦ ਮੁਖਤਾਰ ਹੋ  
ਂਦੇ।” ਵਿਸਥਨਗਰ ਰਾਜ ਦਾ ਨਾਮ ਹੀ ਰਾਮ ਰਾਜ ਸੀ।

ਸੰਨ ੧੯੭੩ ਤੋਂ ਬੋੜਾ ਪਹਿਲੇ ਹੀ ਰਖ ਸਕਦੇ ਹਾਂ, ਅਰਥਾਤ ਜਦੋਂ  
ਕੋਈ ਨੀਮ ਪੜ੍ਹਿਆ (ਕਰਘਰੜ ਪੜ੍ਹਿਆ) ਸਾਧੂ ਉਪਰ ਗਿਆ ਅਤੇ  
ਉਥੋਂ ਦੇ ਨਾਵਾਂ ਆਦਿ ਨੂੰ ਵਿਗਾੜ ਕੇ ਏਸ ਲੇਖ ਵਿਚ ਲਿਖ ਦਿਤਾ।

(੫) “ਸ੍ਰੀ ਗੁਰੂ ਨਾਵੀਂ ਪਾਤਸ਼ਾਹੀ ਦੀ ਬਾਣੀ” ਉਪਰ ਵਾਲੀ  
ਕਲਮ ਸਿਆਹੀ ਦੀ ਨਹੀਂ ਜਿਸ ਦੀ ਕਿ ਪਿਛੇ ਬਾਣੀ ਲਿਖੀ ਗਈ  
ਹੈ। ਇਹ ਸੌਂਚੀ ਵਖਰੇ ਹੀ ਕਾਗਜ਼ ਅਤੇ ਵਖਰੀ ਹੀ ਲਿਖਿਤ ਦੀ ਪਿੱਛੇ  
ਦਸਵੇਂ ਪਾਤਸ਼ਾਹ ਜੀ ਦੇ ਵਕਤ ਏਥੇ ਆਈ, ਜੋ ਅਜ ਤਕ ਸ੍ਰੀ ਗੁਰੂ  
ਗ੍ਰੰਥ ਸਾਹਿਬ ਜੀ ਦੀ ਸਮਾਪਤੀ ਦੇ ਪਿੱਛੇ ਵਖਰੀ ਸੌਂਚੀ ਦਿਤੀ ਹੈ, ਅਤੇ  
ਜੋ ਰਾਗ ਗਊੜੀ (ਦੇ ਸ਼ਬਦਾਂ) ਤੋਂ ਚਲ ਕੇ ਰਾਗਾਂ ਦੇ ਪੰਜ ਅਟੂਸਾਰ  
ਸ਼ਲੋਕ ਨਾਵੀਂ ਪਾਤਸ਼ਾਹੀ ਤਕ ਹੈ।”

ਹੇ ਸਕਦਾ ਹੈ ਕਿ ਇਨ੍ਹਾਂ ਹੀ ਹੋਇਆ ਹੋਵੇ।

(੬) “‘ਚਲਿੜ੍ਹ ਜੋਤੀਜੋਤਿ ਸਮਾਨ’ ਦੇ ਪੰਜ ਪਾਤਸ਼ਾਹੀਆਂ ਦੇ ਇਕ  
ਹਥ ਦੇ ਹੈਨ, ਅਗੇ ਛੇਵੰਂ ਪਾਤਸ਼ਾਹੀ ਤੋਂ ਦਸਵੀਂ ਪਾਤਸ਼ਾਹੀ ਤਕ ਵਖੇ  
ਵਖ ਹਥਾਂ ਦੇ ਹੈਨ।”

ਸੋ ਇਹ ਪੜ੍ਹਾ ਪੰਜਵੇਂ ਗੁਰੂ ਦੇ ਚਲਾਣੇ ਤੋਂ ਪਿਛੇ ਲਿਖਿਆ ਗਿਆ।  
ਬਾਕੀ ਬਿਤਾਂ ਸਮੇਂ ਸਮੇਂ ਲਿਖੀਂ ਦੀਆਂ ਰਹੀਆਂ, ਅਰਥਾਤ  
ਨਾਵੇਂ ਗੁਰੂ ਤਕ ‘ਨਾਵੇਂ ਮਹਲ ਦੀ ਬਾਣੀ’ ਲਿਖਣ ਵਾਲੇ ਦੀ ਹਥੀਂ;  
ਅਤੇ ਦਸਵੇਂ ਗੁਰੂ ਦੀ ਬਿਤ ਹੋਰ ਕਿਸੇ ਦੀ ਹਥੀਂ, ਹੋਰ ਭੀ ਪਿਛੋਂ।

ਇਸ ਤੋਂ ਜੋ ਕੁਝ ਉਪਰ (੪੮) ਵਿਚ. ਲਿਖਿਆ ਹੈ, ਉਸਦੀ  
ਪ੍ਰੇਫ਼ਡਤਾ ਹੁੰਦੀ ਹੈ।

੭. (੮) ‘ਮੁਰਾਵਣੀ’ ਪੰਜਮ ਪਾਤਸ਼ਾਹੀ ਦੇ ‘ਸ਼ਲੋਕ ਵਾਰਾਂ ਤੇ  
ਵਧੀਕ’ ਦੇ ਪਿਛੇ ਨਾਲ ਹੀ ਮਿਲਕੇ ਲਿਖੀ ਹੈ। ਤਤਕਰੇ ਵਿਚ ਇਸਦੀ  
ਪ੍ਰਤੀਕ ਨਹੀਂ ਦਿੱਤੀ।

(ਅ) ਤਤਕਰਾ ਰਾਗਾਂ ਦਾ ਪਹਿਲੀ ਦਿੱਤਾ ਹੈ, ਜਿਸ ਵਿਚ ਰਾਗਾਂ

ਦੇ ਪਿਛੇ ਇਹ ਚੀਜ਼ਾਂ ਹਨ:-

ਸਲੋਕ ਸਹਸ਼ਿੜਿ, ਗਾਥਾ, ਸਲੋਕ ਕਥੀਰ ਜੀ, ਸਲੋਕ  
ਡਰੀਦ ਜੀ, ਸਵੈਯੇ, ਸਲੋਕ ਵਾਰਾਂ ਤੇ ਵਧੀਕ, ਸਲੋਕ ਜਿੱਤ ਦਰ  
ਲਖ ਮੁਹਮਰਾ, ਰਤਨਮਾਲਾ, ਹਰੀਕਤ ਰਾਹਮੁਕਾਮ ਰਾਜੇ  
ਸ਼ਿਵਨਾਭ ਕੀ, ਰਾਗ ਮਾਲਾ।

ਇਹ ਪ੍ਰਤੀਕਾਂ ਦਿਤੀਆਂ ਹਨ ਅਤੇ ਪੱਨਿਆਂ ਦੇ ਅੰਕ ਵੀ ਦਿਤੇ  
ਹਨ।

(੯) “ਅਗੇ ਤਤਕਰਾ ‘ਰਾਗਾਂ ਕੇ ਸ਼ਬਦਾਂ ਕਾ’ ਹੈ, ਪ੍ਰੰਤੂ ਭਰਤਾਂ  
ਦੀ ਬਾਣੀ ਸਾਰੀ ਦਾ ਇਕੇ ਪੱਨਾ ਦਿੱਤਾ ਗਿਆ ਹੈ, ਵਖ ਵਖ ਸ਼ਬਦਾਂ ਦਾ  
ਪੱਨਾ ਨਹੀਂ। ਇਹੋ ਢੰਗ ਸਾਰੇ ਰਾਗਾਂ ਹੇਠਾਂ ਵਰਤਿਆ ਹੈ। ਭਰਤਾਂ  
ਦੀ ਬਾਣੀ ਦਾ ਤਤਕਰਾ ਏਸੇ ਤਰ੍ਹਾਂ ਹੈ।”

ਸਿੱਟੇ ਇਹ ਨਿਕਲੇ (੮) ਮੁੰਦਾਵਣੀ ਗ੍ਰੰਥ ਸਾਹਿਬ ਦੇ ਅੰਤ ਪੁਰ  
‘ਇਤਿ’ ਲਈ ਨਹੀਂ। (੯) ‘ਫੁਨਹੇ’, ‘ਚਉਬੋਲੇ’ ਅਤੇ ‘ਭੁਟਾਂ ਦੇ  
ਸਵੈਯੇ’ ਦਾ ਜਿਕਰ ਨਹੀਂ ਕੀਤਾ, ਨਾਂ ਸਲੋਕ ‘ਬਾਇ ਆਤਿਸ਼ ਆਬ’  
ਬਾਬਤ ਨੁਹ ਕਿਹਾ ਹੈ। (੧੦) ਤਤਕਰੇ ਦੀ ਤਿਆਰੀ ਵਿਚ ਕੁਝ ਖੁਲ੍ਹੇ  
ਲੈ ਲਈ ਹੈ।

੧. “ਇਹ ਸਚ ਹੈ ਕਿ ਰਹਿਗਾਸ ਦੇ ਸ਼ਬਦ, ਇਸ ਬੀੜ ਵਿਚ  
ਕੁਲ ਪੰਜ ਹੀ ਹਨ (ਸੇ ਦਰ, ਸੁਣ ਵਡਾ, ਆਖਾਂ ਜੀਵਾਂ, ਹਰਿਕੇ ਜਨ,  
ਕਾਹੇ ਰੇ ਮਨ)। ਬਾਕੀ ਚਾਰ ਸ਼ਬਦ (ਸੇ ਪੁਰਖ, ਤੂੰ ਕਰਤਾ, ਤਿਤ  
ਸਰਵਰੜੇ, ਭਈ ਪ੍ਰਾਪਤ) ਇਸ ਬੀੜ ਵਿਚ ਰਹਿਗਾਸ ਵਿਚ ਨਹੀਂ ਹਨ।”

ਸਿੱਟਾ ਇਹ ਨਿਕਲਿਆ ਕਿ ਆਦਿ ਬੀੜ ਵਿਚ ਇਹ ਚਾਰ ਸ਼ਬਦ  
ਨਿਤਨੇਮ ਦੀ ਬਾਣੀ ਨਾਲ ਲਿਖਣੇ ਰਹਿ ਗਏ ਸਨ। ਹੋਰ ਪ੍ਰਾਚੀਨ ਬੀੜਾਂ ਭੀ  
ਇਸ ਗਲ ਦੀ ਪ੍ਰੇਰਨਾ ਕਰਦੀਆਂ ਹਨ।

## ੪. ਬੋਹਤ (ਤਹਸੀਲ ਫਾਲੀਆ)

### ਵਾਲੀ ਬੀੜ

ਭਾਈ ਬਨੇ ਵਾਲੀ ਬੀੜ ਤੋਂ ਪਹਿਲਾ ਉਤਾਰਾ ਵਰ੍ਹੇ ਦੇ ਅੰਦਰ ਹੀ ਹੋ ਗਿਆ, ਅਤੇ ਉਹ ਬੀੜ ਮਾਂਗਦ ਤੋਂ ਪੰਜ ਕੁ ਮੀਲ ਤੇ ਇੱਕ ਪਿੰਡ ਬੋਹਤ ਵਿਚ ਪੰਚਾਇਤੀ ਗੁਰਦਵਾਰੇ ਵਿਚ ਮੌਜੂਦ ਹੈ। ਪਿਛਲੇ ੨੯ ਵਰਕੇ, ਜੋ ਸੋ ਵਰ੍ਹਾ ਪਿਛੋਂ ਪਾਏ ਗਏ ਸਨ, ਛਡ ਕੇ ਇਹ ਗ੍ਰੰਥ ਸਾਰੇ ਦਾ ਸਾਰਾ ਪਤ੍ਰੇ ੧ ਤੋਂ ਪਤ੍ਰੇ ਪਵਣ ਤਕ ਇਕ ਹੀ ਲਿਖਾਈ ਦੇ ਹਥਾਂ ਦਾ ਸਾਫ਼ ਲਿਖਿਆ ਹੈ, ਤਤਕਾਰਿਆਂ ਸਮੇਤ। ਅਤੇ ਤਤਕਰੇ ਦੇ ਪਿਛੇ ਤਿੰਨ ਉੱਗਲਾਂ ਖਾਲੀ ਥਾਂ ਛਡਕੇ ਉਸੇ ਹਥ ਦਾ ਲਿਖਿਆ ਸਮੇਤ ਹੈ, ਇਸ ਗ੍ਰੰਥ ਸਾਹਿਬ ਦੇ ਲਿਖੇ ਜਾਣ ਦਾ। ਤਤਕਰੇ ਤੋਂ ਇਹ ਭੀ ਦਿਸਦਾ ਹੈ ਕਿ ਇਕ ਪਤ੍ਰੇ ਪਵਣ ਸੀ, ਜਿਸ ਉਤੇ ਪਹਿਲੇ ਲਿਖਾਈ ਨੇ ਹੀ ‘ਰਾਗਮਾਲਾ’ ਤੇ ‘ਰਲਿੜ੍ਹ ਜੋਤੀਜੇਤ ਸਮਾਵਣ ਕਾ’ ਲਿਖੇ ਸਨ। ਇਹ ਅਸਲੀ ਉਤਾਰੇ ਵਿਚ ਸਨ। ਏਸ ਪਤ੍ਰੇ ਪਵਣ ਨੂੰ ਕਢਕੇ ੨੯ ਪਤ੍ਰੇ ਹੋਰ ਬਨਤ ਦੇ ਕਾਗਜ਼ ਦੇ ਪਾਏ ਗਏ, ਜਿਨ੍ਹਾਂ ਪੁਰ ਕਈ ਤਰ੍ਹਾਂ ਦੀ ਫਾਲਤੂ ਬਾਣੀ ਆਦਿ ਲਿਖੀ ਹੋਈ ਹੈ।

ਇਕ ਵਰਕਾ ਹੋਰ ਪਿਛੋਂ ਪਾਇਆ ਹੈ ਗ੍ਰੰਥ ਸਾਹਿਬ ਦੇ ਅੰਦਰ, ਇਸ ਪੁਰ ‘ਸੋ ਪੁਰਖ’ ਵਾਲੇ ਚਾਰ ਸ਼ਬਦ ਲਿਖੇ ਹਨ, ਜਿਨ੍ਹਾਂ ਦੀ ਪ੍ਰਤੀਕ ਅਸਲੀ ਲਿਖੇ ਤਤਕਰੇ ਵਿਚ ਕੋਈ ਨਹੀਂ ਦਿੱਤੀ। ਸਰਦਾਰ ਬਿਸ਼ਨ ਸਿੰਘ ਜੀ ਬਨੋਆਨੀਆਂ ਨੇ ਮੇਰੀ ਬਨਤੀ ਪੁਰ ਬੋਹਤ ਵਾਲੀ ਬੀੜ ਨੂੰ ਚੰਗੀ ਤਰ੍ਹਾਂ ਵੇਖਕੇ ਇਕ ਤਾਂ ਮੇਰੇ ਕੀਤੇ ਨੇਟਾਂ ਦੀ ਤਾਈਦ ਕੀਤੀ ਹੈ, ਤੇ ਦੂਜੇ ਹੇਠ ਲਿਖਿਆਂ ਨਵੀਆਂ ਗਲਾਂ ਮੈਨੂੰ ਦਸੀਆਂ ਹਨ। ਮੈਂ ਕਾਹਲ ਵਿਚ ਥੋੜਾ ਵਕਤ ਹੀ ਦੇ ਸਕਿਆ ਸਾਂ।

(੧) ਰਾਗ ਮਾਰੂ ਹੇਠਾਂ ਜੇਦੇਵ ਦਾ ਇਹ ਸ਼ਬਦ ‘ਚੰਦ ਸਤਿ

ਭੇਦਿਆ' ਛੇਕੜ ਪੁਰ ਆਕੇ ਪਿਛੇ ਥਾਂ ਖਾਲੀ ਪਈ ਸੀ। ਉਥੇ ਕਿਸੇ ਹੋਰ ਹਥ ਦੇ ਲਿਖੇ ਇਹ ਦੇ ਸ਼ਬਦ ਹਨ :

(ੴ) ਦਵਿਦਾਸ ਦਾ ਸ਼ਬਦ : 'ਸੁਖ ਸਾਗਰ ਠਿੰਡਾ' (ਦੇਖੋ ਸਫ਼ਾ ੧੨੦ ਉਪਰ)।

(ਅ) ਮੰਗਬਾਈ ਦਾ ਸ਼ਬਦ : 'ਮਨ ਹਮਾਰੇ ਬੇਖਿਓ'

ਥਾਂ ਹਾਲੀ ਭੀ ਖਾਲੀ ਪਈ ਹੈ (ਪੱਨਾ ੩੪੯ ਪੁਰ)।

(੨) ਰਾਗ ਬੰਸਤ ਹੇਠਾਂ 'ਬੰਤ ਕੀ ਵਾਰ' ਭਗਤਾਂ ਦੀ ਬਾਣੀ ਤੋਂ ਪਿਛੇ ਦਿੱਤੀ ਹੈ, ਰਾਗ ਦੇ ਅਖੀਰ ਪੁਰ ਅਗੇ ਜਗ੍ਹਾਂ ਖਾਲੀ ਪਈ ਹੈ (ਪੱਨਾ ੪੮੪ ਪੁਰ)।

(੩) ਰਾਗ ਸਾਂਗਾ ਹੇਠਾਂ, ਸੁਰਦਾਸ ਦਾ ਸ਼ਬਦ 'ਛਾਡ ਮਨ ਹਰ ਬੇ ਮੁਖਨ ਕੇ ਸੰਗ' ਅਤੇ ਕਬੀਰ ਦਾ ਸ਼ਬਦ 'ਹਰਿ ਬਿਨ ਕਉਨ ਸਹਾਈ' ਇਹ ਪਿਛੋਂ ਕਿਸੇ ਹੋਰ ਹਥ ਦੇ ਲਿਖੇ ਹਨ !\*

ਜੇਹੜੇ ਨਾਵੇਂ ਵਟਕੇ ਪਏ ਗਏ ਹਨ, ਉਹਨਾਂ ਦੁਰ ਹੋਲੀ ਤਰਤੀਬ ਵਾਰ ਇਹ ਬਾਣੀਆਂ ਲਿਖੀਆਂ ਹਨ :-

(੪) ਫੌ ਪਈ ਪਈ ਤੋਂ ਪਈ ਤਕ ਨਾਵੇਂ ਗੁਰੂ ਦੀ ਬਾਣੀ, ਸ਼ਬਦ ਤੇ ਸਲੋਕ ।

(ਅ) ਸਵੇਖੇ ਭੱਟਾਂ ਕੇ ਬਾਬਤ ਮਹਲੇ ੧ ਦੇ, ਮਹਲੇ ੨ ਤੇ ਤੇ ਮਹਲੇ ੩ ਦੇ। ਮਹਲੇ ੪ ਅਤੇ ਮਹਲੇ ੫ ਦੇ।

(੬) ਮੁੰਦਾਵਣੀ ।

(ਸ) ਸਲੋਕ ਮਹਲਾ ੧—'ਜਿਤ ਦਰ ਲਖ ਮੁਹਮਦਾ'

(ਹ) ਸਲੋਕ ਮਹਲਾ ੧—'ਬਾਇ ਆਤਿਸ਼ ਆਬ' ।

(ਕ) ਰਾਗ ਰਾਮਕਲੀ ਰਤਨਮਾਲਾ ।

\*ਹੋਰ ਡਰਕ ਭੀ ਹੋ ਸਕਦੇ ਹਨ, ਇਹ ਤਾਂ ਉਹਨਾਂ ਮੇਰੇ ਪੁਛੇ ਸਵਾਲਾਂ ਦੇ ਉਨ੍ਹਾਂ ਵੂੰਡਦਿਆਂ ਪਤਾ ਕੀਤੇ ਹਨ ।

No. 4

Guru Nanak Dev's Autograph  
in Granth Sahib at Bohar (Ujjain)  
Traced by  
Master Balwant Singh

G.N.S.

ੴ ਸਤਿਗੁਰ ਪ੍ਰਸਾਦਿ ॥  
ਨਾਨਕ ਦਾ ਰਾਮ ਨਾਨਕ ॥  
ਨਾਨਕ ਦੀ ਇਤਿਹਾਸ ਨਾਨਕ ॥

ੴ ਸਤਿਗੁਰ ਪ੍ਰਸਾਦਿ ॥

ਨਾਨਕ ਦਾ ਰਾਮ ਨਾਨਕ ॥



(ੴ) ਹਕੀਕਤ ਰਾਹ ਮੁਕਾਮ ਰਾਜੇ ਸਿਵਨਾਭ ਕੀ ।

(ਗ) ਰਾਗ ਮਾਲਾ ।

(ਘ) ਸਿਆਹੀ ਕੀ ਬਿਧੀ (ਛੋਟੀ) ਅਤੇ

(ਙ) ਚਲਿੜ੍ਹ ਜੋਤੀ ਜੋਤ ਸਮਾਵਨ ਕੇ ਪਹਿਤੇ ਨੋਂ ਗੁਰੂ  
ਸਾਹਿਬਾਨ ਦੇ ।

ਪ੍ਰਤਖ ਹੈ ਕਿ ਇਹ ੨੬ ਵਰਕੇ ਗੁਰੂ ਤੇਗ ਬਹਾਦਰ ਦੇ ਚਲਾਣੇ  
ਦੇ ਪਿਛੋਂ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਪਾਏ ਗਏ ਬਾਬਾ ਰੁਚਿੰਤਾ ਜੀ  
ਦੇ ਚਲਾਣੇ ਦੀ ਬਿੱਤ-ਅੰਮਤ ਨਹੀਂ ਦਿਤੇ, ਅਤੇ ਗੁਰੂ ਹਰ ਗੋਬਿੰਦ  
ਸਾਹਿਬ ਦੀ ਠੀਕ ਤਾਰੀਖ 'ਸੰਮਤ ੧੭੦੧ ਚੇਤ ਸੁਦੀ ੫' ਅਤੇ ਗੁਰੂ  
ਤੇਗ ਬਹਾਦਰ ਜੀ ਦੀ ਮਘਰ ਸੁਦੀ ੫ ਸੰਮਤ ੧੭੩੨' ਦਿਤੀਆਂ ਹਨ ।

ਜੋ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਦੀ ਸਾਰੀ ਇਕੋ ਜਗ੍ਹਾ  
ਵਿੱਤੀ ਹੈ, ਉਸਦੀ ਅੰਦਰਲੀ ਤਰਤੀਬ ਇਉਂ ਹੈ :— ੧. ਰਾਗ ਗਉੜੀ,  
੨. ਰਾਗ ਆਸਾ, ੩. ਰਾਗ ਦੇਵ ਗੰਧਾਰੀ; ੪. ਰਾਗ ਸੋਗਠ, ਰਾਗ ਗਉੜੀ  
੫. ਰਾਗ ਬਿਹਾਰੀ, ੬. ਰਾਗ ਧਨਾਸਰੀ, ੭. ਰਾਗ ਜੈਤਸਰੀ, ੮. ਰਾਗ  
ਟੋੜੀ, ੯. ਰਾਗ ਤਿਲੰਗ, ੧੦. ਰਾਗ ਬਿਲਾਵਲ, ੧੧. ਰਾਗ ਰਾਮਕਲੀ,  
੧੨. ਰਾਗ ਮਾਹੂ, ੧੩. ਜੈਜਾਵਤੀ ਅਤੇ ੧੪. ਸਲੋਕ ਮਹਲਾ ੯ ॥

ਆਪ ਦੇਖ ਸਕਦੇ ਹੋ ਕਿ ਰਾਗ ਗਉੜੀ ਦੇ ਵਾਰੀ ਆਗਿਆ  
ਹੈ, ਅਤੇ ਰਾਗ ਬਿਹਾਰੀ ਤਰੀਕੇ ਅਨੁਕੂਲ ਰਾਗ ਸੋਗਠ ਤੋਂ ਪਹਿਲੇ  
ਲਿਖਣ ਦੀ ਬਜਾਏ, ਪਿਛੋਂ ਵਿੱਤਾ ਹੈ । ਸੋ ਉਪਰਲੀ ਤਰਤੀਬ ਵਿਚ  
ਰਾਗ ਦੇਵ ਗੰਧਾਰੀ ਅਤੇ ਰਾਗ ਧਨਾਸਰੀ ਦੇ ਵਿਚਾਲੇ ਕੁਝ ਰਾੜ ਬੜ  
ਹੋਈ ਹੈ । ਜਿਨ੍ਹਾਂ ਵਰਕਿਆਂ ਤੋਂ ਇਹ ਨਵਾਂ ਲਿਖਾਰੀ ਨਕਲ ਕਰ ਰਿਹਾ  
ਸੀ ਉਲਟ ਪੁਲਟ ਹੋ ਗਏ ਜਾਪਦੇ ਹਨ । ਰਾਗ ਗਉੜੀ ਦੇ ਦੂਜੀ ਵਾਰ  
ਆਉਣ ਕਟਕੇ ਅਵੱਸੋਂ ਮੇਰੇ ਵਿਲ ਵਿਚ ਭਰਮ ਉਠਿਆ, ਅਤੇ ਮੈਂ  
ਦੂਜੀ ਵਾਤੀ ਆਏ ਰਾਗ ਗਉੜੀ ਹੇਠਾਂ ਲਿਖੇ ਨਾਵੋਂ ਮਹਲੇ ਦੇ ਕੁਝ  
ਛਥਾਂ ਦੀਆਂ ਪਹਿਲੀਆਂ ਦੋ ਦੋ ਤੁਕਾਂ ਪੜ੍ਹੀਆਂ ਜੋ ਮੈਨੂੰ ਨਵੀਆਂ

ਲਗੀਆਂ, ਹਾਲਾਂਕਿ ਮੈਂ ਬੋਤਾ ਚਿਰ ਹਾ ਪਹਿਲੋਂ ਨਾਵੇਂ ਮਹਲ ਦੀ  
 ਸਾਰੀ ਬਾਣੀ ਵਖ਼ਤੀ ਕਰਕੇ ਚੰਗੀ ਤਰ੍ਹਾਂ ਪੜ੍ਹ ਚੁਕਾ ਸਾਂ, ਅਤੇ ਉਸਦੇ  
 ਪ੍ਰਲਾਸ਼ ਬਣਾ ਚੁਕਾ ਸਾਂ। ਇਕ ਸਜ਼ਨ ਹੋਰ ਜੋ ਮੇਰੇ ਨਾਲ ਸਨ, ਉਹਨਾਂ  
 ਨੂੰ ਵੀ ਉਹ ਤੁਕਾਂ ਨਵੀਆਂ ਲਗੀਆਂ। ਰਾਗ ਗਉੜੀ ਹੇਠਾਂ ਜੋ ਨੌਂ  
 ਸ਼ਬਦ ਨਾਵੇਂ ਮਹਲੇ ਦੇ ਦਿਤੇ ਹੁੰਦੇ ਹਨ, ਉਹ ਏਸ ਬੀੜ ਵਿਚ ਵੀ  
 ਦਿਤੇ ਸਨ। ਦੂਜੀ ਵਾਰੀ ਗਉੜੀ ਰਾਗ ਹੇਠਾਂ ਆਏ ਇਹਨਾਂ ਨੌਆਂ ਵਿਚੋਂ  
 ਨਹੀਂ ਸਨ। ਪਰ ਮੈਨੂੰ ਪਿੰਡੀ ਲਾਲਾ ਅਪੜਨ ਦੀ ਕਾਹਲ ਸੀ, ਇਹਨਾਂ  
 ਸ਼ਬਦਾਂ ਦੀ ਨਕਲ ਦਾ ਕੰਮ ਬੋਹਤ ਦੇ ਇਕ ਸਜ਼ਨ ਦੇ ਜ਼ਿਮੇਲਾ ਕੇ ਚਲਾ  
 ਆਇਆ। ਇਹਨਾਂ ਸ਼ਬਦਾਂ ਦੀ ਨਕਲ ਛੱਡ, ਉਹਨਾਂ ਦੀਆਂ ਪ੍ਰਤੀਕਾਂ  
 ਵੀ ਬਾਵਜੂਦ ਰੋਖੀ ਲਿਖਾ ਪੜ੍ਹੀ ਦੇ ਮੈਨੂੰ ਨਹੀਂ ਮਿਲ ਸਕੀਆਂ, ਕਿਉਂਕਿ  
 ਉਥੇ ਦੀ 'ਸੰਗਤ ਨਹੀਂ ਚਾਹੁੰਦੀ ਕਿ ਬਾਣੀ ਦੀ ਪੜ੍ਹਚੇਲੇ\*' ਕੀਤੀ ਜਾਏ।  
 ਮੈਨੂੰ ਇਹ ਜਾਪਦਾ ਹੈ ਕਿ ਜਿਤਨੀ ਬਾਣੀ ਗੁਰੂ ਤੇਗਾ ਬਹਾਦਰ ਦੇ  
 ਨਾਮ ਪੁਰ ਆਮ ਪ੍ਰਸਿਧ ਹੈ, ਉਸ ਨਾਲੋਂ ਕਥ ਹੋਰ ਵਧੀਕ ਬਣੀ  
 ਉਹਨਾਂ ਦੀ ਸੀ। ਹੋਰ ਦੋ ਤਿੰਨ ਬੀੜਾਂ ਵਿਚ ਮੈਨੂੰ ਰਾਗ ਸੋਰਠ ਹੇਠਾਂ  
 ਬਾਂਗ ਦੀ ਥਾਂ ਇਕ ਵਾਪੂ ਤੇਹਰਵੇਂ ਸ਼ਬਦ ਦੀ 'ਪ੍ਰਤੀਕ' ਮਿਲੀ ਹੈ, ਭਾਵੇਂ  
 ਸਾਰਾ ਸ਼ਬਦ ਅੰਦਰ ਨਹੀਂ ਮਿਲਿਆ।

ਪਰ ਏਸ ਨਾਲੋਂ ਕਿਤੇ ਵਧੀਕ ਜ਼ਰੂਰੀ ਗੱਲ ਏਸ  
 ਬੀੜ ਬਾਬਤ ਦਸਣ ਵਾਲੀ ਇਸ ਵਿਚ ਦਿੱਤਾ ਏਸਦੇ  
 ਲਿਖੇ ਜਾਣ ਦਾ ਸੰਮਤ ਹੈ, ਜੋ ਇਸ ਤਰ੍ਹਾਂ ਪੁਰ ਹੈ:- ਸੰਮਤ  
 ੧੯੪੮ ਕਤਕ ਸੁਦੀ ਪਟ ਮੈਂ ਭਾਈ ਬਨੋਂ ਵਾਲੀ ਬੀੜ  
 ਵਿਚਲਾ ਸੰਮਤ ਜਾਣਕੇ ਉਪਰ ਨਹੀਂ ਦਿੱਤਾ, ਉਸਨੂੰ ਏਸ

\*ਠੀਕ ਵੀ ਹੈ ਪੈ Ignorance is bliss, ਕਿ ਜਾਣਕੇ ਕੌਹ ਲੋਣਾ  
 ਹੈ। +ਸਰਦਾਰ ਬਿਬਨ ਸਿੰਘ ਜੀ ਨੇ ਫੇ ਕੁ ਮਹੀਨੇ ਪਿਛੋਂ ਏਸ ਕੁਝ  
 ਨੂੰ ਵੇਖ ਕੇ ਇਸ ਦਿਤੇ ਸੰਮਤ ਦੀ ਪੇੜਤਾ ਕੀਤੀ।

ਬਾਂ ਲਈ ਰਖ ਲਿਆ ਸੀ। ਉਹ ਸੰਮਤ ਸਾਫ਼ ਸਾਫ਼ ਇਸ  
ਤਰ੍ਹਾਂ ਪੁਰ ਦਿਤਾ ਹੈ:-

## ਅਸੂ ਵਦੀ ੧ ਸੰਮਤ ੧੯੮੯

### ਖੋਬੀ ਲਿਖਿ ਪਹੁਚੇ

ਇਸ ਵਿਚ ੫ ਦਾ ਜੋ ਅੰਕ ਹੈ, ਉਹ ਸਾਫ਼ ਕਿਸੇ  
ਹੋਰ ਹਿੰਦਸੇ ਨੂੰ ਦਰੁਸਤ ਕਰਕੇ ਬਣਾਇਆ ਗਿਆ ਨਜ਼ਰ  
ਆ ਰਿਹਾ ਹੈ, ਅਤੇ ਪਹਿਲਾ ਹਿੰਦਸਾ ਤੰਗ ਪੇਟ ਵਾਲਾ ੪ ਸੀ,  
ਠੀਕ ਉਸੇ ਤਰ੍ਹਾਂ ਦਾ ੪ ਜਿਸਤਰ੍ਹਾਂ ਦਾ ਬੋਹਤ ਵਾਲੀ ਬੀੜ ਦੇ  
ਸੰਮਤ ਵਿਚ ਹੈ। ਇਉਂ ਸਮਝੋ ਜਿਕਰ ਕੰਧਾਂ ਉਤੇ ਲੱਗਾ  
ਹਿਰਨ ਦਾ ਸਿਰ ਢੂਰੋਂ ਦਿਸਦਾ ਹੈ। ਚੌਕੇ ਦੀ ਤੰਗ ਘੰਡੀ ਜਾਂ  
ਪੇਟ ਨੂੰ ਭਰਕੇ ਭਾਈ ਬਨੋ ਵਾਲੀ ਬੀੜ ਦਾ ਪਾਂਜਾ ਮੌਟੀ ਸੁਜੀ  
ਹੋਈ ਲੱਤ ਵਾਲਾ ਹੋ ਗਿਆ ਹੈ, ਜਿਕੁਰ ਕਿਸੇ ਆਦਮੀ ਦੀ  
ਲੱਤ ਨੂੰ ਹਾਬੀਪਾਉ ਦੀ ਬੀਮਾਰੀ elephantiasis ਹੋ  
ਜਾਂਦਾ ਹੈ। ਉਪਰਲੀਅਂ ਸ਼ਾਖਾਂ (ਹਿਰਨ ਦੇ ਸਿੰਗ) ਵਿਚੋਂ  
ਖਬੀ ਸ਼ਾਖ ਉਤੇ ਫਿਰ ਕਲਮ ਛੇਰੀ ਹੋਈ ਦਿਸ ਰਹੀ ਹੈ।  
ਏਸੇ ਤਰ੍ਹਾਂ ਪਹਿਲੇ ਅੰਕ ੮ ਉਪਰ ਦੁਬਾਲਾ ਵਧਾਕੇ ਹੁਣ  
ਵਾਲਾ ਅੰਕ ੯ ਉਸੇ ਆਦਮੀ ਦਾ ਬਣਾਇਆ ਹੋਇਆ ਹੈ। ਏਸ  
ਸੰਮਤ ਨੂੰ ਵੇਖ ਕੇ ਮੇਰਾ ਪੱਕਾ ਨਿਸਚਾ ਹੋ ਗਿਆ ਹੈ ਕਿ ਇਹ  
ਸੰਮਤ, ਜਿਸ ਤਰ੍ਹਾਂ ਪਾਹਲੋਂ ਲਿਖਿਆ ਸੀ ੧੯੮੮ ਸੀ,  
ਜਿਸ ਦੀ ਤਾਈਦ ਬੋਹਤ ਵਾਲੀ ਬੀੜ ਕਰ ਰਹੀ ਹੈ, ਜੋ  
ਮਾਂਗਣ ਵਾਲੀ ਬੀੜ ਤੋਂ ਪਹਿਲੇ ਸਾਲ ਅੰਦਰ “ਹੀ ਨਕਲ

## ਕੀਤੀ ਗਈ ।

ਊਪਰ 'ਆਦਿ-ਬੀਜ' ਦਾ ਜ਼ਿਕਰ ਕਰਦਿਆਂ ਅਸੀਂ ਦਸ ਆਏ ਹਾਂ ਕਿ ਅਕਬਰ ਪਾਤਸ਼ਾਹ ਦੇ ਕਰਤਾਰਪੁਰ ਜਾਕੇ ਗ੍ਰੰਥ ਸਾਹਿਬ ਵਿਚੋਂ ਦੋ ਸ਼ਬਦ ਪੜ੍ਹਵਾ ਕੇ ਸੁਣਨ ਲਈ ਗ੍ਰੰਥ ਸਾਹਿਬ ਉਸ ਤੋਂ ਪਹਿਲੇ ਤਿਆਰ ਹੋ ਗਿਆ ਹੋਣਾ ਚਾਹੀਦਾ ਹੈ । ਅਤੇ ਅਕਬਰ ਅਚਲ (ਬਟਾਲਿਓਂ) ਹੁੰਦਾ ਸੰਨ ੧੫੮੮, ਮੁਤਾਬਕ ਸੰਮਤ ੧੬੫੫ ਵਿਚ ਕਰਤਾਰ ਪੁਰ ਗਿਆ, ਜਿਸ ਸੰਮਤ ਦੀ ਤਾਈਦ ਕਰਤਾਰ ਪੁਰ ਵਾਲੀ ਬੀਜ ਖੁਦ ਇਕ ਯਾਦਦਾਸ਼ਤ ਵਿਚ ਕਰ ਰਹੀ ਹੈ । ਸੋ ਗ੍ਰੰਥ ਸਾਹਿਬ ਦੀ ਬੀਜ ਬੱਨਨ ਦਾ ਸੰਮਤ ੧੬੫੫ ਤੋਂ ਪਹਿਲੇ ਦਾ ਹੋਣਾ ਜ਼ਰੂਰੀ ਹੈ । ਅਤੇ ਜਦ ਦੋ 'ਪ੍ਰਾਚੀਨ' ਬੀਜਾਂ ਇਸਨੂੰ ਸੰਮਤ ੧੬੪੮, ਅਰਥਾਤ ਸੰਮਤ ੧੬੫੫ ਤੋਂ ਸਤ ਫਰ੍ਗੇ ਪਹਿਲੋਂ ਦਿਖਾ ਰਹੀਆਂ ਹਨ, ਤਦ ਸਾਨੂੰ ਮੰਨਣਾ ਪਵੇਗਾ ਕਿ ਗ੍ਰੰਥ ਸਾਹਿਬ ਦੀ ਬੀਜ ਭਾਦਰੋਂ ਸੰਮਤ ੧੬੪੮ ਵਿਚ ਤਿਆਰ ਹੋ ਗਈ ਸੀ । ਮਤਲਬੀ ਲੋਕ ਬੇਸ਼ਕ ਢੋਲ ਵਜਾਕੇ ਕਹਿੰਦੇ ਫਿਰਨ ਕਿ ਨਹੀਂ ਬੀਜ ਸੰਮਤ ੧੬੬੧ ਵਿਚ (੧੩ ਵਰ੍ਹੇ ਪਿਛੋਂ) ਬਣੀ ਸੀ ।

ਮਾਂਗਟ ਵਾਲਿਆ ਨੇ ਬੜੀ ਭੁਲ ਕੀਤੀ ਕਿ ਆਪਣੀ ਅਸਲ ਬੀਜ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ਦੇ ਨਾਦਾਨ ਲੋਕਾਂ ਵਿਚ ਫੈਲ੍ਹੇ ਖਿਆਲਾਂ ਦੇ ਮੁਤਾਬਕ ਕਰਨ ਲਈ ਨਾ ਨਿਰਾਚਕੇ ਦਾ ਪਾਂਜਾ ਅਤੇ ਅੱਠੇ ਦਾ ਨਾਇਆਂ ਬਣਾ ਦਿੱਤਾ, ਸਗੋਂ ਕਰਤਾਰ ਪੁਰ ਵਾਲੀ ਬੀਜ ਦੀ ਪੈਰਵੀ

ਵਿਚ (ਜੋ ਉਹਨਾਂ ਦੀ ਬੀੜ ਦੇ ਕਿਸੇ ਉਤਾਰੇ ਦਾ ਉਤਾਰਾ ਸੀ) ਹੜਤਾਲ ਆਦਿ ਦੀ ਮਦਦ ਨਾਲ ਵਾਰਾਂ ਦੇ ਉਪਰ 'ਧਨੀਆਂ' ਭੀ ਵਿਚ ਘੁਸੇੜ ਦਿਤੀਆਂ ਭਾਈ ਬਨੋਂ ਸਾਹਿਬ ਦੇ ਦੋ ਸ਼ਬਦ ਵਾਪੂ ਲਿਖਣ ਨਾਲ (ਜੋ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਲਿਖਾਰੀਆਂ ਨੇ ਪਾ ਦਿਤੇ ਸਨ) ਮਾਂਗਟ ਵਾਲੀ ਬੀੜ 'ਖਾਰੀ' ਨਹੀਂ ਬਣੀ, ਅਤੇ ਨਾ ਗੁਰੂ ਅਰਜਨ ਦੇਵ ਨੇ ਏਸ ਵਧਾ ਦੀ ਕੋਈ ਪਰਵਾਹ ਕੀਤੀ, ਪਰ ਮੰਮਤ ਬਦਲਕੇ ਅਤੇ ਧੁਨੀਆਂ ਲਿਖਕੇ ਮਾਂਗਟ ਵਾਲਿਆਂ ਨੇ ਖਾਲਸ ਸੋਨੇ ਵਿਚ ਦੇਣ ਰਲਾ ਲਿਆ, ਭਾਵੇਂ ਵਿਚਾਰਵਾਨਾਂ ਲਈ ਇਸ ਪ੍ਰਤਖ ਦਿਸ ਰਹੇ ਖੇਣ ਨੇ ਬੀੜ ਦੇ ਅਸਲੀ ਹੋਣ ਦਾ ਪੱਕਾ ਸਬੂਤ ਪੇਦਾ ਕਰ ਦਿੱਤਾ ।

ਇਕ ਹੋਰ ਗਲ ਦੀ ਭੀ ਏਸ ਬੋਹਤ ਵਾਲੀ ਬੀੜ ਤੋਂ ਤਸਦੀਕ ਹੁੰਦੀ ਹੈ ਕਿ 'ਮੰਦਾਣੀ' ਗ੍ਰੰਥ ਸਾਹਿਬ ਦੇ ਪਿਛੇ 'ਭੋਗ ਬਾਣੀ' ਦੇ ਅੰਦਰ 'ਖਾਸ ਤਰ੍ਹਾਂ' ਦੀ ਰਚਨਾਂ ਦੇ ਥਾਂ ਪੁਰ ਦਰਜ ਸੀ । 'ਮੰਦਾਣੀ' ਦੀ ਨਾ ਤਾਂ ਪ੍ਰਤੀਕ ਤਤਕਰੇ ਵਿੱਚ ਦਿਤੀ ਹੈ, ਅਤੇ ਨਾ ਪੱਨੇ ਪਵਦ ਉਪਰ ਭਗਤ ਬਾਣੀ ਤੋਂ ਪਿਛੇ ਇਹ ਲਿਖੀ ਹੀ ਹੈ, ਭਾਵੇਂ ਡੇਢ ਸਫ਼ਾ ਮਾਲੀ ਪਿਆ ਹੈ, ਅਤੇ ਜੇ ਲਿਖਾਰੀ ਨੇ ਲਿਖਣੀ ਹੁੰਦੀ ਤਾਂ ਲਿਖੀ ਜਾ ਸਕਦੀ ਸੀ । ਅਸਲੀ ਪਨੇ ਪਵਦ ਉਪਰ ਕੀਹ ਲਿਖਿਆ ਸੀ, ਇਹ ਯਸੀਂ ਪਿਛੇ ਦਸ ਹੀ ਆਏ ਹਨ ।

ਫੇਰ ਏਸ ਬੀੜ ਵਿਚ 'ਭੁਟਾਂ ਦੇ ਸਵੇਜਾਂ' ਨੂੰ ਪਿਛੋਂ ਲਾਏ ਵਰਕਿਆਂ ਪਰ ਢਾਲਤੁ Apocrypha ਬਾਣੀਆਂ ਵਿਚ ਥਾਂ ਦਿੱਤੀ ਹੈ, ਜੋ ਉਹਨਾਂ ਲਈ ਯੋਗ ਥਾਂ ਹੈ ।

ਸੀੜ ਦੇ ਮੁਢ ਵਿਚ ਗੁਰੂ ਅਰਜਨ, ਦੇਵ ਜੀ ਦੇ ਹਥ ਦਾ ਲਿਕਿਆ

‘ਨਿਸ਼ਾਣ’ ਮੂਲਮੰਤ੍ਰ ਦਾ ਅਤੇ ਇਕ ਸਲੋਕ ਵੀ ਹਨ, ਇਸ ਤਰ੍ਹਾਂ ਕਿ:-  
 ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ  
 ਅਜੋਨੀ ਸੈਭੇ ਗੁਰ ਪ੍ਰਸਾਦਿ ॥

ਸਲੋਕ । ਰੇ ਮਨ ਤਾਕੇ ਧਿਆਏਇ ਸਭ ਬਿਧਿ ਜਾਕੇ ਹਾਥ ।  
 ਰਾਮ ਨਾਮ ਧਨ ਸੰਚਾਇ, ਨਾਨਕ ਨਿਵਹੇ ਸਾਬ ॥”  
 ਏਸਦਾ ਟ੍ਰੈਸਿੰਗ ਮੁਕਾਬਲੇ ਲਈ ਦੇਂਦੇ ਹਾਂ ।  
 ਡੇਵੇਂ ਗੁਰੂ ਦਾ ਇਕ ਹੁਕਮਨਾਮਾ ਭੀ ਦਸਿਆ ਜਾਂਦਾ ਹੈ, ਜਿਸਦੀ  
 ਇਥਾਰਤ ਇਹ ਹੈ :—

“ਸਤਿਗੁਰੂ ਆਦਿ ਸਚੁ ਜਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ  
 ਸਚੁ ਸਭਨੀ ਗਲੀ ਗੁਰੂ ਸਹਾਇ ਗੁਰੂ ਰਖੈ ਵੇਰੀ\* ਮੁਹ ਭਿਖਾਰ ।”

ਏਸੇ ਕਾਗਜ਼ ਦੇ ਟੁਕੜੇ ਦੀ ਉਪਰਲੀ ਖਬੀ ਨੁਕਰ ਵਿਚ  
 ਲਿਖਿਆ ਹੈ :—

“ਅ: ਈ ॥ ਜੋ ਸਿਖ ਭੁਗ ਦਰਸਨ ਕਰੇ ਸੋ ਦਸਵੰਧ ਗੁਰੂ  
 ਕਾ ਦੇਵੇ ।”

ਗੁਰੂ ਕੀ ਲਿਖਤ ਨੂੰ ਕਿਸੇ ਸਿਖ ਨੇ ਮੰਗਣ ਲਈ ਛੁਠਾ  
 ਬਣਾਇਆ ਹੈ ।

## ੫. ਬੀੜ ਪਿੰਡੀ ਲਾਲਾ (ਗੁਜਰਾਤ)

ਪਿੰਡੀ ਲਾਲਾ ਦੇ ਗੁਰਦਵਾਰੇ ਵਿਚ ਮੈਂ ਦੋ ਲਿਖਤ ਦੇ ਗ੍ਰੰਥ  
 ਸਾਹਿਬ ਵੇਖੇ; ਇਕ ਸੰਮਤ ੧੯੩੨ ਦਾ ਸੀ ਅਤੇ ਦੂਜਾ ਚੇਤ੍ਰ ੧੯੭੮  
 ਦਾ । ਇਹਨਾਂ ਵਿਚੋਂ ਪਹਿਲਾ ਗ੍ਰੰਥ ਸਾਹਿਬ ਏਸ ਵਾਸਤੇ ਜ਼ਰੂਰੀ ਹੈ  
 ਕਿ ਗੁਰੂ ਤੇਰਾ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਕੁਲ ਇੱਕ ਮਹੱਨਾ  
 ਪਿਛੋਂ ਤਿਆਰ ਹੋਇਆ ਅਤੇ ਏਸ ਵਿਚ ਨਾਵੇਂ ਗੁਰੂ ਸਾਹਿਬ ਦੀ ਬਾਣੀ

\* ਮੋਹਿ ਬੁਝ ਪੜ੍ਹ ਸਕਿਆ ਹਾਂ ਸ਼ਾਇਦ ਬੁਝ ਹੋਰ ਪਾਠ ਹੋਵੇ ।

ਦਿੱਤੀ ਹੈ। ਹਾਂ, ਇਹ ਬਾਣੀ ਵੰਡਕੇ ਅੱਡ ਅੱਡ ਰਾਗਾਂ ਹੇਠਾਂ ਨਹੀਂ ਦਿੱਤੀ, ਸਰੋਂ ਇਕੱਠੀ ਇਕ ਥਾਂ ਗ੍ਰੰਥ ਸਾਹਿਬ ਦੇ ਅੰਤ ਪੁਰ, ਜਿਥੇ ਸਾਰੇ ਰਾਗ ਮੁਕ ਜਾਂਦੇ ਹਨ। ਇਹ ਪੜ੍ਹੇ ਪੜ੍ਹਟ ਤੋਂ ੫੪੭ ਤਕ, ਜਿਨ੍ਹਾਂ ਉਪਰ ਇਹ ਬਾਣੀ (ਸ਼ਬਦ) ਲਿਖੀ ਹੈ, ਕਿਸੇ ਹੋਰ ਹਥ ਦੇ ਲਿਖੇ ਹਨ, ਬਾਕੀ ਗ੍ਰੰਥ ਕਿਸੇ ਹੋਰ ਨੇ ਪਹਿਲੋਂ ਲਿਖਿਆ ਹੋਇਆ ਸੀ। ਏਸ ਬਾਣੀ ਤੋਂ ਪਿਛੋਂ ਪੜ੍ਹੇ ਪੜ੍ਹੇ ੫੪੭ ਤੋਂ ਟੁਰਕੇ 'ਭੋਗ ਦੀ ਬਾਣੀ' ਮੁੰਦਾਵਣੀ ਤਕ, ਫੇਰ ਅਸਲੀ ਗ੍ਰੰਥ ਲਿਖਣ ਵਾਲੇ ਦੇ ਹਥ ਦੀ ਹੈ; ਅਤੇ ਛੇਕਜ਼ਲੇ ਪੰਜ ਵਰਕੇ ਦੂਜੇ ਲਿਖਾਰੀ ਦੀ ਕਲਮ ਤੋਂ ਜਿਸ ਨੇ ਨਾਵੇਂ ਮਹਲੇ ਦੀ ਬਾਣੀ ਲਿਖੀ। ਨੇ ਗੁਰੂ ਸਾਹਿਬਾਨ ਦੇ ਚਲਾਣੇ ਦੀਆਂ ਬਿੱਤਾਂ ਵੀ ਦਿੱਤੀਆਂ ਹਨ। ਇਹ ਵੰਡ ਦਸਤੀ ਹੈ ਕਿ ਨਾਵੇਂ ਮਹਲੇ ਦੀ ਬਾਣੀ ਵਾਲੇ ਪੜ੍ਹੇ ਪਿਛੋਂ ਵਿਚ ਪਾਏ ਹਨ, ਅਤੇ ਪਿਛਲੇ ਪੰਜ ਪੜ੍ਹੇ ਭੀ ਵਧਾਏ ਹਨ। ਅਸਲੀ ਗ੍ਰੰਥ ਸਾਹਿਬ 'ਭੋਗ ਦੀ ਬਾਣੀ' ਪੁਰ ਮੁਕ ਜਾਂਦਾ ਸੀ।

ਗ੍ਰੰਥ ਲਿਖਣ ਦਾ ਸੰਮਤ ਇਹਨਾਂ ਲਫੜਾਂ ਵਿਚ ਦਿੱਤਾ ਹੈ:-

“ਸੂਚੀ ਪੜ੍ਹੇ ਪੋਥੀ ਤਤਕਰਾ ਰਾਗਾਂ ਕਾ

ਜਿੱਤੀ ਜੋਤ ਸਮਾਵਣ ਕਾ ਰਿਤੁ\* ਸੰਮਤ ੧੯੩੨

ਧੋ ਰਤ੍ਤੇਵੀਂ ਪੋਥੀ ਲਿਖੀ ਪਹੋਚੇ।”

ਏਸੇ ਤਰ੍ਹਾਂ ਦੇ ਲਫੜ ਹੋਰ ਬੀਜ਼ਾਂ ਵਿਚ ਵੀ ਦੇਖੇ ਗਏ ਹਨ, ਏਸ ਵਿਚ 'ਪੋਥੀ ਲਿਖੀ ਪਹੋਚੇ' ਸਾਫ਼ ਲਫੜ ਲਿਖੇ ਹਨ, ਗੋਇਆ ਸੰਮਤ ੧੯੩੨ ਤਕ ਕਈ ਲੋਕਾਂ ਨੇ ਮੰਨ ਲਿਆ ਸੀ ਕਿ ਸੂਚੀ ਪੜ੍ਹੇ ਪੋਥੀ ਭੇਟੇ ਕੁਰਖੇਤ੍ਰ ਲਿਖੀ ਨਾਈ ਸੀ। 'ਪੋਥੀ ਲਿਖੀ ਪਹੋਚੇ' ਦਾ ਠੀਕ ਮਤਲਬ ਨਾ ਸਮਝ ਕੇ, ਇਹ ਇਕ ਤਰ੍ਹਾਂ ਦਾ 'ਵੇਦ ਮੰਤ੍ਰ' ਬਣ ਗਿਆ ਸੀ, ਜਿਸਨੂੰ ਲਿਖਾਰੀ ਜਿਉਂ ਦਾ ਤਿਉਂ ਨਕਲ ਕਰ ਛਡਦੇ ਸਨ।

‘ਵਾਰਾਂ’ ਦੇ ਉਪਰ ਪਹਿਲੇ ਲਿਖਾਰੀ ਦੇ ਹਥ ਦੀਆਂ ਲਿਖੀਆਂ

\* 'ਚਲਿਤ੍ਰ' ਦੀ ਥਾਂ, ਜੋ ਦੱਤ ਸਤ ਥਾਂ ਹੈ, ਏਸਨੇ ਲਫੜ 'ਚਿਤ੍ਰ' ਵਰਤਿਆ ਹੈ।

ਧੁਨੀਆਂ ਦਿਤੀਆਂ ਹਨ, ਜਿਸਦਾ ਮਤਲਬ ਹੈ ਕਿ ਏਸ ਗ੍ਰੰਥ ਦਾ ਪ੍ਰਗਟਾਣ ਹਿੱਸਾ ਭੀ ੧੯੨੧ ਸੰਮਤ ਤੋਂ ਪਿਛੋਂ ਕਿਸੇ ਵੇਲੇ ਲਿਖਿਆ ਗਿਆ ਸੀ। ਛੇਵੇਂ ਗੁਰੂ ਦਾ ਹਸਤਲੇਖ ਵੀ ਇਸ ਵਿਚ ਦਿੱਤਾ ਕਿਹਾ ਜਾਂਦਾ ਹੈ, ਜਿਸਦੇ ਲਫਜ਼ ਹਨ 'ਗੁਰੂ ਸਹਾਇ'। ਪਰ ਇਹ ਹੋ ਨਹੀਂ ਸਕਦਾ ।

ਜਪੁ ਜੀ ਬਾਬਤ ਲਿਖਿਆ ਹੈ, 'ਜਪੁ ਗੁਰੂ ਰਾਮਦਾਸ ਜੀਓ ਕੇ ਨਕਲ ਕਾ ਨਕਲ ਤਿਸ ਕਾ ਨਕਲ ।' ਇਹ ਗ੍ਰੰਥ ਮੁਢ ਆਦਿ ਗ੍ਰੰਥ ਤੋਂ ਤੀਜੀ ਥਾਂ ਨਕਲ ਸੀ ।

'ਸੋ ਦਰ' ਵਾਲੇ ਪੰਜ ਸ਼ਬਦ, 'ਮੈਂ ਪੁਰਖ' ਵਾਲੇ ਚਾਰ ਸ਼ਬਦ ਅਤੇ 'ਸੋਹਿਲਾ ਆਰਤੀ' ਦੇ ਪੰਜ ਸ਼ਬਦ ਸ਼ਤ ਦਿੱਤੇ ਹਨ।

'ਬੰਸਤ ਕੀ ਵਾਰ' ਰਾਗ ਦੇ ਅੰਤ ਪੁਰ ਭਗਤ ਬਾਣੀ ਤੋਂ ਪਿਛੇ ਦਿੱਤੀ ਹੈ ।

'ਰਾਗ ਸਾਰੰਗ' ਵਿਚ 'ਇਹ ਸ਼ਬਦ 'ਛਾਡ ਮਨ ਹਰਿ ਬੇਮੁਖਨ ਕੇ ਸੰਗ' ਦੀ ਖਾਲੀ ਇਹੋ ਤੁਕ ਦਿੱਤੀ ਹੈ, ਪੂਰਾ ਸ਼ਬਦ ਨਹੀਂ। ਛੇਰ ਦੂਜਾ ਸ਼ਬਦ ਸੂਰਦਾਸ ਦਾ ਦਕੇ ਕਬੀਰ ਦਾ ਸ਼ਬਦ, 'ਹਰਿ ਬਿਨ ਕਉਨ ਸਹਾਇ' ਆਉਂਦਾ ਹੈ ।

ਰਾਗ ਮਾਰੂ ਵਿਚ ਮੀਰਾਂਬਾਈ ਦਾ ਸ਼ਬਦ ਰਾਗ ਦੇ ਛੇਕੜ ਪੁਰ ਦਿੱਤਾ ਹੈ ਅਤੇ ਉਸ ਤੋਂ ਪਹਿਲੇ ਰਵਿਦਾਸ ਦੇ ਦੇ ਸ਼ਬਦ, 'ਐਸੀ ਲਾਲ ਤੁਝ ਬਿਨ' ਅਤੇ 'ਸੁਖ ਸਾਗਰ ਸੁਰ ਤਰ' ਆਉਂਦੇ ਹਨ।

'ਭੋਗ ਦੀ ਬਾਣੀ' ਦੀ ਤਰਤੀਬ ਮਾਮੂਲੀ ਹੈ। ਸਲੋਕ ਕਬੀਰ ਦੇ ੨੪੪, ਫਰੀਦ ਦੇ ੧੩੦ ਹੀ ਦਿੱਤੇ ਹਨ। ਸਵੈਯਾ ਦਾ ਜੋੜ ੧੪੨ ਅਤੇ 'ਸਲੋਕ ਵਾਰਾਂ ਤੇ ਵਧੀਕ' ਦਾ ਜੋੜ ੧੫੩ ਹੈ ਛੇਰ ਨਵੇਂ ਗੁਰੂ ਦੇ ਖਾਲੀ ਸ਼ਬਦ ਦੇ ਕੇ ਫਾਲਤੂ ਬਾਣੀਆਂ ਪਹਿਲੇ ਲਿਖਾਂਹੀ ਦੇ ਟਬ ਦੀਆਂ ਲਿਖੀਆਂ ਏਸ ਤਰਤੀਬ ਮਿਲ ਦਿੱਤੀਆਂ ਹਨ :—

(ੳ) ਸਲੋਕ ਤਥਾ ਗੋਬਟ ਮਲੁਕ ਨਾਲ ਹੋਈ।

- (ਅ) ਸਲੋਕ ਮਹਲਾ ੯ (ਸਾਰੇ ੫੭) ਗੋਇਆ ਪਹਿਲਾ  
ਲਿਖਾਰੀ ਏਸ ਵੇਲੇ ਤਕ ਜ਼ਿੰਦਾ ਮੌਜੂਦ ਸੀ।
- (ਇ) ਰਤਨਮਾਲਾ ਰਾਮਕਲੀ ਮਹਲਾ ੧
- (ਸ) ਹਕੀਕਤ ਰਾਹ ਮੁਕਾਮ ਰਾਜੇ ਸ਼ਿਵਨਾਭ ਕੀ।
- (ਹ) ਰਾਗ ਮਾਲਾ ਅਤੇ (ਕ) ਸਿਆਹੀ ਕੀ ਬਿਧੀ।
- ‘ਰਤਨ ਮਾਲਾ’ ਦੇ ੨੫ ਬੰਦ ਏਕੇ ਪਿਛੇ ਰਵਾਜ ਮੁਤ ਹੁਕ  
ਟਿਪਣੀ ਲਿਖੀ ਹੈ ਕਿ ਇਹ ਗ੍ਰੰਥ ਤੇਰਕੀ ਤੋਂ ਗੁਰਮੁਖੀ ਅਖਰਾਂ ਵਿਚ  
ਕੀਤਾ ਗਿਆ।

ਜਾਪਦਾ ਹੈ ਕਿ ਏਸ ਬੀੜ ਦਾ ਬਹੁਤਾ ਭਾਗ ਨਾਵੋਂ ਗੁਰੂ ਦੇ  
ਦੇਲੇ ਤਿਜਾਰ ਹੋ ਗਿਆ ਸੀ ਅਤੇ ਫੇਰ ਗੁਰੂ ਗੋਬਿੰਦ ਸਿੰਘ ਦੇ ਵੇਲੇ  
ਏਸ ਬੀੜ ਨੂੰ ਮੁਕੰਮਲ ਕੀਤਾ ਗਿਆ। ਇਸ ਬੀੜ ਬਾਬਤ ਇਹ  
ਦੱਖਲਾ ਕਿ ਉਸਦਾ ਲਿਖੇ ਜਾਣਾ ਮਾਂਗਟ ਵਾਲੀ ਬੀੜ ਦੇ ਨਾਲ  
ਹੀ ਸ਼ੁਰੂ ਹੋਇਆ ਸੀ, ਠੀਕ ਨਹੀਂ।

ਪਿੰਡੀ ਲਾਲਾ ਦੀ ਹਥ ਦੀ ਲਿਖੀ ਦੂਜੀ ਬੀੜ ਸੰਦਰ ਮੋਟੀ  
ਲਿਖਾਈ ਦੀ ੧੬੦੨ ਪਤਿਆਂ ਪੁਰ ਉਪਰਲੀ ਬੀੜ ਤੋਂ ਹੀ ਨਕਲ  
ਕੀਤੀ ਹੋਈ ਹੈ। ਲਿਖਣ ਦੀ ਤਰੀਖ ਇਉਂ ਦਿੱਤੀ ਹੈ:-

“ਸ਼ਾਵਣੋਂ ਸਤਾਈ ਲਿਖ ਪਹੁੰਚੇ ਕਾ ਚਿਤਰ’ ੧੯੧੮”

ਇਹ ਦਿਸਦਾ ਹੈ ਕਿ ਏਸ ਲਿਖਾਰੀ ਨੇ ‘ਲਿਖ ਪਹੁੰਚੇ ਕਾ ਚਿਤਰ’ ਦੇ  
ਅਨੱਥ ‘ਲਿਖ ਚੁੱਕਣ ਦਾ ਸੰਮਤ’ ਦੇ ਕੀਤੇ ਹਨ। ਛਾਲੂੜ ਬਾਣੀਆਂ ਏਸ ਵਿਚ  
ਗਿਰਫ਼ ਚਾਰ ਹਨ: ‘ਰੋਸ਼ਟ ਮਲਿਆਰ ਨਾਲ ਹੋਈ,’ ‘ਰਤਨਮਾਲਾ ਰਾਮਕਲੀ;’  
‘ਹਕੀਕਤ ਰਾਹ ਮੁਕਾਮ ਰਾਜਾ ਸ਼ਿਵਨਾਭ,’ ਅਤੇ ‘ਧ—ਰਾਗ ਮਾਲਾ।’

‘ਵਾਗ੍ਰਾਂ’ ਦੇ ਸਿਰ ਉਪਰ ਧੁਨੀਆਂ ਦਿਤੀਆਂ ਹਨ। ‘ਮੁੰਦਾਵਣੀ’  
ਰਲੇ ਬਲੋਕ ‘ਰੋਸ਼ਟ ਮਲਿਆਰ ਨਾਲ ਹੋਈ’ ਤੋਂ ਪਹਿਲੇ ਦਿੱਤੇ ਹਨ।

ਹਰ ਕੋਈ ਗਲ ਏਸ ਬੀੜ ਬਾਬਤ ਲਿਖਣ ਵਾਲੀ ਨਹੀਂ ਅਤੇ  
ਹੀ ਭੀ ਇਹ ਕੁਲ ੮੨ ਵਰੇ ਪੁਰਾਣੀ।

## ੴ-ਬੀੜ ਵਾਸੂ

### (ਤਹਿਸੀਲ ਫਾਲੀਆ)

ਵਾਸੂ ਇਕ ਮੁਸਲਮਾਨ ਜਟ ਸੀ, ਜਿਸਦੇ ਨਾਮ ਪੁਰ ਇਹ ਪਿੰਡ ਵਸਿਆ ਸੀ। ਇਹ ਖਾਸਾ ਵੱਡਾ ਪਿੰਡ ਹੈ। ਆਬਾਦੀ ਤੇ ਮਾਲਕੀ ਬਹੁਤੀ ਅਰੋਕਿਆਂ ਦੀ ਹੈ। ਮਾਂਗਟ ਬਣੇ, ਬੋਹਤ, ਪਿੰਡੀਲਾਲਾ (ਜਿਥੇ ਦੇ ਸਰਦਾਰ ਲਾਂਘੇ ਖੜ੍ਹੀ ਹਨ, ਸਰਦਾਰ ਗੁਰਮੁਖ ਸਿੰਘ ਲਾਂਘਾ ਦੇ ਵੰਸ਼ਜ), ਵਾਸੂ ਆਦਿ ਸਭ ਨੇੜੇ ਨੇੜੇ ਪਿੰਡ ਹਨ। ‘ਧੌਲ’ ਜਿਥੋਂ ਦੀ ਸੰਗਤ ਗੁਰੂ ਸਾਹਿਬਾਨ ਦੇ ਵੇਲੇ ਵਡੀਆਂ ਤੇ ਚੰਗੀਆਂ ਸੰਗਤਾਂ ਵਿਚੋਂ ਸੀ, ਉਹ ਮਾਂਗਟੋਂ ਤਿੰਨ ਕੋਹ ਪੁਰ ਹੈ। ਉਥੇ ਅਤੇ \*ਮੋਂਗ ਰਸੂਲ ਵਿਚ ਪੁਰਾਣੇ ਗ੍ਰੰਥ ਸਾਹਿਬ ਹਨ। ਪਿੰਡੀ ਬਹਾਉਦੀਨ ਤੋਂ ੫ ਮੀਲ ਤੇ ਚੱਕ ਫਤੇ ਸ਼ਾਹ ਵਿਚ ਤਿੰਨ ਪੁਰਾਣੇ ਗ੍ਰੰਥ ਸਾਹਿਬ ਹਨ। ਜਦ ਗੁਰੂ ਹਰ ਗੋਬਿੰਦ ਸਾਹਿਬ ਦੇਸੋਂ ਨਿਕਲ ਬਿਦੇਸ ਜਾ ਵਸੇ, ਅਤੇ ਪਿਛੋਂ ਨ ਗੁਰੂ ਹਰਿ ਰਾਇ ਅਤੇ ਨਾ ਗੁਰੂ ਹਰਿ ਕ੍ਰਿਸ਼ਣ ਏਧਰ ਆਏ, ਤਦ ਪੰਜਾਬ ਦੇ ਵਿਚਲੇ ਹਿੱਸੇ ਵਿਚ ‘ਮੰਨਿਆਂ’ ਅਤੇ ‘ਪੀਰਮਲੀਆਂ’ ਦਾ ਜ਼ੋਰ ਹੋ ਗਿਆ, ਅਤੇ ਸਤਿਲੁਜ ਤੋਂ ਲੈ ਕੇ ਚਨਾਬ ਤਕ ਦੇ ਦੇਸ ਵਿਚ ‘ਗੁਰੂ-ਗਾਂਧੀ’ ਨਾਲ ਸੰਬੰਧਤ ਸਿਖ ਤੇ ਸਿਖ ਸੰਗਤਾਂ ਬਹੁਤ ਘਟ ਗਏ; ਗੁਰੂਆਂ ਦੀ ਸਿਖੀ ਸਤਲੁਜੋਂ ਦੱਖਨ ਮਾਲਵੇ ਵਿਚ ਅਤੇ ਚਨਾਬੋਂ ਉੜ੍ਹ ਵਲ ਰਹਿ ਰਾਈ। ਇਹ ਸੰਗਤਾਂ ਅਤੇ ਸਿਖ, ਜਿਨ੍ਹਾਂ ਦਾ ਜ਼ਿਕਰ ਆਸੀਂ ਏਥੇ ਕਰ ਰਹੇ ਹਾਂ, ਉੜ੍ਹੀ ਪੰਜਾਬ ਦੇ ਦਰਵਾਜ਼ੇ ਪੁਰ ਸਨ ਅਤੇ ਏਸੇ ਕਰਕੇ ਗੁਰੂ ਸਾਹਿਬਾਨ ਨੂੰ ਇਹ ‘ਆਪਣਾ ਘਰ’ ਦਿਸਦੀਆਂ ਸਨ, ਜਿਸਤਰ੍ਹਾਂ ਕਿ ਹੁਕਮ ਨਾਮਿਆਂ ਵਿਚ ਕਿਹਾ ਹੈ। ਇਸ ਇਲਾਕੇ ਦੇ

---

\*ਮੋਂਗ ਰਸੂਲ ਅਤੇ ਚੰਲੀਆਂ ਵਾਲਾ ਦੋਵੇਂ ਪਿੰਡੀ ਬਹਾਉਦੀਨ ਤੋਂ ਸਤ ਮੀਲ ਹਨ।

ਸਿਖੀ ਦਾ ਕੇਂਦਰ ਹੋਣ ਦਾ ਇਕ ਸਬਬ ਇਹ ਭੀ ਸੀ ਕਿ ਇਸ ਇਲਾਕੇ ਦੇ ਹਿੰਦੂ ਲੋਕ ਖੜ੍ਹੀ, ਭਾਈਆ, ਅਤੇ 'ਗੈਰ ਕਾਸਤਕਾਰ' ਕੇਮਾਂ ਦੇ ਸਨ ਅਤੇ ਜੱਟ ਵਸੋਂ ਸਾਰੀ ਮੁਸਲਮਾਨੀ ਸੀ। ਏਸ ਇਲਾਕੇ ਦੀਆਂ ਸੰਗਤਾਂ ਵਿਚ ਬਹੁਤ ਸਾਰਾ ਮਸਾਲਾ ਗੁਰੂਆਂ ਦੇ ਵਕਤ ਦੀ ਤਵਾਰੀਖ ਸੰਬੰਧੀ ਲਈ ਮਿਲ ਸਕਦਾ ਹੈ ਅਤੇ ਪੁਰਾਤਨ ਬੀਕਾਂ ਅਤੇ ਹੁਕਮਨਾਮੇ ਸਾਰੇ ਹਿੰਦਵਾਨੇ ਪਿੰਡਾਂ ਵਿਚ ਹਨ।

'ਵਾਸੂ' ਦੀ ਜਿਸ ਲਿਖਤ ਦੀ ਬੀਜ਼ ਦਾ ਬਿਕਰ ਅਸੀਂ ਹੁਣ ਕਰਨ ਲੱਗੇ ਹਾਂ, ਉਹ ਬਹੁਤ ਪੁਰਾਣੀ ਤਾਂ ਨਹੀਂ, ਹੈ। ਪਰ ਉਸ ਵਿਚ ਇਕ ਖਾਸ ਗਲਤੀ ਦਾ, ਜੋ ਉਸ ਸਮੇਂ ਦੇ ਸਿਖਾਂ ਵਿਚ ਆਮ ਫੈਲੀ ਹੋਈ ਸੀ, ਸਾਫ਼ ਸਥੂਤ ਮਿਲ ਜਾਂਦਾ ਹੈ। ਇਹ 'ਗਲਤੀ' ਛੇਵੰਂ ਤੋਂ ਨਾਵੰਂ ਪਾਤਸ਼ਾਹੀ ਦੇ ਹਾਲਾਤ ਵਿਚ ਬੜੀ ਗੜ ਬੜ ਪਣ ਦਾ ਕਾਰਣ ਬਣੀ ਰਹੀ ਹੈ। ਫੇਰ ਏਸ ਬੀਜ਼ ਵਿਚ ਸੂਰਦਾਸ ਦੇ ਵਾਧੂ ਪਏ ਸ਼ਬਦ ਦਾ ਠੀਕ ਠੀਕ ਪਾਠ ਮਿਲ ਜਾਂਦਾ ਹੈ। ਏਸ ਵਿਚੋਂ ਕੁਝ ਗਲਾਂ ਨਕਲ ਕਟਕੇ, ਫੇਰ ਅਸੀਂ ਆਪਣੇ ਨਤੀਜੇ ਕੱਢਾਂਗੇ।

(੧) ਤਤਕਰੇ ਦੇ ਮੁਛ ਵਿਚ ਲਿਖਿਆ ਹੈ :—

“ਤਤਕਰਾ ਗੁਰੂ ਗ੍ਰੰਥ ਜੀ ਦਾ ਲਿਖਿਆ ਸੰਮਤ ੧੯੮੬ ਵਿਚ  
ਹਾਜ਼ ਸੁਦੀ ੧੦ ॥”

(੨) “ਜਪੁ ਨੀਸਾਨ ਗੁਰੂ ਰਾਮਦਾਸ ਜੀ ਕੇ ਦਸਤਖਤਾਂ ਕਾ ਨਕਲ ਥਾ,  
ਤਿਨ ਕਾ ਨਕਲ ਲਿਖਿਆ ।”

(੩) ‘ਸੇ ਦਰ’ ਵਾਲੇ ਪੰਜ ਸ਼ਬਦ, ‘ਸੇ ਪੁਰਖ’ ਵਾਲੇ ਚਾਰ ਸ਼ਬਦ  
ਅਤੇ ‘ਸੋਹਿਲਾ ਆਰਤੀ’ ਦੇ ਪੰਜ ਸ਼ਬਦ ਹਨ।

(੪) ਰਾਗਾਂ ਹੇਠਾਂ ਰਾਗਾ ਦੇ ਸਿਰ ਪੁਰ ਪੁਨੀਆਂ ਦਿਤੀਆਂ ਹਨ।

(੫) ਰਾਗ ਸਾਰੰਗ ਵਿਚ ਦੋਵੇਂ ਸ਼ਬਦ ਸੂਰਦਾਸ ਦੇ ਦਿਤੇ ਹਨ। ਪਹਿਲੇ ਸ਼ਬਦ ਦਾ ਜੋ ਭਾਈ ਬਨੋ ਦੀ ਬੀਜ਼ ਵਿਚ ਵਧਾਇਆ ਗਿਆ, ਪਾਠ ਇਸ ਤ੍ਰ੍ਯਾਂ ਪੁਰ ਹੈ :—

“ਛਾਡਿ ਹਰਿ ਬੇਮੁਖਨ ਕੇ ਸੰਗ ।  
 ਕਹਾ ਭਏ ਪੀ\* ਪਾਇਂ ਪਿਆਏ,  
 ਬਿਖ ਨ ਤੱਜਈ ਭੁਇਅੰਗਮੁੰ ॥੧॥ ਰਹਾਉ ।  
 ਕਾਗਾਂ ਕਹਾ ਕਪੂਰ ਚੁਗਾਏ, ਸੁਆਨ ਨਵਾਇ ਗੰਗਾ ॥  
 ਖਰਦੋਂ ਕੇ ਕਹਾ ਅਗਰ ਕੇ ਲੇਪਨ,  
 ਮਰਕਟਿਆ ਭੂਖਨ ਅੰਗ ॥ ੧ ॥  
 ਪਾਹਿਨ ਪਤਤਿ ਬਾਨ ਨ ਬੈਧੇ, ਰੀਤੇ॥ ਹੋਇ ਨਿਰੰਗ ।  
 ਸੂਰਦਾਸ ਉਇ॥ ਕਾਰੀ॥ ਕਮਰੀਆ, X  
 ਚੜ੍ਹਤ ਨ ਢੂਜਾ ਰੰਗਾ ॥ ੨ ॥”

(੬) ਰਾਗ ਮਾਰੂ ਵਿਚ ਮੀਰਾਂ ਦਾ ਸ਼ਬਦ ਰਾਗ ਦੇ ਅੰਤ ਪੁਰ ਹੈ, ਕਿਨ੍ਹੂ  
 ਪਠਾਂਤ੍ਰ ਨਾਲ :—  
 “ਅਨ ਹਮਾਰੇ ਬਾਧਿਓ, ਮਾਈ ! ਕਵਲ ਨੈਨ ਆਪਣੇ ਸੰਗ ।

ਮੀਰਾ ! ਗਿਰਧਰ ਸੁਆਮੀ ਦਇਆਲ ਤਨਿ ਕੀ ਤਪਤਿ  
 ਬੁਝਾਈ ਰੀ ਮਾਈ।

ਕਵਲਨੈਨ ਆਪਣੇ ਗੁਨ, ਆਪਣੇ ਗੁਨ ਬਾਧਿਓ ਮਾਈ॥

(੭) ‘ਭੋਗ ਰੀ ਬਾਣੀ,’ ਰਾਗ ਪ੍ਰਭਾਤੀ ਤੇ ਪਿਛੇ, ਇਉਂ ਇਤੀ ਹੈ;

(੮) ਸਵੇਜੇ ਭਟਾਂ ਤਕ ਦੇ ਕੇ ਫੇਰ ਆਉਂਦੇ ਹਨ,

(੯) ‘ਸ਼ਲੋਕ ਵਾਰਾਂ ਤੇ ਵਧੀਕ’ ਮਹਲਾ ੧, ਮ: ੩,  
 ਮਹਲਾ ੪, ਤੇ ਮਹਲਾ ੫॥

\*ਪੀ=ਅਪੀ ਜਾਂ ਅਕਸੀ, ਅਤੇ ਭੂਇ ਅੰਗ ਦੋਹਾਂ ਦਾ ਅਰਥ ਸਪ ਦੇ ਹਨ

†ਪਾਇ=ਦੁਧ।      ‡ਖਰ=ਖੇਤਾਂ।      §ਮਰਕਟ ਬਾਕਰ।

॥ਸ਼ਬਦਾਂ ਹੋ ਗਏ। “ਤਰਕਸ, ਤਲਬੇ। . . ਉਇ=ਓਹੇ ਈ। . . ਕਾਲੀ

=ਕਾਲੀ। X ਕਮਰੀਆ=ਕਮਲੀਆ।

(੯) ਮੁੰਦਾਵਣੀ।

(੧੦) ਸ਼ਬਦ, 'ਜਿਤ ਦਰ ਲਖ ਮਹਮਦਾ'।

(੧੧) ਗਗਾ ਰਾਮਕਲੀ, ਰਤਨਮਾਲਾ।

(੧੨) 'ਹਰੀਕਤ ਰਾਹ ਮੁਕਾਮ ਰਜੇ ਬਿਵਨਾਭ ਕੀ'

(੧੩) ਟਾਂਗ ਮਾਲਾ ਅਤੇ (੧੪) ਸਿਆਈ ਕੀ ਬਿਧੀ (ਛੋਟੀ)

(੧੫) ਤਤਕਰੇ ਤੋਂ ਝੱਟ ਹੀ ਪਹਿਲੇ 'ਚਲਿੜ੍ਹ ਜੋਤੀ ਜੋਤੇ

ਸਾਹਾਵਣ ਕਾ' ਲਿਖਿਆ ਹੈ, ਜਿਸ ਵਿਚ ਪਹਿਲੇ ਨੌ ਗੁਰੂਆਂ ਦੇ ਚਲਾਣੇ ਦੀਆਂ ਬਿਤਾਂ ਦਿਤੀਆਂ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਚਲਾਣੇ ਦਾ ਸੰਮਤਾਨਹੀਂ ਦਿਤਾ। ਗੁਰੂ ਨਾਨਕ ਦੇਵ ਦੇ ਚਲਾਣੇ ਦੀ ਬਿਤਾਂ 'ਸੰਮਤ ੧ਪਦੂ ਅਸੂ ਵਦੀ ੧੦' ਦਿਤੀ ਹੈ। ਪੰਜਾਵੇਂ ਗੁਰੂ ਦੇ ਚਲਾਣੇ ਦੀ ਬਿਤ ਦੇ ਪਿਛੋਂ ਬਿਨਾਂ ਨਾਮ ਦਿਤੇ ਦੇ ਜੋ ਤਾਰੀਖ ਪ੍ਰਾਚੀਨ ਬੀਜ਼ਾਂ ਵਿਚ ਦਿਤੀ ਹੁੰਦੀ ਹੈ, ਉਸਨੂੰ ਗੁਰੂ ਹਰ ਗੋਬਿੰਦ ਦੇ ਨਾਮ ਨਾਲ ਜੋੜ ਦਿੱਤਾ ਹੈ, ਏਸ ਲਿਖਾਰੀਨੇ ਹੀ ਨਹੀਂ ਸਗੋਂ ਉਸ ਤੋਂ ਪਹਿਲੇ ਲਿਖਾਰੀ ਨੇ ਵੀ ਜਿਸਦੀ ਪੁਰਾਣੀ ਲਿਖੀ ਬੀਜ਼ ਤੋਂ ਇਹ ਨਕਲ ਕਰ ਰਿਹਾ ਸੀ:-

'ਸੰਮਤ ੧ਦੱਦੂਪ ਚੇਤ ਸੁਦੀ ੧੦ ਸ਼੍ਰੀ ਗੁਰੂ ਬਾਬਾ ਜੀ ਸਮਾਣਾ ਕੀਰਤਪੁਰ, ਆਇਤਵਾਰ ਨਉ ਘੜੀਆਂ ਰਾਤ ਜਾਂਦੀ ਨੂੰ ਸ਼੍ਰੀ ਗੁਰੂ ਕਾਰਣ ਕਰਣ ਸਮਰਥ ਕਰਤਾ ਪੁਰਖ ਨਿਰੰਕਾਰ ਨਿਰਵੈਰ ਅਕਾਲ ਮੂਰਤਿ ਕਰਤਾ ਪੁਰਖ ਸ਼੍ਰੀ ਗੁਰੂ ਹਰ ਗੋਬਿੰਦ ਜੀ ਸਮਾਣਾ ਕੀਰਤਪੁਰ ਦੇ ਹੇਠ ਬਾਪਲੁ ਪਤਾਲਗੜ ਨਾਉ ਥਾ ਕੋਠੇ ਵਿਚ ਪੰਜ ਦਿਹ ਸਾਂਗ ਹੋਆ। ਰਾਤਿ ਅਂਵਦੀ ਸਮਾਣਾ ਨਦੀ ਉਤੇ ਦਾਗ ਦਿੱਤਾ ਰਾਜ ਕੈਹਲੂਰ ਕੇ ਵਿਚਿ ਅਗੋਂ ਜੋ ਗੁਰ ਭਾਵੇਗਾ ਸੌ ਹੋਵੇਗਾ।'

'ਆਵਿ-ਬੀਜ' ਦੇ ਪਿਛੇ ਪਹਿਲੀਆਂ ਪੰਜ ਬਿਤਾਂ ਤੋਂ ਅਗੇ ਬਾਬਾ

ਗੁਰਦਿਤਾ ਅਤੇ ਗੁਰੂ ਹਰ ਗੋਬਿੰਦ ਜੀ ਦੇ ਚਲਾਣੇ ਦੀਆਂ ਦੇ ਬਿਤਾਂ ਸ੍ਰੀ ਹਰਿ ਕਿਸ਼ਨ ਜੀ ਦੀ ਹਥੀਂ (ਯਾਂ ਬਾਇਦ ਗੁਰੂ ਹਰਿ ਰਾਇ ਜੀ ਦੇ ਬੋਲਕੇ ਲਿਖਾਣ ਪੁਰ) ਲਿਖੀਆਂ ਗਈਆਂ ਸਨ ਸੰਮਤ ੧੯੧੯-੧੮ ਵਿਚ। ਉਸ ਤੋਂ ਨਕਲ ਦਰ ਨਕਲ ਕਰਨ ਵਾਲੇ ਨੇ ਗੁਰੂ ਹਰ ਗੋਬਿੰਦ ਸਾਹਿਬ ਦੇ ਚਲਾਣੇ ਦੀ ਬਿਤ ਸੰਮਤ ਛੱਡਕੇ ਪਹਿਲੀ ਬਿਤ, ਜੋ ਅਸਲ ਵਿਚ ਬਾਬਾ ਗੁਰਦਿਤਾ ਜੀ ਦੇ ਚਲਾਣੇ ਦੀ ਸੀ, ਉਸਦੇ ਸਾਹਮਣੇ ਦੇਹੀਂ ਬਾਬੀਂ ਲਿਖੀਆਂ ਇਥਾਰਤਾਂ ਨੂੰ ਰਲਕੇ ਇਕੱਠਾ ਕਰ ਦਿੱਤਾ ਹੈ, ਜਿਵੇਂ ਉਹ ਇੱਕੋ ਇਥਾਰਤ ਹੁੰਦੀ ਹੈ।

ਗੁਰੂ ਤੇਗ ਬਹਾਦਰ ਦੇ ਚਲਾਣੇ ਦੀ ਬਿਤ ਇਉਂ ਦਿੱਤੀ ਹੈ:-

‘ਸੰਮਤ ੧੯੩੨ ਮਿਤਿ ਮਾਪਰ ਸ਼ੁਦੀ ਪ ਵੀਰਵਾਰ ਦੌਇ  
ਪਹਿਰ ਇਕ ਘੜੀ ਦਿਨ ਚਕ੍ਰਿਆ ਸੀ ਸਤਿਗੁਰੂ ਤੇਗ ਬਹਾਦਰ  
ਜੀ ਦਿੱਲੀ ਵਿਚ ਸਾਂਗ ਹੋਆ। ਗੁਰੂ ਕੀਤਾ।’

ਨਤੀਜੇ, ਜਿਨ੍ਹਾਂ ਵਲ ਅਸੀਂ ਉਪਰ ਇਸ਼ਾਰਾ ਵੀ ਕਰ ਆਏ ਹਾਂ, ਇਹ ਨਿਕਲਦੇ ਹਨ:-

(੧) ਇਹ ਬੀੜ ਸਾਰੀ ਇਕੋ ਹੋਥ ਦੀ ਲਿਖੀ ਹੈ। ਲਿਖੇ ਜਾਣ ਦਾ ਸੰਮਤ ੧੯੮੬ ਮੁਤਾਬਕ ਸਨ ਈਸਵੀਂ ੧੮੨੮ (ਮਹਾਰਾਜਾ ਰਣਜੀਤ ਸਿੰਘ ਦਾ ਵੇਲਾ) ਦਿੱਤਾ ਹੈ, ਪਰ ਨਾ ਤਾਂ ਗੁਰੂ ਗੋਬਿੰਦ ਸਿੰਘ ਦੇ ਚਲਾਣੇ ਦਾ ਸੰਨ ਦਿਤਾ ਹੈ ਅਤੇ ਨਾ ਨਾਵੋਂ ਗੁਰੂ ਦੀ ਬਾਣੀ ਈ ਹੈ। ਏਸ ਕਰਕੇ ਇਹ ਅਜਿਹੀ ਬੀੜ ਤੋਂ ਨਕਲ ਕੀਤੀ ਗਈ ਹੈ ਜੋ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਨੇੜੇ ਬਣੀ ਸੀ, ਕੁਝ ਵਰ੍ਹੇ ਪਹਿਲੋਂ ਜਾਂ ਪਿਛੋਂ। ਗੁਰੂ ਤੇਗ ਬਹਾਦਰ ਦੇ ਚਲਾਣੇ ਦੀ ਬਿਤ ਏਸ ‘ਵਾਸੂ’ ਵਾਲੀ ਬੀੜ ਦੇ ਲਿਖਾਰੀ ਨੇ ਕਿਤੋਂ ਹੋਰ ਥੋੜ੍ਹੇ ਨਕਲ ਕਰ ਲਈ, ਜਿਸ ਤਰ੍ਹਾਂ ਕਿ ਉਸਦੇ ਸਾਹਮਣੇ ਦੀ ਇਥਾਰਤ ਤੋਂ ਦਿਸ ਰਿਹਾ ਹੈ, ਜੋ ਦੂਜੀਆਂ ਬੀੜਾਂ ਵਿਚ ਦਿੱਤੀ ਇਥਾਰਤ ਤੋਂ ਬਹੁਤ ਵਖਰੀ ਹੈ।

ਉਹ ਬੀੜ, ਜਿਸ ਤੋਂ ਵਾਸੂ ਵਾਲੀ ਬੀੜ ਨਕਲ ਕੀਤੀ ਗਈ,

ਭਾਈ ਬਨੋਂ ਦੀ ਬੀੜ ਤੋਂ ਸਿਧੀ ਨਕਲ ਸੀ, ਜਿਸਤੇ ਵਾਸੂ ਵਾਲੀ ਬੀੜ  
ਦਾ 'ਜਪੁ' ਗੁਰੂ ਰਾਮਚਾਨ ਵਾਲੇ ਜਪੁ ਤੋਂ ਤੀਜੀ ਥਾਂ ਨਕਲ ਸੀ।

(੨) ਗੁਰੂ ਹਰ ਗੋਬਿੰਦ ਸਾਹਿਬ ਅਤੇ ਉਹਨਾਂ ਦੇ ਪ੍ਰਤੀ ਪੇਂਡ੍ਰਿਆਂ  
ਦੇ ਜਨਮ, ਮਰਨ, ਵਿਆਹ ਆਦਿ ਦੀਆਂ ਤਾਰੀਖਾਂ ਅਤੇ ਹੋਰ ਕਈ  
ਘਟਨਾਵਾਂ ਦੀਆਂ ਤਾਰੀਖਾਂ ਗੁਰੂ ਤੇਗ ਬਹਾਦਰ ਦੇ ਸਮੇਂ ਤਕ, ਜੋ ਗੁਰੂ  
ਹਰਗੋਬਿੰਦ ਸਾਹਿਬ ਦੇ ਚਲਾਣੇ ਦੇ ਸੰਮਤ ਤੋਂ ਹਿਸਾਬ ਕਰਕੇ 'ਗੁਰ-  
ਪ੍ਰਲਾਲੀਆਂ' ਆਦਿ ਲਿਖਣ ਵਾਲਿਆਂ ਨੇ ਦਿਤੀਆਂ ਹਨ, ਉਹਨਾਂ  
ਵਿਚ ਗੜ੍ਹ ਬੜ੍ਹ ਅਤੇ ਕਾਲਤੀਆਂ, ਏਸੇ ਸੰਮਤ ਦੀ ਬੇਥਵੀ ਕਰਕੇ  
ਹੋਈਆਂ ਹਨ, ਅਤੇ ਉਹ ਭੀ ਇਕ ਬਚੇ ਦੀ ਹਥੀਂ ਲਿਖੇ ਜਾਣ ਕਰਕੇ,  
ਜਿਸ ਵਿਚ ਉਸ ਬਚੇ ਨੇ ਸਾਇਦ ਅਦਬ ਦੇ ਖਿਆਲ ਨਾਲ ਆਪਣੇ  
ਦੁਦੇ ਦਾ ਨਾਮ ਨਹੀਂ ਦਿੱਤਾ। ਸ੍ਰੀ ਹਰਿ ਦ੍ਰਿਸ਼ਨ ਜੀ ਨੇ ਦੁਦੇ ਦੇ  
ਚਲਾਣੇ ਦੀ ਬਿਤਿ ਦੇਕੇ ਖਾਲੀ ਇਹ ਲਫੜ ਲਿਖੇ, 'ਸ੍ਰੀ ਸਤਿਗੁਰੂ ਬਾਬਾ  
ਜੀ ਸਾਹਮਣੇ'। 'ਗੁਰੂ ਸਤਿਗੁਰੂ' ਇਹ ਸਾਰੇ ਘਰ ਦਿਆਂ ਲੋਕਾਂ ਵਾਸਤੇ  
ਖਿਤਾਬ ਸੀ, ਨਹੀਂ ਤਾਂ ਬਾਬਾ ਗੁਰਦਿੱਤਾ ਕਦੇ ਸਤਿਗੁਰੂ ਨਹੀਂ ਮਨ  
ਬਣੇ। ਜੀਉਂਦੇ ਗੋਹੰਦੇ ਅੰਤੇ ਅਠਾਰਾਂ ਉੱਨੀਂ ਵਰ੍ਹੇ ਦੀ ਉਮਰ ਵਿਚ  
ਨਾ ਚਲ ਵਸਦੇ, ਤਾਂ ਭਾਵੇਂ ਗੁਰੂ ਗੱਦੀ ਉਹਨਾਂ ਨੂੰ ਮਿਲਦੀ; ਉਹ ਭੀ  
ਸਾਇਦ ਹੀ, ਕਿਉਂ ਜੋ ਬਾਬਾ ਸ੍ਰੀ ਚੰਦ ਦੇ ਮੰਗਣ ਪੁਰ ਗੁਰੂ ਹਰ ਗੋਬਿੰਦ  
ਆਪਣਾ ਇਹ ਬਚਾ, ਉਹਨਾਂ ਦੇ ਚੜ੍ਹਾ ਚੁਕੇ ਸਨ, ਅਤੇ ਬਾਬਾ ਸ੍ਰੀ  
ਚੰਦ ਨੇ ਬਾਬਾ ਗੁਰਦਿੱਤਾ ਨੂੰ ਆਪਣੀ ਸੇਲੀ ਟੋਪੀ ਦੇ ਕੇ ਆਪਣੇ  
ਪਿੱਛੇ ਉਦਾਸੀ ਸਮਪਰਦਾਇ ਦਾ ਮਹੰਤ ਬਣਾਇਆ ਸੀ ਅਤੇ ਬਾਬਾ  
ਗੁਰਦਿੱਤਾ ਦੇ ਹੀ ਚਾਰ ਮੁੜੀ ਚੇਲਿਆਂ ਤੋਂ ਉਦਾਸੀਆਂ ਦੇ ਚਾਰ  
ਸੂਝੇਂ ਚਲੇ ਹਨ।

ਜਿਸ ਤਰ੍ਹਾਂ ਵਾਸੂ ਵਾਲੀ ਬੀੜ ਵਿਚ ਬਾਬਾ ਗੁਰਦਿੱਤਾ ਦੇ ਚਲਾਣੇ  
ਦਾ ਸੰਮਤ ਹੇਠਾਂ ਵਲ ਗੁਰ ਹਰ ਗੋਬਿੰਦ ਸਾਹਿਬ ਦੇ ਨਾਮ ਨਾਲ ਜੁਕਿਆ  
ਮਿਲਦਾ ਹੈ, ਉਸੇ ਤਰ੍ਹਾਂ ਅਖੂਦੂਰ (ਜਮੂ) ਦੀ ਇਕ ਪ੍ਰਚੀਨ

ਬੀੜ ਵਿਚ, ਇਹੋ ਤਾਰੀਖ ਉਪਰ ਵਲ ਗੁਰੂ ਅਰਜਨ ਦੇ ਨਾਮ ਨਾਲ ਜੋੜ ਦਿੱਤੀ ਹੈ, ਅਤੇ ਓਹਨਾਂ ਦੇ ਚਲਾਣੇ ਦੀਆਪਣੀ ਅਸਲੀ ਸਹੀ ਤਾਰੀਖ ਛਡ ਦਿੱਤੀ ਹੈ। ਇਹਨਾਂ ਲਿਖਾਰੀਆਂ ਨੂੰ ਇੱਕ ਸੰਮਤ ਵਧ ਲਿਖਿਆ ਮਿਲਦਾ ਸੀ; ਗੁਰੂ ਛੇ ਅਤੇ ਸੰਮਤ ਚਲਾਣੇ ਦੇ ਸੱਤ, ਇਹ ਗਲ ਓਹਨਾਂ ਨੂੰ ਸਮਝ ਨਹੀਂ ਸੀ ਆਉਂਦੀ। ਸੋ ਏਸਨੂੰ ਭੁਲ ਸਮਝਕੇ, ਅਤੇ ਇਕ ਸੰਮਤ ਦੇ ਛਡ ਦੇਣ ਦੀ ਜ਼ਰੂਰਤ ਪ੍ਰਤੀਤ ਕਰਕੇ, ਕਿਸੇ ਨੇ ਗੁਰੂ ਹਰ ਰੋਬਿੰਦ ਸਾਹਿਬ ਦੇ ਚਲਾਣੇ ਦਾ ਸੰਮਤ ਛੱਡ ਦਿੱਤਾ। ਅਤੇ ਕਿਸੇ ਨੇ ਗੁਰੂ ਅਰਜਨ ਦੇਵ ਦੇ ਚਲਾਣੇ ਦਾ, ਪਰ ਪਹਿਲੇ ਖਿਆਲ ਦੇ ਲਿਖਾਰੀ ਵਧੀਕ ਸਨ।

## ੨-ਅਖਣੂਰ (ਜੰਮ) ਦੀਆਂ ਬੀੜਾਂ

ਅਖਣੂਰ ਵਿਚ ਆਦਿ-ਗ੍ਰੰਥ ਦੀਆਂ ਤਿੰਨ ਲਿਖਤੀ ਬੀੜਾਂ ਹਨ; ਵੇਂ ਪੰਜਾਇਤੀ ਧਰਮਸਾਲਾ ਵਿਚ, ਤੇ ਇਕ ਧਰਮਸਾਲਾ ਨਾਨਕ ਚੰਦ ਗਣੇਸ਼ ਦਾਸ ਠਕੁਰਾਲ ਵਿਚ। ਪੰਜਾਇਤੀ ਧਰਮਸਾਲਾ ਵਿਚ ਇਕ ਲਿਖਤ ਦਾ ਦਸਮ-ਗ੍ਰੰਥ ਵੀ ਹੈ।

- (੧) ਸਭ ਤੋਂ ਪੁਰਾਣੀ ਬੀੜ ਸੰਮਤ ੧੭੮੦ (ਮੁਤਾਬਕ ਸੰਨ ੧੭੨੩ ਈਸਵੀ) ਦੀ ਹੈ:-“ਸੰਮਤ ੧੭੮੦ ਮਿਤਿ ਵੈਸਾਖਉ ਦਿਨ ਪੰਦਰਹ ਗੁਰਦੇਵ ਗੁਰੰਥ ਜੀ ਪੁਰਣ ਲਿਖਿਆ।”
- (੨) ਸਾਰੇ ਦਾ ਸਾਰਾ ਗ੍ਰੰਥ ਇਕ ਲਿਖਾਰੀ ਦਾ ਲਿਖਿਆ ਹੈ, ੧੩ ਇੰਚ ਦੇ ਇੰਚ ਦੇ ੬੮੪ ਪੜ੍ਹਿਆਂ ਪੁਰ, ਲਿਖਾਈ ਫਾਰਸੀ ਕਿਤਾਬਾਂ ਵਾਂਗ ਚੁੜਿਤਨ ਵਿਚ
- (੩) ਵਾਰਾਂ ਦੇ ਉਪਰ ‘ਧੁਨੀਆਂ’ ਲਿਖਾਰੀ ਦੇ ਆਪਣੇ ਹੱਥ ਦੀਆਂ ਮੁੜੋਂ ਹੀ ਲਿਖੀਆਂ ਹਨ, ਕਿਸੇ ਨੇ ਪਿਛੋਂ ਨਹੀਂ ਲਿਖੀਆਂ।

(੪) ਸੂਰਦਾਸ ਦੇ ਵਾਪੁ ਸ਼ਬਦ ਦੀ ਖਾਲੀ ਪਹਿਲੀ ਤੁਕ ਹੋਇਤੀ ਹੈ;  
ਸਾਰਾ ਸ਼ਬਦ ਲਿਖ ਕੇ ਉਸ ਪਰ ਹੜਤਾਲ ਨਹੀਂ ਫੇਰੀ,  
ਜਿਸਤਰ੍ਹਾਂ ਕਰਤਾਰ ਪੁਰ ਵਾਲੀ ਬੀਤ ਵਿਚ:-  
“ਛਾਡਿ ਮਨ ਹਰ ਥੇ-ਮੁਖਨ ਕੇ ਸੰਗ।”

ਦੂਸਰਾ ਸ਼ਬਦ ਸੂਰਦਾਸ ਦਾ ਪੂਰਾ ਦਿੱਤਾ ਹੈ।

(੫) ਰਾਗ ਮਾਰੂ ਹੇਠਾਂ ਮੀਰਾਂ ਬਾਈ ਦਾ ਸ਼ਬਦ: ‘ਮਨ ਹਮਾਰਾ ਬਾਂਧਿਓ  
ਕੰਵਲ ਨੈਣ ਅਪਣੇ ਰੁਣ’, ਦਿੱਤਾ ਹੈ, ਉਪਰ ਹੜਤਾਲ ਨਹੀਂ  
ਫੇਰੀ ਹੋਈ।

(੬) ਨਾਵੇਂ ਗੁਰੂ ਦੀ ਬਾਣੀ ਥਾਂ ਸਿਰ ਰਾਗਾਂ ਹੇਠਾਂ ਦਿੱਤੀ ਹੈ, ਅਤੇ  
ਸਲੋਕ ਵਖਰੇ ‘ਭੋਗ ਦੀ ਬਾਣੀ’ ਨਾਲ ਦਿੱਤੇ ਹਨ। ਰਾਗ  
‘ਜੈਜਾਵੰਤੀ’ ਛੇਕੜ ਪੁਰ ੩੧ ਵਾਂ ਰਾਗ ਨਹੀਂ ਬਨਾਇਆ, ਸਰੋਂ  
ਜੈਤਸਰੀ ਰਾਗ ਦੇ ਪਿਛੇ ਦਿੱਤਾ ਹੈ।

(੭) ‘ਭੋਗ ਦੀ ਬਾਣੀ’ ਦੇ ਪਿਛਲੇ ਹਿੱਸੇ ਵਿਚ ਬਾਣੀਆਂ ਹੇਠ ਲਿਖੀ  
ਤਰਤੀਬ ਸਿਰ ਰਨ:-

(੮) ਸਲੋਕ ਕਥੀਰ (੨੪੪) ਸਲੋਕ ਡਰੀਟ (੧੩੦) ਸਵੈਜੇ  
ਸ਼੍ਰੀ ਮੁਖਵਾਕ। (੯) ਸਵੈਜੇ ਭੱਟਾਂ ਕੇ। (੧੦) ਸਲੋਕ ਵਾਰਾਂ ਤੇ  
ਵਧੀਕ। (੧੧) ਸਲੋਕ ਨਾਵੇਂ ਮਹਿਲਕੇ (੫੭)  
ਏਥੇ ਕੋਈ ਥਾਂ ਨਾ ਛੱਡਕੇ ਫਾਲਤੂ ਬਾਣੀਆਂ ਏਸ ਤਰ੍ਹਾਂ ਪੁਰ  
ਚਲਦੀਆਂ ਹਨ:-

(੧੨) ਸਲੋਕ ਜਿਤ ਕਰ ਲਖ ਮੁਹਮਦ।

(੧੩) ਗੋਸ਼ਟ ਮਲਾਰ ਨਾਲ ਹੋਈ।

(੧੪) ਮੰਦਾਵਣੀ (ਦੋਵੇਂ ਸਲੋਕ)।

ਏਥੇ ਚੌਥੀ ਥਾਂ ਛੱਡੀ ਹੈ। ਫੇਰ ਆਉਂਦੀਆਂ ਹਨ ਬਾਣੀਆਂ:-

(੧੫) ਰਤਨਮਾਲਾ, ਮਾਮੂਲੀ ਟਿਪੱਣੀ ਸਮੇਤ।

(੧੬) ਹਕੀਕਤ ਰਾਹ ਮੁਕਾਮ ਰਜੇ ਸ਼ਿਵਨਾਭ ਕੀ।

(ੴ) ਰਾਗ ਮਾਲਾ ।

(ਜ) ਚਲਿੜ੍ਹ ਜੋਤੀ ਜੋਤ ਸਮਾਵਣ ਕਾ । ਨਾਵੰ ਰੁਨੂ ਕੀ ਬਿਤ  
ਤਕ । ਬਾਬਾ ਗੁਰਦਿਤਾ ਦੀ ਬਿਤ ਨਹੀਂ ਦਿੱਤੀ ।

(ਝ) ਸਿਆਹੀ ਕੀ ਬਿਧੀ (ਛੋਟੀ) ।

ਏਸ ਬੀੜ ਦੇ ਉਤਾਰਾ ਕਰਕ ਦੀ ਤਾਰੀਖ ਏਥੇ ਫੇਰ ਦਿੱਤੀ ਹੈ;  
ਪਹਿਲੇ ਏਥੇ ਹੀ ਲਿਖੀ ਗਈ ਹੋਵੇਗੀ, ਪਿਛੋਂ ਜਦ ਤਤਕਰਾ  
ਲਿਖਿਆ, ਓਥੇ ਇਹ ਤਾਰੀਖ ਦੁਹਰਾ ਦਿੱਤੀ ।

(੮) ਤਤਕਰਿਆਂ ਤੋਂ ਪਹਿਲੇ, ਇਕ ਵਾਧੂ ਪੜ੍ਹੇ ਪੁਰ ਇਹ ਟਿੱਪਣੀ ਲਿਖੀ ਹੈ:-

“ਜਪੁ ਗੁਰੂ ਰਾਮਦਾਸ ਜੀ ਕੈਅਾ ਦਸਤ ਕਾ ਨਕਲ, ਨਕਲ ਕਾ

ਨਕਲ, ਨਕਲ ਕਾ ਨਕਲ, ਗ੍ਰੰਥ ਜੀ ਤੇ ਲਿਖਿਆ ।”

ਜਿਸਦਾ ਮਤਲਬ ਹੈ ਕਿ ਇਹ ਬੀੜ ਪਹਿਲੀ ਆਦਿ ਬੀੜ ਤੋਂ  
ਛੇਵੰਂ ਥਾਂ ਨਕਲ ਜਾਂ ਛੇਵੰਂ ਪੀਹੜੀ ਵਿਚ ਹੈ ।

(੯) ਕੋਈ ‘ਨੀਸ਼ਾਣ’ ਕਿਸੇ ਗੁਰੂ ਸਾਹਿਬ ਦਾ ਨਹੀਂ ਤੇ ਨਾ ਹੋ ਸਕਦਾ ਸੀ,  
ਕਿਉਂਕਿ ਇਹ ਬੀੜ ਗੁਰੂ ਗੋਬਿੰਦ ਸਿੰਘ ਦੇ ਚਲਾਣੇ ਤੋਂ ਕ੍ਰੀਅਪੰਦਰਹ  
ਵਰ੍ਹੇ ਪਿਛੇ ਲਿਖੀ ਗਈ ।

ਅਜਿਹੀ ਸੀ ਕਿ ਜਿਸ ਵਿਚ ਸੂਰਦਾਸ ਦੇ ਵਾਧੂ ਸ਼ਬਦ ਦੀ ਪਹਿਲੀ ਤੁਕ  
ਹੀ ਤੁਕ ਸੀ । ਓਹ ਬੀੜ ਕਰਤਾਰ ਪੁਰ ਵਾਲੀ ਬੀੜ ਸੀ, ਕਿਉਂ ਜੋ  
ਏਸ ਵਿਚ ਇਹ ਸਾਰਾ ਸ਼ਬਦ ਲਿਖ ਕੇ ਉਸ ਪਰ ਫੇਰ ਹੜਤਾਲ ਫੇਰੀ  
ਹੋਈ ਹੈ । ਹੋਰ ਕੋਈ ਇਹਨਾਂ ਤੋਂ ਪੁਰਾਣੀ ਬੀੜ ਅਜਿਹੀ ਮਾਲੂਮ  
ਨਹੀਂ, ਜਿਸ ਵਿਚ ਇਹ ਕੀਤਾ ਹੋਵੇ ।

ਜੇ ਆਦਿ-ਬੀੜ ਤੋਂ ਇਹ ਅਖਨੂਰ ਵਾਲੀ ਬੀੜ ਛੇਵੰਂ ਥਾਂ ਹੈ,  
ਤਦ ਕਰਤਾਰ ਪੁਰ ਵਾਲੀ ਬੀੜ ਪੰਜਵੇਂ ਥਾਂ ਸੀ । ਮਤਲਬ ਭਾਈ  
ਬਨੋ ਵਾਲੀ ਬੀੜ ਅਤੇ ਕਰਤਾਰਪੁਰ ਵਾਲੀ ਬੀੜ ਦੇ ਵਿਚਾਲੇ ਦੋ  
ਪੀਹੜੀਆਂ ਸਨ; ਕਰਤਾਰ ਪੁਰ ਵਾਲੀ ਬੀੜ ਭਾਈ ਬਨੋ ਦੀ ਬੀੜ ਦੇ

ਊਤਾਰੇ ਦੇ ਊਤਾਰੇ ਦਾ ਊਤਾਰਾ ਹੈ ਅਤੇ ਇਹ ੧੯੭੯-੮੦ ਸੰਮਤ  
ਵਿਚ ਮੌਜੂਦ ਸੀ।

ਦਸਰੀ ਬੀਤ ਪੰਚਾਇਤੀ ਧਰਮਸਾਲਾ ਦੀ ਡਾਢੀ ਸੁੰਦਰ, ਇਕ  
ਹੱਥ ਦੀ ਲਿਖੀ ਹੋਈ ਹੈ। ਹਾਸ਼ੀਆ ਮਾਮੂਲੀ ਲਾਲ ਕਾਲੀਖਾਂ ਲੀਕਾਂ  
ਪਕੇ ਬਣਾਇਆ ਹੋਇਆ ਹੈ, ਪਰ ਬੜਾ ਸੁੰਦਰ ਲਗਦਾ ਹੈ। ਭਾਵੇਂ ਏਸ ਪੁਰ  
ਏਸਰੇ ਲਿਖੇ ਜਾਣ ਦਾ ਸੰਮਤ ਨਹੀਂ ਦਿਤਾ, ਅਤੇ ਨਾ ਕਿਸੇ ਲਿਖਾਂਡੀ  
ਦਾ ਨਾਂ ਹੈ, ਪਰ ਇਹ ਗੁਰੂ ਗੋਬਿੰਦ ਸਿੰਘ ਦੇ ਚਲਾਣੇ ਤੋਂ ਥੋੜੀ ਦੇਰ ਹੀ  
ਪਿਛੋਂ ਲਿਖੀ ਗਈ ਮਾਲੂਮ ਦੇਂਦੀ ਹੈ, ਜਿਸਦਾ ਪਤਾ ਉਹਨਾਂ ਦੇ  
ਚਲਾਣੇ ਦੇ ਗਲਤ ਸੰਮਤ ਦੇਣ ਤੋਂ ਲੱਗਦਾ ਹੈ। ਮੁਫ਼ ਵਿਚ ਹੀ ਇਹ  
ਦਸਾਂ ਗੁਰੂਆਂ ਦੀਆਂ ਚਲਾਣੇ ਦੀਆਂ ਬਿਤਾਂ ਦਿਤੀਆਂ ਹਨ।  
ਇਕ ਅਜੀਬ ਗਲਤੀ ਕੀਤੀ ਹੈ, ਕਿ ਬਾਬਾ ਗੁਰਦਿੱਤਾ ਦੇ  
ਚਲਾਣੇ ਦੀ ਤਾਰੀਖ ਗੁਰੂ ਅਰਜਨ ਦੇਵ ਦੇ ਨਾਮ ਨਾਲ  
ਜੋੜ ਦਿੱਤੀ ਹੈ:-

“ਸੰਮਤ ੧੯੬੪ ਚੇਤ ਸੁਦੀ ੯ ਬੁਧਵਾਰ  
ਸ੍ਰੀ ਸਤਿਗੁਰੂ ਅਰਜਨ ਜੀ ਸਮਾਣੇ ।”

ਦਸਵੇਂ ਗੁਰੂ ਦੇ ਚਲਾਣੇ ਦਾ ਸੰਮਤ ਦਿੱਤਾ ਹੈ:-  
“ਸੰਮਤ ੧੯੬੬ ਕਤਕ ਸ਼ੁਦੀ ਪੰਚਮੀ ਸ੍ਰੀ ਗੁਰੂ ਗੋਬਿੰਦ  
ਸਿੰਘ ਜੀ ਸਮਾਣੇ ਸੋਮਵਾਰ ਕੇ ਦਿਨ ਪਹਿਰ ਰਾਤ ਰਹਿੰਦੀ  
ਨੰਦੇੜ ਵਿਚ ਗੋਦਾਵਰੀ ਤੀਰਥ ਬਾਨੰਗੀਗਾ ਉਪਰ ਸਾਂਗ  
ਹੋਆ ਦਖਨ ਦੇਸ।” ਏਸ ਵਿਚ ਬਿਤ ਠੀਕ ਹੈ, ਪਰ ਸੰਮਤ  
੧੯੬੪ ਦੀ ਥਾਂ (ਜੇ ਮਾਮੂਲੀ ਤੌਰ ਪੁਰ ਦਿੱਤਾ ਜਾਂਦਾ ਹੈ)  
੧੯੬੬ ਦਿੱਤਾ ਹੈ। ਪਰ ਨਾਲ ਹੀ ਭਰੋਸੇ ਵਾਲੀ ਗਲ ਇਹ  
ਜਾਪਦੀ ਹੈ ਕਿ ਸੰਮਤ ੧੯੬੬ ਦੀ ਕਾਰਤਿਕ ਸੁਦੀ ੫ ਨੂੰ

ਨੂੰ ਵਾਰ, ਸੇਮਵਾਰ ਹੀ ਸੀ, ਭਾਵੇਂ ਅੰਗ੍ਰੇਜ਼ੀ ਹਿਸਾਬ ਮੂਜਬ  
ਮੰਗਲ ਚੜ੍ਹ ਪਿਆ ਸੀ, ਅੱਧੀ ਰਾਤੁ ਤੋਂ। ਤਾਂਤੇ ਅਜਬ ਨਹੀਂ  
ਜੋ ਠੀਕ ਸੰਮਤ ੧੭੬੬ ਹੀ ਹੋਵੇ। ਏਸ ਹਿਸਾਬ ਅੰਗਰੇਜ਼ੀ  
ਤਾਰੀਖ ੨੭ ਸਤੰਬਰ ਸੰਨ ੧੭੦੯ ਸੀ।

ਏਸ ਗ੍ਰੰਥ ਵਿਚ 'ਮੁੰਦਾਵਣੀ' ਦੇ ਸਿਕਾਵੇਂ ਹੇਠਾਂ ਖਾਲੀ ਪਹਿਲਾ  
ਸਲੋਕ 'ਬਾਲ ਵਿਚ ਤਿੰਨ ਵਸਤੂ' ਵਾਲਾ ਹੀ ਦਿੱਤਾ ਹੈ। ਇਹ 'ਸਲੋਕ  
ਵਾਰਾਂ ਤੇ ਵਧੀਕ' ਦੇ ਪਿਛੇ ਆਉਂਦੀ ਹੈ। 'ਮੁੰਦਾਵਣੀ' ਦਾ ਦੂਜਾ  
ਸਲੋਕ ਪਹਿਲੇ ਹੀ ਪੰਜਵੇਂ ਗੁਰੂ ਦੇ ਸਲੋਕਾਂ ਨਾਲ ਰਲਾਕੇ 'ਮੁੰਦਾਵਣੀ'  
ਦੇ ਉਪਰ ਆ ਚੁਕਾ ਹੈ। ਇਹ 'ਮੁੰਦਾਵਣੀ' ਵਾਸਤੇ ਠੀਕ ਜਗ੍ਹਾ ਹੈ,

[ਸੰਮਤ ੧੭੬੫ ਦੀ ਕੱਤਕ ਸੁਦੀ ਪੰਚਮੀ ਨੂੰ ਵੀਰਵਾਰ ਸੀ,  
ਅਤੇ ਪ੍ਰਵਿਸ਼ਟਾ ਤਾਰੀਖ ੮ ਕੱਤਕ। ਉਪਰ ਸੰਮਤ ੧੭੬੬ ਲਈ  
ਵਾਰ ਤਾਂ ਦਿੱਤਾ ਹੈ, ਪਰ ਪ੍ਰਵਿਸ਼ਟਾ ਤਾਰੀਖ ਨਹੀਂ ਦਿੱਤੀ, ਜਿਸ ਦੇ  
ਪੜਤਾਲਨ ਨਾਲ ਹੋਰ ਤਜਦੀਕ ਜਾਂ ਤਰਦੀਦ ਹੋ ਸਕਦੀ। ਜਿਥੇ ਸੰਮਤ  
੧੭੬੫, ਕੱਤਕ ਸੁਦੀ ੫ ਦਿੱਤਾ ਹੁੰਦਾ ਹੈ, ਓਥੇ ਨਾਲ ਵਾਰ ਨਹੀਂ  
ਦਿੱਤਾ ਹੁੰਦਾ, ਜਿਸਤੇ ਪੜਤਾਲ ਹੋ ਸਕੇ। ਪਰ ਏਸ ਅਖਨੂਰ ਦੇ ਲਿਖਾਗੀ  
ਦਾ ਅਧਿਕ ਇਤੇ ਸੰਮਤ ਨਾਲ ਠੀਕ ਵਾਰ ਦਸ ਦੇਣਾ ਹੈਰਾਨੀ ਵਾਲੀ  
ਗੱਲ ਹੈ। ਜਾਹਿਰ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਚਲਾਣੇ ਦੇ  
ਬਹੁਤ ਹੀ ਨਜ਼ਦੀਕ ਹੋਇਆ, ਜਿਸਤੇ ਜੰਤ੍ਰੀ ਤੋਂ ਵੇਖ ਕੇ ਜਾਂ ਜੋਤਸੀ  
ਤੋਂ ਪੁਛਕੇ ਠੀਕ ਬਿਤ ਵਾਰ ਦੇ ਸਕੇ। ਇਹ ਭੀ ਚੇਤੇ ਰੱਖਣ ਵਾਲੀ ਗਲ  
ਹੈ ਕਿ ਅਖਨੂਰ ਰਿਲਾਕਾ ਰਿਆਸੀ ਵਿਚ ਹੈ, ਜਿਥੋਂ ਦਾ ਬਾਬਾ ਬੰਦਾ  
ਸੀ। ਬਾਬਾ ਬੰਦਾ ਦੇ 'ਬੀਰ' ਭੀ ਏਸੇ ਰਿਲਾਕੇ ਦੇ ਹੋਨਗੇ। ਲਿਖਾਗੀ ਨੂੰ  
ਸੰਮਤ ਕਿਸੇ 'ਬੀਰ' ਨੇ ਹੀ ਦਸਿਆ ਹੋਵੇਗਾ, ਭਾਵੇਂ ਉਹ ਬਾਬਾ ਬੰਦਾ  
ਦੇ ਨਾਲ, ਗੁਰੂ ਗੋਬਿੰਦ ਸਿੰਘ ਜੀ ਦੇ ਚਲਾਣੇ ਤੋਂ ਪਹਿਲੇ ਹੀ ਨੰਦੇੜ ਤੋਂ  
ਰਵਾਨਾ ਹੋ ਚੁਕੇ ਸਨ।]

ਜੋ ਬਹੁਤ ਪ੍ਰਾਚੀਨ ਬੀਬ੍ਰਾਂ ਵਿਚ ਵੀ ਹੈ ।

ਮੰਦਿਆਵਣੀ ਤੋਂ ਪਿਛੇ ਹੋਰ ਬਾਣੀਆਂ ਤਰਤੀਬ ਵਾਰ ਇਸਤਰ੍ਹਾਂ  
ਦਰਜ ਹਨ:- ਸਲੋਕ ਨਾਵੇਂ ਮਹਲ ਦੇ (ਪਈ); ਸਲੋਕ ਕਬੀਰ ਜੀ ਕੇ  
(੨੪੩); ਸਲੋਕ ਫਰੀਦ ਜੀ ਕੇ (੧੩੦); ਸਵੈਜੇ ਸ੍ਰੀ ਮੁਖਵਾਕ;  
ਸਵੈਜੇ ਭੁਟਾਂ ਕੇ; ਸਲੋਕ 'ਜਿਤ ਦਰ ਲਖ ਮੁਹਮਦਾ', ਸਲੋਕ 'ਬਾਇ  
ਆਤਿਸ਼ ਆਬ' ਤੇ ਰਤਨਮਾਲਾ ਜਿਸਦੇ ਪਿਛੇ ਤਰੀਕੇ ਮੁਤਾਬਕ ਟਿੱਪਣੀ  
ਇਕ ਲਫਜ਼ ਵਧਾਕੇ ਆਈ ਹੈ:-

'ਰਤਨ ਮਾਲਾ ਸੁਧ ਉਤਾਰ ਕੀਤਾ । ਅਗੈ ਅਖਰੀ ਤੇਰਕੀ ਸੀ ।

ਭੀ\* ਅਖਰੀ ਗੁਰਮੁਖੀ ਲਿਖੀ

ਲਫਜ਼ 'ਗੁਰੂ ਕਾ' ਛਡ ਦਿੱਤਾ ਹੈ 'ਉਤਾਰ ਕੀਤਾ' ਦੇ ਪਿਛੇ, ਅਤੇ  
ਲਫਜ਼ 'ਅਗੈ' ਵਧਿਆ ਹੋਇਆ ਹੈ ।

ਰਤਨ ਮਾਲਾ ਤੋਂ ਪਿਛੇ ਆਉਂਦੀਆਂ ਹਨ: 'ਹਕੀਕਤ ਰਾਹ ਮੁਕਾਮ'  
'ਰਾਗ ਮਾਲਾ' ਤੇ 'ਸਿਆਹੀ ਕਿ ਬਿਧਿ' (ਛੋਟੀ) ।

ਉਪਰਲੀ ਤਰਤੀਬ 'ਭੋਗ ਦੀ ਬਾਣੀ' ਤੇ ਵਾਧੂ ਬਾਣੀਆਂ ਦੀ ਬਹੁਤ  
ਠੀਕ ਹੈ । 'ਸਲੋਕ ਵਾਰਾਂ ਤੇ ਵਧੀਕ' ਦਾ ਪਹਿਲੇ ਆਉਣਾ ਹੀ ਸਹੀ  
ਤਰਤੀਬ ਹੈ, ਜੋ ਗਰੰਥ ਸਾਹਿਬ ਦੀ ਅੰਦਰਲੀ ਤਰਤੀਬ ਨਾਲ  
ਮਿਲਦੀ ਹੈ; ਅਤੇ ਉਸਤੋਂ ਪਿਛੋਂ ਹੀ ਖਾਸ ਤਰ੍ਹਾਂ ਦੀ ਰਚਨਾ, ਜਿਹਾ  
ਕਿ 'ਮੰਦਿਆਵਣੀ' ਹੈ, ਆਉਣੀ ਚਾਹੀਦੀ ਹੈ । ਜਦ ਨਾਵੇਂ ਗੁਰੂ ਦੇ ਸਲੋਕਾਂ  
ਦੇ ਵਿਚ ਦਰਜ ਕਰਨ ਦੀ ਲੋੜ ਪਈ, ਤਦ ਉਹ ਇਹਨਾਂ ਦੁਹਾਂ ਦੇ  
ਪਿਛੇ ਹੀ ਰਖੇ ਜਾਣਗੇ । ਫੇਰ ਭਗਤਾਂ ਦੇ ਸਲੋਕਾਂ ਦੀ ਵਾਰੀ ਆਉਂਦੀ  
ਹੈ । ਸਵੈਜਾਂ ਨੂੰ ਵਖਰੀ ਤਰ੍ਹਾਂ ਦੀ ਰਚਨਾ ਮਨਕੇ, ਉਹਨਾਂ ਦੀ ਤਰਤੀਬ,  
ਪਹਿਲੇ ਸਵੈਜੇ ਸ੍ਰੀ ਮੁਖਵਾਕ, ਤੇ ਫੇਰ ਸਵੈਜੇ ਭੁਟਾਂ ਦੇ ਆਉਣਗੇ ।  
ਅਤੇ ਦੋਵੇਂ ਹੋਰ ਬਾਣੀਆਂ ਤੋਂ ਪਿਛੇ ।

\*'ਭੀ' ਏਧਰ ਦੀ ਹੀ ਡੋਗਰੀ ਬੋਲੀ ਹੈ, ਅਰਥ ਹਨ 'ਛੋਰ' ।

ਸਭ ਤੋਂ ਛੇਕੜ ਜਾਕੇ ਫਾਲਤੂ ਬਾਣੀਆਂ, ਜਿਨ੍ਹਾਂ ਵਿਚੋਂ  
‘ਰਾਗਮਾਲਾ’ ਭੀ ਹੈ, ਹੋਣੀਆਂ ਚਾਹੀਦੀਆਂ ਹਨ।

ਦਸ਼ਮ ਗ੍ਰੰਥ ਦੀ ਬੀੜ ਵਿਚ, ਜਿਥੋਂ ਤਕ ਮੈਨੂੰ ਯਾਦ ਪੈਂਦਾ ਹੈ,  
‘ਤ੍ਰਿਆ-ਚਰਿਤੁ’ ਨਹੀਂ ਸੀ। ਪਰ ਮੇਰੇ ਨੋਟਾਂ ਵਿਚ ਇਸ ਗਲ ਦਾ ਕੋਈ  
ਵੇਰਵਾ ਨਹੀਂ ਕਵਿਆ ਹੋਇਆ। ਸ਼ਾਇਦ ਲਿਖਣਾ ਭੁਲ ਗਿਆ ਹਾਂ।

## ਅਖਨੂਰ ਦੀ ਤੀਸਰੀ ਬੀੜ

ਇਹ ਬੀੜ ਧਰਮਸਾਲਾ ਗਣੇਸਦਾਸ ਨਾਨਕ ਚੰਦ ਠਕੁਰਾਲ ਵਿਚ  
ਹੈ। ਸੰਮਤ ਨਕਲ ਕਰਨ ਦਾ ਕੋਈ ਨਹੀਂ ਦਿੱਤਾ, ਪਰ ਬਹੁਤ ਕਰਕੇ  
ਅਖਨੂਰ ਦੀ ਦੂਜੀ ਬੀੜ ਤੋਂ ਭੀ ਨਕਲ ਕੀਤੀ ਗਈ ਹੈ। ਅੰਤ ਪੁਰ  
‘ਭੁਗ ਦੀ ਬਾਣੀ’ ਅਤੇ ‘ਫਾਲਤੂ ਬਾਣੀ’ ਦੀ ਤਰਤੀਬ ਸਗਰੀਂ ਉਹੋ  
ਹੈ, ਜੋ ਉਪਰ ਦਿੱਤੀ ਹੈ।

ਤਤਕਰੇ ਦਾ ਮੁਢ ਏਹਨਾਂ ਲਫੜਾਂ ਨਾਲ ਕੀਤਾ ਹੈ—‘ਤਤਕਰਾ  
ਸੁਚੀ ਪਤੁ ਗਰੰਥ ਜੀ ਕਾ’ ਹੋਰਾਂ ਬਾਵਾਂ ਤੇ ਲਫੜ ਗ੍ਰੰਥ ਦੀਆਂ ਪੋਥੀ ਹੁੰਦਾ ਹੈ।  
ਸੋ ਪੁਰਾਣੇ ਲੋਕ ‘ਗਰੰਥ’ ਅਤੇ ‘ਪੋਥੀ’ ਦੇਵੇਂ ਲਫੜ ਗ੍ਰੰਥ ਸਾਹਿਬ  
ਵਾਸਤੇ ਵਰਤਦੇ ਸਨ; ‘ਗੁਰੂ ਗ੍ਰੰਥ’ ਨਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ  
ਤੋਂ ਚੋਖਾ ਚਿਰ ਪਿਛੋਂ ਸਿਖ ਮਿਸ਼ਨਾਂ ਦੇ ਖੜਕਾਂ ਹੋਣ ਸਮੇਂ ਵਰਤੀਨ ਲਗਾ  
ਹੈ, ਅਤੇ ਲਫੜ ‘ਗੁਰੂ ਬਾਬਾ’ ਹੋਰ ਵੀ ਪਿਛੋਂ।

ਤਤਕਰੇ ਵਿਚ ਪ੍ਰਤੀਕ ‘ਜਪੁ ਨੀਬਾਣ’ ਦਿੱਤੀ ਹੈ, ਪਰ ਇਹ ਐਵੇਂ  
ਪੁਰਾਣੇ ਤਤਕਰੇ ਤੋਂ ਨਕਲ ਕੰਠੇ ਸਮੇਂ ਲਿਖ ਦਿੱਤਾ ਹੈ, ਲਿਖਾਰੀ  
ਇਹ ਨਹੀਂ ਸੀ ਜਾਣਦਾ ਕਿ ‘ਨੀਬਾਣ’ ਤੋਂ ਕੀਹ ਮਤਲਬ ਹੈ। ਏਸੇ  
ਬੀੜ ਦੇ ਅੰਦਰ ਕਿਸੇ ਗੁਰੂ ਦਾ ‘ਨੀਬਾਣ’ ਨਹੀਂ। ਹਾਂ ਪਹਿਲੇ ਦੋ  
ਸਫੇ ਜੇਬਾਇਕੀ ਤੇ ‘ਜ਼ਰਵਸ਼’ ਹਨ। ਦੋ ਸਫਿਆਂ ਪੁਰ ਆਹੋਗ  
ਸਾਮ੍ਰਾਣੇ ਦੋ ਵੱਕਰ ਪ੍ਰਕਾਰ ਨਾਲ ਖਿਚ ਕੇ ਓਹਨਾਂ ਦੇ ਦੁਆਲੇ

ਚੁਆਲੇ ਖੂਬ ਵੇਲ ਬੁਟੇ ਪਾਏ ਹਨ, ਜਿਨ੍ਹਾਂ ਵਿਚ ਮੋਰਪੰਖ ਦਾ ਚਮਕੀਲਾ ਨੀਲਾ ਰੰਗ ਬਹੁਤਾ ਵਰਤਿਆ ਹੈ। ਜੇਪੁ ਦੀਆਂ ਪਹਿਲੀਆਂ ਚਾਰ ਪਉੜੀਆਂ ਇਹਨਾਂ ਦੇ ਸਫ਼ਿਆਂ ਪੁਰ ਚਕਰਾਂ ਦੇ ਅੰਦਰ ਲਿਖੀਆਂ ਹਨ, ਅਤੇ ਪਾਲਾਂ ਦੇ ਵਿਚਾਲੇ ਭੀ 'ਰੰਗਮੌੜੀ' ਕੀਤੀ ਹੈ। ਮੇਰਾ ਜੀਓ ਕੀਤਾ ਸੀ ਕਿ ਛੋਟੇ ਲੇ ਲਵਾਂ, ਪਰ ਸਾਮਾਨ ਪਾਸ ਨਹੀਂ ਸੀ, ਤੇ ਨਾ ਮਿਲ ਸਕਿਆ।

ਅਖ਼ਨੂਰ ਤੋਂ ਥੋੜੀ ਦੁਰ ਇਕ ਪਿੰਡ 'ਚੱਕ ਰਾਨਾ' ਨਾਮ ਦਾ ਹੈ। ਉਥੇ ਇਕ ਪ੍ਰਾਚੀਨ ਬੀੜ ਸੰਮਤ ੧੯੬੩ ਦੀ ਲਿਖੀ ਮੌਜੂਦ ਹੈ। ਐਸ ਵਿਚ ਇਕ 'ਨਿਸ਼ਾਣ' ਹੈ, ਜੋ ਪੰਜਵੀਂ ਪਾਤਸ਼ਾਹੀ ਦਾ ਕਿਹਾ ਜਾਂਦਾ ਹੈ। ਪਿਛੋਂ ਕੁਝ ਵਧਾ ਘਟਾ ਭੀ ਹੋਏ ਹਨ, ਲਿਖਿਤਾਂ ਇਕ ਤੋਂ ਵਧੀਕ ਹਥਾਂ ਦੀਆਂ ਹਨ। ਜੋ ਐਸ ਨੂੰ ਸਾਡੇ ਮਤਲਬ ਲਈ ਗੈਰ ਮੁਅਤਬਿਰ ਬਲਾਂਦੀਆਂ ਹਨ।

## ੯-ਸੰਮਤ ੧੯੬੬ ਦੀ ਬੀੜ

### ਡੇਹਰਾਦੂਨ

ਇਹ ਬੀੜ, ਜੋ ਡੇਹਰਾ ਬਾਬਾ ਰਾਮਰਾਏ, ਡੇਹਰਾਦੂਨ, ਵਿਚ ਮੌਜੂਦ ਹੈ, ਬਦੇ ਮਹੱਤ ਵਾਲੀ ਹੈ, ਅਤੇ ਮੈਂ ਇਸ ਨੂੰ ਬੁੜੇ ਸੰਧੂ ਵਾਲੀਆਂ ਅਤੇ ਮਾਂਗਟ ਦੀ ਬੀੜ ਦੇ ਬਰਾਬਰ ਹੀ 'ਸਨਦੀ' ਸਮਝਦਾ ਹਾਂ। ਇਹਨਾਂ ਬੀੜਾਂ ਤੋਂ ਸਾਨੂੰ ਪਤਾ ਲਗ ਜਾਂਦਾ ਹੈ ਕਿ ਆਦਿ-ਬੀੜ ਵਿਚ ਕੀਹ ਸੀ ਤੇ ਕੀਹ ਨਹੀਂ। ਇਹ ਬੀੜ ਗੁਰੂ ਹਰਿ ਰਾਇ ਸਾਹਿਬ ਨੇ ਬਾਬਾ ਰਾਮ ਰਾਇ ਦੇ ਨਾਲ ਦਿੱਲੀ ਭੇਜਣ ਲਈ ਤਿਆਰ ਕਰਵਾਈ। ਭਾਵੇਂ ਇਹ ਉਤਾਰਾ ਕੀਤਾ ਤਾਂ ਕਿਸੇ ਹੋਰ ਬੀੜ ਤੋਂ ਗਿਆ, ਪਰ ਐਸ ਦਾ ਮੁਕਾਬਲਾ ਪੰਚਮ ਪਕਸ਼ਾਹੀ ਦੀ ਆਦਿ ਬੀੜ ਨਾਲ

ਕੀਤਾ ਗਿਆ, ਜਿਸ ਗਲ ਦਾ ਸੁਭਤ ਏਸ ਦੇ ਅੰਦਰ ਹੀ ਮੌਜੂਦ ਹੈ। ਏਸ ਤਰ੍ਹਾਂ ਮੁਕਾਬਲਾ ਕਰਨ ਪੁਰ ਕੁਝ ਸੁਧਾਈਆਂ, ਏਸ ਵਿਚ ਉਸੇ ਵੇਲੇ ਕੀਤੀਆਂ ਰਾਈਆਂ, ਪਰ ਪਿਛੋਂ ਇਹ ਅਨਹੋਣੀ ਰਹੀ, ਨਾਵੇਂ ਮਹਿਲ ਦੇ ਸ਼ਬਦ ਵੀ ਨਹੀਂ ਚੜ੍ਹਾਏ ਗਏ। ਤਾਂ ਤੇ ਏਸ ਬੀੜ ਵਿਚ ਅਸਲ ਆਦਿ ਬੀੜ ਦੀ ਨਕਲ ਸਾਡੀ ਪਾਸ ਮੌਜੂਦ ਹੈ। ਕਿਤੇ ਕੋਈ ਲਫੜ ਬਦਲ ਗਿਆ ਹੋਵੇ, ਹਿਜੇ ਵਿਚ ਫਰਕ ਆ ਗਿਆ ਹੋਵੇ, ਜਾਂ ਲਫੜਾਂ ਦੇ ਆਖਿਰ ਦੀ ਸਿਹਾਰੀ ਜਾਂ ਐਂਕੜ ਰਹਿ ਗਏ ਹੋਨ ਜਾਂ ਵਧ ਲਗ ਗਏ ਹੋਨ, ਇਹਨਾਂ ਗਲਾਂ ਬਾਬਤ ਕੁਝ ਨਹੀਂ ਕਿਹਾ ਜਾ ਸਕਦਾ, ਅਤੇ ਇਹ ਹੈਨ ਭੀ ਮਾਮੂਲੀ ਗਲਾਂ। ਪਰ ਤਿੰਨਾਂ \*ਬੀੜਾਂ ਦਾ ਟਾਕਰਾ ਕਰਕੇ ਅਮੀਂ ਏਹ ਸ਼ਕ ਭੀ ਦੂਰ ਕਰ ਸਕਦੇ ਹਾਂ।

(੨) ਗ੍ਰੰਥ ਦੇ ਮੁਢ ਵਿਚ ਹੀ ਇਕ ਕੋਰੇ ਵਰਕੇ ਪੁਰ ਲਿਖਾਗੀ ਨੇ ਉਤਾਰਾ ਕਰਨ ਦਾ ਸੰਮਤ ਇਉਂ ਦਿਤਾ ਹੈ :—

“੧੯ ਸਤਿਗੁਰ ਪ੍ਰਸਾਦਿ ।

ਸੰਮਤ ੧੯੧੬ ਵਰਖੈ ਮਾਹ ਵੈਸਾਖ ਵਦੀ ੧ ਦੇ ਦਿਨ ਗਿਰੰਬ ਲਿਖਾ।” ਇਹ ਬਿਤ ੨੯ ਮਾਰਚ ਸੰਨ ੧੯੮੮ ਨੂੰ ਪੈਂਦੀ ਹੈ। ਏਸ ਤੇ ਪਿਛੋਂ ਹੀ ਬਾਬਾ ਰਾਮਰਾਇ ਦਿਲੀ ਵਿਚ ਐਰੰਗਜ਼ੇਬ ਦੇ ਹੁਕਮ ਨਾਲ ‘ਚਿਲ’ ਵਿਚ ਭੇਜੇ ਗਏ ਸਨ, ਅਤੇ ਵੱਡੇ ਅਕਤੂਬਰ ਸੰਨ ੧੯੬੯ ਨੂੰ ਗੁਰੂ ਹਰਿ ਰਾਇ ਸਾਹਿਬ ਦੇ ਸਮਾਵਣ ਪੁਰ ਕੀਰਤਪੁਰ ਆ ਕੇ ਆਪਣੇ ਛੋਟੇ ਭਾਈ ਸ਼੍ਰੀ ਹਰਿ ਕ੍ਰਿਸ਼ਣ ਨਾਲ, ਜਿਨ੍ਹਾਂ ਨੂੰ ਗੁਰੂ ਹਰਿ ਰਾਇ ਆਪਣੀ ਥਾਂ ਗੁਰੂ ਥਾਪ ਗਏ ਸਨ, ਗੁਰੂ ਗਦੀ ਬਾਬਤ ਝਗੜਾ ਕਰਦੇ ਅਤੇ ਹਾਕਿਮਾਂ ਪਾਸ ਅਰੜੀ ਪਰਚਾਂ ਕਰਦੇ ਰਹੇ

\*ਚੇਥੀ ਬੀੜ ਸੰਮਤ ੧੯੧੮ ਵਾਲੀ ਹੈ, ਜਿਸ ਦਾ ਛਿਕਰ ਅਗੇ ਦਿਤਾ ਹੈ।

+ਬਾਬਾ ਰਾਮ ਰਾਇ ਦੀ ਉਮਰ ਏਸ ਵੇਲੇ ਮਸਾਂ ਅਠਾਂ ਕੁ ਵਰਿਆਂ ਦੀ ਸੀ। ਇਹ ਸਾਰਾ ‘ਝਗੜਾ’ ਦੋਵਾਂ ਦੀ ਮਾਵਾਂ ਤੇ ਧੜੇ ਦੇ ਮਸੰਦਾਂ ਵਿਚ ਸੀ। ਧੀਰਮਲ ਦੀ ਮਿਸਾਲ ਸਾਹਮਣੇ ਮੌਜੂਦ ਸੀ, ਜੋ ਤਾਈਆ ਲਗਦਾ ਸੀ ਅਤੇ ੨੨ ਕੁ ਵਰ੍ਹੇ ਦਾ ਖੁਦ-ਪਸੰਦ ਜਵਾਨ ਸੀ।

No. 5.

ੴ ਸਤਿਗੁਰ ਪ੍ਰਸਾਦਿ  
ਉਚਾਰਿਤ ਮਨਜ਼ੂਰ  
ਗੁਰੂ ਹਰਿਚੰਡ ਦਾ ਲਿਪਿ

GURU HARRAI'S AUTOGRAPH IN  
GRANTH-MANUSCRIPT OF S. 1716  
traced by G. B. Singh



ਹਨ। ਬੀਜ ਵਿਚ ਗੁਰੂ ਹਰਿ ਰਾਇ ਸਾਹਿਬ ਦਾ 'ਨੀਸ਼ਾਣ' ਹੈ, ਜੋ ਸਾਹਮਣੇ ਦਿਤਾ ਜਾਂਦਾ ਹੈ। ਆਪ ਦੇਖ ਸਕਦੇ ਹੋ ਕਿ ਏਸ ਸ਼ਕਲ ਵਿਚ ਗੁਰਮੁਖੀ ਅਖਰ ਸਰਾਫੀ ਅਖਰਾਂ ਵਰਗੇ ਹੀ ਸਨ, ਨਾ ਉਪਰ ਮਾੜਾ ਸਭ ਥਾਂ ਦਿੱਤੀ ਹੈ ਅਤੇ ਨਾ, ਸਿਵਾਇ ਇਕ ਸਿਹਾਰੀ ਦੇ, ਕੋਈ ਲਗਾਂ ਹੀ ਵਰਤੀਆਂ ਹਨ, ਪਰ ਲਗਾਂ ਤੇ ਮਾੜਾ ਜ਼ਰੂਰ ਮਾਲੂਮ ਹੈਸਨ।

(੩) ਰਾਗ ਮਾਰੂ ਦੇ ਅੰਤ ਪੁਰ ਥੋੜੀ ਜਿਹੀ ਥਾਂ ਰਹਿੰਦੀ ਸੀ, ਲਿਖਾਰੀ ਨੇ ਏਸ ਥੋੜੀ ਥਾਂ ਵਿਚ ਘੁਸਿੜ ਕੇ ਬਰੀਕ ਅਖਰਾਂ ਵਿਚ ਮੀਰਾਬਾਈ ਦਾ ਸ਼ਬਦ ਕਿਤੇਂ ਹੋਰ ਬੀਜ ਤੋਂ ਲੈ ਕੇ ਲਿਖਿਆ ਹੈ, ਜਾਂ ਕਿਸੇ ਤੋਂ ਜ਼ਬਾਨੀ ਸੁਣਕੇ, ਕਿਉਂ ਜੋ ਇਕ ਦੋ ਲਫਜ਼ਾਂ ਦਾ ਫਰਕ ਹੈ।

ਏਸ ਸ਼ਬਦ ਦੇ ਹੇਠਾਂ ਮੁਟੇਰੇ ਅੱਖਰਾਂ ਵਿਚ ਲਿਖਿਆ ਹੈ: 'ਮੀਰਾਂ ਬਾਈ ਕਾ ਸ਼ਬਦ ਪੰਜਵੇਂ ਮਹਲੈ ਕੇ ਗਿਰੰਬ ਨਾਹੀ।'

(ਅ) ਏਸੇ ਤਰ੍ਹਾਂ ਇਕ ਹੋਰ ਸ਼ਬਦ ਹਾਸ਼ੀਏ ਪੁਰ ਲਿਖਿਆ ਹੈ, ਅਤੇ ਨਿਸ਼ਾਨ ਪਾਕੇ ਦਸਿਆ ਹੈ ਕਿ ਇਹ ਮੀਰਾਂ ਬਾਈ ਦੇ ਸ਼ਬਦ ਤੋਂ ਪਹਿਲੇ ਲਿਖਿਆ ਜਾਣਾ ਚਾਹੀਦਾ ਸੀ। ਸ਼ਬਦ ਇਹ ਹੈ\*—“ਮਾਰੂ ਰਵਿਦਾਸ ਜੀ। ਸੁਖ ਸਾਗਰ ਸੁਰਿਤਰ ਚਿੰਤਾਮਣੀ..... ਕਹਿ ਰਵਿਦਾਸ ਉਦਾਸ ਦਾਸ ਮਤਿ ਜਨਮ ਮਰਨ ਭੈ ਭਾਗੀ ॥ ੩ ॥ ੨ ॥ ੧੭ ॥”

ਏਸ ਸ਼ਬਦ ਦੇ ਹੇਠਾਂ ਫੇਰ ਲਿਖਿਆ ਹੈ:—

‘ਇਹ ਸ਼ਬਦ ਪੰਜਵੇਂ ਮਹਲੈ ਕੇ ਗਿਰੰਬ ਉਪਰਹੁ ਲਿਖਿਆ।’

(ਦ) ‘ਸ਼ਲੋਕ ਵਾਰਾਂ ਤੋਂ ਵਧੀਕ’ ਪਟਿਲੇ, ਤੀਜੇ

\*ਦੇਖੋ ਸਫ਼ਾ ੧੭੦ ਪੁਰ ॥

ਅਤੇ ਚੋਥੇ ਮਹਲੇ ਦੇ ਲਿਖਕੇ ਫੇਰ ਹੋਠਾਂ ਲਿਖਿਆ ਹੈ:-  
 ‘‘ਇਤਨੇ ਸ਼ਲੋਕ ਪੰਜਵੇਂ ਮਹਲੇ ਕੇ ਗਿਰੰਥ ਉਪਰਹੁ ਲਿਖੋ।”

ਉਪਰ ਜੋ ਤਿੰਨ ਟਿਪਨੀਆਂ ਜਾਂ Colophons ਦਿੱਤੀਆਂ ਹਨ, ਉਹਨਾਂ ਤੋਂ ਸਾਡ ਸਿਧ ਹੈ ਕਿ ਇਹ ਸੰਮਤ ੧੭੧੬ ਦੀ ਬੀੜ ਕਿਸੇ ਹੋਰ ਪੁਰਾਣੀ ਬੀੜ ਤੋਂ ਉਤਾਰਾ ਕੀਤੀ ਗਈ, ਪਰ ਉਹ ਪੁਰਾਣੀ ਬੀੜ ਭਾਈ ਬਨੇ ਵਾਲੀ ਬੀੜ ਦੀ ਸਿਖੀ ਜਾਂ ਹੋਰਨਾਂ ਬੀੜਾਂ ਦੀ ਰਾਹੀਂ ਨਕਲ ਨਹੀਂ ਸੀ, ਕਿਉਂ ਜੋ ਉਸ ਵਿਚ ਮੀਰਾਂ ਦਾ ਸ਼ਬਦ ਨਹੀਂ ਸੀ, ਅਤੇ ਉਹ ਪਿਛੋਂ ਹੋਰ ਥਾਉਂ ਲੈਕੇ ਤੰਗ ਥਾਂ ਵਿਚ ਲਿਖਿਆ ਗਿਆ। ਪਰ ਫੇਰ ਜਦ ਪਿਛੋਂ ਪੰਜਵੇਂ ਮਹਲੇ ਦੇ ਗ੍ਰੰਥ ਸਾਹਿਬ ਨਾਲ ਟਾਕਰਾ ਕੀਤਾ, ਤਦ ਏਸ ਸ਼ਬਦ ਨੂੰ ਓਥੇ ਨਾ ਵੇਖ ਕੇ ਏਸਨੂੰ ਡਡ ਦੇਨ ਵਾਸਤੇ ਕਿਹਾ। ਅਤੇ ਉਸਤੋਂ ਪਹਿਲੇ ਜੋ ਰਵਿਦਾਸ ਦਾ ਸ਼ਬਦ ਛੁਟ ਗਿਆ ਸੀ, ਉਸਨੂੰ ‘ਪੰਜਵੇਂ ਮਹਲੇ ਦੇ ਗ੍ਰੰਥ ਉਪਰਹੁ’ ਲਿਖਿਆ। ਏਸੇ ਤਰ੍ਹਾਂ ਤਿੰਨਾਂ ਪਾਤਸ਼ਾਖੀਆਂ ਦੇ ਸ਼ਲੋਕ (ਵਾਰਾਂ ਤੇ ਵਧੀਕ) ਵੀ ‘ਆਦਿ-ਬੀੜ’ ਉਪਰਹੁ ਹੀ ਨਕਲ ਕੀਤੇ। ਗੋਇਆ ਹਾਲੀ ਏਸ ੧੭੧੬ ਵਾਲੀ ਬੀੜ ਦੀ ਲਿਖਾਈ ਪੂਰੀ ਨਹੀਂ ਸੀ ਹੋਈ ਜਿਸ ਵੇਲੇ ਇਹ ਸੁਧਾਈਆਂ ਕੀਤੀਆਂ ਗਈਆਂ।

ਸੰਮਤ ੧੭੧੬ ਵਾਲੀ ਬੀੜ ਕੀਰਤਪੁਰ ਲਿਖੀ ਗਈ, ਜਿਸਤੋਂ ਪ੍ਰਤਖ ਹੈ ਕਿ ਏਸ ਸੰਮਤ ਤੋਂ ਪਿਛੋਂ ਤਕ ‘ਆਦਿ-ਬੀੜ’ ਕੀਰਤਪੁਰ ਵਿਚ ਮੌਜੂਦ ਸੀ। ਹੋਰ ਬੀੜ ਜਾਂ ਬੀੜਾਂ ਭੀ ਸਨ, ਜਿਨ੍ਹਾਂ ਤੋਂ ਆਮ ਤੌਰ ਪੁਰ ਉਤਾਰੇ ਕੀਤੇ ਜਾਂਦੇ ਸਨ। ਇਹੋ ‘ਆਦਿ-ਬੀੜ’ ਦੇ ਕੁ ਵਰ੍ਹੇ ਪਿਛੋਂ ਗੁਰੂ ਗ੍ਰਾਂਦੀ ਦੇ ਨਾਲ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਪਹੁੰਚੀ, ਅਤੇ ਸੰਮਤ ੧੭੨੦ ਦੇ ਅੰਤ ਵਿਚ ਉਹਨਾਂ ਦੇ ਨਾਲ ਦਿੱਲੀ ਗਈ, ਜਦ ਉਹ ਬਾਬਾ ਰਾਮਰਾਇ ਦੇ ਕੀਤੇ ਮੁਕਦਮੇ ਦੀ ਪੇਸ਼ੀ ਲਈ ਦਿੱਲੀ ਸਦੇ ਗਏ ਸਨ। ਜਦ ਗੁਰੂ ਹਰਿ ਕ੍ਰਿਸ਼ਨ ਜੀ ਵਿਸਾਖੀ ਸੰਮਤ ੧੭੨੧ ਦੇ ਮੋਕਿਆ ਪੁਰ ਦਿੱਲੀ ਵਿਚ ਹੀ ਚਲਾਣਾ ਕਰ ਗਏ, ਤਦ ਉਹਨਾਂ ਦੀ ਮਾਤਾ ਅਤੇ

ਨਾਲ ਦੇ ਮਸੀਂ ਤੇ ਸੇਵਕ ਓਹਨਾਂ ਦੀ ਆਗਿਆ ਮੂਜਬ ਗ੍ਰੰਥ ਸਾਹਿਬ  
ਨੂੰ ਬਕਾਲੇ ਲੈ ਆਏ ਅਤੇ ਗੁਰੂ ਤੇਗ ਬਹਾਦਰ ਦੇ ਹਵਾਲੇ ਕਰ ਦਿੱਤਾ।  
ਅਗਲਾ ਹਾਲ ਅਸੀਂ ਉਪਰ ਦੇ ਆਏ ਹਾਂ।

(੪) ਬੀੜ ਦੇ ਅੰਤ ਪੁਰ 'ਚਲਿੜ੍ਹ ਜੋਤੀ ਜੋਤ ਸਮਾਵਣ ਕਾ'  
ਤਿੰਨ ਵਾਰੀ ਕਰਕੇ ਦਿੱਤੇ ਹਨ। ਪਹਿਲੀ ਫ਼ਹਿਰਿਸਤ ਵਿਚ ਪ੍ਰਾਲੀ  
ਪਹਿਲੇ ੨ ਗੁਰੂਆਂ ਦੇ ਚਲਾਣੇ ਦੀਆਂ ਬਿਤਾਂ ਹਨ, ਛੇ ਇਕ ਹੱਥ  
ਦੀਆਂ ਲਿਖੀਆਂ ਤੇ ਸਤਵੀਂ ਕਿਸੇ ਹੋਰ ਦੀ। ਬਾਬਾ ਗੁਰਦਿੱਤਾ ਦੀ  
ਬਿਤ ਨਹੀਂ ਦਿਤੀ, ਅਤੇ ਛੇਵੀਂ ਪਾਤਸ਼ਾਹੀ ਦੀ ਬਿਤ ਬਹੁਤ ਸੰਦੇਖ  
ਲਫਜ਼ਾਂ ਵਿਚ ਇਉਂ ਦਿੱਤੀ ਹੈ:-

“ਸੰਮਤ ੧੯੦੧ ਚੇਤ ਸੁਦੀ ੫ ਡਾਨਿਛਰ ਵਾਰ ਨਉ ਪੜੀਆਂ  
ਰਾਤ ਬੀਤੀ ਸ੍ਰੀ ਗੁਰੂ ਹਰ ਗੋਬਿੰਦ ਜੀ ਸਮਾਣੇ ਚੇਤ ਕੀ ਸੰਕਰਾਤਾ॥”

ਇਹਨਾਂ ਦੇ ਗਲਾਂ ਤੋਂ ਦਿਸਦਾ ਹੈ ਕਿ ਇਹ ਤਾਰੀਖਾਂ ‘ਆਦਿ-  
ਬੀੜ’ ਉੱਤੋਂ ਨਕਲ ਨਹੀਂ ਕੀਤੀਆਂ ਗਈਆਂ, ਜਿਸ ਵਿਚ ਸ੍ਰੀ ਹਰਿ  
ਕ੍ਰਿਸ਼ਨ ਜੀ ਦੀ ਹਥੀਂ ਇਹ ਦੇ ਤਾਰੀਖਾਂ ਲਿਖੀਆਂ ਸਨ। ਬਾਬਾ ਗੁਰਦਿੱਤਾ  
ਦਾ ਨਾਮ ਨਾ ਦੇ ਕੇ, ਬਿਤ ਦਿਤੀ ਸ੍ਰੀ ਪ੍ਰਾਲੀ ‘ਸ੍ਰੀ ਬਾਬਾ’ ਜੀ ਕਹਿਕੇ;  
ਪਰ ਪੜਦਾਦੇ ਦੀ ਬਿਤ ਦੌੰਦਿਆਂ ਪੰਜ ਛੇ ਸਤਰਾਂ ਭਟੀਆਂ ਸਨ,  
ਜਿਨ੍ਹਾਂ ਵਿਚ ਓਹਨਾਂ ਦੀ ਹੋਦੇ ਵਧ ਤਾਰੀਫ ਕੀਤੀ ਸੀ, ਜਿਸਨੂੰ  
ਪੜ੍ਹਕੇ ਬਜਾਏ ਬਲਧਾ ਉਪਜਨ ਜਾਂ ਵਧਨ ਦੇ ਬਹੁਤਿਆਂ ਵੇਂ ਮਨ  
ਉਪਾਮ ਹੋ ਜਾਣਗੇ।

ਗੁਰੂ ਹਰਿ ਰਾਇ ਸਾਹਿਬ ਦੀ ਬਿਤ ਉਸ ਵਿਚ ਹੋ ਨਹੀਂ ਸੀ  
ਸ਼ਕਦੀ, ਕਿਉਂ ਜੋ ਬੋੜ ਓਹਨਾਂ ਦੇ ਜੀਉਂ ਦੇ ਜੀਅ ਤਿਆਰ ਹੋਈ ਅਤੇ  
ਪਿਛੇ ਸਦਾ ਬਾਬਾ ਰਾਮਗਾਇ ਦੇ ਕਬਜ਼ੇ ਵਿਚ ਰਹੀ। ਸੋ ਕਿਸੇ  
ਹੋਰ ਸ਼ਖਸ ਦੀ ਹਥੀਂ ਇਹ ਬਿਤ ਪਿਛੇ ਏਸਤਰ੍ਹਾਂ ਪੁਰ ਲਿਖੀ ਗਈ:-

“ਸੰਮਤ ੧੯੧੮ ਕੱਤਕ ਵੱਡੀ ਦ ਨੂੰ ਸ੍ਰੀ ਹਰਿਰਾਇ ਜੀ ਸਮਾਣੇ।”

ਉਜੀ ਫ਼ਹਿਰਿਸਤ ਵਖਰੇ ਵਰਕੇ ਪੁਰ ਕਿਸੇ ਨੇ ਸੰਮਤ ੧੯੪੪

ਤੋਂ ਪਿਛੇ ਲਿਖੀ। ਇਸ ਵਿਚ ਬਾਬਾ ਰਾਮਰਾਇ ਜੀ ਦੇ ਚਲਾਣੇ ਦੀ ਬਿਤ ਵਧਈ ਹੈ, ਇਸਤਰ੍ਹਾਂ ਪੁਰੇ:-

“ਸੰਮਤ ੧੭੮੮ ਭਾਦਉ ਸੁਦੀ ੮ ਆਇਤ ਵਾਰਿ ਪੰਜ ਘੜੀਆਂ  
ਦਿਨ ਚੜ੍ਹੇ ਫੇਰੀਂ ਦੇ ਅਮਲਿ ਸ੍ਰੀ ਸਤਿਗੁਰੂ ਰਾਮਰਾਇ ਜੀ ਸਮਾਣੀ॥  
ਗੜ੍ਹਵਾਲਿ ਦੇਸ ਖੁਰਵਧੀ ਰੰਗ ਜਮਨਾ ਦੇ ਮਧਿਆਨ\* ।”

(੫) ਇਹ ਦੂਜੀ ਫ਼ਹਿਰਿਸਤ ਸਾਰੀ ਇਕ ਹਥ ਦੀ ਲਿਖੀ ਹੈ, ਅਤੇ ਕਿਸੇ ਦੂਸਰੀ ਬੀਤ ਵਿਚੋਂ ਕਵਕੇ ਇਸ ਵਿਚ ਜਿਲਦਰ ਅੰਦਰ ਲੈ ਆਂਦੀ ਹੈ। ਅਠਵੀਂ, ਨਾਵੀਂ ਅਤੇ ਦਸਵੀਂ ਪਾਤਸ਼ਾਹੀ ਨੂੰ ਤਾਂ ਓਹ ਲੋਕ ਦੂਜੇ ਦਾ ਹੱਕ ਖੋਣ ਵਾਲੇ ਜਾਂ ਗਾਨਿਬ ਜਾਣਦੇ ਸਨ ਅਤੇ ਗੁਰੂ ਨਹੀਂ ਸ਼ਰ ਮੰਨਦੇ, ਸੋ ਓਹਨਾਂ ਦੀਆਂ ਬਿਤਾਂ ਕਿਉਂ ਦੇਨ ਲਗੇ ਸਨ। ਪਰ ਇਹ ਦੂਜੀ ਫ਼ਹਿਰਿਸਤ ਉਪ੍ਰਲੀ ਦੀ ਨਕਲ ਨਹੀਂ, ਕਿਉਂਕਿ ਪਹਿਲੇ ਗੁਰੂਆਂ ਦੀਆਂ ਬਿਤਾਂ ਦੇਣ ਵਿਚ ਬਹੁਤ ਲਫਜ਼ੀ ਫਰਕ ਹੈ, ਅਤੇ ਕੁਝ ਵੇਰਵਾ ਦਿਤਾ ਹੈ, ਜੋ ਉਪ੍ਰਲੀ ਪਹਿਲੀ ਫ਼ਹਿਰਿਸਤ ਵਿਚ ਨਹੀਂ। ਪਹਿਲੇ ਮਹਲੇ ਜੀ ਬਿਤ ਦੇਂਦਿਆਂ ਲਿਖਿਆ ਹੈ ਕਿ ਚਲਾਣਾ ‘ਪਖੇ ਕੀ ਰੰਪਾਵੀ ਰਾਵੀ ਕੇ ਕਿਨਾਰੇ ਹੋਇਆ। ਦੂਜੇ ਗੁਰੂ ਦੇ ਸਮਾਣ ਦੀ ਥਾਂ ‘ਖੜੂਰ’ ਅਤੇ ਤੰਜਿ ਤੇ ਚੌਬੋਂ ਦੀ ‘ਗੋਇੰਦਵਾਲ’ ਦਸੀ ਹੈ। ਪੰਜਵੇਂ ਗੁਰੂ ਦੀ ਬਿਤ ਦੇਂਦੇ ਲਿਖਿਆ ਹੈ: ‘ਜੇਠ ਸੁਦੀ ੧੪ ਸ਼ਕਰਵਾਰ ਲਾਹੌਰ।’ ਲਿਪਾਰੀ ਨੇ ਗਲਤੀ ਨਾਲ ੪ ਦੀ ਥਾਂ ੧੪ ਲਿਖ ਦਿਤਾ ਹੈ। ਏਸ ਬਿਤ ਤੋਂ ਅਗੇ ਲਿਖਿਆ ਹੈ :—

\*ਮਾਲੂਮ ਹੁੰਦਾ ਹੈ ਕਿ ਦੇਹਨਾਂ ਲਫਜ਼ਾਂ ‘ਰੰਗ’ ਜਮਨਾ ਕੇ ਮਧਿਆਨ’ ਤੋਂ ਹੀ ਕਿਸੇ ਨੇ ਪਿਛੇ ਇਹ ਕਹਾਣੀ ਘੜ ਲਈ ਕਿ ਬਾਬਾ ਰਾਮਰਾਇ ਨੂੰ ਸਾਧੂਆਂ ਨੇ ਸਮਾਧੀ ਦੀ ਹਾਲਤ ਵਿਚ ਜਿਉਂਦਾ ਹੀ ਸਾਡਾ ਦਿੱਤਾ।

+ਕਿਸੇ ਕਿਸੇ ਥਾਂ ਚੇਥੇ ਗੁਰੂ ਦਾ ਚਲਾਣਾ ਅੰਮ੍ਰਿਤਸਰ ਦਾ ਲਿਖਿਆ ਹੈ ਅਤੇ ਕਿਹਾ ਹੈ ਕਿ ਜਿਥੇ ਹਰਿਮੰਦਰ ਹੈ, ਓਥੇ ਓਹਨਾਂ ਦਾ ਜਲ ਪ੍ਰਵਾਹ ਕੀਤਾ ਗਿਆ, ਜਾਂ ਮਿੱਟੀ ਦੇ ਢੇਰ ਉਪਰ ਸਿਸਕਾਰ ਕੀਤਾ ਗਿਆ, ਪਰ ਇਹ ਜਲਤ ਹੈ, ਗੋਇੰਦਵਾਲ ਵਾਲਾਂ ਗਲ ਠੀਕ ਹੈ।

“ਸੰਮਤ ੧੬੮੫ ਚੇਤ ਸੁਈ ੧੦ ਬੁਧਵਾਰ ਸ੍ਰੀ ਸਤਿਗੁਰੂ ਬਾਬਾ  
ਗੁਰਦਿਤਾ ਜੀ ਸਮਾਣੇ ਕੀਰਤਪੁਰਿ ।”

‘ਆਦਿ-ਬੀਜ਼’ ਦੀ ਇਬਾਰਤ ਲੈ ਕੇ ਉਸ ਵਿਚ ‘ਗੁਰਦਿਤਾ’ ਅਤੇ  
‘ਕੀਰਤਪੁਰ’ ਨਾਮ ਵਧਾਏ ਹਨ । ਅਜਿਹੇ ਹੀ ਛੋਟੇ ਲਡੜੀ ਫਰਕ  
ਛੇਵੇਂ ਗੁਰੂ ਦੀ ਬਿਤ ਦੇ ਸਾਮਣੇ ਦੀ ਇਬਾਰਤ ਵਿਚ ਵੀ ਪਾਏ ਹਨ ।

ਇਕ ਤੀਜੀ ਫਹਿਰਿਸਤ ਵੀ ਦਿੱਤੀ ਹੈ ਜਿਸ ਵਿਚ ‘ਉਪਰਲੀਆਂ  
ਦੋਹਾਂ ਫਹਿਰਿਸਤਾਂ ਨੂੰ ਮਿਲਾ ਕੇ ਇਸ ਨੂੰ ਬਣਾਇਆ ਹੈ, ਅਟਥਾਤ  
ਪਹਿਲੇ ਛੇ ਗੁਰੂਆਂ ਦੀਆਂ ਬਿਤਾਂ ਪਹਿਲੀ ਲਿਸਟ ਤੋਂ, ਅਤੇ ਬਾਬਾ  
ਗੁਰਦਿਤਾ, ਗੁਰੂ ਹਰਿ ਰਾਇ ਜੀ ਅਤੇ ਨਾਨੂ ਰਾਮਰਾਇ ਦੀਆਂ ਬਿਤਾਂ  
ਦੂਜੀ ਲਿਸਟ ਤੋਂ ਲਈਆਂ ਹਨ । ਇਹ ਪਤ੍ਰਾ ਵੀ ਕਿਸੇ ਹੋਰ ਬੀਜ਼ ਵਿਚੋਂ,  
ਜੋ ਰਾਮ ਰਾਈਆਂ ਨੇ ਤਿਆਰ ਕੀਤਾ, ਲੈ ਕੇ ਏਥੇ ਜਿਲਦ ਬਨ੍ਹਦੇ ਸਮੇਂ  
ਲਗਾ ਦਿੱਤਾ ਹੈ ।

ਇਹ ਤਿੰਨੋਂ ਲਿਸਟਾਂ ਵੀ ਬੀਜ਼ ਦੀ ਪ੍ਰਮਾਣਤਾ ਦੀ ਪ੍ਰੇਵੱਤਾ ਕਰਦੀਆਂ  
ਹਨ ।

(੬) “ਮੁੰਦਾਵਣੀ” ਤੋਂ ਪਿਛੇ ਉਪਰ ਦਸੀਆਂ ਤਿੰਨ ਲਿਸਟਾਂ ਤੋਂ  
ਇਲਾਵਾ, ‘ਰਾਗ ਮਾਲਾ’ ਅਤੇ ‘ਵਾਰ ਬਸੰਤ ਕੀ ਮਹਲਾ ੧’ ਇਹ ਦੋ  
ਚੀਜ਼ਾਂ ਦਿੱਤੀਆਂ ਹਨ । ਗਲਤੀ ਨਾਲ ‘ਬਸੰਤ ਕੀ ਵਾਰ’ ਨੂੰ ਮਹਲੇ  
ਪਹਿਲੇ ਦੀ ਸਮਝਿਆ ਹੈ, ਜਿਵੇਂ ਹੋਰ ਸਲੋਕ ‘ਜਿਤ ਦਰ ਲਖ ਮੁਹਮਦਾ’  
ਆਦਿ ਹੁੰਦੇ ਹਨ । ਇਸ ਗਲਤੀ ਕਰਕੇ ਕਈ ਬੀਜ਼ਾਂ ਵਿਚ ਇਹ ਪਿਛੋਂ  
ਵੀ ਗ੍ਰੰਥ ਸਾਹਿਬ ਦੇ ਅੰਦਰ ਰਾਗ ਬਸੰਤ ਹੇਠਾਂ ਦਰਜ ਨਹੀਂ ਕੀਤੀ  
ਗਈ । ਅਸਲ ਵਿਚ ਇਹ ਵਾਰ ਪੰਜਵੇਂ ਮਹਲੇ ਦੀ ਰਦਨਾ ਹੈ, ਅਤੇ  
‘ਆਦਿ-ਬੀਜ਼’ ਵਿਚ ਰਾਗ ਬਸੰਤ ਹੇਠਾਂ ਦਰਜ ਹੋਣ ਦੀ ਥਾਂ ਗ੍ਰੰਥ ਸਾਹਿਬ  
ਦੇ ਅੰਤ ਪੁਰ ਇਕ ਬਚ ਰਹੇ ਕੋਰੇ ਪੜ੍ਹੇ ਪੁਰ ਲਿਖੀ ਗਈ ਸੀ । ਬੂਜੇ ਸੰਯੁ  
ਵਾਲੇ ‘ਆਦਿ-ਬੀਜ਼’ ਦੇ ਉਤਾਰੇ ਅਤੇ ਹੋਰ ਕਈ ਬੀਜ਼ਾਂ ਵਿਚ ਵੀ

ਪਿਛੇ ਹੀ ਦਿੱਤੀ ਗਈ ਸੀ\*।

(੨) ਹੁਣ ਮੁਫ਼ ਵਿਚ ਤਤਕਿਆਂ ਵਲ ਆਉ। ‘ਸੂਚੀ ਪੜ੍ਹੋ ਪੇਥੀ ਦਾ ਤਤਕਰਾ ਲਿਖਿਆ ਰਾਗਾਂ ਕਾ ਤਥਾ ਸ਼ਬਦਾਂ ਕਾ’ ਦੇਕੇ ਅਗੇ ਲਿਖਿਆ ਹੈ:—‘ਜਪੁ ਸ੍ਰੀ ਸਤਿਗੁਰੂ ਰਾਮਦਾਸ ਜੀਓ ਕਿਆ ਦਸਖਤਾ ਕਾ ਨਕਲ ।’ ਏਥੇ ਇਹ ਦਸਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਏਥੇ ਕਿਨਵੀਂ ਥਾਵੋਂ ਨਕਲ ਸੀ; ਨਕਲ ਦਰ ਨਕਲ ਦਸਕੇ ਯਾਹਰਵੇਂ ਥਾਂ ਨਕਲ ਕੀਤੀ ਨਹੀਂ ਦਸੀ ਜਿਸ ਤਰ੍ਹਾਂ ਕਿ ਢਾਂਕੇ ਦੀ ੧੭੩੨ ਵਾਲੀ ਬੀੜ ਵਿਚ ਕਿਹਾ ਹੈ। ਏਸ ਬੀੜ ਦਾ ਲੰਬਾ ਜ਼ਿਕਰ ਅਗੇ ਆਉਂਦਾ ਹੈ। ਪਰ ਹੋਰ ਗਲਾਂ ਤੋਂ ਮਾਲੂਮ ਹੁੰਦਾ ਹੈ ਕਿ ਇਹ ੧੭੧੬ ਵਾਲੀ ਬੀੜ ਆਦਿ ਬੀੜ ਤੋਂ ਤੀਜੇ ਕੁਥਾਂ ਨਕਲ ਸੀ, ਅਤੇ ਏਸ ਦੇ ਅਤੇ ਬੂੜੇ ਸੰਧੂ ਵਾਲੀ ਬੀੜ ਦੇ ਵਿਚਾਲੇ ਇਕ ਜਾਂ ਹਦ ਦੇ ਹੀ ਹੋਰ ਬੀੜਾਂ ਜਾਂ ਨਕਲਾਂ ਸਨ। ਉਸ ਪੁਰਾਣੀ ਬੀੜ ਵਿਚ, ਜਿਸਤੋਂ ਇਹ ਉਤਾਰਾ ਕੀਤੀ ਗਈ, ਅੰਤ ਪੁਰ ਮੰਦਾਵਣੀ ਤੇ ਰਾਗਮਾਲਾ ਲਿਖੇ ਜਾ ਚੁਕੇ ਸਨ, ਸ਼ਾਇਦ ਅਸਲ ਲਿਖਾਰੀ ਨਾਲੋਂ ਭਿੰਨ ਕਿਸੇ ਦੂਸਰੇ ਦੀ ਹਥੀਂ। ‘ਆਦਿ-ਬੀੜ’ ਅਤੇ ਏਸ ਬੀੜ ਦੇ ਲਿਖੇ ਜਾਨ ਦੇ ਵਿਚਾਲੇ ਸਤਰ ਵਰ੍ਹੇ ਦੇ ਕ੍ਰੀਬ ਟੰਘ ਚੁਕੇ ਸਨ।

ਏਸ ਦੀ ਅਸਲ ਪੁਰਾਣੀ ਬੀੜ ਵਿਚ ‘ਸੋ ਪੁਰਖ’ ਵਾਲੇ ਰਾਨ ਸ਼ਬਦ ਭੀ ਬਹੁਤ ਕਰਕੇ ਲਿਖੇ ਜਾ ਚੁਕੇ ਸਨ, ਕਿਉਂਕਿ ਇਸ ਬੀੜ ਵਿਡ ਓਹ ਹਨ।

(੩) ਤਤਕਰੇ ੨੯ ਵਰਕਿਆਂ ਪੁਰ ਮੁਕੇ ਹਨ, ਇਹ ਬੜੀ ਇਹਤਿਆਤ ਨਾਲ ਲਿਖੇ ਹਨ, ਅਤੇ ਹੋਰਨਾਂ ਸਭਨਾਂ ਨਾਲੋਂ ਜੋ ਮੈਂ ਦੇਖੇ

\*ਅਸਲ ਲਿਖਾਰੀ ਨੇ ਤਾਂ ‘ਇਹ ਕੀਤਾ ਸੀ, ਪਰ ਪਿਛੇ’ ਕਿਸੇ ਹੋਰ ਸ਼ਬਦ ਨੇ ਵਿਚਾਲੇ ਕੋਰੀ ਥਾਂ ਵੇਖਕੇ ਉਸ ਪਰ ‘ਵਾਰ ਬਸੰਤ ਕੀ ਮਹਲਾ ੫’ ਦੇਰ ਲਿਖ ਦਿੱਤੀ ਹੈ। ਕੋਰੀਆਂ ਥਾਵਾਂ ਨਾਂ ਠਿਗਾ ਰਾਗਾਂ ਦੇ ਅੰਤ ਪੁਰ, ਸਕੋਂ ਜੁੜੀ ਦੇ ਪਿਛੇ ਅਤੇ ਕਿਤੇ ਕਿਤੇ ਵਿਚਾਲੇ ਭੀ ਛੱਡੀਆਂ ਹੋਈਆਂ ਹਨ। ‘ਤਗਤਾਂ ਦੀ ਥਾਣੀ’ ਵਿਚ ਇਹ ਕੋਰੀਆਂ ਥਾਵਾਂ ਬਹੁਤ ਹਨ।

ਹਨ, ਚੰਗੇ ਹਨ। ਜਿਕਰ ਅੰਗ੍ਰੇਜ਼ੀ ਦੀਆਂ ਕਈ ਡਿਕਸ਼ਨਰੀਆਂ ਵਿਚ  
ਹਰ ਸਫੇ ਦੇ ਸਿਰੇ ਉਪਰ ਸਫੇ ਦਾ ਪਹਿਲਾ ਤੇ ਪਿਛਲਾ ਲਫੜ ਦਿੱਤਾ  
ਹੋਵਾ ਹੈ, ਉਸੇ ਤਰ੍ਹਾਂ ਏਥੇ 'ਸ਼ਬਦਾਂ ਦੇ ਤਤਕਰੇ' ਵਿਚ ਕੀਤਾ ਹੈ। ਸਫੇ  
ਦੇ ਉਪਰ ਸ਼ਬਦ ਦੀ ਪ੍ਰਤੀਕ ਅਤੇ ਰਾਗ ਦਾ ਨਾਮ ਅਤੇ ਮਹਲਾ ਦਿੱਤੇ ਹਨ।  
ਰਾਮਕਲੀ ਰਾਗ ਦੇ ਤਤਕਰੇ ਵਿਚ ਇਕ ਪ੍ਰਤੀਕ ਇਸ ਤਰ੍ਹਾਂ ਪੁਰ ਹੈ:-

ਰਾਗ ਰਾਮਕਲੀ ਦਖਣੀ ॥

ਉਂਕਾਰ ਮਹਲਾ ੧ ॥

ਮਤਲਬ ਇਹ ਕਿ ਲਫੜ 'ਦਖਣੀ' ਰਾਗ ਰਾਮਕਲੀ  
ਦਾ ਵਿਸ਼ੇਸ਼ਨ ਜਾਂ ਗੁਣਵਾਚਕ ਸੰਗਿਆ ਹੈ, ਨਾ ਕਿ ਉਂਕਾਰ' ਦੀ ਪ੍ਰਸੰਸਾ।

'ਦਖਣੀ ਉਂਕਾਰ' ਦੇ ਕੁਝ ਅਰਥ ਨਹੀਂ, ਇਹ ਗਲਤੀ ਸਿਖਾਂ ਵਿਚ ਆਮ  
ਪੁਰੋਲਤ ਹੈ। 'ਉਂਕਾਰ' ਉਹ ਬਾਣੀ ਹੈ ਜਿਸ ਦਾ ਉਚਾਰਨ ਬਨਾਰਸ ਦੇ  
ਪੈਡਿਤਾਂ ਚਤੁਰਦਾਸ ਆਦਿ ਦੇ ਸਾਹਮਣੇ ਹੋਇਆ ਹੈ, ਨਾ ਕਿ ਦਖਣ  
ਵਿਚ ਮਹਾਰਾਸ਼ਟਰ ਦੇ ਪੰਡਿਤਾਂ ਸਾਹਮਣੇ।

(੧੦) ਤਤਕਿਲਿਆਂ ਤੋਂ ਪਿਛੇ ਦੇ ਵਰਕਿਆਂ ਪੁਰ ਗੁਰ ਹਰਿ  
ਗਇ ਸਾਹਿਬ ਅਤੇ ਬਾਬਾ ਰਾਮ ਰਾਇ ਜੀ ਦੇ ਹਥ ਦੇ ਲਿਖੇ ਦੋ  
'ਨੀਂਬਾਨ' ਹਨ।

ਗ੍ਰੰਥ ਸਾਹਿਬ ੩੩ ਤੋਂ ੬੫੧ ਵਰਕਿਆਂ ਪੁਰ ਹੈ (ਗਿਨਤੀ  
ਦਾ ਅੰਕ ਜੁਸਤ ਸਫਿਆ ਪੁਰ ਦਿੱਤਾ ਹੈ, ਤਾਕ ਪੁਰ ਨਹੀਂ।) ਸਾਰੇ ਦਾ  
ਸਾਰਾ ਗ੍ਰੰਥ ਸਾਹਿਬ ਇਕ ਹੱਥ ਦਾ ਲਿਖਿਆ ਹੈ, ਸਾਡੇ ਤੇ ਮੁਬਾਰਾ,  
ਸਿਵਾਏ ਉਹਨਾਂ ਦਰੁਸਤੀਆਂ ਦੇ ਜਿਨ੍ਹਾਂ ਦਾ ਜ਼ਿਕਰ ਉਪਰ ਕੀਤਾ ਹੈ।

(੧੧) ਜਿਸ ਤਰ੍ਹਾਂ ਕਿ ਉਪਰ ਕਿਹਾ ਹੈ, ਰਾਗ ਬਸੰਤ ਦੇ  
ਅੰਤ ਪੁਰ ਕਿਸੇ ਨੇ ਪਿਛੋਂ 'ਬਸੰਤ ਕੀ ਵਾਰ ੫' ਲਿਖ ਦਿੱਤੀ ਹੈ, ਠੀਕ

ਜਿਵੇਂ ਕਿ ਬੂੜੇ ਸੰਧੂ ਵਾਲੀ ਬੀੜ ਵਿਚ ਕਿਸੇ ਨੇ ਪਿਛੋਂ ਚਾਰ ਫਰਕੇ ਪਾ ਕੇ ਢਾਲਤੁ  
ਬਾਣੀਆਂ ਰਾਗਮਾਲਾ ਅਤਿ ਲਿਖੀਆਂ ਸਨ, ਅਤੇ 'ਬਸੰਤ ਕੀ ਵਾਰ'  
ਨੂੰ ਅੰਦਰ ਰਾਗ ਬਸੰਤ ਦੇ ਪਿਛੇ ਲਿਖ ਦਿੱਤਾ ਸੀ, ਉਸ ਵਧਾਈ ਹੋਈ  
ਬੂੜੇ ਸੰਧੂ ਦੀ ਬੀੜ ਤੋਂ ਜੋ ਉਤਾਰਾ ਹੋਇਆ, ਉਸਤੋਂ ਅਗੇ ੧੭੧੬  
ਵਾਲੀ ਬੀੜ ਨਕਲ ਕੀਤੀ ਗਈ।

(੧੨) 'ਭੇਗ ਦੀ ਬਾਣੁ' ਵਿਚ ਕਬੀਰ ਦੇ ੨੪੩ ਸਲੋਕ ਦਿੱਤੇ  
ਹਨ, ਪਰ ਛੇਕੜਲੇ ਦੋ 'ਹਰਿ ਮੈਂ ਹੀਰਾ' ਅਤੇ 'ਜਿਉ ਗ੍ਰਿਹੁ ਕਰਹਿ',  
ਕਿਸੇ ਹੋਰ ਹਥ ਦੇ ਪਿਛੋਂ ਲਿਖੇ ਹਨ, ਮਤਲਬ ਪਹਿਲੋਂ ੨੪੧ ਈ ਸਨ।

ਫਰੀਦ ਦੇ ਹਸ਼ਬ ਮਾਮੂਲ ੧੩੦ ਸਲੋਕ ਹਨ। ਇਹਨਾਂ ਬਲੋਕਾਂ  
ਦੇ ਪਿਛੇ ਦੋ ਸਫੇ ਕੇਰੇ ਛਡਕੇ ਸਵੈਜੇ ਸ੍ਰੀ ਮੁਖਵਾਕ ਲਿਖੇ ਹਨ। ਪੰਜਵੇਂ  
ਸਵਈਏ ਦੀ ਪਹਿਲੀ ਤੁਕ, 'ਹਰਿ ਗੁਰੁ ਨਾਨਕੁ ਜਿਨ ਪਰਸਿ', ਲਿਖਕੇ  
ਸਾਚੀਆਂ ਤਿੰਨ ਪਾਲਾਂ ਦੀ ਥਾਂ ਖਾਲੀ ਛਡ ਦਿੱਤੀ ਹੈ, ਅਤੇ ਅਗੇ  
ਜਾਕੇ ਇਹ ਤੁਕ ਲਿਖੀ ਹੈ:-

'ਅਉਸਿ ਜਨਮ ਮਰਣ ਦੁਹੁ ਬੇ ਰਹਿਉ ॥ ੫ ॥

ਵਿਚਲੇ ਪਾਠ ਬਾਬਤ ਦਿਲ ਵਿਚ ਕੁਝ ਸ਼ੱਕ ਸੀ, ਸੋ ਫੇਰ ਤੇ  
ਰਖਿਆ, ਪਰ ਪਿਛੋਂ ਲਿਖ ਨਾ ਸਕਿਆ। ਇਹਨਾਂ ਸਵੈਯਾਂ ਦੀ ਗਿਨਤੀ  
ਇਉਂ ਕੀਤੀ ਹੈ:-

॥ ੧੧ ॥ ੯ ॥ ੨ ॥

ਅਗੇ ਸਵੈਜੇ ਭਟਾਂ ਕੇ, ੯, ੧੦, ੨੨, ੬੦ ਅਤੇ ੨੧ ਦੇ ਕੇ  
ਫੇਰ ਦੋ ਸਫੇ ਖਾਲੀ ਛਡੇ ਹਨ, ਅਤੇ ਤੀਸਰੇ ਸਫੇ ਦੇ ਹੇਠੋਂ ਸੁਰੂ ਕਰਕੇ  
'ਸਲੋਕ ਵਾਰਾਂ ਤੇ ਵਧੀਕ' ਲਿਖੇ ਹਨ ਮਹਲਾ ੧ ਦੇ ੩੭, ਮਹਲਾ ੩  
ਦੇ ੬੩, ਅਤੇ ਮਹਲਾ ੪ ਦੇ ੩੦। ਰੋਥੇ ਮਹਲੇ ਬਾਬਤ ਜੋ ਭਟਾਂ ਦੇ  
ਸਵੈਜੇ ਹਨ, ਉਹਨਾਂ ਵਿਚ ਕੁਝ ਲਫੜੀ ਗਲਤੀਆਂ ਦੂਸਰੇ ਹਥ ਦੀਆਂ  
ਦਰੁਸਤ ਕੀਤੀਆਂ ਹੋਈਆਂ ਹਨ। 'ਸਲੋਕ ਵਾਰਾਂ ਤੇ ਵਧੀਕ' ਦੇ ਪਿਛੋਂ

ਇਹ Colophon ਜਾਂ ਟਿਪਣੀ !

‘ਇਤਨੇ ਸਥਦ ਪੰਜਵੇਂ ਮਹਲੇ ਕੇ ਗ੍ਰੰਥ ਉਪਰੋਂ ਲਿਖੇ’।

ਏਸਦਾ ਚਿਕਰ ਅਸੀਂ ਉਪਰ ਕਰ ਆਏ ਹਾਂ।

(੧੩) ਏਸਤੋਂ ਪਿਛੋਂ ‘ਮੁੰਦਾਵਣੀ’ ਲਿਖਕੇ ਬਾਕੀ ਅੱਧਾ ਸਫ਼ਾ  
ਕੇਰਾ ਛਡਿਆ ਹੈ। ਅਗਲੇ ੬੫੧ ਪੜ੍ਹੇ ਦੇ ਮੁੰਡਲੇ ਸਫ਼ੇ ਪੁਰ ਰਾਗ ਮਾਲਾ  
ਅਤੇ ਪਿਛਲੇ ਪਾਸੇ ਤੇ ‘ਵਾਰ ਬਸੰਤ ਕੀ ਮਹਲਾ ੧’ ਦਿੱਤੇ ਹਨ।

ਏਹਨਾਂ ਦੋ ਤੋਂ ਸਿਵਾ ਹੋਰ ਕੋਈ ਫਾਲਤੂ ਜਾਂ ਵਾਧੂ ਰਚਨਾ  
ਨਹੀਂ ਦਿੱਤੀ ਗਈ।

## ੯-ਬੀੜ ਸੰਮਤ ੧੭੪੨-ਡੇਹਰਾਦੂਨ

ਇਹ ਬੀੜ ਸੰਮਤ ੧੭੧੬ ਵਾਲੀ ਉਪਰ ਦਸੀ ਬੀੜ ਤੋਂ  
ਡੇਹਰਾਦੂਨ ਵਿਚ ਨਕਲ ਕੀਤੀ ਗਈ। ਲਿਖਿਆ ਹੈ:-

“ਸੰਮਤ ੧੭੪੨ ਜੇਠ ਸ਼ੁਦੀ ਬਿਤੀ ਪੰਚਮੀ ੫

ਸ਼ੁਕਰਵਾਰ ਗ੍ਰੰਥ ਜੀ ਸੰਪੂਰਣ ਹੋਏ ਜੀ ॥”

ਪਰ ਇਹ ਲਿਖਤ ਅਸਲੀ ਲਿਖਾਰੀ ਦੀ ਨਹੀਂ, ਕਿਸੇ ਹੋਰ  
ਹਥ ਦੀ ਬੀੜ ਦੇ ਆਖੀਰ ਤੇ ਦਿੱਤੀ ਹੈ। ਅਤੇ ਏਸ ਤੋਂ ਪਿਛੋਂ ‘ਚਲਿੜ੍ਹ  
ਜੋਤੀ ਜੋਤ ਸਮਾਵਣ ਕਾ’ ਆਉਂਦਾ ਹੈ, ਜੋ ਸੰਮਤ ੧੭੧੬ ਵਾਲੀ  
ਬੀੜ ਦੀ ਦੂਜੀ ਲਿਸਟ ਤੋਂ ਨਕਲ ਕੀਤਾ ਹੈ, ਜਿਸਦੇ ਪਿਛੇ ਇਕ ਬਿੱਤ  
ਹੋਰ ਪਿਛੋਂ ਵਧਾਈ ਹੋਈ ਹੈ:-

“ਸੰਮਤ ੧੭੮੮\* ਮਿਤੀ ਵੈਸਾਥ ਸ਼ੁਦੀ ਬੁਪਵਾਰ ੫ ਸ਼੍ਰੀ ਮਾਤਾ

ਪੰਜਾਬ ਕੌਰ ਜੀ ਸਮਾਣੇ ਰਾਜਵਾਲ ਦੇਸਾ ।”

ਮਾਤਾ ਪੰਜਾਬ ਕੌਰ, ਬਾਬਾ ਰਾਮਰਾਇ ਜੀ ਦੀ ਤੀਜੀ ਪਤਨੀ

---

\*ਮਾਤਾ ਪੰਜਾਬ ਕੌਰ ਨੇ ਸੰਨ ੧੭੪੧ ਵਿਚ ਚਲਾਣਾ ਕੀਤਾ।  
ਉਦੋਂ ਨਾਇਰਾਹ ਦਾ ਹਮਲਾ ਹੋਕੇ ਸਿਖ ਹੋਲੇ ਸੰਤਾਲ ਰਹੇ ਸਨ।

ਸਨ, ਅਤੇ ਉਹਨਾਂ ਦੇ ਚਲਾਣੇ ਸਮੇਂ ਕੋਈ ਸੌਲਾਂ ਸਤਾਰਾਂ ਵਿਟ੍ਠਿਆਂ ਦਾ ਜਵਾਨ ਲੜਕੀ ਸਨ ਪੰਜਾਬ ਕੋਰ ਜੀ (ਆਮ ਪ੍ਰਸਿੱਧ ਨਾਮ ਮਾਈ ਪੰਜਾਬੇ) ਤੇ ਪਿਛੋਂ ਪਛ ਵਰੇ ਜਿਉਂਦੇ ਰਹੇ।

ਮੁੰਦਾਵਣੀ ਦੇ ਪਿਛੋਂ ਖਾਲੀ ਰਾਗਮਾਲਾ ਈ ਦਿੱਤੀ ਹੈ।

ਮੀਰਾਂ ਦਾ ਬੱਬਦ ਰਾਗ 'ਮਾਰੂ' ਹੇਠਾਂ ਅਤੇ ਰੇਵਿਦਾਸ ਦਾ ਵਾਧੂ ਬੱਬਦ ਹਾਸ਼ੀਏ ਪੁਰ ਬਹੁਤ ਘਿਰ ਮਿਚ ਕਰਕੇ ਲਿਖੇ ਹਨ, ਜਿਸਤੋਂ ਦਿਸਦਾ ਹੈ ਕਿ ਜਾਂ ਤਾਂ ਲਿਖਾਰੀ ਨੇ ਨਕਲ ਕਰਦੇ ਸਮੇਂ ਮਖੀ ਤੇ ਮਖੀ ਮਾਰੀ ਹੈ ਜਾਂ ਉਤਾਰਾ ਕਰਣਾ ਸ਼ੁਰੂ ਤਾਂ ਬਹੁਤ ਚਿਰ ਪਹਿਲੋਂ ਕੀਤਾ ਸੀ, ਪਰ ਮੁਕਾਇਆ ਕਿਸੇ ਹੋਰ ਨੇ ੨੬ ਵਰੇ ਪਿਛੋਂ।

ਇਸ ਬੀੜ ਵਿਚ 'ਨੀਸ਼ਾਣ' ਬਾਬਾ ਰਾਮਰਾਇ ਦੇ ਹਥਾਂ ਦਾ ਹੈ।

## ੧੦-ਬੀੜ ਸੰਮਤ ੧੯੯੮,

### ਕਾਨਗੜ੍ਹ (ਰਿਆਸਤ ਪਟਿਆਲਾ)

ਹੁਣ ਅਸੀਂ ਇਕ ਬੜੀ ਭਰੂਰੀ ਬੀੜ ਦਾ ਜ਼ਿਕਰ ਕਲ ਲਗੇ ਹਾਂ, ਜੋ ਤਿਆਰ ਤਾਂ ਕੀਰਤਪੁਰ ਹੋਈ ਸੀ, ਪਰ ਹੁਣ

+ਦੇਰਾ ਸੰਮਤ ੧੯੯੮ ਵਿਚ ਬਾਬਾ ਜੀ ਦੀ ਮੰਜੀ ਉਤੇ ਮਾਈ ਪੰਜਾਬ ਨੇ ਹੀ ਉਸਾਰਿਆ ਸੀ ਅਤੇ ਇਹੋ ਨਾਮ 'ਮਾਈ ਪੰਜਾਬੇ' ਕੰਧ ਪੁਰ ਇਕ ਸਿੱਲਾ ਵਿਚ ਲਿਖਿਆ ਸੀ। ਮੈਂ ਜਦ ਪਹਿਲੀ ਵਾਰ ਇਹ 'ਪੰਜਿਆ' ਤੋਂ ਕੁਝ ਮਸਕਗਾ ਪਿਆ। ਮਹੱਤ ਸਾਹਿਬ ਨੇ ਜੋ ਆਦਮੀ ਮੌਨ੍ਹੇ ਦੇਹੁਰਾ ਦਿਖਾਣ ਲਈ ਮੇਰੇ ਨਾਲ ਕੀਤਾ ਹੋਇਆ ਸੀ, ਉਸਨੇ ਇਹ ਗਲ ਤਾੜ ਲਈ। ਸੋ ਜਦ ਮੈਂ ਦੂਜੀ ਵਾਰ ਕੋਈ ਫੇ ਮਹੀਨੇ ਪਿਛੋਂ, ਫੇਰ ਦੇਹੁਰੇ ਗਿਆ, ਤਦ ਵੇਖਿਆ ਕਿ ਖੁਤਬੇ ਨੂੰ ਬਦਲਕੇ 'ਮਾਈ ਪੰਜਾਬ' ਦੀ ਥਾਂ ਨਾਮ 'ਗਣੀ ਪੰਜਾਬ ਕੋਰ' ਕਰ ਦਿੱਤਾ ਗਿਆ ਸੀ। ਤਬਦੀਲੀ ਬਿਲਕੁਲ ਬੇ-ਮਾਲੂਮੀ ਸੀ।

ਕਾਨੁਗੜ੍ਹ\* ਵਿਚ ਮੌਜੂਦ ਹੈ। ਇਹ ਬੀੜ ਸਾਡੇ ੧੩ ਇੰਚ X ਸਾਡੇ ੧੮ ਇੰਚ  
ਦੇ ੬੨੯ ਵਰਗਿਆਂ ਪੱਤ ਫਾਰਸੀ ਕਿਤਾਬਾਂ ਵਾਂਗ ਚੋੜੇ ਦਾ ਉਠਾਂ, ਲਿਖੀ  
ਹੋਈ ਹੈ। ਕੋਈ ੩੦ ਵਰ੍ਗ ਹੋਏ ਹਨ, ਸਰਦਾਰ ਹਰਦਮ ਸਿੰਘ ਜੀ ਨੂੰ  
ਇਹ ਬੀੜ ਬਿਨਾਂ ਜਿਲਦ ਦੇ ਪਟਿਆਲੇ ਤੋਂ ਪ੍ਰਾਪਤ ਹੋਈ ਸੀ, ਤੇ ਜਿਲਦ  
ਉਹਨਾਂ ਆਪ ਬਨਾਈ ਸੀ। ਉਸਤੋਂ ਪਹਿਲੇ ਦਾ ਹਾਲ ਕੁਝ ਪਤਾ  
ਨਹੀਂ ਕਿ ਕਿਸ ਤਰ੍ਹਾਂ ਕੀਰਤਪੁਰ ਤੋਂ ਪਟਿਆਲੇ ਅਪੜੀ। ਕਿਹਾ ਗਿਆ  
ਹੈ ਕਿ ਇਹ ਬੀੜ ਕਿਸੇ ਜੁਧ ਦੇ ਮੌਕਿਆ ਪੁਰ ਜੰਗ ਦੇ ਮੌਦਾਨ ਵਿਚ ਵੀ  
ਸੀ, ਜਿਥੇ ਤਲਵਾਰ ਲਗ ਕੇ ਕੁੰਝ ਵਰਕੇ ਅਪੇ ਕਟੇ ਗਏ।

ਤਤਕਰੇ ਤੋਂ ਮਾਲੂਮ ਦੇਂਦਾ ਹੈ ਕਿ ਗ੍ਰੰਥ ਨਾਹਿਥ ਭੱਟਾਂ ਦੇ  
ਸਵੇਜਾਂ ਪੁਰ ਮੁਕ ਜਾਂਦਾ ਸੀ, ਅਤੇ ਉਸਤੋਂ ਅਗੇ 'ਚਾਲ੍ਹੜ੍ਹ ਜੋਤੀ ਜੋਤ  
ਸਮਾਵਣ ਕੇ' ਹੀ ਸੀ, ਜੋ ਹੁਣ ਵੀ ਮੌਜੂਦ ਹੈ। ਪਰ ਪਿਛੋਂ ਕਿਸੇ ਨੇ ਹੋਰ  
ਵਰਕੇ ਵਧਾਕੇ ਨਾਵੋਂ ਮਹਲੇ ਦੀ ਬਾਣੀ ਸਾਰੀ ਇਕ ਥਾਂ ਚਾਹੜੀ ਹੈ।

‘ਰਾਗਾਂ ਦੇ ਤਤਕਰੇ ਵਿਚ ਰਾਗਾਂ ਦੇ ਨਾਮਾਂ ਦੇ ਸਾਹਮਣੇ ਪੱਤਿਆਂ

\*ਜਾਖਲ ਅਤੇ ਬਰੇਟਾ ਰੇਲਵੇ ਸਟੇਸ਼ਨ ਦੇ ਫਿਰਾਲੇ, ਬਰੇਟਾ ਤੋਂ ਤਿੰਨ  
ਮੋਲ ਦੇ ਪੰਦਲ ਰਸਤੇ ਪੁਰ ਇਹ ਪਿੰਡ ਕਾਨੁਗੜ੍ਹ ਵਸਦਾ ਹੈ।

ਤਬਦੀ ਰਿਦਾਂ ਲੰਖੇ ਅਤੇ ਈ ਗਿਰਾਂ ਚੜੇ ਤਾਉਂ ਦੇ ਚਾਰ ਵਰਕੇ ਕੀਤੇ  
ਹਨ (Quarto) ਜਿਸ ਕਰਕੇ ਲਿਖਾਈ ਚੜੇ ਦਾਓ ਵਲ ਹੋਈ ਹੈ। ਲਿਖਾਈ  
ਸ਼ਾਹੜਾ ਤੋਂ ਪਰ ਕੋਈ ਭਾਈ ਸੁੰਦਰ ਨਹੀਂ ਅਤੇ ਨਾ ਉਮਰੀ ਸਿਆਹੀ ਨਾਲ  
ਕੀਤੀ ਹੈ। ਜਿਥੇ ਕੋਈ ਲਡੜ ਭੁਲ ਨਾਲ ਦੁਸਰੀ ਵਾਗੀ ਲਿਖੇ ਗਏ ਹਨ  
ਜਾਂ ਕੋਈ ਤੁਕ ਲਿਖਨੋਂ ਰਹਿ ਜਾਂਦੀ ਹੈ, ਉਹਨਾਂ ਨੂੰ ਦਰਸ਼ਤ ਵੀ ਕੀਤਾ ਹੋਇਆ  
ਹੈ। ਬੀੜ ਦਾ ਹੇਠਲਾ ਪਾਸਾ ਪਾਣੀ ਨਾਲ ਭਿਜਾ ਹੋਇਆ ਹੈ, ਅਤੇ ਨਮੀ  
ਦੇ ਨਿਸ਼ਾਨ ਇੰਚ ਸਵਾਂ ਇੰਚ ਅੰਦਰ ਤਕ ਪਾਂਚ ਹੋਏ ਹਨ। ਕਾਗਜ਼ ਕੁਰਡਾ  
ਹੋਕੇ ਨਕਰਾਂ ਤੋਂ ਹੇਠਲਾ ਕਿਨਾਗਾ ਕਈ ਥਾਂ ਤੋਂ ਟੁਟ ਗਏ ਹਨ। ਕਾਗਜ਼ ਦੇ ਪੁਰਾਣੇ  
ਹੋ ਜਾਣ ਕਰਕੇ ਪੰਦਰਾਂ ਵੀਹ ਵਰਕੇ ਇਕਠੇ ਕਿਸੇਤਰ੍ਹਾਂ ਪਾਟ ਗਏ ਸਨ, ਉਹਨਾਂ  
ਪੁਰ ਬਗੀਕ ਵੇਂਚ ਕਾਗਜ਼ ਦੀਆਂ ਕਾਤਰਾਂ ਲਾਕੇ ਲਿਖਾਈ ਫਿਰ ਕੀਤੀ ਹੋਈ ਹੈ।  
ਸਾਨੀ ਲਿਖਾਈ ਇਕ ਹਥ ਦੀ ਹੈ, ਹਾਂ ਤਿੰਨ ਥਾਵਾਂ ਪਰ ਦੇ ਤ ਚਾਰ ਪੰਜ ਪੰਜ  
ਸਤਰਾਂ ਕਿਸੇ ਹੋਰ ਅਨਾਜੀ ਦੇ ਹੋਬ ਦੀਆਂ ਲਿਖੀਆਂ ਵੇਖਿਆਂ ਹਈਆਂ, ਜਿਵੇਂ  
ਅਮਲ ਲਿਖਾਈ ਕਿਸੇ ਕੰਮ ਤੋਂ ਬੜੇ ਚਿਰ ਲਈ ਬਾਹਰ ਹਿਆਂ ਹੁਦਾ ਹੈ।

ਦੇ ਅੰਕ ਦਿਤੇ ਹਨ, ਅਤੇ ਗ੍ਰੰਥ ਸਾਹਿਬ ਨੂੰ ਪੜ੍ਹੇ ੬੬੯ ਪੁਰ ਮੁੱਕਾ ਦਿਖਾਇਆ ਹੈ, ਅਤੇ ਪੜ੍ਹੇ ੬੭੦ ਪੁਰ ਸਾਹਮਣੇ ਸਫੇ ਤੇ 'ਵਾਰ ਬਸੰਤ ਕੀ' ਤੇ ਪਿਛਲੇ ਸਫੇ ਤੇ 'ਚਲਿੜ੍ਹ ਜੋਤੀ ਜੋਤ ਸਮਾਵਨ ਕੇ' ਦਿਤੇ ਦਸੇ ਹਨ। ਪਰ ਅੰਦਰ ਬੀੜ ਵਿਚ ਪੜ੍ਹੇ ੬੭੦ ਪੁਰ ਹਾਲੀ 'ਸਵੈਜੇ ਭਟਾਂ ਕੇ ਮਹਲੇ ਦੱਜੇ ਕੇ' ਹੀ ਰਲ ਰਹੇ ਹਨ। ਏਸ ਤਤਕਰੇ ਵਿਚ ਜਿਨ੍ਹੇ ਭੀ ਪਤ੍ਰਿਆਂ ਜਾਂ ਪੰਨਿਆਂ ਵੇਂ ਅੰਕ ਦਿਤੇ ਹਨ ਉਹ ਛੇਕੜਲੇ ਅੱਧੇ ਵਿਚ ਸਾਰੇ ਹੀ ਗਲਤ ਹਨ, ਅੰਦਰ ਬੀੜ ਨਾਲ ਨਹੀਂ ਮਿਲਦੇ।

'ਸ਼ਬਦਾਂ ਦੇ ਤਤਕਰੇ' ਵਿਚ ਸ਼ਬਦਾਂ ਦੀ ਗਿਣਤੀ ਦੇ ਅੰਕ ਸਿਲਸਿਲੇ ਵਾਰ ਖੜ੍ਹੇ ਹਥ ਦਿਤੇ ਹਨ, ਪਰ ਸ਼ਬਦ ਕਿਹੜੇ ਪੜ੍ਹੇ ਪੁਰ ਆਉਂਦਾ ਹੈ, ਇਹ ਅੰਕ ਨਹੀਂ ਦਿਤੇ। ਮਤਲਬ ਇਹ ਕਿ ਰਾਗਾਂ ਦੇ ਤਤਕਰੇ ਵਿਚ ਜੋ ਪੰਨਿਆਂ ਦੇ ਅੰਕ ਰਾਗਾਂ ਦੇ ਨਾਮਾਂ ਦੇ ਸਾਹਮਣੇ ਦਿਤੇ ਹਨ, ਉਹ ਇਸ ਬੀੜ ਦੇ ਨਕਲ ਕਰ ਹਟਨ ਦੇ ਪਿਛੋਂ ਅੰਦਰੋਂ ਵੇਖਕੇ ਨਹੀਂ ਦਿਤੇ ਗਏ, ਸਠੋਂ ਅਸਲ ਬੀੜ ਤੋਂ, ਜਿਸਤੋਂ ਇਹ ਬੀੜ ਨਕਲ ਕੀਤੀ ਗਈ, ਰਾਗਾਂ ਦੇ ਨਾਮ ਨਕਲ ਕਰਿਆਂ, ਜਿਉਂ ਕੇ ਤਿਉਂ ਲੈ ਲਏ ਹਨ, ਗਲਤੀ ਨਾਲ। ਲਿਖਾਰੀ ਨੇ ਬੀੜ ਦੀ ਨਕਲ ਦਾ ਮੁਫ਼ਤ ਤਤਕਰਿਆਂ ਤੋਂ ਕੀਤਾ ਸੀ, ਇਹ ਨਹੀਂ ਕਿ ਗ੍ਰੰਥ ਸਾਹਿਬ ਪਹਿਲੇ ਨਕਲ ਕੀਤਾ ਅਤੇ ਤਤਕਰੇ ਪਿਛੋਂ ਬਣਾਏ ਜੋ ਸਹੀ ਤ੍ਰੀਕਾ ਸੀ।

ਬਾਣੀ ਦਾ ਉਤਾਰਾ ਕਰਦੇ ਸਮੇਂ 'ਬਸੰਤ ਕੀ ਵਾਰ' ਜੋ ਲਿਖਾਰੀ ਦੇ ਸਾਹਮਣੇ ਰਖੀ ਅਸਲ ਬੀੜ ਦੇ ਅੰਤ ਪੁਰ, ਉਸਦੇ ਪੜ੍ਹੇ ੬੭੦ ਤੇ ਸੀ, ਉਹ ਰਾਗ ਬਸੰਤ ਹੋਠਾਂ ਆਪਣੀ ਠੀਕ ਥਾਂ ਮਿਠ, ਭਗਤ ਬਾਣੀ ਤੋਂ ਪਹਿਲੇ ਦਰਜ ਕਰ ਲਈ, ਅਤੇ ਕੁਝ ਸ਼ਬਦ ਹੋਰ ਵੀ ਵਿਚ ਪਾ ਦਿਤੇ। ਇਸ ਕਰਕੇ ਅਤੇ ਲਿਖਾਰੀ ਦੇ ਮੌਟੇ ਪਤਲੇ ਜਾਂ ਖੁਲ੍ਹੇ ਤੰਗ ਹੋਣ੍ਹ ਕਰਕੇ ਨਕਲ, ਅਸਲ ਦੇ ਮੁਤਾਬਿਕ ਨਾ ਰਹੀ, ਅਤੇ ਛੇਕੜ ਤਕ ਅਪੜਿਆਂ ਅਸਲ ਨਾਲੋਂ ਦਸ ਪੜ੍ਹੇ ਵਧ ਗਏ।

ਉਤਾਰਾ ਕਲਨ ਦਾ ਸੰਮਤ ਮੁਫ਼ਤ ਵਿਚ ਹੀ ਤਤਕਰਿਆਂ ਦੇ ਸਿਰੇ

ਊਪਰ ਇਉਂ ਦਿਤਾ ਹੈ :-

“ਸੂਚੀ ਪੜ੍ਹੋਥੀ ਆਰੰਭ ਸੰਮਤ  
੧੯੧੮ ਕੀਰਤਿਪੁਰ ਜੀ।”

ਜਪੁਜੀ ਦੀ ਪ੍ਰਤੀਕ ਬਾਲੀ ‘ਜਪੁ’ ਦਿਤੀ ਹੈ, ‘ਜਪੁ ਨੀਸ਼ਾਣ’ ਕਰਕੇ ਨਹੀਂ। ਠੀਕ ਵੀ ਇਹੋ ਸੀ, ਕਿਉਂ ਜੋ ਭਾਵੇਂ ਉਤਾਰਾ ਗੁਰੂ ਹਰਿ ਨਾਈ ਸਾਹਿਬ ਦੇ ਛੇਕੜਲੇ ਵਰੋਂ ਵਿਚ ਲਿਖਣਾ ਸੁਰੂ ਹੋ ਗਿਆ ਸੀ, ਪਰ ਉਤਾਰਾ ਆਰੰਭ ਕਰਨ ਤੋਂ ਪਹਿਲੇ ਉਹਨਾਂ ਦੀ ਕੋਈ ਮਨਜ਼ੂਰੀ ਜਾਂ ਆਬੰਧਿਰਵਾਦ ਵਜੋਂ ਉਹਨਾਂ ਦਾ ਕੋਈ ‘ਨੀਸ਼ਾਣ’ ਨਹੀਂ ਲਿਆ ਗਿਆ। ਏਸ ਉਤਾਰੇ ਦੀ ਲਿਖਈ ਮੁਕੀ ਉਹਨਾਂ ਦੇ ਜੋਤੀ ਜੋਤ ਸਮਾਣ ਮਗਰੋਂ ਪਰ ਪਿਛੋਂ ਵੀ ਨਾਵੀਂ ਜਾਂ ਦਸਵੀਂ ਪਤਸ਼ਾਹੀ ਦਾ ‘ਨੀਸ਼ਾਣ’ ਏਸ ਵਿਚ ਦਰਜ ਨਹੀਂ ਹੋਇਆ।

ਏਸ ਬੀੜ ਦੀ ਅਸਲ ਕੇਹੜੀ ਸੀ ? ਅਰਥਾਤ, ਇਹ ਕਿਸ ਬੀੜ ਤੋਂ ਨਕਲ ਕੀਤੀ ਗਈ ? ਏਸ ਬੀੜ ਵਿਚ ਮੀਰਾਂਬਾਈ ਦਾ ਸ਼ਬਦ ਰਾਗ ਮਾਰੂ ਹੇਠਾਂ ਨਹੀਂ ਦਿੱਤਾ, ਨਾ ਰਾਗ ਸਾਰੰਗ ਵਿਚ ਸੂਰਦਾਸ ਦਾ ਪਹਿਲਾ ਸ਼ਬਦ, ਜਾਂ ਉਸਦੀ ਪੰਹਿਲੀ ਤੁਕ ‘ਛਾਡ ਮਨ ਹਰਿ ਬੇਮੁਖਨ ਕੇ ਸੰਗ’ ਹੀ ਦਿਤੀ ਹੈ। ਫੇਰ ਸੰਮਤ ਦੇ ਦੇਣ ਵਿਚ ਇਹ ਲਫਜ਼ : ‘ਪੇਖੀ ਲਿਖ ਪਹੁੰਚੇ’ ਨਹੀਂ ਵਰਤੇ, ਜਿਸ ਤਰ੍ਹਾਂ ਕਿ ਹੋਰ ਬਹੁਤ ਸਾਰੀਆਂ ਬੀੜਾਂ ਦੇ ਉਤਾਰਾ ਕਰਨ ਵਾਲਿਆਂ ਨੇ ਬੇ-ਸਮਝੀ ਨਾਲ ਵਰਤੇ ਮਨ। ਇਹਨਾਂ ਤਿਨਾਂ ਗਲਾਂ ਦੇ ਨਾ ਹੋਣ ਤੋਂ ਇਹ ਸਿਧ ਹੈ ਕਿ ਇਹ ਉਤਾਰਾ ਭਾਈ ਬੱਨੋ ਵਾਲੀ ਬੀੜ ਤੋਂ ਸਿਧਾ ਜਾਂ ਉਸਦੀ ਕਿਮੇ ਨਕਲ ਤੋਂ ਨਕਲ ਨਹੀਂ ਹੋਇਆ। ਭਾਈ ਬੱਨੋ ਵਾਲੀ ਬੀੜ ਦੇ ਵੰਡ ਦੀਆਂ ਇਹੋ ਤਿੰਨ

ਨਿਸ਼ਾਣੀਆਂ ਹਨ ।

ਹੁਣ ਲੋ 'ਚਲਿੜ੍ਹ ਜੋਤੀ ਜੋਤ ਸਮਾਵਣ ਕੇ' ਨੂੰ ।  
ਏਸ ਬੀੜ ਵਿਚ ਗੁਰੂ ਹਰ ਕ੍ਰਿਸ਼ਨ ਦੇ ਚਲਾਣੇ ਤਕ ਦੀਆਂ  
ਬਿਤਾਂ, ਬਾਬਾ ਗੁਰਦਿੱਤਾ ਦੇ ਚਲਾਣੇ ਦੀ ਬਿਤ ਸਮੇਤ,  
ਦਿਤੀਆਂ ਹਨ । ਛੇਕੜਲੀ ਬਿਤ ਗੁਰੂ ਹਰਿ ਕ੍ਰਿਸ਼ਨ ਦੇ  
ਚਲਾਣੇ ਦੀ ਸਫੇਦੇ ਦੇ ਹੇਠਾਂ ਥੋੜੀ ਥਾਂ ਵਿਚ ਕੁਝ ਬਰੀਕ  
ਅਖਰਾਂ ਵਿਚ ਅਤੇ ਤੁੰਗ ਕਰਕੇ ਲਿਖੀ ਹੈ । ਕੋਸ਼ਿਸ਼ ਇਹ ਕੀਤੀ  
ਹੈ ਕਿ ਇਹ ਇੰਦਰਾਜ entry ਵੀ ਉਸੇ ਸਫੇਦੇ ਪਰ ਮੁਕ  
ਜਾਏ । ਲਿਖਤ ਮੁਢਲੇ ਲਿਖਾਰੀ ਦੀ ਹੀ ਹੈ, ਕਿਸੇ ਹੋਰ ਦੀ  
ਨਹੀਂ । ਜਿਸਦਾ ਮਤਲਬ ਹੈ ਕਿ ਲਿਖਾਰੀ ਗੁਰੂ ਹਰਿ ਕ੍ਰਿਸ਼ਨ  
ਦੇ ਚਲਾਣੇ ਦੇ ਪਿਛੋਂ ਤਕ ਜੀਉਂਦਾ ਮੌਜੂਦ ਸੀ, ਅਰਥਾਤ  
ਆਪਣੀ ਬੀੜ ਲਿਖਣੀ ਖਤਮ ਕਰਨ ਤੋਂ ਡੇਢ ਦੇ ਵਰ੍ਹੇ  
ਪਿਛੋਂ ਤਕ । ਗੁਰੂ ਹਰਿ ਰਾਇ ਸਾਹਿਬ ਅਤੇ ਗੁਰੂ ਹਰਿ  
ਕ੍ਰਿਸ਼ਨ ਦੇ ਚਲਾਨੇ ਇਹਨੀਂ ਦਿਨੀਂ ਹੀ ਲਿਖਾਰੀ ਦੇ  
ਦੇਖਦਿਆਂ ਹੋਏ ਸਨ । ਅਤੇ ਇਹ ਦੇ ਬਿਤਾਂ ਉਸਨੇ ਆਪਣੀ  
ਬੀੜ ਵਿਚ ਆਪ ਹੀ ਅਤੇ ਪਹਿਲੀ ਵਾਰ ਲਿਖੀਆਂ ।

ਪਹਿਲੇ ਚਾਰ ਗੁਰੂ ਸਾਹਿਬਾਨ ਦੇ ਸਮਾਵਣ ਦੀਆਂ  
ਚਾਰ ਬਿਤਾਂ 'ਆਦਿ—ਬੀੜ' ਦੇ ਪਿਛੇ ਗੁਰੂ ਅਰਜਨ ਦੇਵ  
ਨੇ ਭਾਈ ਗੁਰਦਾਸ ਤੋਂ ਆਪ ਹੀ ਲਿਖਾਈਆਂ ਸਨ ।

ਗੁਰੂ ਹਰ ਗੋਬਿੰਦ ਜਦ ਸੰਮਤ ੧੬੭੮ ਵਿਚ, ਗਵਾਲੀਅਰ ਦੇ  
ਕਿਲ੍ਹੇ ਤੋਂ ਰਿਹਾ ਹੋਕੇ, ਅਤੇ ਬਾਦਸ਼ਾਹ ਦੇ ਨਾਲ ਡੇਢ ਵਰਾਂ ਹੋਰ ਰਸਤੇ  
ਵਿਚ ਅਤੇ ਕਸ਼ਮੀਰ ਰਹਿਕੇ ਆਪਣੇ ਘਰ ਅਪੜੇ, ਅਤੇ ਅੰਮ੍ਰਿਤਸਰ  
ਵਿਚ 'ਗੁਰੂ ਕੇ ਮਹਲ' ਆਦਿ ਸਥਾਨ ਉਹਨਾਂ ਨੂੰ ਮਿਲ ਗਏ, ਭਾਵੇਂ

ਚੱਕ ਦੀ ਮੁਆਫੀ ਅਤੇ ਲਾਹੌਰ ਦੀ ਜਾਇਦਾਦ ਆਦਿ ਬਹਾਲ ਨਾ ਹੋਏ। ਓਹਨਾਂ ਠਾਠ ਬਾਠ ਨਾਲ ਰਹਿਣਾ ਸ਼ੁਰੂ ਕੀਤਾ, ਸਿਪਾਹੀ ਨੌਕਰ ਰਖੇ ਤੇ ਹਥਿਆਰ ਢੌਰੇ ਇਕੱਠੇ ਕਰਨ ਲਗੇ। ਆਪਦੇ ਦਰਬਾਰ ਵਿਚ ਜੋਧਿਆਂ ਵੀਆਂ ਆਮ ਪ੍ਰਸਿਧ ਵਾਰਾਂ ਗਾਵੀਆਂ ਜਾਂਦੀਆਂ। ਉਮਰ ਆਪਦੀ ਈਸ ਵੇਲੇ ਜਵਾਨੀ ਦੀ ਸੀ; ਵਾਰਾਂ ਦੀਆਂ ਤਰਜ਼ਾਂ ਜਾਂ ਧੁਨੀਆਂ ਬਹੁਤ ਪਸੰਦ ਆਈਆਂ। ਰ੍ਰੰਗ ਸਾਹਿਬ ਵਿਚ ਇਤੀਆਂ ਕੁਝ ਵਾਰਾਂ ਨੂੰ, ਪ੍ਰਸਿਧ ਜੋਧਿਆਂ ਵੀ ਵਾਰਾਂ ਦੀਆਂ ਧੁਨੀਆਂ ਪੁਰ \*ਗਾਉਣ ਦੀ ਆਗਿਆ ਕੀਤੀ, ਅਤੇ ਓਹਨਾਂ ਦੀਆਂ ਚੁਣੀਆਂ ਨੋ ਧੁਨੀਆਂ ‘ਆਦਿ-ਬੀੜ’ ਵਿਚ ਭਾਈ-ਗੁਰਦਾਸ ਦੇ ਹਥੋਂ ਜਾਂ ਕਿਸੇ ਹੋਰ ਕੋਲੋਂ ਚੜ੍ਹਵਾ ਇਤੀਆਂ। ‘ਧੁਨੀ’ ਦੇ ਲਡੜ ਗ਼ਜ਼ੀਏ ਪੁਰ ਲਿਖੇ ਗਏ, ਜਿਸਦਾ ਸਬੂਤ ਇਸੇ ੧੭੧੯ ਦੀ ਬੀੜ ਵਿਚ ਮਿਲ ਜਾਂਦਾ ਹੈ। ਇਸੇ ਤਰ੍ਹਾਂ ਚਾਰ ਬਿਤਾਂ ਦੇ ਪਿਛੇ ਸ਼ੁਰੂ ਅਰਜਨ ਦੇ ਚਲਾਣੇ ਦੀ ਬਿਤ ਵੀ ਦਰਜ ਕਰਾਈ। ਭਾਈ-ਗੁਰਦਾਸ ਜੀ ਗੁਰੂ ਸਾਹਿਬ ਦੇ ਘਰ ਮੁੜ ਆਉਣ ਤੋਂ ਛੇ ਸਤ ਵਰ੍ਹੇ ਪਿਛੋਂ ਤਕ ਜਿਉਂਦੇ ਰਹੇ ਹਨ।

ਅਗਲੀਆਂ ਦੋ ਬਿਤਾਂ, ਪਹਿਲੀ ਬਾਬਾ ਗੁਰਦਿੱਤਾ ਦੇ ਚਲਾਣੇ ਦੀ ਅਤੇ ਦੂਜੀ ਗੁਰੂ ਹਰ ਗੋਬਿੰਦ ਸਾਹਿਬ ਦੇ ਚਲਾਣੇ ਦੀ, ਗੁਰੂ ਹਰਿ ਗਾਇ ਸਾਹਿਬ ਨੇ ਬੋਲਕੇ ਜਾਂ ‘ਕੁਹਿ’ ਕੇ ਸ਼੍ਰੀ ਹਰਿ ਕ੍ਰਿਸ਼ਨ ਜੀ ਦੀ ਹਥੀ ‘ਆਦਿ-ਬੀੜ’

\*ਗਾਉਣ ਲਈ ਧੁਨੀਆਂ ਦੇਣ ਦੀ ਰਸਮ ਵੀ ਅਸਲ ਵਿਚ ਕੁਰ ਅਰਜਨ ਦੇਵ ਤੋਂ ਹੀ ਟੁਗੀ। ਲਿਖਿਆ ਹੈ:- ‘ਸ੍ਰੀ ਰਾਮ ਕਬੀਰ ਜੀਓ ਕਾ। ਇਕ ਸੁਆਨੁ ਕੇ ਘਰਿ ਗਾਵਣਾ।’ ਈਸਦਾ ਮਤਲਬ ਹੈ ਕਿ ਕਬੀਰ ਦੇ ਸ਼ਬਦ: ‘ਸਾਨੀ ਜਾਨਤ ਸੁਤ ਬਜ਼ਾ ਹੋਤ ਹੈ’ ਨੂੰ, ਉਸ ਸੁਰ ਵਿਚ ਗਾਉਣ। ਜਿਸ ਵਿਚ ਕਿ ਇਹ ਸ਼ਬਦ: ‘ਦੇਕੁ ਸੁਆਨੁ ਦੋਇ ਸੁਆਨੀ ਨਾਲ’ ਗਾਵਿਆ ਜਾਂਦਾ ਹੈ। ਅਰਥਾਤ ਘਰ ਤੋਂ ਮਤਲਬ (Octave) ਦਾ ਹੈ। ਹਿੰਦੁਸਤਾਨੀ ਉਸਤੋਂ ਕਾਣੇ ੧੫ ਘਰ ਤਕ ਗਾਵੇ ਜਾਂਦੇ ਹਨ।

ਵਿਚ ਪਹਿਲੀਆਂ ਲਿਖੀਆਂ ਪੰਜ ਬਿਤਾਂ ਦੇ ਪਿਛੇ ਦਰਜ  
ਕਰਾਈਆਂ। ਲਫਜ਼ ਇਹ ਸੰਨੋ:-

“ਸੰਮਤ ੧੯੬੮ ਚੇਤ ਸੁਦੀ ੧੦, ਸ਼੍ਰੀ ਗੁਰੂ ਬਾਬਾ  
ਜੀ ਸਮਾਣੇ ਕੀਰਤਿਪੁਰ।”

ਸੰਮਤ ੧੯੦੧ ਚੇਤ ਸੁਦੀ ੫ ਆਇਤਵਾਰ ਨਉ  
ਘੜੀਆਂ ਰਾਤ ਜਾਂਦੀ ਨੂੰ ਸ਼੍ਰੀ ਸਤਿਗੁਰੂ ਕਰਣ ਕਾਰਣ  
ਸਮਰਥ ਕਰਤਾ ਪੁਰਖੁ ਸ਼੍ਰੀ ਹਰਿ ਗੋਬਿੰਦ ਜੀ ਸਮਾਣੇ  
ਕੀਰਤਿਪੁਰ ਕੇ ਹੇਠ ਬਾਪਲ ਪਤਾਲਗੜ੍ਹ ਨਾਉ ਥਾਂ ਕੇਠੇ  
ਵਿਚ ਪੰਜ ਦਿਹੰ ਸਾਂਗ ਹੋਆ। ਰਾਤਿ ਆਂਵਦੀ ਸਮਾਣਾ।

ਨਦੀ ਉੱਤੇ ਦਾਗ ਦਿੱਤਾ ਰਾਜ ਕਹਲੂਰ ਕੈ ਵਿਚ  
ਅਗੇ ਜੋ ਗੁਰੂ ਭਾਵੈਗਾ ਸੋ ਹੋਵੈਗਾ ਤਾਂ ਕੌਈ ਜੀਵੈਗਾ  
ਸੋ ਲਖੈਗਾ। ਗੁਰੂ ਕੀ ਗਲ ਗੁਰੂ ਜਾਣੈ।’

ਸ਼੍ਰੀ ਹਰਿ ਕਿਸ਼ਨ ਜੀ ਨੇ ਆਪਣੇ ਪਿਤਾ ਦੇ ਚਲਾਣੇ  
ਦੀ ਬਿਤ ਨਹੀਂ ਦਿੱਤੀ, ਖਾਲੀ ਉਪਰਲੀਆਂ ਦੇ ਬਿਤਾਂ  
ਦਿਤੀਆਂ ਹਨ, ਇਕ ਦਾਦੇ ਦੀ ਅਤੇ ਇਕ ਪੜਦਾਦੇ ਦੀ।  
ਇਹ ਬਿਤਾਂ ਸੰਮਤ ੧੯੧੭-੧੮ ਵਿਚ ਹੀ ਦਰਜ ਕੀਤੀਆਂ  
ਗਈਆਂ ਹੋਣਗੀਆਂ, ਗੁਰੂ ਹਰ ਰਾਇ ਸਾਹਿਬ ਦੇ ਚਲਾਨੇ  
ਤੋਂ ਪਹਿਲਾਂ ਜਦ ਸ਼੍ਰੀ ਹਰਿ ਕਿਸ਼ਨ ਗੁਰੂ ਨਹੀਂ ਸਨ ਬਣੇ,  
ਅਤੇ ਜਦੋਂ ਉਹ ਲਿਖਣ ਦੇ ਕਾਬਿਲ ਹੋਏ ਹੋਣਗੇ, ਭਾਵੇਂ  
ਬੋਲਕੇ ਹੀ ਸਹੀਂ। ਪਿਤਾ ਦੇ ਚਲਾਣੇ ਸਮੇਂ ਉਹਨਾਂ ਦੀ  
ਉਮਰ ਮਸਾਂ ਪੰਜਾਂ ਵਰਿਉਆਂ ਦੀ ਸੀ। ਇਹ ਬੀੜ ਸਮੇਂ  
ਲੋਕਿ ਸੰਮਤ ੧੯੧੮ ਵਿਚ ਸ਼ੁਰੂ ਹੋਕੇ ਸੰਮਤ ੧੯੧੯

ਵਿਚ ਮੁਕੀ ਹੋਵੇਗੀ ਜਿਸ ਵੇਲੇ ਉਪਰ ਦਿਤੀਆਂ ਦੇਵੇ।  
 ਬਿਤਾਂ ਉਸ ਵਿਚ ਨਕਲ ਕੀਤੀਆਂ ਗਈਆਂ। ਪ੍ਰਤਖ ਹੈਂ ਕਿ  
 ਸੰਮਤ ੧੯੧੯ ਵਿਚ ਗੁਰੂ ਹਰ ਰਾਏ ਸਾਹਿਬ ਦੇ ਚੱਲਾਣੇ  
 ਤੋਂ ਪਹਿਲੇ ਇਹ 'ਆਦਿ-ਬੀਜ' ਵਿਚ ਦਰਜ ਹੋ ਚੁੱਕੀਆਂ  
 ਸ਼ਨ। ਇਸ ਲਿਖਾਰੀ ਨੇ ਨਕਲ ਕਰਦੇ ਸਮੇਂ ਪੰਜਵੇਂ ਗੁਰੂ  
 ਤੁੰਕ ਦੀਆਂ ਬਿਤਾਂ ਨਕਲ ਕਰਕੇ ਅਗਲੀਆਂ ਦੇ ਦੇਣੇ ਤੋਂ  
 ਪਹਿਲੇ, ਇਹ ਲਫਜ਼ ਟਿਪੱਨੀ ਜਾਂ ੦੦੧੦ਪਿੰ॥ ਵਜੋਂ  
 ਲਿਖੇ:-

'ਮਹਲਾ ੮ ਅਠਵੇਂ ਜੀ ਕਾ ਨਕਲ ਹੈ, ਖਾਸ ਕਲਮ  
 ਅਪ੍ਰਣੀ ਹਥੀਂ ਲਿਖਿਆ ਕਰਤੇ ਪੁਰਖੁ।'

ਇਹੋ ਲਫਜ਼ ਹੁ-ਬ-ਹੁ ਅੰਕ ਵੀ ਤੇ ਅਖਰ (ਕੀ)\*  
 ਦੁਹਰਾਕੇ ਹੋਰਨਾਂ ਪੁਰਾਤਨ ਬੀਜਾਂ ਵਿਚ ਇਹ ਦੇ ਬਿਤਾਂ  
 ਦਿੱਤੀਆਂ ਹਨ, ਜਿਸਤੋਂ ਪ੍ਰਤੇਖ ਹੈ ਕਿ ਹੋਰ ਬੀਜਾਂ ਨੇ ਇਸ  
 ਸੰਮਤ ੧੯੧੯ ਵਾਲੀ ਬੀਜ ਤੋਂ ਹੀ ਇਹ ਲਫਜ਼ ਨਕਲ  
 ਕੀਤੇ ਕਿਉਂਕਿ ਉਹ ਏਸ ਤੋਂ ਪਿਛੋਂ ਦੀਆਂ ਹੀ ਹੋ ਸਕਦੀਆਂ  
 ਹਨ। ਅਸੀਂ ਉਪਰ ਕਿਹਾ ਹੈ ਕਿ ਇਹ ਬੀਜ ੧੯੧੯ ਵਿਚ  
 ਮੁੱਕੀ, ਸ੍ਰੀਨਹਿਰਿ ਕਿਸ਼ਨ ਜੀ ਉਸ ਵੇਲੇ ਤੁਕ ਗੁਰੂ ਬਲੰ  
 ਕੁਕੈ ਮਨੁਸੇ ਲਿਖਾਰੀ ਉਹਨਾਂ ਨੂੰ ਮਹਲਾ ਅਠਵਾਂ ਅਤੇ  
 ਕਰਤਾ ਪੁਰਖ ਕਿਹ ਸਕਦਾ ਸੀ।

ਏਸਾ ਸਾਰੀ ਵਿਚਾਰਦਾ ਸਿੱਟਾ ਇਹ ਨਿਕਲਿਆ,

\*ਇਹ ਟਿਪਣੀ ਵੱਜੀਆਂ ਬੀਜਾਂ ਵਿਡ ਕਿਤੇ ਉਪਰ ਲਿਖੇ ਹੋ  
 ਗਿਆ ਹੈ ਇਹਨਾਂ ਦੇ ਬਿਤਾਂ ਤੋਂ ਹੇਠਾਂ।

ਕਿ ਇਹ ਸੰਮਤ ੧੯੧੮ ਵਾਲੀ ਬੀਜ਼ 'ਆਦਿ-ਬੀਜ਼' ਤੋਂ  
 ਸਿਧੀ ਨਕਲ ਕੀਤੀ ਗਈ ਹੈ। ਜੇ ਇਹ ਸਿੱਟਾ ਠੀਕ ਹੈ,  
 ਅਤੇ ਹੈ ਠੀਕ, ਤਦ ਅਸੀਂ ਕਹ ਸਕਦੇ ਹਾਂ ਕਿ 'ਆਦਿ-ਬੀਜ਼'  
 ਦੇ ਉੱਦੱਦਨ ਪਤੇ ਏਸੇ ਸਾਈਜ਼ ਦੇ, ਸਾਡੇ ਤੇਰਾਂ ਇੰਚ ਲੰਬੇ ਤੇ  
 ਸਾਡੇ ਦਸ ਇੰਚ ਚੌੜੇ ਸਨ; ਹਰ ਸਫੇ ਪੁਰ ੨੩ ਜਾਂ ੨੪  
 ਪਾਲਾਂ ਸਨ ਤੇ ਏਸੇ ਤਰ੍ਹਾਂ ਚੌੜੇ ਦਾਉ ਲਿਖੀ ਹੋਈ ਸੀ। ਨਾਲੇ  
 ਉਸ ਦੇ ਪਤੇ ਉੱਤੇ ੬੭੦ ਪੁਰ ਮੁਹਰਲੇ ਸਫੇ ਤੇ 'ਬਸੰਤ ਕੀ ਵਾਰ'  
 ਅਤੇ ਪਿਛਲੇ ਸਫੇ ਪੁਰ ਚਾਰ ਗੁਰੂ ਸਾਹਿਬਾਨ ਦੇ ਚਲਾਣੇ  
 ਦੀਆਂ ਚਾਰ ਬਿਤਾਂ ਭਾਈ ਗੁਰਦਾਸ ਦੇ ਹਥੀਂ ਲਿਖੀਆਂ,  
 ਅਤੇ ਪੰਜਵੀਂ ਪਿਛੋਂ ਬਹੁਤ ਕਰਕੇ ਫੇਰ ਭਾਈ ਗੁਰਦਾਸ  
 ਦੇ ਹਥ ਦੀ ਲਿਖੀ ਸੀ। ਇਹਨਾਂ ਬਿਤਾਂ ਦੇ ਪਿਛੋਂ ਛੇਵੇਂ ਤੇ  
 ਸਤਵੀਂ ਤਾਰੀਖਾਂ ਸ੍ਰੀ ਹਰਿਕ੍ਰਿਸ਼ਨ ਜੀ ਦੀ ਕਲਮ ਦੀਆਂ  
 ਲਿਖੀਆਂ ਮੌਜੂਦ ਸਨ। 'ਮੁੰਦਾਵਣੀ' ਵਾਲਾ ਸ਼ਲੋਕ ਕਬੀਰ  
 ਅਤੇ ਫਰੀਦ ਦੇ ਸ਼ਲੋਕਾਂ ਤੋਂ ਪਹਿਲੇ ਆਇਆ ਸੀ ਅਤੇ ਭੱਟਾਂ  
 ਦੇ ਸਵੈਯਾਂ ਪੁਰ ਭੋਗ ਪੈ ਜਾਂਦਾ ਸੀ।

ਲਿਖਾਰੀ ਦਾ ਰਾਗਾਂ ਦੇ ਤਤਕਰੇ ਵਿਚ ਗਲਤੀ ਨਾਲ  
 ਪੱਨਿਆਂ ਦੇ ਅੰਕਾਂ ਦਾ ਨਕਲ ਕਰ ਦੇਣਾ ਸਾਡੇ ਲਈ ਡਾਢਾ  
 ਗੁਣਕਾਰ ਬੈਠਾ ਹੈ। ਅਸੀਂ ਦਸ ਸਕਦੇ ਹਾਂ ਕਿ 'ਆਦਿ-  
 ਬੀਜ਼' ਵਿਚ ਕਿਹੜਾ ਰਾਗ ਕਿਹੜੇ ਪੱਨੇ ਤੋਂ ਸ਼ੁਰੂ ਹੁੰਦਾ ਸੀ।

ਹਾਂ! ਸੰਮਤ ੧੯੧੮ ਵਾਲੀ ਬੀਜ਼ ਦੇ ਲਿਖਾਰੀ ਨੇ  
 ਹੋਰ ਪ੍ਰਾਚੀਨ ਬੀਜਾਂ ਵਲੋਂ ਵੇਖਕੇ ਕੁਝ ਅਦਲ ਬਦਲ ਅਤੇ

ਜੇ ਪੁਰੀਆਂ ੧੯੮ ਜੁੜਾ ਲਾਈਆਂ ਹੋਣ, ਤਦ ਸਾਰੇ ੬੭੨ ਵਰਕੇ ਹੋਣਗੇ।

ਵਾਧੇ ਕਰ ਦਿਤੇ ਹਨ, ਜਿਨ੍ਹਾਂ ਦਾ ਏਸੇ ਤਰ੍ਹਾਂ 'ਆਦਿ-ਬੀਜ਼' ਵਿਚ ਹੋਣਾ ਸੰਭਵ ਨਹੀਂ। ਹੁਣ ਏਹਨਾਂ ਪੁਰ ਵਿਚਾਰ ਕਰਦੇ ਹਾਂ।

"ਪੁਨੀਆਂ" ਏਸ ਬੀਜ਼ ਵਿਚ ਕਿਤੇ ਦਿਤੀਆਂ ਹਨ ਤੇ ਕਿਤੇ ਨਹੀਂ। ਆਜ਼ਾ ਦੀ ਵਾਰ ਦੇ ਸਿਰ ਉਪਰ ਇਹ ਲਡੜ ਪੂੰਡੇ ਅਸਰਾਜੇ ਕੀ ਟੁਨੀ ਪਰ ਗਾਵਨਾ। ਨਹੀਂ ਦਿਤੇ, ਪਰ ਰਾਗ ਗਉੜੀ ਤੇ ਰਾਗ ਸਾਰੰਗ ਦੀਆਂ ਵਾਰਾਂ ਪੁਰ 'ਪੁਨੀਆਂ' ਦਿਤੀਆਂ ਹਨ। ਪੁਨੀਆਂ ਵਿਚ ਵਿਚ ਛੁਟ ਜਾਨ ਦੇ ਅਰਥ ਇਹ ਹਨ, ਕਿ 'ਅਸਲ' ਵਿਚ, ਭਾਵ 'ਆਦਿ-ਬੀਜ਼' ਵਿਚ, ਇਹ ਪੁਨੀਆਂ ਦਰਸਤੀ ਦੀ ਸ਼ਕਲ ਵਿਚ ਹਾਸ਼ੀਏ ਤੇ ਲਿਖੀਆਂ ਸਨ। ਫੇਰ ਜਿਥੇ ਭੀ ਇਹ ਪੁਨੀਆਂ ਵਾਰਾਂ ਦੇ ਸਿਰਾਂ ਪੁਰ ਦਿਤੀਆਂ ਹਨ, ਓਥੇ ਹੀ ਇਉਂ ਜਾਪਦਾ ਹੈ ਜੋ ਪਿਛੋਂ ਰੂਮਾਲ ਦੀ ਕੰਨੀ ਨਾਲ ਪੂੰਝਣ ਦਾ ਕੁਝ ਜਤਨ ਕੀਤਾ ਹੈ, ਪਰ ਹਰਫ ਮਿਟਾਏ ਨਹੀਂ, ਨਾ ਹੜਤਾਲ ਫੇਰੀ ਹੈ। ਸ਼ਾਇਦ ਲਿਖਾਰੀ ਨੂੰ ਲਿਖਕੇ ਖਿਆਲ ਆਇਆ ਹੋਵੇ, ਕਿ ਅਸਲ ਵਾਂਗ ਕਿਨਾਰੇ ਪਰ ਲਿਖਣੀਆਂ ਚਾਹੀਦੀਆਂ ਸਨ। ਜਾਂ ਇਹ ਪੂੰਝੇ ਪਿਛੋਂ ਕਿਸੇ ਦੀ ਕਾਰਸਤਾਨੀ ਹਨ, ਜੋ ਆਪਣੇ ਆਪ ਨੂੰ ਪਹਿਲੇ ਲਿਖਾਰੀ ਨਾਲੋਂ ਵਧੀਕ ਸਿਆਣਾ ਸਮਝਦਾ ਸੀ। ਇਹ ਪੂੰਝੇ ਪਏ ਹੋਏ ਵੀ, ਕਿਸ ਪੁਨੀਆਂ ਦੇ ਨਾ ਹੋਣ ਵਾਂਗ 'ਅਸਲ' ਜਾਂ 'ਆਦਿ-ਬੀਜ਼' ਵਿਚ ਉਹਨਾਂ ਦੇ ਹਾਸ਼ੀਏ ਪੁਰ ਲਿਖੇ ਹੋਣ ਦੀ ਦਲੀਲ ਹਨ, ਜਿਸ ਤੋਂ ਕਿ ਇਹ ੧੯੧੯ ਵਾਲੀ ਬੀਜ਼ ਨਕਲ ਕੀਤੀ ਗਈ। ਇਹ ਚੇਤੇ ਰਹੇ

ਕਿ ਇਹ ਛੇਕੜਲੀ ਬੀੜ ਸੀ ਜੋ ਸਿਧੀ 'ਆਦ-ਬੀੜ' ਤੋਂ  
ਨਕਲ ਕੀਤੀ ਗਈ ।

ਜਿਸ ਵੇਲੇ ਇਹ ਲਿਖੀ ਗਈ, ਉਸ ਵੇਲੇ ਤਕ  
'ਬਸੰਤ ਕੀ ਵਾਰ' ਨੂੰ ਗ੍ਰੰਥ ਸਾਹਿਬ ਦੇ ਅੰਦਰ ਰਾਗ ਬਸੰਤ  
ਹੇਠਾਂ ਆਪਣੀ ਠੀਕ ਥਾਂ ਸਿਰ ਭਗਤ ਬਾਣੀ ਤੋਂ ਪਹਿਲੇ  
ਲਿਖਣ ਦਾ ਰਵਾਜ਼ ਪੈ ਚੁਕਾ ਸੀ, ਜਿਸਤੇ ਏਸ ਬੀੜ ਦੇ  
ਲਿਖਾਰੀ ਨੇ ਵੀ 'ਬਸੰਤ ਕੀ ਵਾਰ' ਰਾਗ ਬਸੰਤ ਵਿਚ ਦਰਜ  
ਕੀਤੀ ਹੈ, ਗ੍ਰੰਥ ਸਾਹਿਬ ਦੇ ਅਖੀਰ ਪੁਰ ਨਹੀਂ, ਜਿਸ ਤਰ੍ਹਾਂ  
ਬੜੇ ਸੰਘ ਵਾਲੇ ਬੀੜ ਵਿਚ ਸੀ, ਜਾਂ ਜਿਸ ਤਰ੍ਹਾਂ ਏਸ ਬੀੜ  
ਦੈ ਤਤਕਰੇ ਤੋਂ, ਜੋ 'ਆਦ-ਬੀੜ' ਵਿਚੋਂ ਨਕਲ ਕੀਤਾ  
ਗਿਆ ਸੀ, ਦਿਸੰਦਾ ਹੈ ।

ਏਸੇ ਤਰ੍ਹਾਂ 'ਸੇ ਦਰ' ਵਾਲੇ ਪੰਜ ਸ਼ਬਦਾਂ ਦੇ ਪਿਛੋਂ 'ਸੇ ਪੁਰਖ'  
ਵਾਲੇ ਬਾਰ ਸ਼ਬਦ ਭੀ ਗਰੰਥ ਸਾਹਿਬ ਦੇ ਅੰਦਰ ਲਿਖੇ ਜਾਣੇ ਸ਼ੁਰੂ ਹੋ  
ਗਏ ਸਨ, ਸ਼ਾਕਿਤ ਗੁਰੂ ਹਰ ਗੋਬਿੰਦ ਸਾਹਿਬ ਦੇ ਵੇਲੇ ਤੋਂ, ਉਹਨਾਂ ਦੀ  
ਆਗਿਆ ਨਾਲ। 'ਨਿਤਨੇਮ' ਵਿਚ ਇਹ ਪੜ੍ਹੇ ਜਾਂਦੇ ਤਾਂ ਗੁਰੂ ਅਰਜਨ  
ਦੇਵ ਦੇ ਵੇਲੇ ਤੋਂ ਹੀ ਸਨ ।

'ਦੇ ਵਾਪੂ ਸ਼ਬਦ' ਭੀ ਇਸ ਬੀੜ ਵਿਚ ਨਜ਼ਰੀਂ ਪਏ ਹਨ। ਇਕ  
ਤਾਂ ਰਾਗ ਗਉੜੀ 'ਖਿਤੀ ਕਬੀਰ ਜੀਓ ਕੀ' ਦੇ ਪਿਛੋਂ ਅਤੇ ਸਤ 'ਵਾਰਾਂ'  
(ਬਾਰ ਬਾਰ ਹਰਿ ਕੇ ਗੁਣ ਗਾਉਂ) ਤੋਂ ਪਹਿਲੇ ਕਬੀਰ ਜੀ ਦੀਆਂ ਇਹ  
ਦੋ ਸਤਰਾਂ ਦਿਤੀਆਂ ਹਨ:-

ਪੁਰ ਅੰਬਰ ਵਿਹਿ ਬੇਲੜੀ\* ਤਿਹ ਲਾਲ ਮੁਗੀਆ ਛੂਲ ।

\*ਇਹਨਾਂ ਤੁਕਾਂ ਦਾ ਪਾਠ ਮੌਕ ਬਣ ਬਦਲ ਦਿੱਤਾ ਹੈ। ਅਸਲ ਵਿਚ  
ਉਥੇ ਲਿਖਿਆ ਹੈ; 'ਧਰ ਅੰਬਰ ਵਿਹਿ ਬੇਲੜੀ ਤਿਹ ਲਾਲ ਸੁਕੰਧਾ ਛੂਲ ।' ਅਥਰ  
ਉਹ ਲਖਿਓ ਨਹੀਂ ਰੱਜਾ ਧਰੇ ਕਬੂਲ ।' ਬੇਲੜੀ ਤੋਂ ਮਤਲਬ 'ਚੁਹਮਰੰਘੁ'  
ਦਾ ਹੈ। ਬੇਲੀ ਕਬੀਰ ਜੀ ਦੀ ਨਹੀਂ ਜਾਪਦੀ ।

ਅਖਰ ਓਹ ਲਖਿਓ ਨਹੀਂ ਰੇ ਜਾ ਪਰੈ ਕਬੂਲ ।

ਜੂਜਾ ਇਕ ਪੂਰਾ ਸ਼ਬਦ ਤ੍ਰਿਲੋਚਨ ਜੀ ਦਾ ਹੈ । ਰਾਗ ਗੁਜ਼ਰੀ  
ਵਿਚ ਤ੍ਰਿਲੋਚਨ ਦੇ ਦੋ ਹੀ ਸ਼ਬਦ ਹੋਇਆ ਕਰਦੇ ਹਨ, ਏਥੇ ਤਿੰਨ ਦਿਤੇ  
ਹਨ, ਵਾਧੂ ਸ਼ਬਦ ਦੂਸਰੇ ਨੰਬਰ ਤੇ ਵਿਤਾ ਹੋਇਆ ਹੈ ।  
ਪਹਿਲੀਆਂ ਦੇ ਸਤਰਾਂ ਉਪਰ ਕਿਸੇ ਨੇ ਪਿਛੋਂ ਸਿਆਹੀ ਫੇਰੀ ਹੋਈ ਹੈ,  
ਅਤੇ ਬਾਕੀਆਂ ਦੇ ਉਦਾਲੇ ਕਾਪੀਏਂਗ ਪੈਨਸਿਲ ਦੀਆਂ ਲੀਕਾਂ ਵਾਹੀਆਂ  
ਹਨ । ਜਿਨ੍ਹਾਂ ਦੋਂ ਸਤਰਾਂ ਉਪਰ ਸਿਆਹੀ ਫੇਰੀ ਹੈ, ਉਹ ਚੰਗੀ ਤਰ੍ਹਾਂ  
ਪੜ੍ਹੀਆਂ ਨਹੀਂ ਜਾ ਸਕਦੀਆਂ, ਬਾਕੀ ਦੀਆਂ ਇੱਉਂ ਹਨ:-

॥੧॥

ਗੋਬਿੰਦ ਗੋਬਿੰਦ ਗੋਬਿੰਦਹ ।

ਗੋਬਿੰਦ ਬਿਨੁ ਮੈਂ ਅਵਰੁ ਨ ਜਾਚੁਓ,

ਨਾਮ ਵਖਾਣਉ ਗੋਬਿੰਦ ਕਾ ॥ ੧ ॥ ਰਹਾਉ ॥

ਗੋਬਿੰਦ ਕੇਰੀ ਮੁਕਤੀ ਦਾਸੀ,

ਸਨਿਆਸੀ ਸਿਵ ਰਾਚੀਲੇ ।

ਤਾਚੀ ਦਾਸੀ ਮਹਾ ਅਸ਼ਟ ਸਿਧੀ,

ਨਹੀਂ ਕਾਜ ਹਮਾ ਤਿਸ ਸੇਤੀ ॥ ੨ ॥

ਪਾਤਰਬਾਜੀ ਰਸਾ ਉਪਜੀਲੇ,

ਤਜਿਲੇ ਇਹ ਕੁਬੁਧੀ ।

ਮਨ ਭੀਤਰਿ ਬੀਚਾਰ ਨ ਦੇਖਹਿ,

ਗੋਬਿੰਦ ਭਰਤ ਭਲੀ ਰਸ ਸੁਖੀ ॥ ੩ ॥

ਗੋਬਿੰਦ ਕੇਰੀ ਬਾਤ ਸੁਣੀਜੈ,

ਕਹ ਕਿਨਿ ਦੇਖਿਆ ਨੈਣੀ ।

ਔਦੇਖੇ ਅਕੇ ਜਾਵੇ

ਗੋਬਿੰਦ ਨਾਮ ਚਰਿਤੁ ਸਦਾ ਹਹਿ,  
 ਗੋਬਿੰਦ ਸਦਾ ਸੰਤ ਕੀ ਬੈਣੀ ॥੪॥  
 ਗੋਬਿੰਦ ਕੇਰੀ ਭਾਉ ਭਗਵਤ,  
 ਮਨ ਮਛਰ ਮਦ ਰਹਤਾ ।  
 ਬਦਤਿ ਤ੍ਰਿਲੋਚਨੁ, ਸੁਨੁ ਰੇ ਪ੍ਰਾਣੀ  
 ਮਾਗਉ ਜੋ ਸੰਸਾਰਿ ਬਿਰਕਤਾ ॥੫॥੨॥

ਸਿਖਾਂ ਵਿਚ ਰਵਾਇਤ ਹੈ ਕਿ ਕਬੀਰ ਦੀਆਂ ਪਹਿਲੀਆਂ ਦੇ  
 ਪਾਲਾਂ ਜੋ ਅਸਾਂ ਉਪਰ ਦਿਤੀਆਂ ਹਨ ਉਹ ਇਕ ਪੂਰੇ ਸ਼ਬਦ ਵਿਚੋਂ  
 ਹਨ, ਜੋ ਬਥੇ ਮੋਹਨ ਵਾਲੀਆਂ ਪੋਖੀਆਂ ਵਿਚ ਦਿੱਤਾ ਸੀ । ਕਿਉਂਕਿ ਉਸ  
 ਵਿਚ ਹਠ ਯੋਗ ਦੀ ਸਿਖਿਆ ਦਿਤੀ ਹੈ, ਏਸ ਕਰਕੇ ਗੁਰੂ ਸਾਹਿਬ ਨੇ ਏਸਨੂੰ  
 ਰੰਗ ਸਾਹਿਬ ਵਿਚ ਨਹੀਂ ਚੜ੍ਹਾਇਆ । ਅਸਲ ਗੱਲ ਇਉਂ ਜਾਪਦੀ  
 ਹੈ ਕਿ ਗੁਰੂ ਸਾਹਿਬ ਨੇ ਫੇਸਲਾ ਕੀਤਾ ਕਿ ਇਹ ਕਬੀਰ ਦਾ ਸ਼ਬਦ ਨਹੀਂ,  
 ਭਾਈ ਗੁਰਦਾਸ ਏਸਨੂੰ ਪੋਖੀ ਤੋਂ ਨਕਲ ਕਰ ਚੁਕੇ ਸਨ, ਸੋ ਉਸ ਪਰ  
 ਹੜਤਾਲ ਫੇਰ ਦਿੱਤੀ ਗਈ । ਪਰ ਦੋ ਪਾਲਾਂ ਕਿਉਂ ਰਹਿਨ ਦਿਤੀਆਂ,  
 ਏਸ ਦੀ ਕੁਝ ਸਮਝ ਨਹੀਂ ਆਉਂਦੀ ।

ਤ੍ਰੁਠੇਚਨ ਦਾ ਸ਼ਬਦ ਭੀ ਆਦਿ ਬੀੜ ਵਿਚ ਜ਼ਹੂਰ  
 ਦਿੱਤਾ ਸੀ । ਬੂੜੇ ਸੰਘ ਵਾਲੀ ਬੀੜ ਵਿਚ ਇਹ ਪੂਰਾ ਦਿੱਤਾ  
 ਹੈ । ਪਹਿਲੀਆਂ ਦੇ ਸਤਰਾਂ, ਜੋ ਸੰਮਤ ੧੭੧੮ ਦੀ ਬੀੜ ਵਿਚ  
 ਕਿਸੇ ਨੇ ਸਿਆਹੀ ਨਾਲ ਮਿਟਾ ਦਿਤੀਆਂ ਹਨ, ਉਹ ਬੂੜੇ ਸੰਘ  
 ਵਾਲੀ ਬੀੜ ਵਿਚ ਏਸ ਤਰ੍ਹਾਂ ਖੁੰਝ ਹਨ:-  
 ਨਵ ਨਿਧ ਪਰਸੀ ਕਾਇਰੇ ਚਿੰਤਾ ਅਚਿੰਤ ਕਲਪ ਤਰੋ ।

ਕੌਣ ਪਾਸ ਹਉ ਮਾਂਗਤ ਆਛਉ ਮੇਰ ਪ੍ਰਾਭੁ ਲਾਜੈ ਲਾਛ ਬਠੋ ।  
 ਹੋਰ ਕੇਹੜੀ ਕੇਹੜੀ ਪ੍ਰਾਚੀਨ ਬੀੜ ਵਿਚ ਇਹ ਸ਼ਬਦ ਦਿਤਾ  
 ਹੈ, ਇਸ ਗਲ ਦਾ ਟਾਕਰਾ ਕਰਨ ਪੁਰ ਹੀ ਪਤਾ ਲਗ ਸਕਦਾ ਹੈ ।

ਰਾਗ ਰਾਮਕਲੀ ਵਿਚ ਪੰਜਵੇਂ ਮਹਲੇ ਦਾ ਇਕ 'ਛੰਤ' ਹੈ, ਜਿਸ ਦੀਆਂ ਖਾਲੀ ਦੋ ਹੀ ਪਾਲਾਂ ਦਿਤੀਆਂ ਹਨ, ਚਾਰ ਪਦ ਹੋਰ ਛੰਦਾਂ ਵਾਂਗ ਹੋਣੇ ਚਾਹੀਏ ਸਨ। ਏਸ ਪੂਰੇ ਛੰਤ ਵਾਸਤੇ ਕੋਰੀ ਥਾਂ ਛੱਡੀ ਹੈ, ਪਿਛੋਂ ਲਿਖਣ ਦਾ ਖਿਆਲ ਸੀ। 'ਸਭ ਮਹਿ ਰਹਿਆ ਸਮਾਇ ਜੀਉ ॥ ੪ ॥ ੪ ॥' ਵੇਂ ਪਿਛੋਂ ਏਸ ਛੰਤ ਦੀ ਪਹਿਲੀਆਂ ਦੋ ਪਾਲਾਂ ਇਉਂ ਦਿਤੀਆਂ ਹਨ :—

ਰੁਣ ਬੁਝਨੜਾ ਗਾਓ ਸਖੀ ਹਰਿ ਏਕ ਧਿਆਵਹੁ।

ਸਤਿਗੁਰ ਤੁਮ ਸੇਵ ਸਖੀ ਮਨ ਚਿੰਦਿਅੜਾ ਫਲੁ ਪਾਵਹੁ॥

ਇਕ ਮੇਟੇ ਅਖਰਾਂ ਦਾ ਛਾਪੇ ਦਾ ਗ੍ਰੰਥ ਸਾਹਿਬ ਵੀ (੧੯੫੦ ਸਫੇ ਵਾਲਾ) ਕਾਨਗੜ੍ਹ ਮੌਜੂਦ ਸੀ, ਉਸ ਨਾਲ ਟਾਕਰਾ ਕੀਤਾ ਗਿਆ, ਉਸ ਵਿਚ ਵੀ ਖਾਲੀ ਏਹੋ ਦੋ ਤੁਕਾਂ ਸਨ। ਭਾਈ ਹਕਨਾਮ ਸਿੰਘ ਵਾਲੀ ਸਫ਼ਰੀ ਜਿਲਦ, ਜੋ ਗੁਰਮਤ ਪ੍ਰੇਸ, ਅੰਮ੍ਰਿਤਸਰ ਵਿਚ ਛੱਪੀ ਹੋਈ ਹੈ, ਉਸ ਵਿਚ ਇਹੋ ਦੋ ਹੀ ਸਤਰਾਂ ਹਨ। ਮੈਂ ਸੁਣਦਾ ਹਾਂ ਕਿ ਹੋਰ ਛਾਪੇ ਦੇ ਗ੍ਰੰਥ ਸਾਹਿਬਾਂ ਵਿਚ ਵੀ ਦੋ ਹੀ ਸਤਰਾਂ ਹੁੰਦੀਆਂ ਹਨ। ਪਰ ਸੰਮਤ ੧੯੮੬ ਦੀ ਇਕ ਬੀਜ਼ ਵਿਚ ਇਹ ਪੂਰਾ ਛੰਤ ਦਿਤਾ ਹੈ, ਜੋ ਅਸੀਂ ਅਗੇ ਚਲ ਕੇ ਦਿਆਂਗੇ।

ਸੰਮਤ ੧੯੯੮ ਵਾਲੀ ਬੀਜ਼ ਵਿਚ ਦੋ ਸਤਰਾਂ ਹੀ ਲਿਖ ਕੇ ਬਾਕੀ ੨੨ ਤੁਕਾਂ ਲਈ ਕੋਰੀ ਥਾਂ ਛੱਡੀ ਹੋਣੀ ਦਸਦੀ ਹੈ ਕਿ 'ਅਸਲ', ਭਾਵ 'ਆਦਿ- ਬੀਜ਼' ਵਿਚ ਏਥੇ ਹੜਤਾਲ ਫੇਰੀ ਹੋਈ ਸੀ।

'ਭੋਗ ਦੀ ਬਾਣੀ' ਦੀ ਤਰਤੀਬ ਏਸ ਬੀਜ਼ ਵਿਚ ਏਸ ਤਰ੍ਹਾਂ

ਪੁਰ ਹੈ :—

ਸਲੋਕ ਸਹਸਕ੍ਰਿਤੀ ਮਹਲਾ ੧ ॥ ਸਲੋਕ ਸਹਸਕ੍ਰਿਤੀ ਮਹਲਾ ੫ ॥

ਗਾਥਾ ਫੁਨਹੋ ॥ ਚਉਥੇਲੇ ॥

ਸਲੋਕ ਬਾਰੀ ਤੇ ਵਧੀਕ ਮਹਲਾ ੧, ਮਹਲਾ ੩, ਮਹਲਾ ੪,  
ਤੇ ਮਹਲਾ ੫ ॥

ਮਹਲਾ ੫ ਦੇ ੨੨ ਸਲੋਕ ਵਿਥੇ ਦਿੜੇ ਹਨ, ਜਿਨ੍ਹਾਂ ਵਿਚੋਂ  
ਛੇਕੜਲਾ ਬਾਈਵਾਂ ਇਹ ਹੈ :—

ਤੇਰਾ ਕੀਤਾ ਜਾਤੇ ਨਾਹੀ ਮੈਨੂੰ ਜੋਕਾ ਕੀਤੇਈ ।  
ਮੈਂ ਨਿਰਗੁਣਿਆਰੇ ਕੋਇ ਗੁਣ ਨਾਹੀਂ ਆਪੇ ਤਰਸ ਪਿਏਈ ॥  
ਤਰਸ ਪਿਆ ਮਿਹਰਮਤ ਹੋਈ ਸਤਿਗੁਰ ਸਜਨ ਮਿਲਿਆ ।  
ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਬੀਵੇ ਹੋਇਆ ॥੨੨॥\*  
ਦੇ ਉਂਗਲਾਂ ਦੀ ਵਿਖ ਜਾਂ ਕੋਠੀ ਥਾਂ ਡਡ ਕੇ ਫੇਰ ਲਿਖਿਆ ਹੈ :—

੧ ਓ ਸਤਿਗੁਰ ਪ੍ਰਸਾਦਿ ॥

ਮੁੰਦਾਵਣੀ ਮਹਲਾ ੫ ॥

ਬਾਲ ਵਿਚ ਤਿਨ ਵਸਤੂ ਪਈਓ ਸਤ ਸੰਤੋਖ ਬੀਰਸੇ ।  
ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸਕਾ ਸਭਸ ਅਧਾਰੇ ।  
ਜੇ ਕੋਇ ਖਾਵੈ ਜੇ ਕੋਈ ਬੁਝੇ ਤਿਸ ਕਾ ਹੋਇ ਉਧਾਰੇ ।  
ਇਹ ਵਸਤ ਤਜੀ ਨਹੀਂ ਜਾਈ ਨਿਤ ਨਿਤ ਰਖ ਉਰਿ ਧਾਰੇ ।  
ਤਮ ਸੰਸਾਰ ਚਰਣ ਲਗ ਤਰੀਏ ਸਭ ਨਾਨਕ ਬੁਹਮ ਪਸਾਰੇ ॥੧॥  
ਏਸ ਤੋਂ ਪਿਛੇ ਹੋਰ ਬੇੜੀ ਕੋਗੀ ਥਾਂ ਡਡ ਕੇ ਬਗਤ ਬਾਣੀ ਚਿੱਤੀ ਹੈ  
ਅਰਥਾਤੁ ਕੁਝੀ ਜੀ ਦੇ ਬਲੰਕ (੨੪੩): ਅਤੇ ਸ਼੍ਰੀ ਹੁਗੀਦ ਦੇ ਸਲੋਕ (੧੩੦)॥  
ਏਸ ਤਗਤ ਬਾਣੀ ਤੋਂ ਪਿਛੇ ਫੇਰ ਆਉਂਦੇ ਹਨ :—

ਸਵੇਂ ਸੀ ਮਖਵਾਕ ਮਹਲਾ ੫ ॥ (੬ + ੧੧ = ੨੦)॥

ਸਵੇਂ ਤੁਟੀ ਕੇ, ਮਹਲੇ ਪਹਿਲੀ ਕੇ, ਮਹਲੇ ਜ ਕੇ, ਮਹਲੇ ਵ ਕੇ,  
ਮਹਲੇ ੪ ਕੇ, ਅਤੇ ਮਹਲੇ ਪੰਜਵੇਂ ਕੇ ॥

‘ਭੋਗ ਦੀ ਬਾਣੀ’ ਦੀ ਠੀਕ ਇਹੋ ਤਰਤੀਬ ਬੂੜੇ ਸੰਪੁ ਵਾਲੀ  
ਬੀੜ ਦੀ ਹੈ । ਇਹ ਸਭ ਬਾਣੀ ਪਤਰੇ ੬੯੯ ਤਕ ਮੁਕ ਜਾਂਦੀ ਹੈ, ਪਾਲੀ

---

\*ਇਸ ਤੋਂ ਬਿਨਾ ਭੀ ਫੇਰ ਗਿਆ ਵਿਚ ੨੨ ਸਲੋਕ ਹਨ ਪਰੋਂ ਲਿਖਿਤ  
ਦੀਆਂ ਸੁਣ ਬੀਜਾਂ ਵਿਚ ੨੧ । ਸੋ ਇਕ ਸਲੋਕ ਇਸ ਬੀਜਾਂ ਵਿਚ ਨਹੀਂ ਜੇ  
ਫੁੱਲੀਆਂ ਵਿਚ ਹੈ ।

ਛੇਕੜਲੀਆਂ ਤਿੰਨ ਸਤਰਾਂ 'ਸਵੈਯੋ ਮਹਲੇ ਪੰਜਵੇ' ਕੇ' ਦੀਆਂ ੬੮੦ਵੇਂ  
ਵਰਕੇ ਦੇ ਸਿਰ ਪੁਰ ਜਾਂਦੀਆਂ ਹਨ। ਏਥੇ ਭੋਗ ਦੀ ਬਾਣੀ ਤੇ ਉਸ ਵੇਂ  
ਨਾਲ ਗ੍ਰੰਥ ਸਾਹਿਬ ਮੁਕ ਜਾਂਦਾ ਹੈ। ਕੋਈ ਮੁੰਦਾਵਣੀ ਏਵੇਂ ਹੋਣੀ ਹੈ।  
ਇਹ ੬੭੯ ਪਤ੍ਰੇ ਅਤੇ ਤਿੰਨ ਪਾਲਾਂ ਪਤ੍ਰੇ ੬੮੦  
ਦੇ ਸਿਰ ਉਪਰ ਇਕੋ ਹਥ ਦੀ ਲਿਖਤ ਹਨ।

ਪ੍ਰਤੁਖ ਹੈ ਕਿ ਸਲੋਕ 'ਤੇਰਾ ਕੀਤਾ ਜਾਤੇ ਨਾਹੀਂ',  
ਵਾਰਾਂ ਤੋਂ ਬਚ ਗਏ ਮਾਮੂਲੀ ਪਰਚੂਨ ਸਲੋਕਾਂ ਵਿਚੋਂ ਇਕ  
ਹੈ, ਅਤੇ ਖਾਸ ਤੌਰ ਪੁਰ ਗ੍ਰੰਥ ਸਾਹਿਬ ਦੇ ਅਖੀਰ ਮੁਹਰ  
ਵੱਜੋਂ ਨਹੀਂ ਰਚਿਆ ਗਿਆ ਸੀ। ਏਸੇ ਤੁਟ੍ਠਾ ਮੁੰਦਾਵਣੀ  
ਵਾਲਾ ਸਲੋਕ 'ਬਾਲ ਵਿਚ ... ਸ੍ਰੋਹਮ ਪਸਾਰੋੜੇ ॥੧॥' ਖਾਸ  
ਤਰ੍ਹਾਂ ਦੀ ਇਕ ਰਚਨਾ ਸੀ, ਅਤੇ ਹੋਰ ਖਾਸ ਤਰ੍ਹਾਂ ਦੀਆਂ  
ਰਚਨਾਅਂ ਵਾਂਗ ਜੋ ਗ੍ਰੰਥ ਸਾਹਿਬ ਦੇ ਅੰਦਰ ਦਰਜ ਹਨ,  
ਇਹ ਭੀ ਗੁਰਬਾਣੀ ਦੇ ਅੰਤ ਤੇ ਅਤੇ ਭਗਤ ਬਾਣੀ ਤੋਂ  
ਪਹਿਲੇ ਦਿੱਤੀ ਹੈ। ਇਹ ਤਰਤੀਬ, ਬਧੇ ਤੇ ਵਰਤੇ ਨਿਯਮਾਂ  
ਅਨਸਾਰ ਹੈ। ਨਾਲੇ 'ਮੁੰਦਾਵਣੀ' ਮੁੰਦਣ ਜਾਂ ਛੱਕਨ ਵਾਸਤੇ  
ਨਹੀਂ, ਸਗੋਂ ਜੰਜ ਦੀ ਬੱਧੀ ਜਾਂ ਮੂੰਦੀ ਹੋਈ ਬਾਲੀ ਨੂੰ  
ਖੱਲ੍ਹਣ ਵਾਸਤੇ ਹੈ। ਇਹ ਮੁੰਦਾਵਣੀ ਭੀ ਗ੍ਰੰਥ ਸਾਹਿਬ ਦੀ  
ਬੀਜ਼ ਲਿਖੀ ਜਾਣ ਦੇ ਪਿਛੋਂ ਖਾਸ ਤੌਰ ਪੁਰ ਉਸ ਉਪਰ  
ਮੋਹਰ ਲਾਣ ਲਈ ਨਹੀਂ ਸੀ ਰਚੀ ਗਈ। ਸਗੋਂ ਪਹਿਲੇ  
ਹੀ ਰਚੀ ਰਚਾਈ\* ਮੌਜੂਦ ਸੀ, ਅਤੇ ਆਪਣੇ ਠੀਕ ਬਾਂ ਸਿਰ

\*ਗੁਰੂ ਅਰਜਨ ਦੇਵ ਨੇ ਆਪਣੇ ਵਿਆਹ ਪੁਰ ਆਪਣੀ ਜੜ੍ਹੀ ਬਣੀ ਬਾਲੀ  
ਖੱਲ੍ਹਨ ਲਈ ਰਚੀ ਸੀ। 'ਬਸਤ' ਜਾਂ 'ਵਸਤੁ' ਆਮ ਪੁਰਾਣੇ ਪੰਜਾਬੀ ਮੁਹਾੜੇ  
ਵਿਚ 'ਮਠਿਆਵੀਆਂ' ਨੂੰ ਆਪਣੇ ਸਨ।

‘ਕੋਗ ਦੀ ਬਾਣੀ’ ਵਿਚ ਦਿੱਤੀ ਗਈ ਸੀ। ਇਹ ਦੇਵੇਂ ਸਲੋਕ, ਜਿਨ੍ਹਾਂ ਨੂੰ ਮਿਲਾਕੇ ਅਜ ਕਲ ਮੰਦਾਵਣੀ ਆਖਦੇ ਹਨ, ਗ੍ਰੰਥ ਸਾਹਿਬ ਦੇ ਅਖੀਰ ਤੇ ‘ਆਦਿ-ਬੀੜ’ ਵਿਚ ਕਦਾਚਿਤ ਨਹੀਂ ਸੀ ਦਿਤੇ ਗਏ, ਅਤੇ ਨਾ ਭੱਟਾਂ ਦੇ ਸਵੈਯਾਂ ਦੇ ਪਿਛੋਂ ਕੁਝ ਸੀ। ਗ੍ਰੰਥ ਸਾਹਿਬ ਦਾ ਅੰਤ ਭੱਟਾਂ ਦੇ ਸਵੈਯਾਂ ਪੁਰ ਹੁੰਦਾ ਸੀ।

ਜਿਸ ਤਰ੍ਹਾਂ ਉਪਰ ਕਿਹਾ ਹੈ, ਪੜ੍ਹੇ ੬੮੦ ਦੇ ਮਥੇ ਉਤੇ ਤਿੰਨ ਸਤਰਾਂ ਸਵੈਯਾਂ ਦੀਆਂ, ‘ਜਸੁ.....ਗੁਰੂ ਅਰਜਨ ਕਉ ਦੇ ਆਇਆਉ’ ਲਿਖੀਆਂ ਸਨ, ਬਾਕੀ ਸਾਰਾ ਪੜਾ ਕੋਰਾ ਸੀ। ਉਸ ਤੋਂ ਅਗੇ ਪੜਾ ੬੮੧ ਵੀ ਸਾਰਾ ਕੋਰਾ ਪਿਆ ਸੀ। ਪੜ੍ਹੇ ੬੮੨ ਦੇ ਇਕ ਸਫੇ ਪੁਰ ‘ਚਲਿੜ੍ਹ ਜੋਤਿ ਜੋਤ ਸਮਾਵਣੇ ਕੇ’ ਗ੍ਰੰਥ ਸਾਹਿਬ ਦੇ ਲਿਖਾਰੀ ਦੇ ਹਥ ਦੇ ਲਿਖੇ ਸਨ, ਏਸਦਾ ਦੂਜਾ ਸਫਾ ਅਤੇ ਅਗਲਾ ਪੜਾ ੬੮੩ ਫੇਰ ਕੋਰੇ ਸਨ। ਇਕ ਹੋਰ ਕੋਰਾ ਪੜਾ ਬਿਨਾਂ ਅੰਕ ਦਿਤੇ ਵੀ ਜ਼ਰੂਰ ਹੁੰਦਾ ਹੋਵੇਗਾ। ਸੰਮਤ ੧੭੩੨ ਤੋਂ ਪਿਛੋਂ ਇਕ ਹੋਰ ਲਿਖਾਰੀ ਆਇਆ, ਏਸ ਨੇ ਬਿਤਾਂ ਵਾਲਾ ਪੜਾ ੬੮੨ ਵਿਚੋਂ ਕਢਕੇ ਉਸਦੀ ਥਾਂ ਚਾਰ ਪੜ੍ਹੇ ਨਵੇਂ ਬਾਹਰੋਂ ਪਾ ਕੇ, ਪੜ੍ਹੇ ੬੮੦ ਦੇ ਮਥੇ ਤੋਂ ਪਹਿਲੀਆਂ ਲਿਖੀਆਂ ਤਿੰਨ ਸਤਰਾਂ ਦੇ ਹੇਠਾਂ ਨਵੀਂ ਬਾਣੀ ਲਿਖਣੀ ਸ਼ੁਰੂ ਕੀਤੀ ਅਤੇ ਪੁਰਾਣੇ ਪੜ੍ਹੇ ੬੮੩ ਦੇ ਪਹਿਲੇ ਸਫੇ ਤਕ ਲਿਖਦਾ ਚਲਾ ਗਿਆ। ਅਤੇ ਉਸਤੋਂ ਪਿਛੋਂ ਅਸਲੀ ਲਿਖਾਰੀ ਦਾ ਲਿਖਿਆ ਹੋਇਆ ੬੮੨ਵਾਂ ਪੜਾ, ਜਿਸ ਪੁਰ ਬਿਤਾਂ ਲਿਖੀਆਂ ਹਨ, ਵਿਚ ਲਗਾ ਦਿੱਤਾ।

ਪਿਛੋਂ ਘੜੀ ਬਾਣੀ ਵਿਚ ਪਹਿਲੇ ਤਾਂ ਨਾਵੇਂ ਗੁਰੂ ਦੀ ਸਾਰੀ ਬਾਣੀ ਦਿੱਤੀ ਹੈ, ਤਰਤੀਬ ਵਾਰ ਰਾਗਾਂ ਵਿਚ ਵੰਡੀ ਹੋਈ, ਪਦ ਸ਼ਬਦ ਅਤੇ ਪਾਂ ਸਲੋਕ। ਇਹ ਬਾਣੀ ਸਾਰੀ ਦੀ ਸਾਰੀ ਇਕ ਥਾਂ ਦਿੱਤੀ ਹੈ, ਕਿਉਂ ਜੋ ਬੀੜ ਪਹਿਲੇ ਗੁਰੂ ਹਰਿਗੁਰਾਇ ਤੇ ਗੁਰੂ ਹਰਿ ਕ੍ਰਿਸ਼ਨ ਦੇ ਵੇਲੇ

ਤਜਾਰ ਹੋ ਚੁਕੀ ਹੋਈ ਸੀ। ਇਹੋ ਛੰਗ ਇਸ ਬਾਣੀ ਨੂੰ ਇਕ ਬੇਣ ਦਾ ਹੋਰ ਬੀੜਾਂ ਵਿਚ ਵੀ ਵਰਤਿਆ ਹੈ। ਇਹ ਬਾਣੀ ਪਹਿਲ ਵਾਰ ਸੰਮਤ ੧੭੩੨ ਅਗਹਨ ਵਦੀ ੨ ਨੂੰ ਮੁਕ੍ਰੇ ਗਰੰਥ ਸਾਹਿਬ ਵਿਚ ਦਿੱਤੀ ਗਈ ਸੀ, ਗੁਰੂ ਸਾਹਿਬ ਦੀ ਸ਼ਹਾਦਤ ਤੋਂ ਕੋਈ ੧੬ ਦਿਨ ਪਿਛੋਂ। ਏਸ ਵਿਚ ਪਾਤਸ਼ਾਹੀ ੧੦ ਦਾ ਦੁਹਰਾ 'ਬਲ ਹੁਓ ਬੰਧਨ ਛੁਟੇ ਸਭ ਕੁਛ ਹੋਤ ਉਪਾਇ' ਪਾਤਸ਼ਾਹੀ ਰਸਵੀਂ ਦੇ ਨਾਮ ਪੁਰ ਆ ਗਿਆ ਹੈ। ਏਸ ਬੀੜ ਵਿਚ ਇਹ ਦੁਹਰਾ ਤਾਂ ਹੈ, ਪਰ ਨਾਲ, 'ਪਾਤਸ਼ਾਹੀ ੧੦' ਨਹੀਂ ਲਿਖਿਆ ਪਰ ਇੰਚ ਸਵਾ ਇੰਚ ਕੋਰੀ ਥਾਂ ਛੱਡੀ ਹੈ, ਜਿਸ ਤਰ੍ਹਾਂ ਏਸ ਨਵੇਂ ਲਿਖਾਰੀ ਦੇ ਮਨ ਵਿਚ ਭਰਮ ਹੁੰਦਾ ਹੈ ਕਿ ਇਹ 'ਪਾਤਸ਼ਾਹੀ ੧੦' ਦਾ ਦੁਹਰਾ ਹੈ ਵੀ ਕਿ ਨਹੀਂ।

ਨਵੇਂ ਮਹਿਲੀ ਦੀ ਬਾਣੀ ਦੇ ਪਿਛੋਂ ਏਸ ਨਵੇਂ ਲਿਖਾਰੀ ਨੇ 'ਮੁੰਦਾਵਣੀ' ਦਾ ਸਿਰਨਾਵਾਂ ਦੇਕੇ ਮਾਮੂਲੀ ਦੋਵੇਂ ਸਲੋਕ ਇਥੇ ਦੁਹਰਾਏ ਗਨ। ਮੁੰਦਾਵਣੀ ਦੇ ਪਿਛੋਂ ਉਸਨੇ ਰਾਗਮਾਲਾ ਭੀ ਨਕਲ ਕੀਤੀ ਹੈ, ਅਤੇ ਏਸ ਰਾਗ ਮਾਲਾ ਪੁਰ ਆਪਣੀ ਪਿਛੋਂ ਘੱਤੀ ਬਾਣੀ ਮੁਕਾਈ ਹੈ। ਹੋਰ ਬੀੜਾਂ ਨਾਲ ਮੁਕਾਬਲਾ ਕਰਕੇ ਅਸੀਂ ਇਹ ਦਸ ਸਕਾਂਗੇ ਕਿ ਸੰਮਤ ੧੭੩੨ ਦੇ ਪਿਛੋਂ ਇਹ ਦੂਜਾ ਲਿਖਾਰੀ ਕਦ ਹੋਇਆ, ਜਿਸ ਨੇ ਇਹ ਬਾਣੀ ਵਧਾਈ।

## ੧੧. ਬੀੜ ਸੰਮਤ ੧੭੮੯

ਮਿਤਿ ਅਗਹਨ ਪੁਦੀ ੧੩ ॥

ਇਹ ਬੀੜ ਗੁਰੂ ਗੋਬਿੰਦ ਸਿੰਘ ਤੋਂ ਇੱਕੀ ਵਰ੍ਹੇ ਪਿਛੋਂ ਦੀ ਬਣ ਹੈ। ਸਾਨੂੰ ਇਕ ਮਿਤ੍ਰ\* ਤੋਂ ਮਿਲੀ ਹੈ, ਜਿਨ੍ਹਾਂ ਦੇ ਪਿਤਾ ਸਤਵੰਜਾ ਦੇ

---

\*ਡਾਕ ਚੇਪਗੀ ਮੇਲਾ ਰਾਮ, ਗੀ ਤੇ ਸਿਵਲ ਸਰਜਨ ਮਾਡਲ ਟਾਊਨ।

ਗਾਰਡ ਵੇਲੇ ਏਸਨੂੰ ਪਟਨੇ ਤੋਂ ਲੁਟ ਵਿਚ ਲਿਆਏ ਸਨ । ਪਤਲੇ ਦੇਸੀ ਕਾਗਜ਼ ਦੇ ੩੨ x ੨੦ ਦੇ ਤਾਉਂ ਦੇ ਅਠ ਵਰਕੇ ਕਰ ਕੇ ੧੦ x ੮ (ਲਿਖਿਆ ਹੋਇਆ ਭਾਗ ੮ x ੮) ਦੇ ੨੬੮ ਪਤੇ ਕੁਲ ਹਨ, ਤਤ-ਕਰਿਆਂ ਸੰਮੱਤ । ਤਤਕਰਿਆਂ ਲਈ ਚਾਲੀ ਪਤ੍ਰੇ ਰਖੇ ਸਨ, ਪਰ ਉਹ ੩੩ ਪਤ੍ਰਿਆਂ ਪੁਰ ਹੀ ਮੱਕ ਗਏ, ਬਾਬੀ ਕੇਰੇ ਪਏ ਹਨ । ਇੰਚ ਵਿਚ ਤਿੰਨ ਪਾਲਾਂ ਤੇ ਸਫੇ ਉੱਤੇ ੨੫ ਹਨ । ਲਿਖਾਈ ਬਰੀਕ ਤੇ ਸੋਹਣੀ ਹੈ । ਅਤੇ ਸਾਟੀ ਇਕ ਹਥ ਦੀ ਹੈ । ਤਤਕਰੇ ਵਿਚ ਸ਼ਬਦਾਂ ਦੇ ਮੁਕਾਬਲੇ ਪੁਰ ਪਤ੍ਰਿਆਂ ਦੇ ਅੰਕ ਸਭ ਥਾਈਂ ਨਹੀਂ ਦਿੱਤੇ ।

‘ਜਪੁ’ ਬਾਬਤ ਇਉਂ ਲਿਖਿਆ ਹੈ:—“ਜਪ ਗੁਰੂ ਰਾਮਦਾਸ ਜੀਉ ਕਿਆਂ ਦਸਖਤਾਂ ਕਾ ਨਕਲ ਥਾ, ਤਿਸ ਕਾ ਨਕਲ, ਨਕਲ ਕਾ ਨਕਲ, ਕਾ ਨਕਲ । ਮਤਲਬ ਹੋਇਆ ਕਿ ਇਹ ਬੀੜ, ਪਹਿਲੀ ‘ਆਦਿ-ਬੀੜ’ ਤੋਂ ਭਾਈ ਬਨੋ ਦੀ ਬੀੜ ਦੀ ਰਾਹੀਂ ਛੇਵੇਂ ਥਾਂ ਨਕਲ ਸੀ । ਮੀਗ ਥਾਈ ਦਾ ੧ ਸ਼ਬਦ ਅਤੇ ਸੂਰਦਾਸ ਦੇ ਦੇਵੇਂ ਸ਼ਬਦ ਦਿੱਤੇ ਹਨ । {ਸੂਰਦਾਸ ਦੇ ਪਹਿਕੇ ਸ਼ਬਦ (ਛਾਡਿ ਮਨੁ ਹਰ ਬੇਮੁਖਨ ਕੇ ਸੰਗ) ਨੂੰ ਉਪਰਲੇ ਪਰਮਾਦ ਦੇ ਸ਼ਬਦ ਨਾਲ ਹੀ ਰਲਾਕੇ ਲਿਖਿਆ ਅਤੇ ਉਸਦੇ ਨਾਲ ਹੀ ਗਿਣਿਆ ਹੈ । ਸੂਰਦਾਸ ਦੇ ਦੂਜੇ ਸ਼ਬਦ ਦੇ ਉਪਰ ਇਹ ਸਿਰਨਾਵਾਂ ਦਿਤਾ ਹੈ:—

“੧ ਓ ਸਤਿਗੁਰ ਪ੍ਰਸਾਦਿ ॥ ਸਾਰੰਗ ਮ: ੫ ॥ ਸੂਰਦਾਸ ।”

‘ਮਹਲਾ ੫’ ਦੇ ਲਫੜ ਭੁਲ ਨਾਲ ਨਕਲ ਹੁੰਦੇ ਚਲੇ ਆਏ ਹਨ । ਸ਼ਬਦ ਸੂਰਦਾਸ ਦਾ ਹੀ ਹੈ, ਬੋਲੀ ਤੇ ਮੁਹਾਵਰਾ ਉਸਦਾ ਹੈ, ਛਾਪ ਵੀ ਸੂਰਦਾਸ ਦੀ ਹੈ ।

ਬੀੜ ਲਿਖਨ ਦਾ ਸੰਮੱਤ ਦੇਂਦਿਆਂ ਇਹ ਲਫੜ ਨਹੀਂ ਦੁਹਰਾਏ:—  
‘ਪੇਖੀ ਲਿਵਿ ਪਹੁੰਚੇ’ । ਲਿਖਾਈ ਇਹਨਾਂ ਦਾ ਮਤਲਬ ਚੰਗੀ ਤਰ੍ਹਾਂ ਸਮਝਦਾ ਹੈ ।

ਏਸੇ ਤਰ੍ਹਾਂ 'ਜਪ' ਦੀ ਪ੍ਰਤੀਕ ਦੇਂਦੇ ਅਗੇ ਲਫ਼ਜ਼ 'ਨੀਸ਼ਾਣ' ਨਹੀਂ ਦਿੱਤਾ, ਕਿਉਂ ਜੋ ਲਿਖਾਰੀ ਸਮਝਦਾ ਸੀ ਕਿ 'ਨੀਸ਼ਾਣ' ਕਿਸ ਨੂੰ ਆਖਦੇ ਹਨ ਅਤੇ ਏਥੇ 'ਨੀਸ਼ਾਣ' ਕੋਈ ਹੈ ਨਹੀਂ ਸੀ ਤੇ ਨਾ ਹੋ ਸਕਦਾ ਸੀ। ਆਦਮੀ ਸਿਆਣਾ ਮਾਲੂਮ ਦੇਂਦਾ ਹੈ।

'ਪ੍ਰੇ ਪੁਰਖ' ਵਾਲੇ ਚਾਰ ਸ਼ਬਦ ਨਿਤਨੇਮ ਵਾਲੀ ਬਾਣੀ ਵਿਚ ਨਹੀਂ ਦਿੱਤੇ। ਕੀਰਤਨ ਸੋਹਿਲਾ ਦੇ ਪੰਜ ਸ਼ਬਦ ਹਨ।

'ਚਲਿੜ੍ਹ ਜੋਤੀ ਜੋਤ ਸਮਾਵਣ ਕੇ' ਖਾਲੀ ਨਾਵੀਂ ਪਾਤਸ਼ਾਹੀ ਤਕ ਦਿੱਤੇ ਹਨ, ਦਸਵੇਂ ਗੁਰੂ ਦੀ ਬਿੱਤ ਨਹੀਂ ਦਿੱਤੀ। ਲਿਖਾਰੀ ਨੂੰ ਮਾਲੂਮ ਨਹੀਂ ਸੀ। ਅਤੇ ਜਿਸ ਬੀੜ ਤੋਂ ਉਤਾਰਾ ਕੀਤਾ ਸੀ, ਉਹ ਸੰਮਤ ੧੭੬੮ ਤੋਂ ਪਹਿਲੇ ਦੀ ਬਣੀ ਹੋਈ ਸੀ। ਬਾਬਾ ਗੁਰਦਿਤਾ ਅਤੇ ਛੇਵੰਂ ਪਾਤਸ਼ਾਹੀ ਦੀਆਂ ਬਿਤਾਂ ਉਹਨਾਂ ਹੀ ਲਫ਼ਜ਼ਾਂ ਵਿਚ ਦਿੱਤੀਆਂ ਹਨ ਜਿਨ੍ਹਾਂ ਵਿਚ ਕਿ ਇਹ ਸ੍ਰੀ ਹਰਿ ਕ੍ਰਿਸ਼ਣ ਜੀ ਦੀ ਹਥੀਂ 'ਆਦਿ-ਬੀੜ' ਵਿਚ ਲਿਖੀਆਂ ਗਈਆਂ, ਖਾਲੀ ਏਤਨੇ ਫਰਕ ਨਾਲ ਕਿ 'ਸ੍ਰੀਗੁਰੂ ਬਾਬਾ ਜੀ ਸਮਾਣੇ' ਦੀ ਥਾਂ 'ਸ੍ਰੀ ਗੁਰਦਿਤਾ ਬਾਬਾ ਜੀ ਸਮਾਣੇ' ਲਿਖਿਆ ਹੋਇਆ ਹੈ, ਜੋ ਸਹੀ ਗਲ ਹੈ। ਪਰ ਇਹਨਾਂ ਦੇ ਬਿਤਾਂ ਦੇ ਨਾਲ ਉਹ Colophon ਜਾਂ ਟਿੱਪਣੀ ਨਹੀਂ ਦੁਹਰਾਈ, ਜਿਸ ਵਿਚ ਲਿਖਿਆ ਹੈ ਕਿ ਇਹ ਦੇ ਬਿਤਾਂ ਸ੍ਰੀ ਹਰਿ ਕ੍ਰਿਸ਼ਣ ਜੀ ਦੀਆਂ ਚੜ੍ਹਾਈਆਂ ਹੋਈਆਂ ਹਨ। ਸਾਹਮਣੇ ਪਈ ਬੀੜ ਵਿਚ, ਜਿਸ ਤੋਂ ਨਕਲ ਕਰ ਰਿਹਾ ਸੀ, ਨਹੀਂ ਹੋਣੀਆਂ। ਉਹ ਸਾਹਮਣੇ ਪਈ ਬੀੜ ਅਸਲ ਵਿਚ ਸੰਮਤ ੧੭੧੮ ਅਤੇ ਸੰਮਤ ੧੭੬੮ ਵਿਚਾਲ੍ਹੇ ਦੀ ਲਿਖੀ ਹੋਈ ਸੀ।

ਨੌਂ 'ਵਾਰਾਂ' ਦੇ ਸਿਰ ਉਪਰ ਸਭ ਥਾਂ 'ਧੁਨੀਆਂ' ਦਿੱਤੀ ਹਨ। ਨਾਵੇਂ ਮਹਲ ਦੇ ਸ਼ਬਦ ਵੰਡਕੇ 'ਰਾਗਾਂ' ਹੇਠਾਂ ਆਪਣੇ ਥਾਂ ਸਿਰ ਦਿੱਤੇ ਹਨ। ਰਾਗ ਜੈਜਾਵੰਤੀ ਦੇ ਚਾਰ ਸ਼ਬਦ ਰਾਗ ਜੈਤਸ਼ਟੀ ਦੇ ਪਿਛੇ ਆਏ ਹਨ, 'ਰਾਗਾਂ' ਦੇ ਅਖੀਰ ਜੈਜਾਵੰਤੀ ਨੂੰ ੩੧ਵਾਂ ਰਾਗ ਬਣਕੇ ਨਹੀਂ। ਪਰ ਨਾਵੀਂ ਪਾਤਸ਼ਾਹੀ ਦੇ ਸਲੋਕ (ਪੰਜ ਦਸਵੇਂ ਪਾਤਸ਼ਾਹ ਦੇ ਦੁਹਰੇ

ਸਮੇਤ, ਜਿਥੇ ਸਾਡੇ ‘ਪਾਤਸ਼ਾਹੀ ੧੦’ ਲਿਕਿਆ ਹੈ) ‘ਸਲੋਕ ਵਾਰਾਂ ਤੇ ਵਧੀਕ’ ਨਾਲ ਨਹੀਂ ਦਿਤੇ, ਸਗੋਂ ‘ਮੁੰਦ੍ਰਾਵਣੀ’ ਦੇ ਪਿਛੋਂ ਸਲੋਕ ‘ਜਿਤ ਚਰ ਲਖ ਮੁਹਮਦਾ’ ਅਤੇ ਸਲੋਕ ‘ਬਾਇ ਆਤਸ਼ ਆਬਾਂ’ ਲਿਖਕੇ ਇਹਨਾਂ ਦੇਹਾਂ ਦੇ ਵੀ ਪਿਛੋਂ ਆਏ ਹਨ। ਇਹਨਾਂ ਦਾ ਛੇਕੜਲਾ ਸਲੋਕ ਇਸ ਤਰ੍ਹਾਂ ਪੁਰ ਹੈ:-

ਬੰਧ ਸਥਾ ਸਭੁ ਤਜ ਗਾਏ ਦੀਓ ਨ ਕਾਹੂ ਸਾਬ।

ਕਹੁ ਨਾਨਕ ਇਹ ਬਿਪਤ ਮਹਿ ਏਕ ਉਟ ਰੁਪੁਨਾਬ॥ ੫੬ ॥

ਪਿਛਲੇ ਅਠ ਵਸ ਸਲੋਕ ਪੜ੍ਹਕੇ ਵੇਖੋ, ਉਹਨਾਂ ਵਿਚ ‘ਰਹਿਉ ਗੁਰੂ ਗੋਬਿੰਦ’ ਵਾਲਾ ਸਲੋਕ ਨਹੀਂ ਦਿੱਤਾ, ਸ਼ਾਇਦ ਇਹੋ ਹੀ ਰਹਿਉ ਗਿਆ ਹੈ।

ਰਾਗ ਗੁਜਰੀ ਹੇਠਾਂ ਤ੍ਰਿਲੋਚਨ ਦੇ ਦੋ ਹੀ ਬਥਦ ਹਨ, ਤੀਸਰਾ ਨਹੀਂ, ਜੋ ਸੰਮਤ ੧੯੧੮ ਦੀ ਬੀੜ ਵਿਚ ਹੈ (ਗੋਬਿੰਦ ਗੋਬਿੰਦ ਗੋਬਿੰਦਹ ਵਾਲਾ)। ਕਬੀਰ ਜੀ ਦੇ ਇਕ ਬਥਦ ਰੀਆਂ (ਪਹਿਲੀ ਤੇ ਆਖੀਰੀ) ਦੋ ਤੁਕਾਂ, ਜੋ ਉਪਰ ਸਫੇ ੧੮੯੮ ਪੁਰ ਦਿਤੀਆਂ ਹਨ, ਏਸ ਬੀੜ ਵਿਚ ਨਹੀਂ। ਨਿਸਚਿਤ ਗਲ ਤਾਂ ਬਹੁਤੀਆਂ ਬੀੜਾਂ ਦਾ ਟਾਕਰਾ ਕਰਕੇ ਹੀ ਕਹੀ ਜਾ ਸਕਦੀ ਹੈ, ਪਰ ਕਿਆਸ ਹੁੰਦਾ ਹੈ ਕਿ ਇਹ ਦੇਵੇਂ ਬਥਦ ਆਦਿ-ਬੀੜ ਵਿਚ ਲਿਖੇ ਗਏ ਸਨ। ਭਾਈ ਬਨੋ ਵਾਲੀ ਬੀੜ ਵਿਚ ਕਿਸੇ ਸੁਥਰ ਕਰਕੇ ਨਕਲ ਨਹੀਂ ਹੋਏ, ਜਿਸ ਕਰਕੇ ਉਸ ਤੋਂ ਉਤਾਰਾ ਕੀਤੀਆਂ ਬੀੜਾਂ ਵਿਚ ਵੀ ਨਹੀਂ ਆਏ।

ਰਾਮਕਲੀ ਛੰਤ ਮਹਲਾ ੫ ਵਿਚ ਪੰਜਵੇਂ ਮਹਲੇ ਦੇ ਇਕ ਛੰਦ ਦੀਆਂ ਦੋ ਪਹਿਲੀਆਂ ਹੀ ਤੁਕਾਂ ਦਿਤੀਆਂ ਹੁੰਦੀਆਂ ਹਨ। ਬੁੜੇ ਸੰਪੁ ਵਾਲੀ ਬੀੜ ਵਿਚ ਵੀ ਪਹਿਲੀਆਂ ਹੀ ਤੁਕਾਂ ਹਨ। ਪਰ ਏਸ ੧੯੮੬ ਵਾਲੀ ਬੀੜ ਵਿਚ ਅਤੇ ਇਕ ਹੋਰ ਗ੍ਰੰਥ ਵਿਚ ਜੋ ਸੰਮਤ ੧੭੮੮ ਦਾ ਲਿਤਿਆ ਹੈ, ਚੇਤੁ ਸਾਰਾ ਛੰਦ ੨੪ ਤੁਕਾਂ ਦਾ ਦਿਤਾ ਹੈ, ਅਸੀਂ ਹੇਠਾਂ ਨਕਲ ਕਰਦੇ ਹਾਂ :-

ਰਾਮਕਲੀ ਮਹਲਾ ੫ ॥

ਰਨ ਬੰਸ਼ਨੜਾ ਗਾਉ ਸਖੀ, ਹਰਿ ਏਕੁ ਧਿਆਵਹੁ ।  
 ਸਤਿਗੁਰ ਤਮ ਸੇਵਿ ਸਖੀ, ਮਨ ਚਿੰਦਿਅੜਾ ਫਲ ਪਾਵਹੁ ॥  
 ਸਤਿਗੁਰ ਧਿਆਇਆ ਕਰਮ ਪਾਇਆ, ਅਨੂਪ ਬਾਲਕ ਜੰਮਿਆ॥  
 ਸਤਿਗੁਰ ਸਾਚੇ ਭੇਜਿਦਿਆ, ਚਿਰ ਜੀਵਨ ਵਰ ਪੰਨਿਆ॥  
 ਮਹਾ ਅਨੰਦ ਹੋਆ ਸਦਾ ਮੰਗਲ ਹਰਿ ਗੁਣ ਗਾਵਹੁ ।  
 ਜਨ ਕਹੇ ਨਾਨਕੁ ਸਫਲੁ ਜਾਤ੍ਰਾ ਸਤਿਗੁਰ ਪੁਰਖ ਧਿਆਵਹੋ॥  
 ਅਮ੍ਰਿਤ ਭੋਜਨ ਇਕੜੁ ਕਰੇ ਪਰਵਾਰ ਬੁਲਾਇਆ,  
 ਵੰਡਿਅਹੁ ਅਮ੍ਰਿਤ ਨਾਮੁ ਹਰੇ, ਜਿਤੁ ਸਭੁ ਤ੍ਰਿਪਤਾਇਆ ॥  
 ਸਤਿਗੁਰ ਬਹਿਕੈ ਵੰਡੀ ਕੀਤੀ, ਸਗਲ ਭਾਉ ਦਿਵਾਇਆ ।  
 ਕਰਮਾ ਉਪਰਿ ਵੰਡੀ ਹੋਈ, ਖਾਲੀ ਕੋਇ ਨ ਜਾਇਆ ॥  
 ਸੋਭ ਸਿਖ ਸੰਗਤਿ ਭਈ ਇਕੜੁ ਮਹਾ ਅਨੰਦ ਸਮਾਇਆ ।  
 ਬਿਨਵੰਤ ਨਾਨਕ ਸਾਮ ਹੁਰਿ ਕੀ ਸਰਬ ਸੁਖ ਮੇ ਪਾਇਆ॥  
 ਕੌਤੀ ਸਗਲ ਕਰਾਈਆ, ਹਰਿ ਸਿਉ ਲਿਵਲਾਈ ।  
 ਛੁਦਨ ਉਣੇਤੁ ਕਰਾਇਆ, ਗੁਰ ਗਿਆਣ ਜਪਾਈ ॥  
 ਗੁਰ ਗਿਆਣ ਜਪਿਆ ਸੁਖਹ ਦਾਤਾ,  
 ਨਾ ਚਟਸਾਲਿ ਬਾਲਕ ਪਾਇਆ ।  
 ਸੰਗਲ ਵਿਦਿਆ ਸੰਪਰਣ ਪੜ੍ਹਿਆ,  
 ਗੋਬਿੰਦ ਰਿਦੈ ਮਨਾਇਆ ।  
 ਜੇਵਣ ਵਾਰ ਨਾਮ ਕਰਣ ਬਿਰਬਾ ਕੋਈ ਨ ਜਾਈ ।  
 ਬਿਨਵੰਤ ਨਾਨਕ ਦਾਸ ਹਰਿਕਾ ।  
 ਮੇਰਾ ਪ੍ਰਭ ਅੰਤ ਸਖਾਈ ॥ ੩ ॥

ਸਾਧ ਸੰਤ ਇਕੜੁ ਕਰੋ, ਬਾਲਕ ਕਰਹੁ ਮੰਗੋਵਾ ।  
 ਬਾਪੇ ਸਜਨ ਜਨ ਕੁੜਮ ਭਲੇ ਵੰਡਿਅਹੁ ਅਮ੍ਰਿਤ ਮੇਵਾ ।  
 ਅਮ੍ਰਿਤ ਪਾਇਆ ਗੁਰ ਗਿਆਣ ਦਿੜਾਇਆ  
 ਸਗਲ ਦੁਖ ਮਿਟਾਇਆ ॥  
 ਲਗਣੁ ਲਿਖਾਇਆ ਧੁਰਹੁ ਆਇਆ  
 ਵੀਆਹੁ ਕੁੜਮਿ ਦਿਵਾਇਆ ॥  
 ਅਚਰਜ ਜੰਵ ਬਨਾਈ ਠਾਕੁਰ,  
 ਮੁਨਿ ਜਨ ਢੁਕੇ ਸਭ ਦੇਵ ਸੁਰਾ ।  
 ਜਨ ਕਹੈ ਨਾਨਕ ਕਾਜ ਹੋਆ  
 ਵਜੇ ਅਨਹਦ ਤੂਰਾ ॥ ੪ ॥

ਇਹ ਸਾਫ਼ ਦਿਸ ਰਿਹਾ ਹੈ ਕਿ ਗੁਰੂ ਹਰ ਗੋਬਿੰਦ ਸਾਹਿਬ ਦੇ ਜਨਮ  
 ਤੋਂ ਲੈ ਕੇ ਵਿਆਹ ਤਕ ਦਾ ਸਾਰਾ ਹਾਲ ਹੈ । ਹਰ ਗੋਬਿੰਦ ਸਾਹਿਬ ਦੇ  
 ਜਨਮ ਦੀ ਗੁਰੂ ਅਰਜਨ ਦੇਵ ਨੂੰ ਬੜੀ ਖੁਸ਼ੀ ਹੋਈ, ਜਿਸ ਤਰ੍ਹਾਂ ਕਿ  
 ਕਿਤਨੇ ਹੀ ਸ਼ਬਦਾਂ ਤੋਂ ਦਿਸ ਰਿਹਾ ਹੈ । ਜਨਮ, ਵਧਾਈ, ਜਿਆਫਤ,  
 ਮੁੰਡਨ, ਜਨਜੂਨ, ਪਾਂਧੇ ਬਠਾਨਾ, ਮੰਗਨੀ, ਲਗਣ, ਜੰਵ ਅਤੇ  
 ਵਿਆਹ ਸਰਲ ਰੀਤੀ ਕਰਾਈ, ਵਜੇ ਵਜਾਏ ਅਤੇ ਗੁਰੂ ਸਾਹਿਬ ਸਭ  
 ਗਲਾਂ ਕਰਕੇ ਖੁਸ਼ ਹੋਏ । ਹਾਂ ਇਹ ਲਡੜ 'ਸਤਿਗੁਰ ਬਹਿਕੇ ਵੰਡਿਆ'  
 ਫੁੱਝ ਅਨੁਥੇ ਹਨ, ਅਤੇ ਉਹਨਾਂ ਦੇ ਨਿਰਮਾਨ ਸੁਭਾਉ ਦੇ ਉਲਟ ਹਨ ।  
 ਕੇਰ ਵੇਖੋ ਚੰਦੂ ਵਾਲੀ ਮੰਗਾ ਛਡਣ ਦਾ ਕੋਈ ਜ਼ਿਕਰ ਨਹੀਂ ਭਾਵੇਂ ਏਸ  
 ਜ਼ਿਕਰ ਦਾ ਨਾ ਹੋਣਾ ਇਹ ਸਿਧ ਨਹੀਂ ਕਰਦਾ ਕਿ ਏਸ ਦੀ ਮੂਲੇਂ ਹੀ  
 ਬੁਨਿਆਦ ਨਹੀਂ ਸੀ । ਜੇ ਇਹ ਤਾਲ ਹੋਈ ਤਦ ਗੁਰੂ ਸਾਹਿਬ ਨੌ ਏਸ਼ੁੰ  
 ਮਾਮੂਲੀ ਜਿਹੀ ਗਲ ਸਮਝ ਕੇ ਏਸ ਵਲ ਇਸ਼ਾਰਾਂ ਤਕ ਕਰਨਾ ਵੀ  
 ਮਨਾਸਿਬ ਨਹੀਂ ਸਮਝਿਆ, ਇਤਿਹਾਸਕਾਰਾਂ ਨੇ ਐਵੇਂ ਪਿਆ ਵਧਾਇਆ  
 ਹੈ, ਅਤੇ ਏਸ ਘਟਨਾ ਨੂੰ ਗੁਰੂ ਸਾਹਿਬ ਦੇ ਸਭ ਦੁਖਾਂ ਦਾ ਅਤੇ ਬਹਾਦਰ

ਦਾ ਕਾਟਣ ਬਣਾ ਕੇ ਆਪਣੀ ਬੇਸਮੜੀ ਦਾ ਫੌਲ ਵਜਾਇਆ ਹੈ। ਸੇਕਨ  
ਤੁੜਕਿ ਜਹਾਂ ਰਾਗੀ ਨਾ ਹੁੰਦੀ ਤਦ ਅਸੀਂ ਰਭ ਧੋਖਾ ਖਾ ਚੁਦੇ ਹੁੰਦੇ।  
ਰਾਗ ਰਾਮਕਲੀ ਦੀ ਟਿਕੇ ਦੀ ਵਾਰ ਵਿਚ ਅੱਠ ਪਟ੍ਟੇ ਨੂੰ ਨੀ

ਹਨ ਗੁਰੂ ਅਰਜਨ ਦੇਵ ਦੀ ਤਾਅਰੀਫ ਵਿਚ।  
ਗੁਰ ਨਾਨਕ ਸਾਹਿਬ ਦੇ ਚਉਪਦਿਆਂ ਵਿਚ ਹੋਰ ਰ੍ਰੰਘਾਂ ਵਾਂਗ

ਇਹ ਸ਼ਬਦ ਪੁਰਾ ਦਿੱਤਾ ਹੈ:-

ਸੁਣਿ ਮਛਿਦ੍ਰਾ ਨਾਨਕ ਬੋਲੈ।.....

ਸੁਣਿ ਮਛਿਦ੍ਰਾ ਅਉਧ ਨੀਸਾਣੀ।.....

ਛਿਆ ਦਰਸਣ ਕੀ ਸੋਝੀ ਪਾਈ॥੪॥੫॥

ਸਿਧ ਗੋਸਟ ਵਿਚ ਹੇਠਲੀਆਂ ਸਤਗਾਂ ਆਉਂਦੀਆਂ ਹਨ:-

ਚਰਪੁ ਬੋਲੈ ਅਉਧ ਨਾਨਕ ਦੇਹੁ ਸਚਾ ਬੀਰਾਵੈ॥੬॥

ਗੋਰਖ ਸੁਤ ਲੋਹਾਰੀਪਾ ਬੋਲੈ, ਜੋਗ ਜੁਗਤਿ ਬਿਧਿ ਸਾਈ॥੭॥

ਇਹ ਮਨ ਮੈਹਰਾਲ ਕਹਾ ਬਸੀਅਲੇ ਕਹਾ ਬਸੇ ਇਹ ਪਵਨ॥੮॥

ਸੁਣ ਭਰਬਰੀ ਜੋਰੀ (ਰਾਗ ਆਸਾ ਮਹਲਾ ੧)

ਮਛਿਦ੍ਰ, ਚਰਪਟ, ਲੋਹਾਰੀਪਾ, ਭਰਬਰੀ ਸਿਧ ਨਾਥ ਗੁਰੂ  
ਨਾਨਕ ਤੋਂ ਬਹੁਤ ਪਹਿਲੇ ਹੋ ਚੁਕੇ ਸਨ।

‘ਓਂਕਾਰ’ ਵਾਲੀ ਬਾਣੀ ਨੂੰ ‘ਦਖਣੀ ਓਂਕਾਰ’ ਹੀ ਲਿਖਿਆ ਹੈ, ਜੋ  
ਬੇਮਤਲਬ ਹੈ।

ਰਾਗ ‘ਬਿਭਾਸ’ ਨੂੰ ਕਿਤੇ ‘ਬਿਭਾਸ ਪ੍ਰਭਾਤੀ’, ਕਿਤੇ ‘ਪ੍ਰਭਾਤੀ  
ਬਿਭਾਸ’ ਅਤੇ ਕਿਤੇ ਨਿਰਾ ‘ਬਿਭਾਤੀ’ ਹੀ ਲਿਖਿਆ ਹੈ।

ਰਾਗ ਬਸੰਤ ਵਿਚ ‘ਵਾਰ’ ਨੂੰ ਠੀਕ ਥਾਂ ਸਿਰ ਭਗਤ ਬਾਣੀ  
ਤੋਂ ਪਹਿਲੇ ਦਿੱਤਾ ਹੈ।

ਰਾਗ ਮਲ੍ਹਾਰ ਦੇ ਚਉਪਦਿਆਂ ਵਿਚ ਮਹਲਾ ੫ ਦਾ ਇਹ  
ਸ਼ਬਦ ਨਹੀਂ :-

‘ਪ੍ਰਾਣ ਮਨ ਏਕ ਨਾਮ ਪ੍ਰਿਤ ਚੀਤ ।’

ਛਾਪੇ ਦੇ ਗ੍ਰੰਥ ਵਿਚ ਵੀ ਨਹੀਂ । ਹੋਰ ਕੁਲ ਲਿਖਤ ਦੀਆਂ ਬੀੜਾਂ ਵਿਚ ਹੈਂ । ਇਹ ਇਕ ਹੋਰ ਫਰਕ ਵਾਲੀ ਗਲ ਹੈ ਜਿਸ ਦੀ ਚੋਜ਼ ਦੀ ਲੋੜ ਹੈ, ਕਿ ਇਹ ਸ਼ਬਦ ‘ਆਦਿ-ਬੀੜ’ ਵਿਚ ਸੀ ਕਿ ਨਹੀਂ, ਅਤੇ ਜੇ ਨਹੀਂ ਸੀ ਤਾਂ ਕਿ ਤੋਂ ਤੇ ਕਿਸ ਬੀੜ ਤੋਂ ਲਿਖਣਾ ਸੁਰੂ ਹੋਇਆ । ਜੇਹੇ ਲਈ ਇਹ ਸਵਾਲ ਬੜਾ ਚਿਟਕਾ ਖੜਾ ਹੋਇਆ ਹੈ, ਇਸ ਕਰਕੇ ਚੋਜ਼ ਨਹੀਂ ਕਰ ਸਕਿਆ ।

ਭੇਗ ਬਾਣੀ ਅਤੇ ਉਸ ਤੋਂ ਪਿਛੇ ਫਾਲਤੂ ਬਾਣੀ ਦੀ ਤਰਤੀਬ ਗ੍ਰੰਥ ਦੇ ਅੰਦਰ ਇਸ ਤਰ੍ਹਾਂ ਪੁਰ ਹੈ :—

ਸਲੋਧ ਸਹਸਰਿਤੀ; ਗਾਬਾ; ਫਨਤੇ; ਚਉਬੋਲੇ ।

ਸਲੋਕ ਯਥੀਰ (੨੪੪); ਸਲੋਕ ਫਗੀਦ (੧੩੦) ।

ਸਵਾਈਜੇ ਸ੍ਰੀ ਮੁਖ ਵਾਰ; ਸਵਾਈ-ਕਲ ਕੇ ਤਬਾ ਹੋਰਨਾਂ ਕੇ॥

ਸਲੋਕ ਮੰਦੁਵਣੀ ।

ਸਲੋਕ ਜਿਤ ਦਰ ਲਖ ਮੁਹੰਮਦਾ; ਗੋਬਿਟ ਮਲਾਰ ਨਾਲ ਮਹਲਾ ੧ ।

ਸਲੋਕ ਮਹਲਾ ੯; ਰਾਮਕਲੀ ਰਤਨਮਾਲਾ ।

ਰਾਗ ਮਾਲਾ; ਹਕੀਕਤ ਰਾਹ ਮੁਕਾਮ ਰਾਜੇ ਸਿਵਨਾਭ ਕੀ ।

ਸਿਆਹੀ ਕੀ ਬਿਧੀ ॥

ਇਹ ਤਰ੍ਹਾਂ ਹੋਰਨਾਂ ਪੁਰਾਣੀਆਂ ਬੀੜਾਂ ਨਾਲੋਂ ਬੜੀ ਵਖਰੀ ਹੈ, ਸਿਵਾਏ ਇਕ ਗਲ ਦੇ ਕਿ ‘ਰਾਗਮਾਲਾ’ ਨੂੰ ਫਾਲਤੂ ਬਾਣੀਆਂ ਵਿਚ ਵੀ ਸਭ ਤੋਂ ਪਿਛੇ ਰਖਿਆ ਹੈ । ‘ਹਕੀਕਤ ਰਾਹ ਮੁਕਾਮ’ ਅਤੇ ‘ਸਿਆਹੀ ਕੀ ਬਿਧੀ’ ਬਾਣੀਆਂ ਵਿਚੋਂ ਨਹੀਂ, ਯਾਦਾਸ਼ਤਾਂ ਹਨ ।

## ੧੨-ਬੀੜ ਸੰਮਤ ੧੯੨੮

(ਪਿੰਡ ਸਾਰਨਕੇ)

ਰੇਲਵੇ ਸਟੇਸ਼ਨ ਛਾਂਗਾਮਾਂਗਾ ਦੇ ਪਾਸ ‘ਭਾਈ ਫੇਰੂ’ ਤੋਂ ਦੇ

ਮੀਲ ਦਖਣ ਵਲ ਇਕ ਪਿੰਡ ਸਾਰਨਕੇ ਹੈ। ਗੁਰਦਾਅਰੇ ਵਾਲੇ ਇਕ ਉਦਾਸੀ ਸਾਧੂ ਹਨ, ਜੰਤ ਕੰਦਨ ਸਿੰਘ ਜੀ। ਉਹ ਇਹ ਬੀਜ ਪ੍ਰੈਸਰ ਦੇ ਜਾ ਸਿੰਘ ਜੀ ਪਾਸ ਲਿਆਏ ਸਨ, ਅਤੇ ਮੈਂ ਇਹ ਬੀਜ ਪ੍ਰੈਸਰ ਹੋਂਦਾਂ ਦੇ ਮਕਾਨ ਪੁਰ ਹੀ ੧੦ ਅਕਤੂਬਰ ਸੰਨ ੧੯੪੩ ਨੂੰ ਦੱਖੀ ਸੀ।

ਇਹ ਸਾਰੀ ਇਕ ਹਥ ਦੀ ਸਾਫ਼ ਲਿਖੀ ਹੈ। ਇਸ ਦੇ ਲਿਖੇ ਜਾਣ ਦਾ ਸੰਮਤ ਗ੍ਰੰਥ ਦੇ ਅੰਤ ਪੁਰ ਰਾਗਮਾਲਾ ਦੇ ਪਿਛੋਂ ਪਤਰੇ ੬੭੭ ਪੁਰ ਇਉਂ ਦਿਤਾ ਹੈ:-

“ਸੰਬਤ ੧੯੨੮ ਗਿਰੰਥ ਗੁਰੂ ਸੰਗਤਿ\* ਕਾ ਸੰਪੂਰਣ ਹੋਆ।

ਸਿਖ ਲਿਖਣ ਵਾਲਾ ਭੁਲਾਂ ਚੁਕਾਂ ਵਾਧਾ ਘਾਟਾ ਬਖਸਣਾ।

ਪੂਰੇ ਗੁਰੂ ਦੇ ਅਮਰਿ, ਸੰਗਤਿ\* ਦੇ ਅਮਰਿ ਬਖਸ਼ ਲੈਣਾ।

ਬਿਠਦ ਦਾ ਸਦਕਾ ਹਰਿ ਬਾਬੈ\* ਖਸਮਾਣਾ ਕਰਣਾ ਅਗੋ,

ਇਸ ਜੀਅ ਕੀ ਰਖਿਆ ਕਰਣੀ ਬਾਬੇ ਨਾਨਕ ਦੇ ਨਾਇ

ਦਰਗਾਹ ਖਸਮਾਣਾ ਕਰਣਾ ਸਰਣਿ ਗੁਰੂ ਸੰਗਤਿ ਕੀ ਰਖਣਾ।

ਇਹ ਜੀਉ ਸਾਸਿ ਸਾਸਿ ਭੁਲਣ ਵਿਚਿਂ ਹੈ, ਪਰ ਆਪਣੇ ਬਿਠਦ

ਦਾ ਸਦਕਾ ਰਖਿਆ ਕਰਣੀ ਤੁਹਾਡਾ ਬਿਰਦੁ ਹੈ ਤੁਹਾਡਾ

ਬਿਰਦ ਹੈ ਜੀ।”

ਲਿਖਾਰੀ ਸਿਖ ਜੋ ਆਪਣਾ ਨਾਮ ਤਕ ਦੇਣਾ ਪਸੰਦ ਨਹੀਂ ਕਰਦਾ, ਉਸ ਦੇ ਮਨ ਦੀ ਹਾਲਤ, ਅਤੇ ਨੇਕ-ਨੀਯਤ, ਜਿਸ ਨਾਲ ਉਸ ਨੇ ਗ੍ਰੰਥ ਸਾਹਿਬ ਦਾ ਉਤਾਰਾ ਕੀਤਾ, ਉਪਰਲੀ ਲਿਖਤ ਤੋਂ ਵਿਸ਼ ਰਿਹਾ ਹੈ। ਜਿਥੋਂ ਤਕ ਉਸ ਦੇ ਵਸ ਦੀ ਗਲ ਸੀ ਉਸ ਨੇ ਨਕਲ ਕਰਨ ਵਿਚ ਗਲਤੀ ਘਟ ਹੀ ਕੀਤੀ ਹੋਣੀ ਏਂ। ਪਰ ਫੇਰ ਭੀ ਕੁਝ ਨਾ ਕੁਝ ਰਹਿ ਹੀ ਜਾਂਦਾ ਹੈ ਅਤੇ ਲੁਗਾਂ ਆਦਿ ਦਾ ਫਰਕ ਪੈ ਹੀ ਜਾਂਦਾ ਹੈ।

\* ‘ਸੰਗਤਿ’ ਕੇ’ ਇਕ ਛੋਟੇ ਸਿਖਾਂ ਦੇ ਛਿਰਕੇ ਦਾ ਨਾਮ ਸੀ। ਭਾਈ ਫੇਰੂ ਸੰਗਤੀਆ ਜੀ, ਸਤਵੇਂ ਗੁਰੂ ਤੋਂ ਦਸਵੇਂ ਗੁਰੂ ਦੇ ਵੇਲੇ ਤਕ ਜੀਵੇ ਹਨ। ਨੌਕੇ ਦੇ ਸਨ ॥

ਜਿਵੇਂ ਏਸ ਤੋਂ ਅਗਲੇ ਵਰਕੇ ੬੧੮ ਪੁਰ ਇਕ ਸ਼ਬਦ ਰਾਕ  
ਵੱਡੀਸ ਦਾ, ਜੋ ਨਕਲ ਹੋਣੇਂ ਰਹਿ ਗਿਆ ਸੀ, ਦਿਤਾ ਹੈ :-

“ਰਾਗ ਵੱਡੀਸ ਮਹਲਾ ੫ ਛੰਤ ਸਤਾਰਵਾਂ ੧੧ ॥

ਪ੍ਰਭ ਕਰਣ ਕਾਰਣ ਸਮਰਥਾ ਰਾਮ ।

ਰਾਖੁ ਜਗਤੁ ਸਗਲ ਦੇ ਹਥਾ ਰਾਮ ॥

.....  
ਬਿਨਵੀਤ ਨਾਨਕੁ ਸੁਖ ਨਾਮਿ ਭਗਤੀ ਦਰ ਵਜਹ ਅਨਹਦ ਵਾਜੇ  
॥੪॥੧॥੧੧॥

ਛੰਤ ਵੱਡੀਸ ਕਾ ਰਹਿਆ ਹੋਇਆ ਪਿਛੋਂ ਲਿਖਿਆ ਹੈ ਸਤਾਰਵਾਂ  
ਸਮਾਲਿ ਵਾਲਣਾ ਲਿਖਣਾ ।”

ਸੋ ਲਿਖਾਰੀ ਸਿਖ ਆਪਣੀ ਲਿਖੀ ਬੀੜ ਤੋਂ ਉਤਾਰੇ ਕੀਤੇ ਜਾਣ ਦੀ  
ਉਮੀਦ ਰਖਦਾ ਸੀ ।

ਤਤਕਰੇ ਤੋਂ ਪਿਛੇ ‘ਚਲਿੜ੍ਹ ਜੋਤੀ ਜੋਤ ਸਮਾਵਣ ਕੇ’ ਲਿਖੇ ਹਨ,  
ਪਹਿਲੇ ਅਠ ਗੁਰੂਆਂ ਅਤੇ ਬਾਬੇ ਗੁਰਦਿਤੇ ਦੇ ਚਲਾਣੇ ਦੀਆਂ ਬਿਤਾਂ  
ਦਿਤੀਆਂ ਹਨ । ਇਹ ਏਸ ਬੀੜ ਦੇ ੧੧੨੮ ਸੰਮਤ ਵਿਚ ਲਿਖੇ ਗਏ  
ਹੋਣ ਦੀ ਤਸਦੀਕ ਕਰਦੀਆਂ ਹਨ । ਬਾਬਾ ਗੁਰਦਿਤਾ ਵਾਲੀ ਬਿਤ  
ਦੇਣ ਵਿਚ ਜੋ ਗਲਤੀ ਨਾਮ ਨਾ ਦੇਣ ਦੀ ਸੀ, ਉਸ ਨੂੰ ਦਸ ਵਰ੍ਹੇ  
ਪਿਛੋਂ ਏਸ ਬੀੜ ਵਿਚ ਠੀਕ ਕਰ ਦਿਤਾ ਹੈ ਅਤੇ ਲਿਖਿਆ ਹੈ ਕਿ :-

“ਸੰਮਤ ੧੯੮੮ ਪ ਚੇਤ ਸੁਦੀ ਪ ਚਾਰ ਘੜੀਆਂ ਦਿਨ ਰਹਿੰਦੇ  
ਸ੍ਰੀ ਸਤਿ ਬਾਬਾ ਗੁਰਦਿਤਾ ਜੀਓ ਸਮਾਣੇ ।”

ਬਾਬਾ ਜੀ ਨੂੰ ‘ਸਤਿਗੁਰੂ’ ਵੀ ਨਹੀਂ ਲਿਖਿਆ, ਜਿਸ ਤਰ੍ਹਾਂ ਕਿ ਪਹਿਲੇ  
ਪਹਿਲ ਸ੍ਰੀ ਹਰਿ ਕ੍ਰਿਸ਼ਨ ਜੀ ਨੇ ਲਿਖਿਆ ਸੀ ।

ਗੁਰੂ ਨਾਨਕ ਸਾਹਿਬ ਦੇ ਚਲਾਣੇ ਦੀ ਬਿਤ ਅਸੂ ਵਦੀ ੧੦  
ਦਿਤੀ ਹੈ ।

ਨਾਵੇਂ ਗੁਰੂ ਦੀ ਬਾਣੀ ਪਿਛੋਂ ਵੀ ਕਿਸੇ ਨੇ ਏਸ

ਵਿਚ ਨਹੀਂ ਚਾਹੜੀ । ਨੌਂ ਵਾਰਾਂ ਦੇ ਸਿਰਾਂ ਪੁਰ ਧੁਨੀਆਂ ਨਹੀਂ  
ਦਿਤੀਆਂ; ਰਾਗ ਮਾਤੂ ਹੇਠਾਂ ਮੀਰਾਂ ਦਾ ਸ਼ਬਦ, ਅਤੇ ਰਾਗ ਸਾਰੰਗ  
ਹੇਠਾਂ ਸੂਰਦਾਸ ਦਾ ਵਾਧੂ ਸ਼ਬਦ ਅਤੇ ਨਾ ਉਸ ਦੀ ਪਹਿਲੀ ਤੁਕ ਹੀ  
ਦਿਤੇ ਹਨ । ਹੋ ਸਕਦਾ ਹੈ ਕਿ ਇਹ ਬੀੜ ਬੂੜੇ ਸੰਧੂ ਵਾਲੀ ਬੀੜ ਜਾਂ  
ਉਸ ਦੇ ਕਿਸੇ ਉਤਾਰੇ ਤੋਂ ਨਕਲ ਕੀਤੀ ਗਈ ਹੋਵੇ ।

ਇਹ ਬੀੜ ਅਜਿਹੀ ਹੀ ਪ੍ਰਮਾਣਿਕ ਹੈ, ਜਿਹੀ ਕੋਈ ਹੋਰ, ਜੋ  
ਹੁਣ ਮੌਜੂਦ ਹਨ ।

## ੧੩-ਗ੍ਰੰਥ ਧਰਮਸਾਲਾ ਪੈਂਹਦਾ ਸਾਹਿਬ, ਰਾਵਲਪਿੰਡੀ ।

ਮਹਲਾ ਸੈਦਪੁਰੀ ਦਰਵਾਜ਼ਾ ਵਿਚ ਡੇਰਾ ਬਾਖਿਆਂ ਦੇ ਨੇੜੇ ਈਂ  
ਇਹ ਪੈਂਹਦਾ ਸਾਹਿਬ ਦੀ ਧਰਮਸਾਲਾ ਹੈ, ਜਿਸ ਦੇ ਮਥੇ ਤੇ ਨਾਮ ਦਾ  
ਪਥਰ ਲਗਾ ਹੈ । ਉਸ ਪਥਰ ਪੁਰ ਲਿਖਿਆ ਹੈ :—

“੧੭ ਸਤਿਗੁਰ ਪ੍ਰਸਾਦਿ । ਧਰਮਸਾਲਾ ਮਹਾਂਗਜ ਭਾਈ  
ਪੈਂਹਦਾ ਸਾਹਿਬ ਜੀ, ਮਾਈ ਵੀਰੇ ਜੀ ਭਾਈ ਨਾਨੂ ਸਿੰਘ ਜੀ  
ਕੀ ਦਾਸਨ ਦਾਸ ।

ਭਾਈ ਬੂਟਾ ਸਿੰਘ ਹਕੀਮ । ਜੇਠ ੧੯੬੮ ॥”  
ਮਹਾਂਗਜ ਭਾਈ ਪੈਂਦਾ ਜੀ ਦਸਮੇਂਜ਼ ਜੀ ਦੇ ਹਜੂਰੀ ਸਿਖ ਸਨ । ਕਿਤੇ ਨਾਮ  
ਪੇੜਾ ਜੀ ਕਰਕੇ ਦਿਤਾ ਹੈ ! ਭਾਈ ਨਾਨੂ ਸਿੰਘ ਜੀ ਭਾਈ ਪੈਂਦਾ ਜੀ ਦੇ  
ਸ਼ਾਨਦਾਨ ਵਿਚੋਂ ਹੋਏ ਹਨ, ਜੋ ਉਸਮਾਨ ਖੱਤੜ ਜ਼ਿਲ੍ਹਾ ਹਜ਼ਾਰਾ ਦੇ  
ਵਸ਼ਨੀਕ ਸਨ, ਅਤੇ ਜਿਨ੍ਹਾਂ ਦੀ ਵਡਿਤਣ ਦੀਆਂ ਸਾਖੀਆਂ ਉਸ ਦੇਸ਼  
ਵਿਚ ਪਰਚੋਲਤ ਹਨ । ਦਾਅਵਾ ਇਹ ਕੀਤਾ ਜਾਂਦਾ ਹੈ ਕਿ ਇਹ ਗ੍ਰੰਥ  
ਸਾਹਿਬ ਦਸਮੇਂਜ਼ ਜੀ ਨੇ ਆਪਣੇ ਦਸਖਤ ਕਰਕੇ ਭਾਈ ਪੈਂਹਦਾ ਜੀ ਨੂੰ ਇਸੇ

ਸਕਲ ਵਿਚ ਬਖਸ਼ਿਆ ਸੀ, ਜਿਸ ਤੇ ਹੋਰ ਸਿਖਾਂ ਨੂੰ ਈਰਥ ਹੋਈ। ਭਾਈ ਸਾਹਿਬ ਨੇ ਗ੍ਰੰਥ ਸਾਹਿਬ ਨੂੰ ਪਾਣੀ ਹੇਠਾਂ ਲੁਕਾ ਰਿਤਾ ਅਤੇ ਸਤਾਂ ਵਿਨਾਂ ਪਿਛੋਂ ਕਢਕੇ ਏਧਰ ਲੈ ਆਏ। ਪਾਣੀ ਨੇ ਕੋਈ ਅਸਰ ਅਖਰਾਂ ਵਾਲੇ ਹਿੱਸੇ ਪੁਰ ਨਹੀਂ ਕੀਤਾ, ਖਾਲੀ ਹਾਸ਼ੀਏਂਪੁਰ ਥੋੜਾ ਜਿਹਾ ਅਸਰ ਕੀਤਾ ਹੈ। ਪਾਣੀ ਦੇ ਦਾਗ ਵਾਲੇ ਇਹ ਪਤਰੇ ਏਸ ਗ੍ਰੰਥ ਵਿਚ ਦਿਖਾਏ ਜਾਂਦੇ ਹਨ। ਮੈਂ ਭੀ ਵੇਤੇ ਹਨ ਅਤੇ ਹੇਠਾਂ ਏਸ ਦਾ ਕਥ ਹਾਲ ਦਸਿਆ ਹੈ।

ਸਰਦਾਰ ਸਰ ਅਤਰ ਮਿੰਘ ਜੀ ਭਰੋੜੀਏ ਨੇ ਡਾਕਟਰ ਲਾਇਟ-ਨਰ ਨੂੰ ਦਸਿਆ ਸੀ ਕਿ ਗੁਰਮੁਖੀ ਦਾ ਇਕ ਗ੍ਰੰਥ ੪੦੦੦ ਸਫੇ ਦੇ ਕੌਥੂਥ ਦਾ ਹੈ, ਜਿਸ ਵਿਚ ਗੁਰੂ ਗੋਬਿੰਦ ਮਿੰਘ ਜੀ ਦੇ ਹਥਾਂ ਦੇ ਭੀ ਲੇਖ ਹਨ। ਮੈਂ ਇਸ ਗ੍ਰੰਥ ਦੀ ਭਾਲ ਵਿਚ ਅਨੰਦਪੁਰ ਗਿਆ ਤੇ ਨਿਰਾਸ ਮੁੜਿਆ। ਪਰ ਏਸ, ਪੈਂਹਦਾ ਸਾਹਿਬ ਵਾਲੀ ਪਰਮਸ਼ਾਲਾ ਦਾ ਇਹ ਗ੍ਰੰਥ ਦੇਖਕੇ ਮੇਰੀ ਤਸਲੀ ਹੋ ਗਈ ਹੈ ਕਿ ਇਹੋ ਗ੍ਰੰਥ ਸੀ ਜਿਸ ਵਲ ਸਰਦਾਰ ਸਾਹਿਬ ਦਾ ਇਸ਼ਾਤਾਂ ਸੀ।

ਇਹ ਗ੍ਰੰਥ ਪੁਰਾਣਾ ਜ਼ਰੂਰ ਹੈ। ਆਪਣੀ ਅਸਲੀ ਪਹਿਲੀ ਸਕਲ ਵਿਚ ਇਹ ਸੰਮਤ ੧੬੬੩ ਅਤੇ ਸੰਮਤ ੧੭੦੧ ਦੇ ਵਿਚਾਲੇ ਤਿਖਿਆ ਗਿਆ ਜਾਪਦਾ ਹੈ। ਏਸ ਦੇ ਅੰਦਰ ਜੋ ਹੋਰ ਵਰਕੇ ਜਾਂ ਅਡ ਅਤੇ ਪੁਸਤਕਾਂ ਵਿਚ ਕਢੇ ਪਤਰੇ ਹਨ, ਉਹ ਸਭ ਛੇਵੇਂ ਗੁਰੂ ਤੋਂ ਲੜ੍ਹ ਕੇ ਰਸਵੇਂ ਗੁਰੂ ਦੇ ਵੇਲੇ ਤਕ ਵਿਚ ਅਡ ਅਡ ਸਮਿਆਂ ਪੁਰ ਲਿਖੇ ਗਏ ਸਨ। ਖਾਲੀ ਥੋੜ੍ਹੇ ਜਿਹੇ ਵਰਕੇ ਨਵੀਨ ਦਿਸਦੇ ਹਨ।

ਏਸ ਗ੍ਰੰਥ ਸਾਹਿਬ ਦੇ ੧੭੦੫ ਵਰਕੇ ਹਨ। ਕਾਗਜ਼ ਕਈ ਤਰ੍ਹਾਂ ਦਾ ਵਟਿਆ ਹੈ, ਕੋਈ ਪਤਰੇ ਮੇਟੇ ਕਾਗਜ਼ ਦੇ ਹਨ, ਕੋਈ ਪਤਲੇ ਦੇ, ਕੋਈ ਖਰਵੇ ਤੇ ਕੋਈ ਘੋਟੇ ਹੋਏ ਕਾਗਜ਼ ਦੇ। ਕੋਈ ਕਾਗਜ਼ ਮਾਮੂਲੀ ਭੁੰਨੇ ਜਾਂ ਗਾਚਨੇ ਰੰਗਾ ਹੈ ਅਤੇ ਕੋਈ ਡਾਫਾ ਚਿਟਾ। ਲਿਖਤ ਵੀ ਕਈ ਕਿੱਖਾਰੀਆਂ ਦੇ ਹਥਾਂ ਦੀ ਹੈ ਅਤੇ ਮੋਟੀ ਤੇ ਬ੍ਰੀਕ ਹੈ। ਕਈ ਕਈ ਵਰਕੇ ਵਿਚ ਕੋਰੇ ਭੀ ਪਏ ਹਨ। ਕਿਉਂ ਸਾਰੇ ਸਫੇ ਪਰ ਦਸ ਪਾਲਾਂ,

ਤੇ ਕਿਸੇ ਪੁਰ ੨੪; ਪਾਲ ਵਿਚ ਕਿਤੇ ੨੨ ਜਾਂ ੩ ਅਖਰ ਅਤੇ  
ਕਿਤੇ ੩੭ ਤੋਂ ੪੦ ਅਖਰ। ਬਹੁਤਾ ਹਿਸਾ ਗ੍ਰੰਥ ਸਾਹਿਬ ਨੇ ਲਿਆ ਹੈ,  
ਪਰ ਹੋਰ ਪੇਂਥੀ ਗ੍ਰੰਥਾਂ ‘ਆਤਮ ਪ੍ਰਬੰਧਨ,’ ‘ਰੁਰ ਉਸਤਤੀ,’ ‘ਪ੍ਰਾਣ  
ਸੰਗਲੀ’ ਆਦਿ ਦੇ ਪਤਰੇ ਵੀ ਵਿਚ ਧਰ ਕੇ, ਅਤੇ ਕਈ ਅਡੀ ਅਡੀ  
ਖੁਲ੍ਹੇ ਪਤਰੇ, ਜਿਨ੍ਹਾਂ ਪੁਰ ਕੁਝ ਗੁਰਬਾਣੀ ਜਾਂ ਹੋਰ ਸਤੋਤ੍ਰਾਂ ਆਦਿ ਲਿਖੇ  
ਸਨ, ਉਹ ਭੀ ਨਾਲ ਰਖ ਕੇ ਇਕ ਜ਼ਿਲਦ ਕਰਾ ਲਈ ਹੈ। ਛੋਟੇ ਵਡੇ  
ਵਰਕਿਆਂ ਨੂੰ ਬਾਹਰਲੇ ਕਾਗਜ਼ ਦਾ ਹਾਸ਼ੀਆਂ ਜੋੜ ਕੇ ਇਕੋ ਜੋੜਾ  
ਕਰ ਲਿਆ ਹੈ, ਅਤੇ ਸਾਰੇ ਵਰਕਿਆਂ ਪੁਰਗਿਨਤੀ ਦੇ ਅੰਕ ਨਵੇਂ  
ਸਿਰੇ ਦਿੱਤੇ ਗਏ ਹਨ। ਕਿਸੇ ਕਿਸੇ ਵਰਕੇ ਤੋਂ ਪੁਰਾਣਾ ਅੰਕ, ਜੋ ਪਹਿਲੀ  
ਪੇਂਥੀ ਵਿਚ ਸੀ, ਹਾਸ਼ੀਏ ਹੋਠਾਂ ਨਾ ਆ ਕੇ ਹੁਣ ਤਕ ਰਹਿ ਗਿਆ ਹੈ।

ਇਹ ਗ੍ਰੰਥ ਫ਼ਕੀਰਾਂ ਦੇ ਕਰਕੇਲ ਵਾਂਗ ਹੈ, ਜਿਸ ਵਿਚ ਸਤਨਾਜਾ  
ਰਲਿਆ ਮਿਲਿਆ ਹੁੰਦਾ ਹੈ। ਇਉਂ ਸਮਝੇ, ਜੋ ਬਾਣੀਆਂ ਵਾਲੇ ਪਤਰੇ, ਏਸ  
ਖਿਆਲ ਨਾਲ ਕਿ ਬੇਅਦਬੀ ਨਾ ਹੋਵੇ, ਇਕੱਠੇ ਕਰਕੇ ਜ਼ਿਲਦ ਬਨ੍ਹ  
ਲਈ ਗਈ ਹੈ। ਸੋ ਏਸ ਗ੍ਰੰਥ ਨੂੰ, ‘ਗ੍ਰੰਥ ਸਾਹਿਬ’ ਦੀਆਂ ਪ੍ਰਾਚੀਨ  
ਬੀੜਾਂ ਦੇ ਬਰਾਬਰ ਰਖਕੇ ਮੁਕਾਬਲਾ ਕਰਨਾ ਠੀਕ ਨਹੀਂ। ਜੇਹੜਾ  
ਭਾਗ ਖੁੱਦ ਗ੍ਰੰਥ ਸਾਹਿਬ ਵਾਲਾ ਹੈ, ਉਸ ਵਿਚ ਵੀ ਬਾਹਰੋਂ ਬਾਣੀ  
ਅਤੇ ਸਾਖੀਆਂ ਰਲਾ ਦਿੱਤੀਆਂ ਹਨ, ਜਿਵੇਂ ਪਤਰੇ ੩੮੨ ਪੁਰ ‘ਸਦ’  
ਦੇ ਕੇ ਬਣ ਈ ਉਸ ਤੋਂ ਪਿਛੇ ਪਤਰੇ ੩੮੩ ਪੁਰ ‘ਸਾਖੀ ਗੁਰੂ  
ਅਮਰਦਾਸ ਕੀ’ ਦਿੱਤੀ ਹੈ ਜੋ ੧੩ ਸਫ਼ਿਆਂ ਪੁਰ ਮੁਕੀ ਹੈ। ਇਸੇ  
ਤਰ੍ਹਾਂ ਵਿਚ ‘ਜੁਗਾਵਲੀ,’ ‘ਪ੍ਰਾਣ ਸੰਗਲੀ’ ਦੇ ਹਿਸੇ ਅਤੇ ਹੋਰ ਸਾਖੀਆਂ  
ਆ ਜਾਂਦੀਆਂ ਹਨ। ਇਕ ‘ਸਾਖੀ ਮਹਲੇ ਪੰਜਵੇਂ ਕੀ’ ਉਹ ਹੈ ਜਿਸ  
ਵਿਚ ‘ਪੰਜ ਕਮ ਕਰਨੇ’ ਅਤੇ ‘ਪੰਜ ਕੰਮ ਨਾ ਕਰਨੇ’ ਵਾਲੇ ਦੱਸੇ ਹਨ  
(ਵੇਖੋ ਪਤਰਾ ੧੨੬੦)। ਇਹ ਸਾਖੀ ਮੈਂ ਪਹਿਲੀ ਵਾਰ ਚਿਟਾ ਗ੍ਰਾਮ  
ਤੋਂ ਵੀ ਪੰਜਾਹ ਮੀਲ ਹੋਠਾਂ ਦਖਨ ਵਲ ਇਕ ਕਸਬੇ ‘ਬਣੀ ਗ੍ਰਾਮ’  
ਜਾਂ ‘ਬਾਂਸਖਾਲੀ’ ਦੀ ਪੁਰਾਣੀ ਸੰਗਤ ਦੇ ਗ੍ਰੰਥ ਸਾਹਿਬ ਦੇ ਪਿਛੇ

ਲਿਖੀ ਦੇਖੀ ਮੀ, ਅਤੇ ਅਪਰੋਲ ੧੯੧੫ ਵਿਚ 'ਛਾਕਾ ਰੀਵੀਊ' ਤੇ 'ਦੀ ਸਿਖ ਰੀਵੀਊ' ਵਿਚ ਲੇਖ ਦੇਂਦਿਆਂ ਏਸ ਦਾ ਮੁਕਾਬਲਾ ਹੜਾਰਤ ਮੁਸਾ ਦੇ ਦਸ ਅਹਿਕਾਮ ਨਾਲ ਕੀਤਾ ਸੀ। ਇਹ ਸਾਖੀ ਵੀ ਕਿਸੇ ਖੁਲ੍ਹੇ ਪਤਰੇ ਪੁਰ ਲਿਖੀ ਸੀ, ਜੋ ਲੈ ਕੇ ਜਿਲਦ ਵਿਚ ਗੱਡ ਦਿਤਾ ਹੈ। ਵਿਧੀ ਨਿਧੀਂ ਦੇ ਹੁਕਮ ਬਰਾਬਰ ਬਰਾਬਰ ਕਾਲਮਾਂ ਵਿਚ ਰਖੇ ਹਨ। ਤਤਕਰੇ ਤੋਂ ਮਾਲੂਮ ਹੁੰਦਾ ਹੈ ਕਿ '੩੮੩ \*ਸਾਖੀਆਂ ਗੁਰੂ ਜੀ ਕੀਆਂ' ਏਸ ਗ੍ਰੰਥ ਵਿਚ ਦਿਤੀਆਂ ਹਨ।

ਦੇ ਖੁਲ੍ਹੇ ਪਤ੍ਰੇ ਹੋਰ ਹਨ, ਜਿਨ੍ਹਾਂ ਪੁਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਰਚਨਾ ਆਪਣੀ ਹਥੀਂ ਲਿਖੀ ਹੋਈ ਹੈ। ਪਨੇ ੧੩੩੫ ਦੇ ਪਹਿਲੇ ਸਫੇ ਉਤੇ ਤਾਂ ਉਹ ਸਵੈਯਾ ਤੇ ਦੋਹਰਾ ਹੈ ਜਿਸ ਵਿਚ ਪਾਲਸਾ ਸਾਜਕੇ ਬ੍ਰਾਹਮਣਾਂ ਦੀ ਰੋਟੀ ਮਾਰ ਦੇਨ ਦੀ ਸ਼ਕਾਇਤ ਦੇ ਜਵਾਬ ਵਿਚ ਗੁਰ ਸਾਹਿਬ ਮਿਸ਼ਨ ਜੀ ਨੂੰ ਤਸੱਲੀ ਦੇਂਦੇ ਹਨ ਅਤੇ ਕਹਿੰਦੇ ਹਨ:— 'ਜੇ ਕੁਛ ਲੇਖ ਲਿਖਯੋ ਬਿਧਨਾ ਸੋਉ ਪਾਈਯਤ ਮਿਸ਼ਨਜੂ ਸ਼ੇਕ ਨਿਵਾਰੇ।... ਦੋਹਰਾ। ਚਟਪਟਾਇ ਚਿੱਤ ਮੈ ਜਰਯੋ ਝ੍ਰਿਨ ਜਿਉ, ਕ੍ਰਿਪਤ ਹੋਏ। ਬੇਜ ਰੋਜ ਕੇ ਹੋਤ ਲਗ ਦਯੋ ਮਿਸ਼ਨਜੂ ਰੋਇ।' ਅਗਲੇ ਖੁਲ੍ਹੇ ਪਤ੍ਰੇ ਪੁਰ, ਜਿਸ ਪੁਰ ਗਿਨਤੀ ਦਾ ਕੋਈ ਅੰਕ ਨਹੀਂ ਦਿੱਤਾ, ਗੁਰ ਸਾਹਿਬ ਦੇ ਆਪਣੇ ਹਥੀਂ ਅੱਠ ਰੁਬਾਈਆਂ ਲਿਖੀਆਂ ਹਨ। ਹਰ ਰੁਬਾਈ ਵਖਰੇ ਰੁਖ ਵਿਚ ਲਿਖੀ ਹੈ, ਜਿਸਤਰ੍ਹਾਂ ਪੁਰਾਣੇ ਫਾਰਸੀ ਸ਼ਾਇਰ ਆਪਣੇ

---

\*ਜੇਕਰ ਇਹ ਬੰਦ ਸਾਖੀਆਂ ਉਸ ਗ੍ਰੰਥ ਵਿਚੋਂ ਨਕਲ ਕਰਕੇ ਵਖਰੀਆਂ ਇਕ ਕਿਤਾਬ ਦੀ ਸ਼ਕਲ ਵਿਚ ਛਾਪ ਦਿਤੀਆਂ ਜਾਨ, ਤਦ ਸਾਡੇ ਪਾਸ ਇਹ ਸਭ ਤੋਂ ਪ੍ਰਗਟਾ 'ਸਾਖੀ ਸੇਗ੍ਰੇ' ਕਹੇ ਜਾਂ 'ਜਨਮ ਸਾਖੀ' ਜਾਂ 'ਇਤਿਹਾਸ ਪ੍ਰਸਤਕ' ਕਹੋ, ਇਹ ਹੋਵੇਗਾ, ਮੈਂ ਇਕ ਮਕਾਮੀ ਸਰਦਾਰ ਸਾਹਿਬ ਨੂੰ ਏਸ ਕੰਮ ਦੋ ਕਰਨ ਲਈ ਪੇਨਤੀ ਕੀਤੀ ਹੈ। ਮੈਂ ਏਸ ਗ੍ਰੰਥ ਦੇ ਇਮਤਹਾਨ ਕਰਨ ਲਈ ਸੱਤ ਘੰਟੇ ਇਕੋ ਬੈਠਕ ਵਿਚ ਲਾਏ ਸਨ; ਸਾਖੀਆਂ ਨਕਲ ਕਰਨ ਲਈ ਕਈ ਸੱਤ ਘੰਟੇ ਤਾਹੀਦੇ ਰਨ। ਭਾਕਟਰ ਮੌਹਨ ਸਿੰਘ ਜੀ ਨੇ ਵੀ ਅਗਲੀਆਂ ਗਰਮੀ ਦੀਆਂ ਛੁਟੀਆਂ ਏਥੋਂ ਲਗਾਨ ਦਾ ਅਕਰਾਰ ਕੀਤਾ ਹੈ।

ਸੁਤਿ ਹੁ. ਮੁਕਾਤ. ਪ  
 ਰਖੁ ਨਿਜ ਅਵ ਨਿਰਦੇ  
 ਕੇ ਲੁ ਕੁਲ ਮੁਹਤਿ ਲੁ  
 ਜੁ ਗੀ ਸੇ ਭਗੁਰ ਪਰਸਾਰੇ

ਸੁਤਿ ਹੁ. ਮੁਕਾਤ.  
 ਰਖੁ ਨਿਜ ਅਵ ਨਿਰਦੇ

ਕੇ ਲੁ ਕੁਲ ਮੁਹਤਿ ਲੁ  
 ਜੁ ਗੀ ਸੇ ਭਗੁਰ ਪਰਸਾਰੇ

This was copied by G.B.S.

+  
 ਸੁਤਿ ਹੁ. ਮੁਕਾਤ.  
 Guru Gobind Singh

No 6.

ਸੁਤਿ ਹੁ. ਮੁਕਾਤ.  
 ਬੁਗਾਤ ਉਮਿਰਦੇ  
 ਅਕਲ ਮੁਹਤਿ ਅਤ  
 ਹ ਅਤ ਗੁਰਪਰਸਾਰ

Guru Hargobind Sahib

All three above  
were traced from  
the originals by G.B.S.

ਸੁਤਿ ਹੁ. ਮੁਕਾਤ.  
 ਬੁਨਿਰਿ ਕੁ ਉ ਨਿਰਦੇ  
 ਅਕਲ ਮੁਹਤਿ ਅਤ ਗੁਰ  
 ਸ ਅਤ ਗੁਰ, ਪਰਸਾਰ



ਬਿਅਰ ਬਣਾਕੇ ਖੁਲ੍ਹੇ ਕਾਗਜਾਂ ਪਰ ਲਿਖਿਆ ਕਰਦੇ ਸਨ, ਤੇ ਪਿਛੋਂ  
ਦਰੂਸਤ ਕਰਕੇ ਬਿਆਜ਼ ਵਿਚ ਦਰਜ ਕਰ ਲੈਂਦੇ ਸਨ। ਇਹ ਰੁਬਾਈਆਂ  
ਦਸੱਮ ਗ੍ਰੰਥ ਵਿਚ ਨਹੀਂ ਹਨ; ਹੋ ਸਕਿਆ ਤਾਂ ਅਸੀਂ ਏਹਨਾਂ ਨੂੰ ਆਪਣੀ  
ਕਿਤਾਬ 'ਦਸ਼ਮੇਸ਼ ਦੀ ਬਾਣੀ' ਵਿਚ ਦਿਆਂਗੇ। ਜਿਲਦ ਬਨ੍ਹਦੇ ਵੇਲੇ  
ਵੱਹਿਰੇ ਦੇ ਇਹ ਦੋ ਸ਼ਬਦ 'ਮਿਸਰਜੂ ਰੋਇ' ਕੱਟ ਰਾਏ ਹਨ। ਸਵੈਜੇ  
ਦੇ ਸਿਰ ਪੁਰ ਗੁਰੂ ਜੀ ਦਾ ਆਪਣੀ ਹਥੀਂ ਲਿਖਿਆ ਲੇਖ, 'ਸਤਿਗੁਰ  
ਜੀ' ਅਤੇ 'ਸ' ਦੇ ਉਪਰ ਇਹਨਾਂ ਦਾ ਆਪਣਾ ਖਾਸ ਨਿਸ਼ਾਣ ੧੪ (ਬੰਦੀ  
ਤੇ ਚਰਖੜੀ,) \* ਵੀ ਦਿੱਤਾ ਹੈ।

ਇਕ ਖੁਲ੍ਹੇ ਪੜ੍ਹੇ ਪੁਰ ਪੁਰਾਣੇ ਸ਼ਾਸਤ੍ਰੀ ਅਖ਼ਰਾਂ ਵਿਚ ਇਕ ਸਤੋੜ੍ਹ  
ਸ਼ਾਮੀ ਸੌਕ੍ਰਾਚਾਰਯ ਵਿਰਿਤਿ ਕਿਸੇ ਰੰਗਾਦਾਸ, ਬ੍ਰਾਹਮਣ ਦਾ ਲਿਖਿਆ  
ਹੋਇਆ ਹੈ, ਜੋ ਏਸ ਸਤੋੜ੍ਹ ਦੇ ਲਿਖਣ ਦਾ ਸੰਮਤ ੧੬੮੩ ਦੇਂਦਾ ਹੈ।  
ਇਹ ਸੰਮਤ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ, ਬਾਬਾ ਗੁਰਦਿੱਤਾ ਦੇ  
ਚਲਾਣੇ ਤੋਂ ਵੱਡੇ ਬਰਸ ਪਹਿਲੋਂ ਪੈਂਦਾ ਹੈ। ਪਰ ਰੰਗਾਦਾਸ ਕੀਰਤਿਪੁਰ  
ਨਹੀਂ ਗਿਆ। ਉਸਨੇ ਇਹ ਪੜ੍ਹਾ ਖੂਸ ਪੁਰ ਟਾਂਡਾਂ ਨਗਰ ਵਿਚ,  
(ਅਜੂਧਿਆਂ ਮੰਡਲ ਦੇ ਅੰਦਰ) ਆਪਣੇ ਇਕ ਪਰਮ ਮਿਤ੍ਰ, ਗੁਰੂ  
ਨਾਨਕ ਦੇ ਕਿਸੇ ਸਿਖ ਦੇ ਸਿਮੂਨ ਤੇ ਪਾਠ ਵਾਸਤੇ ਲਿਖਿਆ। ਕੁਝ  
ਸਤਗਾਂ ਜੋ ਮੈਂ ਏਸ ਪੜ੍ਹੇ ਤੋਂ ਨਕਲ ਕੀਤੀਆਂ ਸਨ ਹੇਠ ਦੇਂਦਾ ਹਾਂ।

\*ਇਕ ਬਿਆਸੋਡਿਸਟ ਨੇ ਇਸ ਨਾਮ ਦੀ ਕਿਤਾਬ ਵੀ ਲਿਖੀ ਹੈ। ਮੇਂ  
ਖੜੀ ਨਹੀਂ, ਪਰ ਅਸਲ ਏਸ ਪਿਛਤੇ ਚੰਨ੍ਹ ਦੀ, ਲਿੰਗਮ ਅਤੇ ਯੋਨੀ ਹੀ ਹਨ,  
ਤੁਹਾਂ ਪਿਛੋਂ ਇਹ ਗੱਲ ਭੁਲ ਭੁਲਾ ਗਈ ਹੈ।

+ 'ਟਾਂਡਾ', ਫਲਜਾਗਿਆਂ ਦੀ ਰਾਤ ਠਹਿਰਨ ਦੀ ਥਾਂ ਜਾਂ (Camping  
Ground) ਨੂੰ ਕਹਿੰਦੇ ਹਨ, ਜਿਥੋਂ ਪਿਛੋਂ ਪਿੰਡ ਕਸਬੇ ਵਧਕੇ 'ਟਾਂਡਾ' ਅਖਵਾਂਦੇ ਹਨ,  
ਜੇ 'ਟਾਂਡਾ' ਨਾਮ ਦੇ ਪਿੰਡ ਬਹੁਤ ਹਨ। ਸਿੱਧ ਵਿਚ ਦੇਸ਼ ਨਾਮ ਨੂੰ 'ਟਾਂਡੇ' ਉਚਾਰਦੇ  
ਕਾਂ। ਫੇਗਾਥਾਦ ਜਾਂ ਅਜੂਧਿਆਂ ਦੇ ਪਾਸ ਭੀ ਇਕ ਟਾਂਡਾ ਸ਼ਹਿਰ ਹੈ। ਹੁਕਿਆਰਪੁਰ  
ਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿਚ ਵੀ ਟਾਂਡੇ ਹਨ।

#ਅਜੂਧਿਆ-ਮੰਡਲ-ਅਜੂਧਿਆ ਦੀਆਂ ਵਸਤੀਆਂ (Suburbs)

श्री रामो जयति ।

अविनयमपनय विकलोटमयमनः समय विभयन  
सतृक्लं भूतदयं विसतरवंतार ।.....  
नारायण करुणामय शरणी करदाणी तावकौ चरणों।  
इति शब्दीये बदन सरोज सदा वसतु ॥  
इति श्री शंकराचार्य विरचितं शब्दी सतोलं समाप्तं ।

ऐसे कुछ अधरां उत्ते मिआही फेरके फेर हेठां लिखिआ है:-

गंगादासमिश्रेण अयोध्या मरणले  
पासपुर टांडारव्ये नगर वासिना  
श्री नानक गुरोः शुभम नाम्नो  
शिष्याय परम मित्राय समरणार्थं  
पाठार्थं । संवत् १६६३ मास  
ज्येष्ठ शुक्लाष्टभ्यां बुद्धवारे

पत्रे १३३२\* दे सामूले पासे अउ पत्रे १३३५\* दे  
पिछले पासे तिन 'निष्ठान' हन, जे गुरु हर गोਬिंद साहिब,  
गुरु हर राए साहिब ते गुरु तेग बहादर दे करे जांदे हन ।  
दै दा मैं टरेसिंग कर लीडा सी अउ डीजा इतना भपम सी कि  
टरेसिंग हो ही नहीं सी सकदा, मैं उसदी नकल कर लषी,  
जितनी बु ठीक मेरे क्लें हो सकी । उह तिने निष्ठान सामूले  
दिते जांदे हन ।

गुरु साहिब वाला भाग वी अड अड गुरु साहिबां दे  
पत्रे इकठे करके बाणिआ है । पत्रे ५७६ पूरे इंक दा मषे

ਦਾ ਸਫ਼ਾ ('Litt. 1945) ਹੋ ਲਿਆ ਹੈ, ਜਿਸ ਉੱਤੇ ਲੀਕਾਂ ਖਿਰਕੇ  
ਕੁਝ ਪਾਨੇ ਬਣਾਏ ਹਨ, ਅਤੇ ਬੇਲ-ਬੂਟੇ ਪਾਣੇ ਸਨ ਪਰ ਨਹੀਂ ਪਾਏ  
ਗਏ। ਓਥੇ ਲਿਖਿਆ ਹੈ:-

“ਲਿਖਿਆ ਗਿਰੰਥ ਮਾਧੇ ਬਨ”

ਉਸ ਤੋਂ ਹੇਠਾਂ ਛੋਟੇ ਖਾਨਿਆਂ ਵਿਚ ਇਹ ਲਫ਼ਜ਼ ਲਿਖੇ ਹਨ : ‘ਸਤਿਗੁਰੂ’;

‘ੴ ਓ ਸਤਿਗੁਰੂ’। ਪਤੇ ੩੯੦ ਦੇ ਪਿਛਲੇ ਪਾਸੇ ਪਹਿਲੇ ਛੇ ਗੁਰੂਆਂ  
ਦੇ ਜੋਤੀ ਜੋਤ ਸਮਾਣ ਦੇ ਬਿਤ ਸੰਮਤ ਦਿਤੇ ਹਨ। ਪਹਿਲੇ ਪੰਜ ਸੰਮਤ  
ਇਕ ਲਿਖਾਰੀ ਦੇ ਹਥ ਦੇ ਹਨ, ਅਤੇ ਪਿਛੇ ਦੇ ਕਿਸੇ ਹੋਰ ਹਥ ਦੇ ਇਸ  
ਤਰ੍ਹਾਂ ਪੁਰ :—

ਸੰਮਤ ੧੯੯੮ ਚੇਤ੍ਰੂ ਸੁਦੀ ਦਸਮੀ ਸ੍ਰੀ ਬਾਬਾ ਗੁਰਦਿਤਾ ਜੀ ਸਮਾਣੇ।

ਸੰਮਤ ੧੯੧ ਚੇਤ੍ਰੂ ਸੁਦੀ ਪੰਚਮੀ ਸ੍ਰੀ ਗੁਰੂ ਹਰ ਗੋਬਿੰਦ ਜੀ  
ਸਮਾਣੇ ਕੀਤਿ।

ਸੰਮਤ ੧੯੯੮ ਦੀ ਥਾਂ ਸੰਮਤ ੧੯੯੮ ਗੁਲਤ ਲਿਖਿਆ  
ਹੈ। ਸੰਮਤ ੧੯੦੧ ਲਿਖਣਾ ਨਹੀਂ ਆਇਆ। ਕੀਤਿ ਤੋਂ ਮਤਲਬ  
ਕੀਤਿਪੁਰ ਤੋਂ ਹੈ, ਪੁਰ ਲਿਖਣੇ ਲਹਿ ਗਿਆ ਹੈ। ਇਹ ਸੰਮਤ ਕਿਸੇ  
ਵਖਰੇ ਪਤ੍ਰੇ ਪੁਰ ਨਹੀਂ ਹਨ, ਸਥੋਂ ਕਿਸੇ ਹੋਰ ਗ੍ਰੰਥ ਸਾਹਿਬ ਦੇ ਪਿਛੋਂ  
ਨੋਂ ਕੋਰੇ ਵਰਕੇ ਕਢਕੇ ਏਥੇ ਜੱਡੇ ਹਨ, ਕੋਰੇ ਵਰਕਿਆਂ ਪੁਰ ਹਾਸ਼ਿਏ  
ਦੀਆਂ ਖਾਸ ਤਰ੍ਹਾਂ ਦੀਆਂ ਲੀਕਾਂ ਚਿਚੀਆਂ ਦਿਹ ਰਾਲ ਦਸ ਰਹੀਆਂ  
ਹਨ। ਪਰ ਛੇ ਗੁਰੂਆਂ ਵੀ ਬਿਤਾਂ ਦਾ ਹੋਣਾ ਏਸ ਲਿਖਤ ਨੂੰ ਗੁਰੂ ਹਰਿ  
ਗਾਇ ਸਾਹਿਬ ਦੇ ਵਕਤ ਦੀ ਲਿਖੀ ਸਿਧ ਕਰ ਰਿਹਾ ਹੈ।

ਏਸੇ ਤਰ੍ਹਾਂ ਕਿਸੇ ਹੋਰ ਗ੍ਰੰਥ ਸਾਹਿਬ ਦੇ ਪਹਿਲੇ ਪੰਜ ਵਰਕੇ ਜੋ  
ਪਤਲੇ ਪਰ ਘੋਟੇ ਹੋਏ ਕਾਗਜ਼ ਦੇ ਹਨ, ਲੈਕੇ ਉਹਨਾਂ ਪੁਰ ਪਤ੍ਰੇ ਦੇ  
ਅੰਕ ੪੦ ਤੋਂ ੪੪ ਦੇਕੇ ਜਿਲਦ ਅੰਦਰ ਬਢੇ ਹਨ। ਅਤੇ ਪਤ੍ਰੇ ੪੦  
ਦੇ ਪਹਿਲੇ ਸਫੇ ਪੁਰ ਇਕ ਹੋਰ ‘ਨਿਸਾਣ’ ਹੈ, ਜਿਸਦੀ ਲਿਖਤ  
ਦੂਜਿਆਂ ਨਾਲੋਂ ਕੁਝ ਵਖਰੀ ਹੈ।

‘ਵਾਰਂ’ ਉਪਰ ‘ਪੁਨੀਆਂ’ ਦਿਤੀਆਂ ਹਨ ਜਿਕੁਰ ਪੜ੍ਹੇ ੧੧੩੫  
 ਪੁਰ ਆਸਾ ਦੀ ਵਾਰ ਉਪਰ ਦਿੱਤਾ ਹੈ: ‘ਟੁੰਡੇ ਅਸਰਾਜੇ ਕੀ ਪੁਨੀ’। ਨਾਵੇਂ  
 ਮਹਲੇ ਦੇ ਸੋਲਾਂ ਸ਼ਬਦ ਵੀ ਦਿਤੇ ਹਨ। ਇਸ ਬੀੜ ਬਾਬਤ ਕਿਹਾ  
 ਗਿਆ ਹੈ ਕਿ ਇਸ ਵਿਚ ਬਾਣੀ ਵਧ ਘਟ ਤੇ ਅਤੇ ਪਿਛੇ ਦਿੱਤੀ ਹੈ।  
 ਏਸ ਗੱਲ ਦਾ ਅੰਦਾਜ਼ਾ\* ਲਗਾਣਾ, ਏਸ ਗ੍ਰੰਥ ਵਿਚ ਦਿਤੇ ਤਤਕਰੇ  
 ਨੇ ਬੜਾ ਸੁਖਾਲਾ ਕਰ ਦਿੱਤਾ ਹੈ। ਏਸ ਤਤਕਰੇ ਵਿਚ ਹਰ  
 ਸ਼ਬਦ ਦੀ ਪ੍ਰਤੀਕ ਦੇ ਖਥੇ ਪਾਸੇ, ਤੇ ਪੜ੍ਹੇ ਦਾ  
 ਅੰਕ ਦਿੱਤਾ ਹੈ ਅਤੇ ਸਜੇ ਪਾਸੇ ਸ਼ਬਦ ਦਾ ਸਿਲਸਲੇਵਾਰ ਅੰਕ ਉਸ  
 ਰਾਗ ਵਿਚ ਜਿਸ ਵਿਚ ਉਹ ਸ਼ਬਦ ਹੈ। ਹਰ ਰਾਗ ਦੇ ਪਿਛੇ ਸ਼ਬਦਾਂ  
 ਦਾ ਜੋੜ ਦਿੱਤਾ ਹੈ। ਜਿਸਤਰ੍ਹਾਂ ਸਿਰੀ ਰਾਗ ਹੇਠਾਂ ਸ਼ਬਦਾਂ ਦੀ ਗਿਨਤੀ\*  
 ੧੩੬ ਦਿੱਤੀ ਹੈ। ਫੁਟ ਨੋਟ ਵਿਚ ਸਭ ਵੇਰਵਾ ਦਿੱਤਾ ਹੈ। ਅਸਲ  
 ਵਿਚ ਇਹ ਤਤਕਰਾ ਭੀ ਮੁੜੱਮਲ ਨਹੀਂ, ਕਿਉਂਕਿ ਭਗਤ ਬਾਣੀ ਦੇ  
 ਪਿੱਛੋਂ ਹੋਰ ਬਾਣੀਆਂ ਹਨ, ਜਿਨ੍ਹਾਂ ਦਾ ਵੇਰਵਾ ਤਤਕਰੇ ਵਿਚ ਨਹੀਂ  
 ਕੀਤਾ। ਭਾਈ ਬੁਟਾ ਸਿੰਘ ਜੀ ਹਕੀਮ ਨੇ, ਜੋ ਭਾਈ ਨਾਨੂ ਸਿੰਘ

\*ਤਰੌਬ ਅਤੇ ਗਿਨਤੀ ਇਉਂ ਦਿੱਤੀ ਹੈ:-

ਸੀ ਰਾਗ ੧੩੯; ਮਾਝ ੧੦੦; ਗਊਬੀ ੨੮੧; ਆਸਾ ੨੧੪; ਬਿਕਾਵਲ ੪੪;  
 ਕੌੜ ੨੮; ਰਾਮਕਲੀ ੧੩੧; ਸੂਹੀ ੧੦੦; ਬਿਕਾਵਲ ਫੇਰ ੧੧੦; ਆਸਾ  
 ੮੮ ੮੯; ਗੁਜਰੀ ੮੯; ਦੇਵ ਗੰਧਾਰੀ ੮੭; ਸੂਹੀ ਫੇਰ ੩੦; ਮਾਰੂ ੧੪੨;  
 ਕੇਦਾਰਾ ੮੮; ਤੁਖਾਰੀ ੧੧; ਧਨਾਸਰੀ ੮੯; ਟੋਡੀ ੩੩; ਬੋਰਾਜੀ ੨; ਭੀਮ ਪਲਾਸੀ  
 (ਨਾਨਾਂ ਨਾਮ) ਛੁ; ਜੋਤਸਰੀ ੨੦; ਤੇਤੁ ਸਾਖੀਆਂ ਗੁਰੂ ਜੀ ਕੀਆਂ। ਸ਼ਬਦ ਨਾਵੇਂ  
 ਮਹੂਤ ਕੇ ੧੬; ਸੋਠ ੧; ਬਮੰਤ ੧; ਤਿਲੰਗ ੨੩; ਮਾਲੀ ਰੋੜਾ ੧੪; ਭੇੜੇ ੯੯;  
 ਖਰੰਤ ਫੇਰ ੯੯; ਸੋਠ ਫੇਰ ੧੩੨; ਵਿਹਾਗਜ਼ਾ ੧੬; ਸਾਰੰਗ ੧੬੫; ਕਾਨੜਾ ੨੦;  
 ਕਲਿਆਨ ੨੪; ਨਟ ਨਾਰੋਣ ੨੫, ਵਡਹੋਸ ੫੨; ਪੁਡਾਤੀ ੫੮; ਸਲੋਕ  
 ਬਥੀਰ ੨੧੪, ਬਞੰਕ ਫਰੀਦ ੧੪੦; ਬਾਣੀ ਭਗਤਾਂ ਦੀ ੨੮੮; ਵਾਰਾਂ ਕਾ  
 ਸੁਮਲਾ ੨੨; ਗੁੰਬ ਕਾ ਤਤਕਰਾ। ਪਾਣ ਸੰਗਲੀ ਕਾ ਤਤਕਰਾ ੨੭ ਪਿਆਇ;  
 ਮਹੇਸੂ ੨੭, ਮਲਕ ਮਹਸਕ੍ਰਿਤੀ ੬੭, ਗਾਬਾ ੨੪, ਫੁਨਹੇ ੨੩,  
 ਚਉਥੋਲੇ ੪ = ੩੩੨੦ ਸੰਪੁਰਣ ॥

ਜੀ ਦੇ ਸਪ੍ਰੇਸ਼ ਸਨ, ਮੈਂ ਸੰਨ ੫੯੧੭ ਵਿਚ, ਮੇਰੇ ਸਵਾਲਾਂ ਦੇ ਜਵਾਬ ਵਿਚ ਹੇਠਲੀ ਚਿਠੀ ਲਿਖੀ ਸੀ:-

“ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋ ਪ੍ਰਾਚੀਨ ਬਖਸ਼ਥ, ਸ਼੍ਰੀ ਗੁਰੂ ਕਲਰੀਪਰ ਜੀ ਨੇ ਅਸਾਡੇ ਬਜ਼ੁਰਗ ਨੂੰ ਆਪਣੇ ਦਸਤਖਤ ਕਰਕੇ ਕੀਤੀ ਸੀ; ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਸ਼ਮੇਸ਼ ਜੀ ਦੇ ਪਹਿਲੇ ਕਾਹੀ ਹੈ, ਕਿਉਂ ਜੋ ਮਹਾਰਾਜ ਛੇਵੀਂ ਪਾਤਸ਼ਾਹੀ ਜੀ ਦੇ ਦਸਤਖਤ ਭੀ ਹੈਨ ਤੇ ਥੋੜੀ ਜਿਹੀ ਸੰਸਕ੍ਰਿਤ ਭੀ ਲਿਖੀ ਹੈ ਜਿਸ ਵਿਚ ਸੰਮਤ ੧੬੮੩ ਲਿਖਿਆ ਹੈ।

(੨) ਨਾਵੀਂ ਪਾਤਸ਼ਾਹੀ ਦੇ ਸਿਰਫ ੧੪,੧੫ ਸ਼ਲਾਘ ਹੀ ਹਨ। ਮਹਿਲ ਦੀ ਹੋਰ ਬਾਣੀ ਨਹੀਂ।

(੩) ਭਗਤਾਂ ਦੇ ਪੰਜ ਸਤ ਸ਼ਲਾਘ ਪਹਿਲੇ ਲਿਖਕੇ ਫੇਰ ਸ਼ਲੋਕ ਕਬੀਰ ਜੀ, ਫਰੀਦ ਜੀ ਤੇ ਫੇਰ ਹੋਰ ਰਾਗਾਂ ਦੇ ਸ਼ਲਾਘ ਹੋਏ।

(੪) ਭਗਤਾਂ ਦੀ ਬਾਣੀ ਤੋਂ ਫਿਰ ਅਗੇ ਹੈ ਬਾਵਨ ਅਖਰੀ, ਸੁਖਮਨੀ ਸਾਹਿਬ, ਮਾਲਕੋਸ ਦੀ ਵਾਰ, ਰਾਗ ਮਾਲਾ, ਮੁੰਦਾਵਣੀ, ਸ਼ਲੋਕ, ਫਿਰ ਰਾਗਮਾਲਾ, ਫੇਰ ਦੋਆਂ ਸਤਿਗੁਰਾਂ ਦੇ ਦਸਤਖਤ, ਫਿਰ ਸੁਗਾਵਲੀ ਤੇ ਪ੍ਰਾਣ ਸੰਗਲੀ ਦੇ ੨੫ ਧਿਆਦਿ, ਫਿਰ ਸਵੇਜੇ, ਸਲੋਕ, ਰਤਨਮਾਲਾ, ਕੁਛ ਥੋੜੀ ਜਿਹੀ ਸੰਸਕ੍ਰਿਤ ਭੀ ਹੈ।”

ਹੋਰ ਸਵਾਲ ਜੋ ਮੈਂ ਕਰ ਭੇਜੇ ਸਨ, ਓਹਨਾਂ ਦਾ ਉਤ੍ਰ ਹਕੀਮ ਜੀ ਨੇ ਨਹੀਂ ਸੀ ਦਿੱਤਾ।

ਰਾਗ ਰਾਮਕਲੀ ਵਿਚ ‘ਟਿਕੇ ਦੀ ਵਾਰ’ ਜੋ ਰਾਇ ਬਲਵੰਡ ਤਥਾ ਸਤੇ ਭੂਮ ਦੀ ਕਹੀ ਹੈ, ਉਸਦੀਆਂ ਅਠ ਪਉੜੀਆਂ ਆਮ ਗਰੰਥ ਸਾਹਿਬਾਂ ਵਿਚ ਹੁੰਦੀਆਂ ਹਨ; ਓਹਨਾਂ ਦੇ ਨਾਲ ਦੋ ਹੋਰ ਛੇਵੇਂ ਗੁਰੂ ਦੀ ਗੱਦੀ ਨਸ਼ੀਨੀ ਪੁਰ ਕਹਿਕੇ ਅਠ ਦੀ ਥਾਂ ਦਸ ਪਉੜੀਆਂ ਕਰ ਦਿੱਤੀਆਂ ਹਨ। ਬਹੁਤ ਕਰ ਕੇ ਇਹ ਦੋਵੇਂ ਭੀ ਸਤੇ ਬਲਵੰਡ ਨੇ ਹੀ ਰਚੀਆਂ ਹੋਨਗੀਆਂ ਜਾਂ ਓਹਨਾਂ ਦੀ ਐਲਾਦ ਵਿਚੋਂ ਕਿਸੇ ਨੇ। ਵਾਧੂ ਦੋ

ਪਉੜੀਆਂ ਇਸਤਰ੍ਹਾਂ ਪੁਰ ਹਨ:-

ਪੰਚਾਇਣ ਕਾਇਆਂ ਪਲਟਿ ਬਾਏਂ ਛੇਵੇਂ ਕੀਉਨ ਨਿਵਾਸ ।  
ਉਤਰਿਆ ਅਉਤਾਰ ਲੈ ਬਾਲ ਰੂਪੀ ਸਭ ਗੁਣ ਤਾਸ ।  
ਪਿੱਛੇ ਕੁਦਰਤਿ ਘਤਿਓਨਿ ਧਰਿ ਤੱਕ ਤੋਲਿਓਨੁ ਅਕਾਸ ।  
ਦਿਨਸ ਚੜ੍ਹਾਇਓਨੁ ਰਾਤਿ ਘਤਿ ਕੁਦਰਤ ਕੀਓਨੁ ਪਰਗਾਸ ।  
ਆਇ ਵਾਉ ਨਾ ਡੋਲਈ ਪਰਬਤ ਜਿਵੇਂ ਕਉਲਾਸੁ ।  
ਨਾਨਕ ਅੰਗਦ ਅਮਰਦਾਸ ਗੁਰੂ ਅਰਜਨ ਤੂੰ ਰਾਮਦਾਸ ।  
ਪੰਚਾਇਣ ਕਾਯਾਂ ਪਲਟਿ ਬਾਇ ਛੇਵੀ ਕੀਓ ਨਿਵਾਸ॥੯॥  
ਅੰਬਰ ਧਰਤਿ ਵਿਛੇਕਿਓਨੁ ਵਿਣ ਬਮਾਂ ਗਾਗਨ ਖਲੋਆ ।  
ਬਾਕੈ ਤੂੰ ਵਡਿਆਇਓਨ ਸੁਵੰਨੀ ਖਿਵੈ ਚੰਦੇਆ ।  
ਚਉਦਹਿ ਰਤਨ ਨਿਕਾਲਿਓਨੁ ਕਲਿ ਅੰਦਰ ਚਾਨਣ ਹੋਆ ।  
ਅਗੋਂ ਤੁਬੀ ਜਾਂਦੀ ਸੀ ਮੇਦਨੀ, ਦੇ ਹਥੀਂ ਆਪ ਖਲੋਆ ।  
ਨਾਨਕ ਅੰਗਦ ਅਮਰ ਗਰ ਅਰਜਨ ਭੀ ਆਪੇ ਹੋਆ ।  
ਪੰਚਾਇਣ ਆਪੇ ਵਰਤਿਆ, ਛਿਆਂ ਪੁਰਖ ਭੀ ਆਪੇਹੋਆ॥੧੦॥

ਅਸੀਂ ਉਪਰ ਕਹਿ ਆਏ ਹਾਂ ਕਿ ਏਸ ਗ੍ਰੰਥ ਵਿਚ ਨਿਰੀ ਗ੍ਰੰਥ  
ਸਾਹਿਬ ਦੀ ਹੀ ਬਾਣੀ ਨਹੀਂ ਸਗੋਂ ਹੋਰ ਪੋਥੀਆਂ ਦੇ ਵਰਕੇ ਕਢਕੇ ਭੀ  
ਪਾਏ ਹਨ। ਇਕ ਪੋਥੀ ਦਾ ਨਾਮ ਹੈ, ‘ਸਤਿਗੁਤ ਜੀ ਕੀ ਉਸਤਤੀ,  
ਨਿਰੰਜਨ ਗੋ ਭਗਤਿ’ ਜਿਸਦੀ ਪਹਿਲੀ ਤੁਕ ਹੈ:—‘ਗੁਰਮੁਖ ਨਾਮ  
ਨਿਰੰਜਨ ਲੀਜੇ।’ ਇਹ ਪੋਥੀ ਹੈ ਜਿਸਦੇ ਵਰਕੇ (ਅੰਕ ੧੫੨੧ ਤੋਂ  
੧੬੧੨ ਏਸ ਗਰੰਥ ਵਿਚ) ਹੇਠਾਂ ਲਲੋਂ ਥੋੜ੍ਹੇ ਜਿਹੇ ਭਿਜੇ ਹੋਏ ਹਨ,  
ਪਾਣੀ ਜਿਥੇ ਸਭ ਤੋਂ ਛੁੱਧਾ ਗਿਆ ਹੈ, ਜਿਥੇ ਕੌਈ ਸਵਾ ਇੰਚ  
ਉੱਚਾ ਹੋਉ । ਮਾਲੂਮ ਹੀਦਾ ਹੈ, ਇਸ ਪੋਥੀ ਉੱਤੇ ਪਾਣੀ ਭੁਲ੍ਹੀ  
ਗਿਆ ਸੀ, ਭਿਜੇ ਕਿਨਾਰਿਆਂ ਤੋਂ ਕਰਤਾਰ ਪੁਰੀਆਂ ਦੀ ਨਕਲ ਪੁਰ

ਕਰਾਮਾਤ ਵਾਲੀ ਕਹਾਣੀ ਪਿਛੋਂ ਘੜ ਲਈ ਰਾਈ ।

ਏਸ ਪੋਥੀ ਦੇ ਪਿਛੋਂ ਚਾਰ ਵਰਕੇ ਕੋਰੇ ਛਡਕੇ ਇਕ ਹੋਰ ਪੋਥੀ ਆਉਂਦੀ ਹੈ, ਜਿਸਦਾ ਨਾਮ 'ਆਤਮ ਪ੍ਰਬੋਧਨ ਨਿਰੰਤ੍ਰ ਕਥਾ' ਹੈ। ਏਸਨੂੰ 'ਰਾਗ ਰਾਮਕਲੀ ਬੀਹੁ (ਬੀਹੁ ?) ਵਾਰਲਿਆ' ਦੀ ਹਿਲਾਇਤ ਕੀਤੀ। ਇਹ ਪਤ੍ਰੇ ੧੯੯੧ ਤੋਂ ੧੯੯੨ ਤੱਕ ਹੈ।

ਏਸਤੋਂ ਪਿਛੋਂ 'ਸਵੈਜਾ ਮ: ਪ' ਦੇਕੇ ਜਗਾਵਲੀ ਨਾਲ ਕਈ ਵਰਕੇ ਭਰੇ ਹਨ। ਵਿਚ ਪੰਡਰਾਂ ਵੀਹੁ ਵਰਕੇ ਡਾਫੇ ਸੁਫੈਦ ਤੇ ਸਫ਼ਾਈ ਵਾਲੇ ਹਨ, ਕਾਰਜ ਹੈ ਤਾਂ ਦੇਸੀ ਬਣਿਆ ਹੋਇਆ ਈ, ਪਰ ਮਸ਼ੀਨ ਦੇ ਬਣੇ ਕਾਰਜ ਦੀ ਕਾਤਰਾਂ ਦੀ ਲੇਵੀ (Level) ਤੋਂ, ਇਹ ਮੇਰਾ ਕਿਆਸ ਹੈ। ਜੇ ਇਹ ਕਿਆਸ ਠੀਕ ਹੈ, ਤਾਂ ਜਿਲਦ ਕੋਈ ਅੱਸੀ ਨੱਵੇ ਵਰ੍ਹੇ ਤੋਂ ਪੁਰਾਣੀ ਨਹੀਂ ਹੋ ਸਕਦੀ, ਜਦ ਕਿ ਪੰਜਾਬ ਵਿਚ ਛਾਪੇਖਾਨੇ ਚਲ ਪਏ ਸਨ ਅਤੇ ਕਾਤਰਾਂ ਰਦੀ ਵਿਚ ਮਿਲ ਸਕਦੀਆਂ ਸਨ।

## ੧੪-ਦਮਦਮੇ ਵਾਲੀ ਬੀੜ

ਮਘਰ ਸੰਮਤ ੧੯੩੨ ਦੀ, ਢਾਕਾ ਸੰਗਤ ਵਿਚ

ਗੁਰੂ ਦੇਗ ਬਹਾਦਰ ਮਘਰ ਸ਼ੁਦਾਈ ਪ ਸੰਮਤ ੧੯੩੨ ਨੂੰ ਸ਼ਹੀਦ ਹੋਏ, ਅਤੇ ਇਸ ਬੀੜ ਦੀ ਲਿਖਾਈ ਏਸ ਸਾਕੇ ਤੋਂ ੧੯ ਦਿਨ ਪਿਛੋਂ ਖਤਮ ਹੋਈ। ਤਤਕਰੇ ਦੇ ਪਿਛੇ ਲਿਖਿਆ ਹੈ:-

“ਸੰਮਤ ੧੯੩੨ ਮਿਤੀ ਅਗਹਨ ਵਦੀ ॥੨॥ ਗ੍ਰੰਥ ਲਿਖਿਆ” “ਪਾਤਸ਼ਾਹੀ ੧੦ ਦਾ ਦੌਹਰਾ, ‘ਬਲ ਹੋਓ ਵੰਧਨ ਛੁਟੇ’ ਵਿਚ ਦਿੱਤਾ ਹੈ, ਅਤੇ ਉਸ ਤੋਂ ਪਿਛੋਂ ਦਾ ਸੰਦੇਸ਼,

‘ਸੰਗ ਸਥਾ ਸਭ ਤਜ ਗਏ ਕੋਈ ਨ ਨਿਭਿਓ ਸਾਬ’ ਭੀ  
 ਦਿੱਲੀ ਤੋਂ ਪੁਜ ਚੁੱਕਾ ਸੀ। ਗੁਰੂ ਤੇਗ ਬਹਾਦਰ ਦੀ ਬਾਣੀ  
 ਅਡ ਅਡ ਰਾਗਾਂ ਹੇਠਾਂ ਦਿਤੀ ਹੈ। ਇਸਤੋਂ ਪਹਿਲੋਂ ਲਿਖਿਆ  
 ਗ੍ਰੰਥ ਸਾਹਿਬ, ਜਿਸ ਵਿਚ ਗੁਰੂ ਤੇਗ ਬਹਾਦਰ ਦੀ ਬਾਣੀ  
 ਥਾਂ ਥਾਂ ਸਿਰ ਦਿੱਤੀ ਹੋਵੇ, ਹੋਰ ਕੋਈ ਹੈ ਨਹੀਂ ਅਤੇ ਨਾ  
 ਹੀ ਹੋਣਾ ਸੰਭਵ ਹੈ। ਦਸ਼ਮੇਸ਼ ਇਸ ਵੇਲੇ ਨੌ ਕੂ ਵਰ੍ਹੇ  
 ਦੇ ਬਚੇ ਸਨ, ਭਾਵੇਂ ‘ਰਹਿਓ ਗੁਰ ਗੋਬਿੰਦ’ ਦੇ ਬਚਨ  
 ਅਨਸਾਰ ਗੁਰੂ ਤੇਗ ਬਹਾਦਰ ਦੇ ਪਿਛੋਂ ਗੁਰੂ ਥਾਪੇ ਜਾ  
 ਚੁੱਕੇ ਸਨ, ਪਰ ਪੰਦਰਾਂ ਸੋਲਾਂ ਦਿਨਾਂ ਦੇ ਅੰਦਰ ਗ੍ਰੰਥ ਸਾਹਿਬ  
 ਨਕਲ ਨਹੀਂ ਸੀ ਹੋ ਸਕਦਾ। ਗੁਰੂ ਗਦੀ ਦੇ ਨਾਲ ਦੀ  
 ਬੀਜ਼ ਦਰਯਾ-ਬਰਦ ਹੋ ਚੁਕੀ ਸੀ, ਅਤੇ ਉਸ ਗਲ ਤੋਂ ਛੇ  
 ਕੂ ਮਹੀਨੇ ਪਿਛੋਂ ਗੁਰੂ ਸਾਹਿਬ ਮਾਖੋਵਾਲ ਨੂੰ ਛੱਡਕੇ ਤੀਰਬ  
 ਯਾਤ੍ਰਾ ਕਰਦੇ ਪਟਨੇ ਚਲੇ ਗਏ ਸਨ, ਜਿਥੋਂ ਕਾਹਲੀ  
 ਵਿਚ, ਕਬੀਲੇ ਨੂੰ ਪਟਨੇ ਹੀ ਛੱਡਕੇ, ਮਸਾਂ ਡੇਢ ਕੂ ਵਰ੍ਹਾ  
 ਸ਼ਹਾਦਤ ਤੋਂ ਪਹਿਲੋਂ ਪੰਜਾਬ ਵਾਪਸ ਆਏ ਸਨ। ਇਹ  
 ਬੀਜ਼ ਦੋ ਤਿੰਨ ਆਦਮੀਆਂ ਨੇ ਮਿਲਕੇ ਲਿਖੀ ਹੋਈ ਹੈ।  
 ਮਾਮੂਲੀ ਨਤੀਜਾ ਜੋ ਅਸੀਂ ਇਹਨਾਂ ਗਲਾਂ ਤੋਂ ਕਢ ਸਕਦੇ  
 ਹਾਂ, ਇਹ ਹੈ ਕਿ ਗੁਰੂ ਤੇਗ ਬਹਾਦਰ ਨੇ ਇਸ ਬੀਜ਼ ਦੇ  
 ਲਿਖੇ ਜਾਣ ਦੀ ਆਪ ਆਗਿਆ ਕੀਤੀ ਅਤੇ ਆਪਣੀ ਬਾਣੀ  
 ਵੀ ਲਿਖਾਰੀਆਂ ਨੂੰ ਦੇਕੇ ਉਸਦੇ ਥਾਉਂ ਥਾਂਈ ਦਰਜ ਕਰਨ  
 ਲਈ ਹਿਦਾਇਤ ਕੀਤੀ। ਆਪ ਇਹ ਆਗਿਆ ਦੇਕੇ ਫੇਰ  
 ਮਾਲਵੇ ਦੀਆਂ ਧਰਮਸਾਲਾਂ ਸੰਗਤਾਂ ਦੇ ਦੌਰੇ ਵਾਸਤੇ ਲੇਕਿਨ

ਅਤੇ ਏਸੇ ਦੋਰੇ ਵਿਚ ਗ੍ਰੰਥਤਾਰ ਕਰਕੇ ਦਿੱਲੀ ਭੇਜ ਦਿਤੇ ਗਏ, ਜਿਥੇ ਇਹ ਸ਼ਹਾਦਤ ਤੋਂ ਪਹਿਲੇ ਤਿੰਨ ਕੂ ਮਹੀਨੇ ਦੇ ਕ੍ਰੀਬ ਕੈਦ ਰਹੇ। ਬੀੜ ਦੀ ਲਿਖਾਈ ਹਾਲੀ ਖਤਮ ਨਹੀਂ ਸੀ ਹੋਈ, ਜਿਸ ਕਰਕੇ ਉਹਨਾਂ ਦੇ ਚਲਾਣੇ ਤੋਂ ਬੋੜੇ ਦਿਨ ਪਹਿਲੇ ਕਹੇ ਸ਼ਲੋਕ ਤੇ ਦੁਹਰੇ ਭੀ ਛੇਕੜ ਪੁਰ ਗ੍ਰੰਥ ਸਾਹਿਬ ਵਿਚ ਦਰਜ ਹੋ ਸਕੇ।

ਇਹ ਬੀੜ ਮਾਖੇਵਾਲ ਵਿਚ ਹੀ ਤੁਆਰ ਹੋ ਸਕਦੀ ਸੀ ਅਤੇ ਕੁਦਰਤੀ ਤੌਰ ਪੁਰ ਉਸ ਅਸਥੀਨ ਤੇ ਜਿਸਨੂੰ ਅਜ ਕਲ ਦਮਦਮਾ ਆਖਦੇ ਹਨ। ਇਸ ਕਰਕੇ ਮੈਂ ਕਹਾਂਗਾ ਕਿ ਇਹੋ ਦਮਦਮੇ ਵਾਲੀ ਬੀੜ ਹੈ, ਅਤੇ ਇਹੋ ਹੁਣ ਗੁਰੂ-ਗਦੀ ਦੇ ਨਾਲ ਦੀ ਬੀੜ ਸੀ ਅਤੇ ਸੰਮਤ ੧੯੬੧ ਤਕ ਰਹੀ। ਬਾਕੀ ਰਹਿ ਗਈ ਇਹ ਗਲ ਕਿ ਇਹ ਢਾਕੇ ਕਿਵੇਂ ਜਾ ਅਪੜੀ, ਏਸਦਾ ਜਵਾਬ ਸੁਖੱਲਾ ਹੈ। ਜਦ ਮੰਮਤ ੧੯੬੧ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਛਡਣਾ ਪਿਆ; ਅਤੇ ਵੈਰੀਅਂ ਨੇ ਏਸ ਕਸਬੇ ਨੂੰ ਢਾ ਫੇਰੀ ਕਰ ਦਿਤਾ, ਉਸ ਵਕਤ ਕੋਈ ਸਿਖ ਢਾਕੇ ਦੀ ਸੰਗਤ ਦਾ, ਜੋ ਦਰਸਣਾ ਨੂੰ ਆਇਆ ਹੋਇਆ ਸੀ, ਏਸ ਗ੍ਰੰਥ ਸਾਹਿਬ ਨੂੰ ਢਾਕੇ ਲੈ ਗਿਆ, ਜਿਥੇ ਇਹ ਹੁਣ ਤਕ ਸਾਂਭਿਆ ਰਿਹਾ ਹੈ। ਅਨੰਦ ਪੁਰ ਇਸ ਤੋਂ ਪਿਛੋਂ ਤੀਹ ਵਰ੍ਹੇ ਤਕ ਨਹੀਂ ਵਸਿਆ।

ਮੈਂ ਏਸਨੂੰ ਸਭ ਤੋਂ ਪਹਿਲੀ ਬੀੜ ਜਾਣਦਾ ਹਾਂ ਜਿਸ ਵਿਚ ਗੁਰੂ ਤੇਗ ਬਹਾਦਰ ਦੀ ਬਾਣੀ ਦਿੱਤੀ ਹੋਈ ਹੈ, ਜਾਂ ਇਉਂ ਕਹੋ ਜੋ ਇਹ ਮੁਕੰਮਲ ਗ੍ਰੰਥ ਸਾਹਿਬ ਹੈ, ਅਤੇ ਇਸੇ ਨੂੰ ਮੈਂ ‘ਦਮਦਮੇ ਵਾਲੀ ਬੀੜ’ ਦਾ ਪ੍ਰਸਿਧ ਨਾਮ ਦੇਂਦਾ ਹਾਂ। ਏਸੇ ਕਰਕੇ ਮੈਂ ਏਸ ਦਾ ਇਮਤਹਾਨ ਕੁਝ ਵੇਰਵੇ ਨਾਲ

ਕੀਤਾ ਹੈ ।

ਮਾਵੇਲ ਦੇ ਲਿਖਾਰੀਆਂ ਪਾਸ ਕੋਹੜੀ ਬੀੜ ਸੀ ਜਿਸ ਤੋਂ  
ਉਹਨਾਂ ਨੇ ਨਕਲ ਕੀਤੀ ? ਏਸ ਸਵਾਲ ਦਾ ਜਵਾਬ ਇਸ ਇਮਤਿਹਾਨ ਤੋਂ  
ਮਿਲ ਜਾਂਦਾ ਹੈ । ਉਹ ਬੀੜ ਭਾਈ ਬਨੋਂ ਵਾਲੀ ਬੀੜ ਤੋਂ ਕੀਤਾ ਹੋਇਆ  
ਕੇਈ ਉਤਾਰ ਸੀ—ਦੋਥੀ ਜਾਂ ਪੰਜਵੀਂ ਥਾਂ । ਸਾਰੀਆਂ ‘ਪੁਨੀਆਂ’ ਵਾਰਾਂ  
ਉਤੇ ਦਿਤੀਆਂ ਹਨ ਅਤੇ ਅਸਲ ਲਿਖਾਰੀ ਦੇ ਹਥ ਦੀਆਂ ਲਿਖੀਆਂ  
ਹਨ । ਰਾਗ ਮਾਰੂ ਹੇਠਾਂ ਮੀਗ ਬਾਈ ਦਾ ਸ਼ਬਦ ਪੂਰਾ ਦਿੱਤਾ ਹੈ ਅਤੇ  
ਉਹ ਭੀ ਅਸਲ ਲਿਖਾਰੀ ਦੇ ਹਥੀਂ । ਸਾਰੰਗ ਰਾਗ ਵਿਚ ਸੂਰਦਾਸ ਦਾ  
ਇਕੇ ਸ਼ਬਦ ਦਿੱਤਾ ਹੈ, ਅਤੇ ਜੋ ਵਾਧੂ ਸ਼ਬਦ ਭਾਈ ਬਨੋਂ ਨੇ ਪਾਇਆ  
ਸੀ, ਉਹ ਨਹੀਂ ਦਿੱਤਾ, ਅਤੇ ਨਾ ਉਸਦੀ ਪਹਿਲੀ ਤੁਕ ਹੀ ਦਿੱਤੀ  
ਹੈ । ਜੋਹੜਾ ਸ਼ਬਦ ਸੂਰਦਾਸ ਦਾ ਦਿੱਤਾ ਹੈ, ਉਸਦਾ ਡਰਕ ਛਾਪੇ ਵਾਲੀ  
ਬੀੜਾਂ ਨਾਲੋਂ ਇਤਨਾ ਹੈ ਕਿ ਸਾਰੀ ਬਾਈਂ ‘ਲੋਕ’ ਦੀ ਬਜਾਏ ‘ਲੋਕ’  
ਪਾਠ ਦਿੱਤਾ ਹੈ । ‘ਸੋ ਪੁਰਖ’ ਵਾਲੇ ਚਾਰ ਸ਼ਬਦ ਨਿਤਨੇਮ ਦੀ ਬਾਣੀ  
ਰਹਿਗਾਸ ਵਿਚ ਨਹੀਂ ਦਿਤੇ ।

### ਤਤਕਰੋ (Contents)

‘ਸੁਚੀ ਪੜ੍ਹ ਪੇਂਥੀ ਕਾ ਤਤਕਰਾ ਰਾਗਾਂ ਕਾ’ ਇਹ ਪਿਰਨਾਵਾਂ ਦੇਕੇ ਏਸ  
ਗੁੰਬ ਦੇ ਲਿਖੇ ਜਾਣ ਦਾ ਸੰਮਤ ਦਿਓ ਦਿੱਤਾ ਹੈ—‘ਸੰਮਤ ॥ ੧੭੩੨ ॥ ਪਿਤੁ’  
ਅਗਹਨ ਵਦੀ ॥੧॥ ਗਰੰਗ ਲਿਖਿਆ ।’ ਫੌਰ ਹੈ—‘ਜਪੁ ਸ੍ਰੀ ਗੁਰੂ ਰਾਮਦਾਸ ਜੇਉ  
ਕਿਆ ਦਸਖਤਾਂ ਕਾ ਨਕਲੁ ਥਾ, ਤਿਸ ਕਾ ਨਕਲੁ, ਨਕਲੁ ਕਾ ਨਕਲ, ਕਾ ਨਕਲ,  
ਕਾ ਨਕਲ, ਕਾ ਨਕਲ, ਕਾ ਨਕਲ, ਨਕਲ ਕਾ ਨਕਲ ਤਿਸ ਕਾ ਨਕਲ ।’ ਮਤਲਬ  
ਹੈ ਕਿ ਜਪੁਜੀ ਗੁਰੂ ਰਾਮਦਾਸ ਦੇ ਹਥ ਦਾਂ ਲਿਖੇ ਪਗੀ ਤੋਂ ਯਾਹਰਵੋਂ ਥਾਂ ਨਕਲ  
ਸੀ । ਇਹ ਸੰਭਵ ਨਹੀਂ ਕਿ ਇੱਥੇ ਕਿਸੇ ਵਖ ਪੇਂਥੀ ਵਲ ਰਿਸ਼ਾਰਾ ਹੋਵੇ, ਜੋ  
ਲਿਖਾਰੀ ਦੇ ਹਥ ਵਿਚ ਫੜੀ ਸੀ । ਉਨ੍ਹਾਂ ਜ਼ਰੂਰ ਕਿਸੇ ਬੋੜੀ ਤੋਂ ਨਕਲ ਕਰ ਰਿਹਾ  
ਹੈ, ਜਿਸ ਤੇ ਵਿਚ ਬੋੜੀ ਅਸਲ ‘ਅਗਦ-ਬੀੜ’ ਨਾਲ ‘ਯਾਹਰਵੇ’ ਥਾਂ ਨਕਲ ਸੀ ।  
ਅਸੀਂ ਉਪਰ ‘ਦੋਥੀ ਪੰਜਵੀਂ ਥਾਂ’ ਦਿਖਿਆ ਹੈ, ਉਹ ਜੋ ਅਦਲ ਬਦਲ ਜਾਂ ਵਧਾ  
ਘਟਾ ਏਹਨ, ਉਸ ਖਿਆਲ ਨਾਲ ਕਿਹਾ ਸੀ ।

ਤਤਕਰੋ ਵਿੱਚ ਵਰਕਿਆਂ ਪੁਰ ਮੁਕੇ ਹਨ । ਚਾਲ੍ਹੀਵੇਂ ਵਰਕੇ ਦੇ ਪਹਿਲ

ਸਫੇ ਪੁਰ ਨਾਵੇਂ ਗੁਰੂ ਤਕ ਦੇ ਚਲਾਣੇ ਦੀਆਂ ਬਿਤਾਂ ਦਿੱਤੀਆਂ ਹਨ। ਗੁਰੂ ਨਾਨਕ ਸਾਹਿਬ ਦੀ ਬਿਤ ਅਮ੍ਰੂ ਵਦੀ ੧੦ ਈਂ ਦਿੱਤੀ ਹੈ, 'ਅਸੂ ਬੁਦੀ ਦੀ ਜੋ ੧੦ ਨਹੀਂ। ਬਾਬਾ ਗੁਰਦਿੰਤਾ ਦੀ ਬਿਤ ਨਹੀਂ' ਦਿੱਤੀ, ਅਤੇ ਛੇਵੇਂ ਗੁਰੂ ਦੀ ਬਿਤ ਜਿਥੇ ਇੱਕੇ ਲਛੜਾਂ ਵਿਚ ਦਿੱਤੀ ਹੈ; ਅਸਲ 'ਅਗਿ-ਬੀੜ' ਦੇ ਪਿਛੇ ਜੋ ਲੰਮੀ ਅਤੇ ਲੋੜੇ ਵਧ ਵਾਡਿਆਈ ਵਾਲੀ ਲਿਖਤ ਹੈ, ਉਹ ਨਹੀਂ ਦੁਹਰਾਈ। ਲਿਖਿਆ ਹੈ— 'ਸੰਮਤ ੧੭੦੧ ਰੇਤ ਸੂਦੀ ਪ ਆਇਤ ਵਾਰ ਸ੍ਰੀ ਸਤਿਗੁਰੂ ਰਾਬਿੰਦ ਜੀ ਸਮਾਣੇ।' ਇਸ ਦਾ ਮਤਲਬ ਹੈ ਕਿ ਬੀੜਾਂ ਦੀ ਜਿਸ ਸ਼ਬਦ ਵਿਚੋਂ ਇਹ ਵਾਕੇ ਵਾਲੀ ਬੀੜ ਹੈ, ਉਹ ਗੁਰੂ ਹਰਿ ਰਾਮੀ ਸਾਹਿਬ ਦੇ ਵੇਲੇ ਅਤੇ ਸ੍ਰੀ ਹਰਿ ਦ੍ਰਿਸ਼ਨ ਜੀ ਦੇ ਹਥੋਂ ਬਾਬੇ ਗੁਰਦਿੰਤੇ ਅਤੇ ਗੁਰੂ ਹਰ ਗੋਬਿੰਦ ਸਾਹਿਬ ਦੀਆਂ ਬਿਤਾਂ, 'ਅਗਿ-ਬੀੜ' ਵਿਚ ਦਰਜ ਹੋਣ ਤੋਂ ਪਹਿਲਾਂ ਅੱਡੇ ਹੋ ਚੁਕੀ ਹੋਈ ਸ੍ਰੀ। ਨਾਵੇਂ ਮੁਟਲ ਦੀ ਬਿਤ ਉਹਨਾਂ ਦੇ ਚਲਾਣੇ ਦੇ ਪਿਛੋਂ ਭਟ ਹੀ ਲਿਖੀ ਗਈ, ਕਿਉਂ ਜੋ ਇਸ ਦਰਦਨਾਕ ਸਾਕੇ ਦੀ ਉਡੀਕ ਲਗ ਰਹੀ ਸ੍ਰੀ, ਕਿਸੇ ਦਿਨ ਦਾ ਹੀ ਸਵਾਲ ਸ੍ਰੀ। ਲਿਖਿਆ ਹੈ—

"ਸੰਮਤ ੧੭੦੩੨\* ਮਧਰ ਸੂਦੀ ਪ ਵਾਰਵਾਰ ਦੁਏ ਪਹਿਲ ਵਿਕ ਘੜੀ ਦਿਨ ਚੜ੍ਹਿਆ ਸ੍ਰੀ ਸ੍ਰੀ ਸਤ ਗੁਰੂ ਜੀ ਤੰਗ ਬਹਾਦਰੁ ਜੀ ਵਿਲੀ ਵੱਚ ਸੰਗ ਹੋਅ ਗੁਰੂ ਕੀਤਾ।"

ਏਸ ਤੋਂ ਪਿਛੋਂ ੮੧ਵੇਂ ਵਰਕੇ ਤੋਂ ਲੈਕੇ ੯੩੬ ਵਰਕੇ ਤਕ ਗਰੰਥ ਸਾਹਿਬ ਦੀ ਬਾਣੀ ਹੈ, ਜੋ 'ਮੁੰਦਾਵਣੀ' ਪੁਰ ਜਾਕੇ ਮੁਕੀ ਹੈ।

'ਮੁੰਦਾਵਣੀ' ਦੇ ਪਿਛੋਂ ਹੇਠ ਲਿਖੀਆਂ ਬਾਣੀਆਂ ਏਸੇ ਤਰਤੀਬ ਮਿਲ ਦਿੱਤੀਆਂ ਹਨ, ਅਤੇ ਤਤਕਰੇ ਵਿਚ ਉਹਨਾਂ ਦੀਆਂ ਪ੍ਰਤੰਕਾਂ ਦਨ—  
ਸਲਕ 'ਜਿਤ ਦਰ ਲਖ ਮੁਹਮਦਾ'।

'ਗੋਬਟ ਮਲ੍ਹਾਰ ਨਾਲ ਹੋਈ'

ਰਾਮਕਲੀ 'ਤਰਨਮਾਲਾ' ਜਿਸ ਦੇ ਅੰਤ ਪੁਰ ਦਸੂਰੇ ਮੁਤਾਬਕ ਤੌਰਕੀ ਤੇ ਗੁਰਮੁਖੀ ਵਿਚ ਲਿਖਨ ਬਾਬਤ ਟਿਪਣੀ ਹੈ।

'ਹਕੀਕਤ ਰਾਹ ਮਕਾਮ ਰਾਜੇ ਸ਼ਿਵਨਾਭ ਕੀ'

'ਰਾਗ ਮਾਲਾ' ਤੋਂ 'ਸਿਆਹੀ ਕੀ ਬਿਧਿ'।

## ਨਿਤਨੇਮ ਦੀ ਬਾਣੀ (Prologue)

'ਸੇ ਪਰਖ' ਵਾਲੇ ਚਾਰ ਸ਼ਬਦ ਜੋ 'ਛਾਪੇ ਦੇ ਢੂਕੇ' ਵਿਚ ਨਿਤਨੇਮ ਦੀ ਬਾਣੀ, ਰਹਿਰਾਸੇ ਵਿਚ ਦਿੱਤੇ ਹੁੰਦੇ ਹਨ, ਉਹ ਇਸ ਬੀੜ ਵਿਚ ਵੀ ਨਹੀਂ ਜਿਸ ਤਰ੍ਹਾਂ ਕਿ ਹੋਰ ਬਹੁਤ ਸਾਗਰੀਆਂ ਪ੍ਰਾਚੀਨ ਬੀੜਾਂ ਵਿਚ ਨਹੀਂ।

\*ਲਿਖਾਰੀ ਨੂੰ ੧੭੩੨ ਲਿਖਣਾ ਨਹੀਂ ਆਇਆ।

‘ਜਪੁਜ਼’ ਦੇ ਉਤਾਰਾ ਕਰਨ ਵਿਚ ਖਾਸ ਇਹਤਿਆਤ ਕੀਤੀ ਦਸੀ ਹੈ। ਸੋ ਮੈਂ ਏਸਦੀ ਪੜਤਾਲ ਲਗਾ ਮਾਤ੍ਰਾ ਸੁਧੀ ਕੀਤੀ ਹੈ, ਅਤੇ ਇਹ ਦੇਖਕੇ ਖੁਸ਼ ਹਾਂ ਕਿ ਬਹੁਤ ਥੱਡੇ ਫਰਕ ਮੌਜੂਦੀ ਮਿਲੇ ਹਨ, ਮਸਲਨ—ਨਿਰੰਜਨ (ਅੰਕੜ ਨਹੀਂ ਦਿੱਤਾ) ਸਾਲਹਨ ਮੰਦੁ, ਵੜੀ ਕਲਾਮ ('ਵ' ਦੇ ਹੇਠਾਂ ਅੰਕੜ ਪਾ ਕੇ ਫੇਰ ਹੜਤਾਲ ਲਾਈ ਹੋਈ ਹੈ); ਕਾਇਆ (ਅਨੁਸੂਰ ਪਾਇਆ ਹੈ।); ਜਗਤ ('ਜ' ਦੇ ਹੇਠਾਂ ਅੰਕੜ ਪਾ ਕੇ ਕਟ ਦਿੱਤਾ ਹੈ), ਕੇਤੇ ਇੰਦ ਚੰਦ ਸੂਰ (ਦੇਲੋਂ ਕੱਢੇ ਚਾਹੀਦੇ ਸੀ); ਰਤਨ ਸਮੁੰਦੁ ਪਾ ਕੇ ਫੇਰ (ਪਿਛਲਾ ਅੰਕੜ ਨਹੀਂ ਚਾਹੀਦਾ ਸੀ।); ਜਤ ਪਹੁੰਚਾ (ਅਧਿਕ\* ਗਲਤ ਹੈ।); ਖਲਾ (ਅਨੁਸੂਰ ਨਹੀਂ ਸੀ ਚਾਹੀਦਾ ਹੈ); ਟਕਸਾਲਿ (ਸਿਆਗੀ ਗਲਤ ਹੈ।)

## ਗ੍ਰੰਥ ਸਾਹਿਬ ਖਾਸ ਜਾਂ ਉਸ ਦਾ ਗਰੜਲਾ ਭਾਗ

THE MAIN BODY

(੧) ਸਿਰੀ ਰਾਗ

(੮) ਗੁਰਬਾਣੀ।

ਚਉਪਦੇ ਜਿਸ ਤਰ੍ਹਾਂ ਅੰਦਰ ਦਿਤੇ ਹਨ, ਤਤਕਰੇ ਵਿਚ ਉਹਨਾਂ ਦੀਆਂ ਪ੍ਰਤੀਕਾਂ ਹੋਰ ਤਰਤੀਬ ਸਿਰ ਹਨ। ਤਤਕਰੇ ਵਿਚ ਦੇ ਪ੍ਰਤੀਕਾਂ ਦੇਣੋਂ ਰਹਿ ਵੀ ਗਈਆਂ ਹਨ। ‘ਘਰ ਇਕ’ ਵਾਲੇ ਚਉਪਦੇ ਇਕ ਥਾਂ ਕਰ ਦਿਤੇ ਹਨ, ‘ਘਰ ਦੋਂ’ ਵਾਲੇ ਦੂਸਰੇ ਥਾਂ। ਏਸੇ ਤਰ੍ਹਾਂ ‘ਘਰ ਦੋਂ’ ਅਤੇ ‘ਘਰ ਤ੍ਰੈ’ ਵਾਲੇ ਪਿਛੇ ਰਖੇ ਹਨਦੋਂ। ਚਉਪਦਿਆਂ ਦੇ ਪਿਛੇ ਗਿਨਤੀ ਕਰਨ ਦਾ ਨਮੂਨਾ ਇਹ ਹੈ, ਜੋ ਛਾਪੇ ਦੇ ਗ੍ਰੰਥ ਸਾਹਿਬਾਂ ਨਾਲੋਂ ਬਖਰਾ ਹੈ:—

॥ ੪ ॥ ੩੦ ॥ ੩੩ ॥ ਮਹਲਾ ੧ ॥ ੩੧ ॥ ਮੳ ੩ ॥ ਦੰ ॥ ਮਹਲਾ ੪  
॥ ੩੦ ॥ ਮੳ ੫ ॥ ੩੩ ॥ ਤਿਨ ਕਾ ਜਮਲਾ ॥ ੧੦੦ ॥

ਚਉਪਦਿਆਂ ਤੋਂ ਪਿਛੇ ਅਥਾਪਦੀਆਂ, ਪਹਿਰੇ, ਡੱਤ, ਵਣਜਾਰ ਵਾਰ ਸਲੋਕਾਂ ਨਾਲ, ਇਹ ਬਾਣੀਆਂ ਆਉਂਦੀਆਂ ਹਨ, ਅਤੇ ਫੇਰ ਤਰੜ ਬਾਣੀ ॥ ਭਗਤਬਾਣੀਂ ਦੇਣ ਤੋਂ ਪਹਿਲੋਂ ਗਿਨਤੀ ਇਉਂ ਕੀਤੀ ਹੈ:—  
“ਨਾਨਕ ਪੈਨਾਇਆ ॥ ੨੧ ॥ ਸਲੋਕ ਵਾਰ ਨਾਲ ॥ ੩੩ ॥ ਚਉਪਦੇ ॥ ੧੦੦ ॥  
ਅਥਾਪਦੀਆਂ ॥ ੨੧ ॥ ਬਾਬਦ ਤਥਾ ਢੰਦ ਤਥਾ ਪਹਿਰੇ ਤਥਾ ਵਣਜਾਰੇ ॥ ੧੦ ॥  
ਤਿਨ ਕਾ ਜੰਤੇ ਸਿਰੀ ਰਾਗ ਕਾ ॥ ੨੩੯ ॥ ਜੁਮਲਾ ॥”

\* ਆਮ ਬਿਆਲ ਹੈ ਕਿ ਅਧਿਕ ਗ੍ਰੰਥ ਸਾਹਿਬ ਵਿਚ ਨਹੀਂ ਬਰਤੀ ਕਈ ਅਤੇ ਨਾ ਅਨੁਸਵਰ। ਏਥੇ ਦੋਥੋਂ ਬਰਤੀਆਂ ਹਨ।

ਇਹ ਸ਼ਬਦ, 'ਜੋਗੀ ਅੰਦਰ ਜੋਗੀਆ' ਅਤੇ 'ਪੈ ਪਾਇ ਆਇ' ਅਸਟਪਦੀਆਂ ਤੋਂ ਵਖਰੇ ਗਿਣੇ ਹਨ, ਅਤੇ ਫਾਪੇ ਦੇ ਗ੍ਰੰਥ ਸਾਹਿਬ ਵਿਚ ਉਹਨਾਂ ਦੇ ਨਾਲ।

### (ਅ) ਬਾਣੀ ਭਗਤਾਂ ਕੀ।

ਤਤਕਰੇ ਵਿਚ ਭਗਤਾਂ ਦੇ ਸ਼ਬਦਾਂ ਦਾ ਵੰਡਵਾ ਨਹੀਂ ਦਿਤਾ ॥ ਇਹੋ ਹਾਲ ਭਾਈ ਬਾਨੀ ਵਾਲੀ ਬੀਜ ਦਾ ਹੈ। ਅੰਦਰ, ਪਹਿਲੇ ਸ਼ਬਦ ਕਬੀਰ ਜੀ ਦੇ ਦੇ, ਫੇਰ ਤਿਰਲੋਚਨ, ਬੱਣੀ, ਅਤੇ ਰਵਿਦਾਸ ਦਾ ਇਕ ਇਕ ਸ਼ਬਦ, ਸਾਰੇ ਪੰਜ ਸ਼ਬਦ ਹਨ। ਫਾਪੇ ਦੇ ਗ੍ਰੰਥ ਸਾਹਿਬ ਵਿਚ ਤਿਰਲੋਚਨ ਦਾ ਸ਼ਬਦ ਕਬੀਰ ਦੇ ਦੇ ਸ਼ਬਦਾਂ ਦੇ ਵਿਚਾਲੇ ਦਿਤਾ ਹੈ। ਲੁਝਾਵਾ ਦੇ ਫਰਕ ਭੀ ਹਨ, ਜਿਸ ਤਰ੍ਹਾਂ ਕਿ ਏਸ ਗਰੰਥ ਵਿਚ ਹੈ—‘ਤੁਲਾਵਾ ਵਿਚਹੁ ਜਾਓ’, ਅਤੇ ਫਾਪੇ ਦੇ ਗ੍ਰੰਥ ਵਿਚ ਹੈ ‘ਵਿਚਹੁ ਜਾਓ’।

‘ਪਰਮ ਰਾਇ’,  
ਚਲਣਾ, ਬਦਤ, ਜਾਇ ਕੇਦੀ, ਚਾਲਣਾ, ਬਦਤਿ, ਜਾਇ ॥ ਕੇਦੀ ।  
ਜਿਨ ਮੇਹਿ, ਰਿਛਿਆ, ਅਤ ਨਿਰਮਲ, ਜਿਨ ਮੇਹੇ, ਚੁਡਾਅ, ਅਤ ਨਿਰਮਲ ।  
ਸਿਰੀ ਰਾਗ ਰਵਿਦਾਸ ਜੀਉਕਾ’  
• ਕਟਕ

ਅਨੁਸਵਰ ਅਤੇ ਔਕੜ ਛੇਕੜਲੇ ਹਰਦੇ ਨਾਲੋਂ ਬਹੁਤ ਥਾਂ ਛੱਡੇ ਹੋਏ ਹਨ।

### (੨) ਰਾਗ ਮਾਝ

ਤਤਕਰੇ ਵਿਚੋਂ ਇਹ ਪ੍ਰਤੀਕ ‘ਮੇਰਾ ਪ੍ਰਭ ਨਿਰਮਲ’ ਰਹਿ ਗਈ ਹੈ, ਅਤੇ ਇਕ ਪ੍ਰਤੀਕ ‘ਤੁੰ ਕਰਤਾ ਪੁਰਖ’ ਆਪਣੇ ਠੀਕ ਥਾਂ ਸਿਰ ਨਹੀਂ। ਇਹੋ ਜਿਹੋ ਫਰਕਾਂ ਤੋਂ ਦਿਸਦਾ ਹੈ ਕਿ ਤਤਕਰਾ ਜਾਂ ਸੂਰੀ ਪਤਰ ਦੇ ਨਕਲ ਕਰਨ ਵਿਚ ਭਾਈ ਇਹਤਿਆਤ ਨਹੀਂ ਸੀ ਕੀਤੀ ਜਾਂਦੀ। ਏਸੇ ਤਰ੍ਹਾਂ ਸਿਰਨਾਵੇਂ ਢੇਣ, ਅਤੇ ਪਿਛੇ ਗਿਨਤੀ ਕਰਨ ਵਿਚ ਖੁਲ ਵਰਤ ਲਈ ਜਾਂਦੀ ਸੀ, ਜੋ ਸਮਝ ਦੀ ਗਲ ਸੀ। ਏਸ ਰਾਗ ਦੀ ਸਾਰੀ ਬਾਣੀ ਦੀ ਗਿਨਤੀ ਇਉਂ ਇੱਤੀ ਹੈ—

“॥੨੨॥ ਸਲੋਕ ਵਾਰ ਨਾਲ ॥੯੩॥ ਚਉਪਈ ਮ: ਪ: ॥੨॥ ਮ: ਪਾ: ਤੁਵ॥  
ਤਿਨਕਾ ਜੁਮਲਾ ॥ ਧਾ॥ ਅਸਟਪਦੀਆਂ ਮਹਲਾ ੧ ॥ ੧ ॥ ਮ: ਪ: ॥  
੩੨ ॥ ਮਹਲਾ ੪ ॥ ੧॥ ਮਹਲਾ ਪਾ॥ਪ॥ ਜੁਮਲਾ ਕੁਦ ॥ ਸ਼ਬਦ ॥੩॥  
ਬਾਰਾ ਮਾਹ ॥ ਦਿਨਰੋਣ ॥ ਵਾਰ । ਤਿਨਕਾ ਜੋੜ ॥ ਜੁਮਲਾ ਈ੨ ॥”

ਫਾਪੇ ਦੇ ਗ੍ਰੰਥ ਸਾਹਿਬ ਵਿਚ ਪ੍ਰਾਲੀ ਦਿੱਤਾ ਹੈ “॥੨੨॥ ਸੁਧੂ ॥”

### (੩) ਰਾਗ ਰਾਉੜੀ ਰੁਆਰੇਰੀ

(ਉ) ਤਤਕਰੇ ਵਿਚ ਗਰਬਾਣੀ ਦੀਆਂ ਪ੍ਰਤੀਕਾਂ ਦੇਂਦੇ ਸਮੇਂ ਕਿਤਨੀ ਬਾਈਂ ਹਿਜੇ ਦੀਆਂ ਭੁਲੀਂ ਕੀਤੀਆਂ ਹਨ, ਅਤੇ ਇਕ ਪ੍ਰਤੀਕ ਕੁਚਾਏ ਥੀ ਦਿੱਤੀ

ਹੈ। ਅਡ ਅਡ ਭਾਗਾਂ ਦੀ ਗਿਨਤੀ ਨਾਵੇਂ ਮਹਿਲ ਦ ਸ਼ਬਦਾਂ ਨੂੰ ਵਿਚ ਕਿਣਕ ਵੰਡੀ ਹੈ, ਜਿਸਦਾ ਮਤਲਬ ਹੈ ਕਿ 'ਗਿਣਤੀ' ਉਸ ਬੀੜ ਤੋਂ ਨਕਲ ਨਹੀਂ ਕੀਤੀ ਗਈ, ਜਿਸ ਤੋਂ ਉਤਾਰਾ ਕੀਤਾ ਜਾ ਰਿਹਾ ਸੀ। ਲਿਖਾਰੀ ਨੇ ਇਹ ਗਿਨਤੀ ਆਪ ਕਾਂਡੀ ਹੈ। ਗਰਬਾਣੀ ਦੀ ਗਿਨਤੀ ਇਸ ਤਰ੍ਹਾਂ ਪੁਰ ਦਿਤੀ ਹੈ—

"॥੨੧॥੧੧॥੨॥ ਸਲੋਕ ਵਾਰਾਂ ਨਾਲਿ ॥ ੪੨ ॥ ਗਊੜੀ ਰਾਗ ਕਾ  
ਜਮਲਾ ॥ ੨੫੧ ॥ ਚਉਪਦੰ ॥ ੪੪ ॥ ਸ਼ੁਖਮਨੀ ॥ ੧੧ ॥ ਛੁਤ ॥ ਗਰੰਬ  
ਬਾਰਨ ਅਖਰੀ ॥ ੧ ॥ ਸੁਖਮਨੀ ॥ ੧॥ ਬਿਤੀ ॥ ੧ ॥ ਵਾਰਾਂ ੨ ॥ ਤਿਨਕਾ  
ਜਮਲਾ ॥ ੩੧੧ ॥ ਸ਼ਬਦ ਗਊੜੀ ਕੇ ।"

(ਅ) 'ਬਾਣੀ ਭਗਤ ਕੀ' ਟੇਠ ਤਤਕਰੇ ਵਿਚ ਕੋਈ ਵੇਰਵਾ ਨਹੀਂ,  
ਦਿੱਤਾ। ਅੰਦਰ ਜੋ ਬਾਣੀ ਦਿਤੀ ਹੈ, ਉਸਦੇ ਛੇਕੜ ਪੁਰ ਕਿਣਤੀ ਈਸ ਤਰ੍ਹਾਂ  
ਪੁਰ ਹੈ :—

ਜਮਲਾ ॥ ਕਬੀਰ ਜੀ ਕੇ ॥੧੨॥ ਨਾਮਦੇਇ ॥੧॥ ਰਵਿਦਾਸ ਜੀ ਕੀ॥੫॥  
ਤਿਨਕਾ ਜਮਲਾ ॥ ੮੩ ॥

ਇਹ ਗਿਣਤੀ ਦੇ ਨਮੂਨੇ ਤਿੰਨ ਲੰਬੇ ਰਾਗਾਂ ਦੇ ਸਾਡੇ ਲਈ ਕਾਢੀ  
ਹੋਣਗੇ ਅਤੇ ਨਾ ਤਤਕਰੇ ਅਤੇ ਅੰਦਰ ਕਿਤਾਬ ਦੇ ਛੁਰਕ ਵਿਖਾਣ ਦੀ ਲੋੜ ਹੈ।  
ਏਸੇ ਤਰ੍ਹਾਂ ਸਾਰੇ ਗਰੰਬ ਵਿਚ ਲਲੇ ਜਾਂਦੇ ਹਨ।

ਬਾਣੀ ਦਾ ਕੋਈ ਛੁਰਕ ਹੁਣ ਤਕ ਨਭਰ ਨਹੀਂ ਆਇਆ।

(੪) ਰਾਗ ਆਸਾ। (੫) ਰਾਗ ਗੁਜਰੀ।

ਇਕ ਲੜੜ ਦਾ ਛੁਰਕ ਗਜਰੀ ਮਹਲਾ - ਵਿਚ ਹੈ—

"ਭਗਤਿ ਪਰੇਮ 'ਅਪਾਰਿੜ੍ਹ' ਸਚ ਪਿਆਸ ਪਰਮ ਹਿੱਤੇ ।"

ਛਾਪੇ ਦੇ ਗਰੰਬ ਸਾਹਿਬਾਂ ਵਿਚ ਲੜੜ ਅਗਰਾਪਤਾਂ ਹੈਂ।

ਭਗਤ ਕਬੀਰ ਦੇ ਸ਼ਬਦ ਦੇ; ਨਾਮਦੇਵ ਦੇ; ਰਵਿਦਾਸ ਦਾ ੧; ਤ੍ਰਿਲੋਚਨ  
ਦੇ ਦੇ; ਜੈਦੇਵ ਦਾ ੧. ਸਾਰੇ ਦੋ ਸ਼ਬਦ ਭਗਤਾਂ ਦੇ ਰਾਗ ਗੁਜਰੀ ਵਿਚ ਹਨ।

(੬) ਦੇਵ ਗੰਧਾਰੀ

ਨਾਵੇਂ ਕੁਰੂ ਦੇ ਸ਼ਬਦਾਂ ਵਿਚ ਕੋਈ ਲੜੜਾਂ ਦਾ ਛੁਰਕ ਨਹੀਂ ਅਤੇ ਨਾ  
ਹੋਰੰਬ ਕੋਈ ਛੁਰਕ ਨਭਰ ਆਇਆ ਹੈ।

(੭) ਰਾਗ ਬਿਹਾਗੜ

ਬਹੁਤ ਕਰਕੇ ਨਾਵੀਂ ਪਾਉਸ਼ਾਂ ਦੇ ਸ਼ਬਦ ਕਲਸਾਣੀ ਦੇ ਛੇਕੜ ਇਤੇ  
ਹੁੰਦੇ ਹਨ, ਪਰ ਦੋਸ਼ ਰਾਗ ਹੱਠਾਂ ਇਕ ਲੜੜੁੰਦਾਵੀਂ ਪਾ ਤੁਹਾਡੀ ਦਾ ਪੰਜਵੇਂ ਮਹਲੇ  
ਦੋ ਪਹਿਲੋਂ ਸ਼ਬਦ ਦੇ ਹੀ ਪਿਛੇ ਦਿਤੇ ਹੋਏ। ਏਥੇ ਤੁਹਾਡਾ ਰਾਗ ਆਸਾ ਵਿਚ ਵੀ

ਵਿਚਕਾਰ ਆਇਆ ਹੈ, ਅਤੇ ਗਉੜੀ ਰਾਗ ਵਿਚ ਅਸਟਪਦੀ॥। ੩੪ ਪਹਿਲੇ ਸੋ ਇਹ ਕੋਈ ਬੁਰੂਰੀ ਗਲ ਨਹੀਂ ਕਿ ਨਾਵੇਂ ਮਹਲੇ ਦੇ ਸ਼ਬਦ ਬਾਕੀ ਗੁਰਬਾਣੀ ਜਾਂ ਰਾਗ ਦੇ ਪਿਛੇ ਹੀ ਆਉਂਦੇ ਹਨ। ਜਿਸ ਤਰ੍ਹਾਂ ਦੀ ਰਚਨਾ ਹੋਵੇ, ਉਸੇ ਭਾਗ ਜਾਂ ਸੁਗ ਦੇ ਪਿਛੇ ਇਹ ਸ਼ਬਦ ਦਿਤੇ ਹੋਵੇਂ ਹਨ।

### (੮) ਰਾਗ ਵਡਹੰਸ। (੯) ਰਾਗ ਸੋਰਠ।

ਨਾਵੀਂ ਪਾਤਸ਼ਾਹੀ ਦੇ ਬਾਰਾਂ ਸ਼ਬਦ ਰਾਗ ਸੋਰਠ ਹੇਠਾਂ ਹਨ। ਤਤਕਰੇ ਵਿਚ ਅੰਦਰ ਕਿਤਾਬ ਦੇ, ੫.ਤੇ ਛਾਪ੍ਯ ਦੇ ਗਰੰਥ ਸਾਹਿਬ ਤਿੰਨਾਂ ਵਿਚ ਤਰਤੀਬ ਏਹਨਾਂ ਸ਼ਬਦਾਂ ਦੇ ਵੇਣ ਦੀ ਅੱਡ ਅੱਡ ਹੈ। ਤਤਕਰੇ ਵਿਚ ਏਹਨਾਂ ਸ਼ਬਦਾਂ ਦੀ ਪ੍ਰਤੀਕਾਂ ਟਿਸ ਤਰਤੀਬ ਨਿਹ ਹਨ :-

੧. ਰੇ ਮਨ ਰਾਮ, ੨. ਮਨ ਕੀ ਮਨ ਹੀ, ੩. ਮਨ ਰੇ ਕਉਨ, ੪. ਮਨ ਰੇ ਪੁਭ ਕੀ, ੫. ਪ੍ਰਾਣੀ ਕਉਨ ਉਪਾਏ, ੬. ਰੇ ਨਰ ਈਹ, ੭. ਮਈ ਮਨ ਸੇਰੇ, ੮. ਮਾਈ ਮੈਂ ਕਿਹ ਬਿਧ, ੯. ਜ ਨਰ ਦੁਖ ਸੇਰੇ, ੧੦. ਇਹ ਜਗ ਮੀਤ, ੧੧. ਮਨ ਰੇ ਰਇਉ, ੧੨. ਪ੍ਰਾਤਮ ਜਾਨ ਲਿਉ।

ਅੰਦਰ ਬੀਜ ਦੇ ਉਹਨਾਂ ਦੀ ਤਰਤੀਬ ਇਉਂ ਦੇ ਜਾਂਦੀ ਹੈ:- ੧, ੨, ੩, ੪, ੬, ੮, ੫, ੭, ੧੧, ੯, ੧੦ ਤੇ ੧੨ ॥ ਛਾਪ੍ਯ ਦੇ ਗਰੰਥ ਸਾਹਿਬ ਵਿਚ ਇਹਨਾਂ ਦੀ ਹੀ ਤਰਤੀਬ ਇਹ ਹੈ:- ੧. ੨, ੩, ੪, ੮, ੬, ੨, ੬, ੧੦, ੧੧, ੯, ਤੇ ੧੨। ਨਾਵੀਂ ਪਾਤਸ਼ਾਹੀ ਦੇ ਸ਼ਬਦਾਂ ਵਾਬਤ ਰਾਗਾਂ ਦਾ ਫਰਕ ਕੋਈ ਨਹੀਂ। ਜਿਸ ਰਾਗ ਦੇ ਹਨ, ਸਭਨੀ ਥਾਈਂ ਉਸੇ ਰਾਗ ਹੇਠਾਂ ਦਿਤੇ ਹਨ। ਅਨੁਮਾਨ ਇਹ ਦੁਆਹੀ ਹੈ ਕਿ ਰਾਗ ਦਾ ਨਾਂ ਸ਼ਬਦ ਦੇ ਮਿਰ ਉਪਰ ਗੁਰੂ ਸਾਹਿਬ ਨੇ ਆਪ ਹੀ ਦੇ ਦਿਤਾ ਰੋਇਆ ਸੀ। ਇਹਨਾਂ ਸ਼ਬਦ ਦੀਆਂ ਨਕਲਾਂ ਖੁਲ੍ਹੇ ਵਰਕਿਆ ਪਰ ਹੋਕੇ ਅੱਡ ਅੱਡ ਥਾਈਂ ਤੇ ਅਪੜੀਆਂ ਜਾਂ ਸਿਖ ਅਨੰਦ ਪੁਰ ਆਕੂ ਨਕਲ ਕਰਕੇ ਲੈ ਗਏ। ਨਕਲ ਕਿਵੇਂ ਸਮੇਂ ਪਤਰੇ ਦੇਣ ਉਪਰ ਹੋ ਗਏ ਅਤੇ ਸ਼ਬਦ ਉਸੇ ਤਰ੍ਹਾਂ ਲਿਵੇਂ ਹਏ।

ਲਫ਼ਜ਼ੀ ਫਰਕ ਏਸ ਤਰ੍ਹਾਂ ਦੇ ਦੋਖੇ ਗਏ ਰਨ-ਨ ਗੁਰ ਜਨ ਸੋਜੇ (ਮੁਹਿੰਮ), ਧੁ (ਪੂ ਛਾਪ੍ਯ ਦੇ ਗਰੰਥ ਸਾਹਿਬ ਵਿਚ), ਜਿਹਾਹ (ਜਹਾਹ), ਹੀਐ (ਹੀਏ); ਫਰਨੇਊ (ਫਰਨਾਊ); ਤਿਹੋ (ਤਿਹੋ), ਅਜਾ ਮੌਲ (ਅਜਾਮੌਲ); ਚਿਤਾ ਮਨ (ਚਿਤਾ ਮਨ), ਛਾਡਾਂਤ (ਛਾਡਾਂਤ)। ਮਲੋਕ ੨ 'ਮਨ ਸੇਰੇ' ਪਰ ਧਨ ਪਰ ਦਾਰਾ' ਦੂਜੇ ਪਿਛੇ 'ਨਾਨੁ' ਦਾ ਹੈ, ਛਾਪ੍ਯ ਦੇ ਗਰੰਥ ਸਾਹਿਬ ਵਿਚ ਉਲਟੇ ਤਰਤੀਬ ਹਨ।

ਇਸ ਬੀਜ ਵਿਚ ਪ੍ਰਤੀਕਾਂ, ਸਲੋਕਾਂ ਤੋਂ ਵੀ ਲੈ ਲਈਆਂ ਹਨ, ਪਰ ਛਾਪ੍ਯ ਦੇ ਗਰੰਥ ਸਾਹਿਬ ਵਿਚ ਸਦਾ ਪਾਉੜੀ ਦੀ ਸੁਵਲੀ ਪਾਲ ਤੋਂ।

ਭਗਤਾਂ ਦੇ ॥੧੧॥ ੩ ॥ ੨ ॥ ਸਾਰੇ ਕਥ ਸ਼ਬਦ ਹਨ।

(१०) ਧਨਾਸਰੀ ਰਾਗ। (११) ਜਤਸਰੀ ਰਾਗ।

ਨਾਵੇਂ ਮਹਲੇ ਦੇ ਤਿੰਨ ਸ਼ਬਦ ਹਨ, ਛਾਪੇ ਵਾਲੇ ਗਰੰਥ ਸਾਹਿਬਾਂ ਬਿਲੁ  
ਤਰਤੀਬ ਦਾ ਫਰਕ ਹੈ।

(੧੧ ਓ) ਜੇ ਜੇ ਵੰਤੀ।

ਏਸ ਰਾਗ ਵਿਚ ਖਾਲੀ ਚਾਰ ਸ਼ਬਦ ਨਾਵੇਂ ਮਹਲੇ ਦੇ ਹੀ ਹਨ। ਛਾਪੇ  
ਦੇ ਗਰੰਥ ਸਾਹਿਬਾਂ ਵਿਚ ਇਹ ਛੋਕੜਲਾ ੩੧ਵਾਂ ਰਾਗ ਰਖਿਆ ਹੈ। ਕਿਤੇ ਕਿਤੇ ਏਸਦਾ  
ਨਾਮ ਜੋਜਾਵੰਤੀ ਕਰਕੇ ਦਿੱਤਾ ਹੈ। ਤਰਤੀਬ ਸ਼ਬਦਾਂ ਦੀ ਸਭ ਜਗਾ ਇਕੇ ਹੈ,  
ਪਰ ਕੁਝ ਲਡੜੀ ਫਰਕ ਹਨ :—

ਪ੍ਰਤੀ ਜੀ (ਪ੍ਰਤੀ ਜੁ); ਜੇ ਇਹੈ (ਜੇ ਹੈ), ਜਿਉ ਬਿਖ (ਬਿਖ ਜਿਉ)  
ਤਾਕਉ ਨਹ ਸੁਣੇ ਕਾਨ (ਸੇ ਤਉ ਨਹੀਂ ਸੁਣੋਂ ਕਾਨ), ਭਾਇਓ ਅਧੀਨ  
(ਭਾਇਉ ਦੀਨ)

(੧੨) ਰਾਗ ਟੋਡੀ। (੧੩) ਰਾਗ ਬੈਰਾੜੀ।

(੧੪) ਤਿਲੰਗ ਰਾਗ।

ਨਾਵੇਂ ਮਹਲੇ ਦੇ ਤਿੰਨ ਸ਼ਬਦ ਹਨ। ਏਸ ਪੁਰਾਣੀ ਬੋੜ ਤੇ ਛਾਪੇ  
ਦੇ ਗਰੰਥ ਸਾਹਿਬ ਵਿਚ ਤਰਤੀਬ ਦਾ ਫਰਕ ਹੈ, ਪਹਿਲੇ ਦੇ ੧, ੨, ੩, ਦੂਸਰੇ ਦੇ  
੧, ੨, ੩ ਹੋ ਜਾਂਦੇ ਹਨ।

ਕਬੀਰ ਦੇ ਸ਼ਬਦਾਂ ਵਿਚ ਲਡੜੀ ਫਰਕ ਹੈ—‘ਅਸਮਾਨ ਮਿਆਨੇ ਲਹ  
ਦਰਿਆਉ’ ਦੀ ਬਾਂ ਛਾਪੇ ਵਿਚ ਆਉਂਦਾ ਹੈ, ‘ਅਸਮਾਨ ਮਹਾਂਕੇ ਲੰਹਹਾ ਦਰੀਆ’।

(੧੫) ਰਾਗ ਮੂਹੀ।

ਲਡੜੀ ਫਰਕ ਹੈ :—ਬਿਸਰਹਿ ਨਾਹੀ (ਵਿਸਰਹਿ ਨਾਹੀ)।

(੧੬) ਰਾਗ ਬਿਲਾਵਲ। (੧੭) ਰਾਗ ਗੋੜ।

ਤਤਕਰੇ ਵਿਚ ਗੋੜ ਦਾ ਨਾਮ ‘ਸੋਰਠਿ’ ਕਰ ਦਿੱਤਾ ਹੈ।

(੧੮) ਰਾਗ ਰਾਮਕਲੀ।

ਦੀਨ ਦਿਤੇ ਟਾਕਰੇ ਤੋਂ ਸਿਧ ਹੁੰਦਾ ਹੈ ਕਿ ਤਤਕਰੇ ਦੀ ਪੋਥੀ ਅੜ ਤਿਆਰ  
ਹੋਈ ਸੀ ਪਿਛੇਤਰੇ ਬਣੇ ਗਰੰਥ ਸਾਹਿਬਾਂ ਤੋਂ, ਅੱਤੇ ਉਹ ਮੁਢੇਂ ਹੀ ਇਕ ਜਿਹੀ  
ਨਹੀਂ ਲਲੀ ਆਉਂਦੀ।

ਮੌ: ੧੭੩੨ ਵਾਲੀ ਬੀੜ।

੧ ਰੁਤੀ ਬੁਦਨ ਪ੍ਰਤੀ

੧ ਓ

ਮਹਲਾ ੧ ਓ ਚਿੰਕਾਰ

੧ ਚਿੰਕਾਰ ਬੁਹਮ ਉਤਪਤ

੧ ਸਿਧ ਗੋਸ਼ਟ

੧ ਸਿਧ ਸਭ ਕਰ ਆਸਨ

੧ ਓ

ਮਹਲਾ ੩

ਵਾਰ ਸਲੋਕਾਂ ਨਾਲ  
ਸਤਗੁਰ ਸਹਜੈ ਦਾ (ਸਲੋਕ ਤੋਂ ਪ੍ਰਤੀਕ)

ਵਾਰ ਸਲੋਕਾਂ ਨਾਲ  
ਜੇਸਾ ਸਤਿਗੁਰੂ ਸੁਨੀਦਾ

੧ ਓ

ਰਾਮਕਲੀ ਕੀ ਵਾਰ  
ਰਾਇ ਬਲਵੰਡ ਤਥਾ ਸਤੇ ਢੁਮ ਆਖੀ  
ਨਾਉ ਕਰਤਾ ਕਦਰਤ

੧ ਓ

ਭਗਤ ਬਾਣੀ  
(ਕੋਈ ਵੇਰਵਾ ਨਹੀਂ ਦਿੱਤਾ ਪ੍ਰਬਦਾਂ ਦਾ)

ਛਾਪੇ ਦਾ ਗਰੰਥ ਸਾਹਿਬ।

ਕਰ ਬੰਦਨ ਪ੍ਰਤੀ ਪਾਰ

(ਪੰਜਵੇਂ ਗੁਰੂ ਦੀ ਅਸਟਪਦੀ)

ਮਹਲਾ ੧

(ਦਖਣੀ ਚਿੰਕਾਰ)

ਚਿੰਕਾਰ ਬੁਹਮ ਉਤਪਤ

(ਸਿਧ ਗੋਸ਼ਟ)

ਸਿਧ ਸਭ ਕਰ ਆਸਨ

(ਰਾਮਕਲੀ ਕੀ ਵਾਰ ਮਹਲਾ ੩)

ਸਚੇ ਤਖਤ ਰਚਾਇਆ

(ਪੇੜੀ ਤੋਂ ਪ੍ਰਤੀਕ)

(ਰਾਮਕਲੀ ਕੀ ਵਾਰ ਮਹਲਾ ੫)

ਬਾਟਣਹਾਰੇ ਬਾਟ ਆਪੇ

(ਰਾਮਕਲੀ ਕੀ ਵਾਰ

ਰਾਇ ਬਲਵੰਡ ਤਥਾ ਸਤੇ ਢੁਮ ਆਖੀ)

ਨਾਉ ਕਰਤਾ ਕਾਦਰ

(ਸ੍ਰੀ ਕਬੀਰ ਜੀ)

ਕਾਇਆ ਕਲਾਲਿਨਿ

ਗੁਜ਼ ਕਰਿ ਗਿਆਨ

ਆਦਿ ਆਦਿ

ਨਾਵੇਂ ਗੁਰੂ ਦੇ ਸ਼ਬਦਾਂ ਵਿਚ ਕੁਝ ਲਛੜੀ ਫਰਕ ਵੀ ਹਨ:- ਅਜਾਮੇਲ  
(ਅਜਾਮੇਲ), ਜਾ ਗਤਿ (ਜੋ ਗਤਿ)।

(੧੯) ਨਟ ਨਾਗਇਣ। (੨੦) ਮਾਲੀ ਗਊੜਾ।

(੨੧) ਰਾਗ ਮਾਰੁ।

ਰਾਗ ਮਾਰੁ ਦੇ ਤਤਕਰੇ ਵਿਚ ਪ੍ਰਤੀਕਾਂ ਸਲੋਕਾਂ ਤੋਂ ਲਈਆਂ ਹਨ, ਅਤੇ  
ਛਾਪੇ ਦੇ ਗਰੰਥ ਵਿਚ ਪਉੜੀਆਂ ਤੋਂ। ਕਬੀਰ ਦੇ ਦੋ ਸ਼ਬਦ ਬਾਂ ਸਿਰ ਨਹੀਂ ਪਏ,  
ਦੋਹਾਂ ਬੀਜ਼ਾਂ ਵਿਚ; ਅਰਥਾਤ ਕਬੀਰ ਦੇ ੧੦ ਸ਼ਬਦ ਦੇ ਕੇ, ਇਕ ਨਾਮ ਦੇਵ ਦਾ  
ਦਿੱਤਾ ਹੈ, ਉਸ ਤੋਂ ਪਿਛੋਂ ਫੇਰ ਇਕ ਕਬੀਰ ਦਾ, ਫੇਰ ਇਕ ਜੇਦੇਵ ਦਾ, ਉਸਦੇ  
ਪਿਛੋਂ ਫੇਰ ਇਕ ਕਬੀਰ ਦਾ। ਇਹ ਤਰਤੀਬ ਜਾਂ ਬੇ ਤਰਤੀਬੀ ਸਭ ਬੀਜ਼ਾਂ ਵਿਚ  
ਦੇਖੀ ਗਈ ਹੈ, ਸੋ 'ਆਦਿ-ਬੀਜ' ਤੋਂ ਚਲੀ ਆਉਂਦੀ ਦਿਸਦੀ ਹੈ। ਏਸੇ ਤਰ੍ਹਾਂ  
ਭੋਰਉ ਰਾਗ ਵਿਚ ਨਾਮਦੇਵ ਦਾ ਇਕ ਸ਼ਬਦ ਦ੍ਰਿਜਿਆਂ ਨਾਲੋਂ ਅੱਡ ਹੋਕੇ ਰਾਵਦਾਸ  
ਦੇ ਦੋ ਸ਼ਬਦਾਂ ਦੇ ਪਿਛੋਂ ਆਇਆ ਹੈ, ਅਤੇ ਇਹ ਭੀ ਮੁਢ ਤੋਂ ਹੀ ਹੈ। ਏਸਦਾ  
ਸ਼ਬਦ ਉਪਰ ਬੁਜੇ ਸੰਧੁ ਵਾਲੀ ਬੀਜ ਹੇਠਾਂ ਦਸਿਆ ਹੈ।

ਮਹਲਾ ੧ ਦੀਆਂ ਤਿੰਨ ਕਾਫ਼ੀਆਂ ਵੀ ਏਸ ਰਾਗ ਹੇਠਾਂ ਦਿੱਤੀਆਂ ਹਨ।  
ਸੋ ਸ਼ਾਹ ਹੁਸੈਨ ਨੇ ਇਹ ਬਹਿਰ ਨਹੀਂ ਕਦਿਆ, ਇਹ ਪਰਾਣਾ ਹੀ ਫੰਦ ਹੈ।

ਮੀਰਾ ਬਾਈ ਦਾ ਇਕ ਸ਼ਬਦ ਇਸ ਰਾਗ ਹੇਠਾਂ ਦਿੱਤਾ ਹੈ, ਜੇ ਮਝਹੂਰ  
ਹੈ ਕਿ 'ਆਦਿ-ਬੀਜ' ਵਿਚ ਨਹੀਂ ਸੀ, ਅਤੇ ਭਾਈ ਬਨੋ ਦੀ ਬੀਜ ਵਿਚ  
ਵਧਾਇਆ ਗਿਆ ਸੀ। ਪਰ ਏਸ ਰਾਗ ਹੇਠ ਕਿਉਂ? ਏਸਦਾ ਸ਼ਬਦ ਸ਼ਾਹਇਦ  
ਇਹ ਹੋਵੇਂ ਕਿ ਸ਼ਬਦ ਦੇ ਉਪਰ ਜਿਸਤਰਾਂ ਬਾਬੇ ਮੌਹਨ ਦੀ ਪੰਥੀ ਵਿਚ ਦਰਜ ਸੀ,  
ਜਾਂ ਜਿਸਤਰਾਂ ਭਾਈ ਬਨੋ ਨੂੰ ਪ੍ਰਾਪਤ ਹੋਇਆ, ਰਾਗ ਦਾ ਨਾਮ ਦਰਜ ਸੀ। ਪਰ  
ਮੈਂ 'ਮੀਰਾ ਬਾਈ' ਦੇ ਸ਼ਬਦਾਂ ਦੀਆਂ ਜੇਹੜੀਆਂ ਨਵੀਆਂ ਫੀਅਂ ਕਿਤਾਬਾਂ  
ਵੇਖੀਆਂ ਹਨ, ਉਹਨਾਂ ਕਿਉਂ ਰਾਗ ਨਹੀਂ ਦਿੱਤਾ ਹੁੰਦਾ। ਹਾਂ ਦਾਢੂ, ਸੁਰਦਾਸ  
ਆਦਿ ਦੇ ਸ਼ਬਦਾਂ ਨਾਲ ਜ਼ਰੂਰ ਦਿੱਤਾ ਹੁੰਦਾ ਹੈ।

ਮੀਰਾ ਬਾਈ ਕੰਵਰ ਭੋਜ ਦੀ ਰਾਣੀ ਅਤੇ ਰਾਣਾ ਸਾਂਗਾ ਦੀ ਵੱਡੀ ਨੂੰਹ  
ਸੀ। ਕੰਵਰ ਭੋਜ ਪਿਤਾ ਦੇ ਹੰਦਿਆਂ ਹੀ ਚੜ੍ਹ ਗਿਆ, ਅਤੇ ਫੇਟਾ ਭਿਗ ਕੰਵਰ  
ਬਿਕ੍ਰਮ ਜੀਤ ਰਾਣਾ ਸਾਂਗਾ ਦੇ ਪਿਛੋਂ ਰਾਣਾ ਬਣਿਆ। ਮੀਰਾ ਨੂੰ ਤਕਲੀਫ਼ਾਂ ਰਾਣੀ  
ਬਿਕ੍ਰਮ ਜੀਤ, 'ਦੰਵਰ' ਨੇ ਦਿੱਤੀਆਂ ਸਨ, ਜਿਸਨੂੰ ਮੀਰਾ ਦੇ ਤੇਰ ਤ੍ਰੀਕੇ, ਮੰਦਰੀ  
ਵਿਚ ਖੁਲ੍ਹੇ ਮੁੰਹ ਜਾਣਾ, ਫ਼ਕੀਰਾਂ ਨਾਲ ਮਿਲਨਾ, ਇਕ ਵਿਧਵਾ ਵਾਸਤੇ, ਪਸੰਦਾ  
ਨਹੀਂ ਸਨ; ਉਹ ਇਸਨੂੰ ਖਾਨਦਾਨ ਦੀ ਨਮਸ਼ੀ ਸਮਝਦਾ ਸੀ, ਸੋ ਰੋਕੇ ਪਾਂਦਾ  
ਸੀ। ਮੀਰਾ ਬਾਈ ਅਕਬਰ ਦੇ ਅਹਿਦ ਦੇ ਸ਼ੁਰੂ ਵਿਚ ਗੁਰੂ ਅਰਜਨ ਦੇਵ ਤੋਂ  
ਕੁਝ ਪਹਿਲੇ ਹੋਈ ਹੈ।

ਭਗਤ ਬਾਣੀ ਦੀ ਗਿਨਤੀ ਸਭ ਜਗਹ ਛਾਂਗ ਅੱਡ ਕੀਤੀ ਹੈ, ਗੁਰੂ ਬਾਣੀ  
ਨਾਲ ਨਹੀਂ ਰਲਾਈ। ਰੋਨਤਰੀ ਕਰਦਿਆਂ ਜੋੜ ਗਲਤ ਦਿੱਤਾ ਹੈ।

(੨੨) ਰਾਗ ਤੁਖਾਰੀ । (੨੩) ਰਾਗ ਕੇਦਾਰਾ ।

(੨੪) ਰਾਗ ਭੈਰਵ । (੨੫) ਨਾਗ ਬਸੰਤ ।

ਅਠਵਾਂ ਤੋਂ ਚਉਥਾ ਸ਼ਬਦ ਰਾਗ ਬਸੰਤ ਹੇਠਾਂ ਗੁਰ ਨਾਨਕ ਦੇਵ  
ਦੇ ਨਾਮ ਪੁਰ ਹਨ, ਭਾਵੇਂ ਦੋਹੀਂ ਥਾਈਂ ਮਹਲਾ ਤੀਜਾ ਲਿਖਕੇ ਠੀਕ  
ਕੀਤਾ ਹੋਇਆ ਹੈ। ਤਤਕਰਾ ਏਸਦੇ ਮੁਤਾਬਕ ਹੈ। ਛਾਪੇ ਦੇ ਗ੍ਰੰਥ ਦਾ  
ਤਤਕਰਾ ਗਲਤ ਤੱਜਾਰ ਕੀਤਾ ਹੈ। ਇਹ ਇਕ ਹੋਰ ਸਬੂਤ ਹੈ ਇਸ ਗਲ  
ਦਾ ਕਿ ਤਤਕਰਾ 'ਆਦਿ-ਬੀੜ' ਤੋਂ ਅੱਡ ਤਜਾਰ ਹੋਇਆ, ਜਾਂ ਪਹਿਲੇ  
ਨਕਲ ਕਰਨ ਵਾਲਿਆਂ ਨੇ ਭੁਲਾਂ ਕਰ ਦਿੱਤੀਆਂ, ਅਤੇ ਉਹਨਾਂ ਦੀਆਂ  
ਭੁਲਾਂ ਨਕਲ ਦਰ ਨਕਲ ਹੁੰਦੀਆਂ ਚਲੀਆਂ ਗਈਆਂ।

'ਵਾਰ' ਦੀ ਪ੍ਰਤੀਕ ਦਸਤੂਰ ਮੁਤਾਬਕ ਸ਼ਲੋਕ ਤੋਂ ਲਈ ਹੈ, ਪਉੜੀ  
ਤੋਂ ਨਹੀਂ, ਜਿਕੁਰ ਛਾਪੇ ਦੇ ਗ੍ਰੰਥ ਸਾਹਿਬ ਵਿਚ ਹੈ।

ਕਬੀਰ ਜੀ ਦਾ ਇਕ ਸ਼ਬਦ ਰਾਗ ਬਸੰਤ ਹੇਠਾਂ, ਅਤੇ ਨਾਮਦੇਵ ਦਾ  
ਰਾਗ ਭੈਰਉ ਹੇਠਾਂ ਕੁਥਾਏਂ ਪਏ ਹੋਏ ਹਨ, 'ਆਦਿ-ਬੀੜ' ਵਿਚ ਏਸੇ  
ਤਰ੍ਹਾਂ ਹੋਣੇ ਹਨ।

### (੨੬) ਰਾਗ ਸਾਰੰਗ ।

ਕਬੀਰ ਦਾ ਇਕ ਸ਼ਬਦ ਥਾਂ ਸਿਰ ਨਹੀਂ। ਉਸਦੇ ਦਰਜ ਕਰਨ ਦਾ  
ਛੇਸਲਾਂ ਪਿਛੇ ਕੀਤਾ ਹੋਣਾ ਹੈ, ਕਿਉਂ ਜੇ ਮਜਮੂਨ ਵਿਚ ਕੋਈ ਅਜਿਹੀ ਗਲ ਨਹੀਂ,  
ਜਿਸਤੇ ਸ਼ਬਦ ਲਈ ਇਹ ਥਾਂ ਚੁਣੌਟੀ ਜਾਂਦੀ।

ਵਾਰ ਦੀ ਪ੍ਰਤੀਕ ਸ਼ਲੋਕ ਤੋਂ ਲਈ ਹੈ, ਪਉੜੀ ਤੋਂ ਨਹੀਂ।

ਨਾਵੇਂ ਗੁਰੂ ਦੇ ਸ਼ਬਦ ਦੇ ਕੇ ਛੇਕੜ ਤੇ ਗਿਨਤੀ ਕੀਤੀ ਹੈ, ਇਹਨਾਂ ਨੂੰ  
ਨਾਲ ਰਲਾਵੇ:-

॥ ੪ ॥ ੩ ॥ ੧੩ ॥ ੧੩੯ ॥ ੪ ॥ ੧੫੯ ॥

ਛਾਪੇ ਦੇ ਗ੍ਰੰਥ ਦੇ ਤਤਕਰੇ ਵਿਚ ਏਥੇ ਗਲਤੀ ਹੈ।

### (੨੭) ਰਾਗ ਮਲਾਰ ।

ਚਉਪਿਦਿਆਂ ਦੇ ਪਿਛੋਂ ਇਹ ਵਾਪੂ ਸ਼ਬਦ ਗੁਰੂ ਅਰਜਨ ਦੇਵ ਦੇ  
ਨਾਮ ਤੇ ਦਿਤਾ ਹੈ:-

ਪ੍ਰਾਨ ਮਨ ਏਕ ਨਾਮ, ਪ੍ਰਿਆ ਪ੍ਰੀਤਿ ਚੀਤਿ ॥੧॥ ਰਹਾਉ ॥

ਜਾਪ ਤਾਪ ਧਿਆਨ, ਮੌਰੈ ਮਨ ਬਨੀ ਰੀ ਪ੍ਰੀਤਿ ॥

ਲੋਭ ਮੋਹ ਧੋਹ ਨਾਥੇ, ਭਰਮ ਮਿਟੇ ਭੀਤਿ ।

ਸਹਜ ਸੁਖ ਆਨੰਦ ਘੱਲੋ, ਨਾਨਕ ਗੁਨ ਗਾਉ ਗੀਤਾ ॥੨॥ ਦੰਡ ॥੩੧॥

ਚਉਪਿਦਿਆਂ ਦਾ ਜੁਮਲਾ ॥੯॥ ਮ: ੧॥੧੩॥ ਮਹਲਾ ੩ ॥੯॥

ਮਹਲਾ ੪ ॥ ੩੧ ॥ ਮਹਲਾ ੫ ॥ ੬੨ ॥ ਜੋੜ ॥

ਇਹ ਚਉਪਦਾ ਬਹੁਤ ਬੌੜੀ ਥਾ ਵਿਚ ਹੋਰ ਸਿਆਹੀ ਨਾਲ ਘਿਰਰ  
ਮਿਚਰ ਕਰਕੇ ਲਿਖਿਆ ਹੈ, ਅਤੇ ਪਹਿਲੀ ਕੀਤੀ ਗਿਨਤੀ ਉਤੇ ਹੜਤਾਲ ਫੇਰਕੇ  
ਨਵੀਂ ਗਿਨਤੀ ਕੀਤੀ ਹੈ। ਪਹਿਲੀ ਗਿਨਤੀ ਵੀ ਹੜਤਾਲ ਦੇ ਹੋਠੋਂ ਕਢ ਮੁਸ਼ਕਲ  
ਨਾਲ ਪਛੀ ਜਾਂਦੀ ਹੈ। ਜੋੜ ਗੁਲਤ ਹੈ। ਵਾਰ ਦੀ ਬਾਈਸਵੀਂ ਪ੍ਰਤੀਵੀ ਵਿਚ  
ਜੋ ਸਲੋਕ :

### ‘ਨਾਉ ਫਕੀਰੈ ਪਾਤਸਾਹੁ’

ਆਉਂਦਾ ਹੈ, ਉਸਨੂੰ ਤੀਸਰੇ ਮਹਲੇ ਦੇ ਨਾਮ ਪੁਰ ਦਿੱਤਾ ਹੈ। ਛਾਪੇ ਦੇ  
ਗਰੰਥ ਵਿਚ ਏਸਨੂੰ ਮਹਲੇ ਦੂਜੇ ਦਾ ਲਿਖਿਆ ਹੈ।

ਦਾਰ ਦੀ ਪਤੀਕ ਆਪਨੇ ਦਸਤੂਰ ਮੁਜ਼ਬ ਸਲੋਕ ਤੋਂ ਲਈ ਹੈ।

ਭਗਤ ਰਵਿਦਾਸ ਦੇ ਸ਼ਬਦ ਵਿਚ ਇਕ ਲਛੜੀ ਫਰਕ ਵੀ ਹੈ :  
ਪੇਖਿਓ (ਦੇਖੋਓ) ।

### (੨੮) ਰਾਗ ਕਾਨੜਾ (੨੯) ਰਾਗ ਕਲਿਆਨ ।

### (੩੦) ਬਿਗਾਸ ਪ੍ਰਭਾਤੀ ।

ਰਾਗ ਕਾਨੜਾ ਦੀ ਵਾਰ ਦੀ ਪਤੀਕ ਸਲੋਕ ਤੋਂ ਲਈ ਹੈ।

ਤੀਹਵੇਂ ਰਾਗ ਦਾ ਨਾਮ ਕਿਤੇ ਬਿਗਾਸ, ਕਿਤੇ ਪ੍ਰਭਾਤੀ, ਕਿਤੇ ਬਿਗਾਸ  
ਪ੍ਰਭਾਤੀ, ਕਿਤੇ ਪ੍ਰਭਾਤੀ ਬਿਗਾਸ ਦਿੱਤਾ ਹੁੰਦਾ ਹੈ। ਸਵਾਲ ਉਠਦਾ ਹੈ ਕਿ  
‘ਆਦਿ-ਬੀਜ’ ਵਿਚ ਕੀਹ ਨਾਮ ਵਰਤਿਆ ਗਿਆ ਸੀ।

## ਭੋਗ ਦੀ ਬਾਣੀ

(Supplementary)

ਭੋਗ ਦੀ ਬਾਣੀ ਵਿਚ ਇਹ ਕੁਝ ਹੈ:-

- (ੳ) ਸਲੋਕ ਸਹਸ਼੍ਰਿਤ ਮਹਲਾ ੧ (੪) ।
- (ਅ) ਸਲੋਕ ਸਹਸ਼੍ਰਿਤ ਮਹਲਾ ੫ (੬੭) ।
- (ਇ) ਗਾਥਾ ਮਹਲਾ ੫ (੨੪) ।
- (ਸ) ਫੁਨਹੇ ਮਹਲਾ (੨੩) ।
- (ਹ) ਚਉਬੰਲੇ ਮਰਲਾ ੫ (੧੧ ਤੇ ਕਿਤੇ ੯)
- (ਕ) ਸਲੋਕ ਕਬੀਰ ਜੀ (੨੪੫) ।

ਛਾਪੇ ਦੇ ਗ੍ਰੰਥ ਸਾਹਿਬ ਵਿਚ ੨੪੩ ਹਨ । ਵਾਪ੍ਸ  
ਮਨਵਾਂ ਸਲੋਕ ਰੁਤੂ ਨਾਨਕ ਦਾ ਜੋ ਛਾਪੇ ਦੇ ਗ੍ਰੰਥ ਵਿਚ  
ਨਹੀਂ, ਇਉਂ ਹੈ:-

ਨਾਨਕ ਮੁਕਤ ਦੁਆਰਾ ਅਤਿ ਨੀਕਾ ਨਾਨਾ ਹੋਇ ਸੁ ਜਾਇ ।  
ਹਉਮੈ ਮਨੁਆ ਅਸਥਿਲ ਹੈ ਕਿਉ ਕਰਿ ਵਿਚੁਦੇ ਜਾਇ ।  
ਸਤਿਗੁਰ ਮਿਲਿਐ ਹਉਮੈ ਗਈ ਜੋ ਤਿਰਹੀ ਸਭ ਆਇ ।  
ਇਹ ਜੀਉ ਸਦਾ ਮੁਕਤੁ ਹੈ ਸਹਜੈ ਰਹਿਆ ਸਮਾਇ ॥ ੬੦ ॥

ਸਤਾਹਟਵਾ ਸਲੋਕ ਵਾਪ੍ਸ ਦਾ ਮਹਲੇ ਤੀਜੇ ਦਾ ਇਸ

ਤਰ੍ਹਾਂ ਪੁਰ ਹੈ:-

ਆਪੈ ਪੀਸੈ ਆਪੈ ਘੈਸੈ ਆਪੈ ਹੀ ਲਾਇ ਲਏਇ ॥  
ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ॥੬੭॥

ਛੇ ਹੋਰ ਸਲੋਕ ਪੰਜ ਮਹਲੇ ਪੰਜਵੇਂ ਦੇ ਅਤੇ ਇਕ  
ਮਹਲੇ ਤੀਜੇ ਦਾ ਹੋਰ ਵਧਾਏ ਹਨ, ਨੰਬਰ ੨੧੧, ੨੧੨

੨੧੩, ੨੧੬, ੨੨੨ ਅਤੇ ੨੨੩। ਹੋਰ ਦੋ ਨੰਬਰ ੨੧੪,  
੨੧੫ ਨਾਮਦੇਵ ਅਤੇ ਤ੍ਰਿਕੋਚਨ ਬਾਬਤ ਹਨ, ਪਰ ਇਹ  
ਨਹੀਂ ਦਸਿਆ ਕਿ ਕਿਸਦੇ ਰਚੇ ਹਨ।

ਏਸਦੇ ਉਲਟ 'ਸਲੋਕ ਵਾਰਾਂ ਤੇ ਵਧੀਕ' ਹਿਠਾਂ ੪  
ਸਲੋਕ ਮਹਲੇ ਤੌਜੇ ਦੇ, ਅਤੇ ੩ ਮਹਲੇ ਚਉਥੇ ਦੇ ਛਾਪੇ  
ਦੇ ਗ੍ਰੰਥ ਵਿਚ ਹਨ, ਪਰ ਇਸ ਸੰਮਤ ੧੨੩੨ ਦੀ ਬੀਜ਼  
ਵਿਚ ਨਹੀਂ। ਉਹ ਸਲੋਕ ਇਹ ਹਨ।

### ੧ ਓ ਸਤਿਗੁਰ ਪ੍ਰਸਾਦਿ ॥

ਅਭਿਆਗਤ ਇਹ ਨ ਆਖੀਅਹਿ ਜਿਨਕੈ ਮਨ ਮਹਿ ਭਰਮ।  
ਤਿਨਾਕੇ ਦਿਤੇ ਨਾਨਕਾ ਤੇਹੇ ਜਿਹਾ ਧਰਮ ॥ ੧ ॥  
ਅਭੈ ਨਿਰੰਜਨ ਪਰਮ ਪਦ ਤਾਕਾ ਭੀਖਕੁ ਹੋਇ।  
ਤਿਸਕਾ ਭੋਜਨ ਨਾਨਕਾ ਵਿਰਲਾ ਪਾਇ ਕੋਇ ॥ ੨ ॥  
ਹੋਵਾ ਪੰਡਿਤ ਜੋਤਕੀ ਵੇਦਿ ਪੜਾ ਮੁਖ ਚਾਰਿ।  
ਨਵਾਂ ਖੰਡਾਂ ਵਿਚ ਜਾਣੀਆਂ ਅਪਨੇ ਚਜ ਵਿਚਾਰ ॥ ੩ ॥  
ਬਹਮਣ ਕੈਲੀ ਘਾਤੁ ਕੰਵਕਾ ਅਣਚਾਰੀਕਾ ਧਾਨੁ।  
ਫਿਟਕ ਫਿਟਕਾ ਕੋੜੁ ਬਦੀਆਂ ਸਦਾ ਸਦਾ ਅਭਿਮਾਨ।  
ਪਾਹਿਏ ਤੇ ਜਾਹਿ ਵੀਸਰਿ ਨਾਨਕ ਇਕ ਨਾਮੁ।  
ਸਭ ਬਧੀ ਜਾਲੀਅਹਿ ਇਕ ਰਹੈ ਤਤੁ ਗਿਆਨੁ ॥ ੪ ॥  
ਚਉਥੇ ਮਹਲੇ ਦੇ ਸਲੋਕ:-

ਗੁਰ ਪੂਰੈ ਹਰਿ ਨਾਮੁ ਦਿੜਾਇਆ,

ਜਿਨਿ ਵਿਚਹੁ ਭਰਮੁ ਚੁਕਾਇਆ ।  
 ਰਾਮ ਨਾਮ ਹਰਿ ਕੀਰਤ ਗਾਇ,  
 ਕਰ ਚਾਨਣੁ ਮਗੁ ਦੇਖਾਇਆ ।  
 ਹਉਮੈ ਮਾਰਿ ਏਕ ਲਿਵ ਲਾਗੀ,  
 ਅੰਤਰਿ ਨਾਮੁ ਵਸਾਇਆ ।  
 ਗੁਰਮਤੀ ਜਮੁ ਜੋਹਿ ਨ ਸਕੈ,  
 ਸਚੈ ਨਾਇ ਸਮਾਇਆ ।  
 ਸਭ ਆਪੇ ਆਪਿ ਵਰਤੈ ਕਰਤਾ,  
 ਜੋਭਾਵੈ ਸੋ ਨਾਇ ਲਾਇਆ ।  
 ਜਨ ਨਾਨਕ ਨਾਉ ਲਏ ਤਾਂ ਜੀਵੇ,  
 ਬਿਨੁ ਨਾਵੈ ਖਿਨੁ ਮਰਿ ਜਾਇਆ ॥ ੨੯ ॥  
 ਮਨ ਅੰਤਰਿ ਹਉਮੈ ਰੋਗ ਭ੍ਰਮ ਭੂਲੇ,  
 ਹਉਮੈ ਸਾਕਤ ਦਰਜਨਾ ।  
 ਨਾਨਕ ਰੋਗ ਗਵਾਇ ਮਿਲਿ  
 ਸਤਿਗੁਰ ਸਾਧੁ ਸਜਣਾ ॥ ੨੯ ॥  
 ਗੁਰਮਤ ਹਰਿ ਹਰਿ ਬੋਲੇ ।  
 ਹਰਿ ਪ੍ਰੇਮ ਕਸਾਈ ਦਿਨ ਸਰਾਤੀ  
 ਹਰਿ ਰਤੀ ਹਰਿ ਰੰਗੇ ਚੋਲੇ ।  
 ਹਰਿ ਜੈਸਾ ਪੁਰਖ ਨ ਲਭਈ,  
 ਸਭੁ ਦੇਖਿਆ ਜਗਤ ਮੈਂ ਟੋਲੇ ।  
 ਗੁਰ ਸਤਿਗੁਰ ਨਾਮ ਦਿੜਾਇਆ  
 ਮਨ ਅਨਤਨ ਕਾਹੂ ਢੈਲੇ ।

ਜਨ ਨਾਨਕ ਹਰਿ ਕਾ ਦਾਸੁ ਹੈ,  
ਗੁਰ ਸਤਿਗੁਰ ਕੇ ਗੁਲ ਗੋਲੇ ॥੩੦॥

ਸ਼ਲੋਕ ਕਬੀਰ ਜੀ ਵਿਚ ਲੁਛੀ ਭਰਕ ਥੀ ਕਿਉ ਕਿਉ ਹਨ, ਜਿਵੇਂ  
ਪਹਿਲੇ ਸ਼ਲੋਕ ਵਿਚ 'ਉਪਰ ਨਾਮ' ਹੈ ਚਾਹੀਏ 'ਉਪਰਿ ਰਾਮ'; ਸਲੋਕ ਚਾਖ੍ਯਾਵੇਂ  
ਵਿਚ 'ਭੁਅੰਗ' ਹੈ, ਚਾਹੀਏ 'ਭੁਯੰਗ' ਆਦਿ ।

(੪) ਸਲੋਕ ਸੇਖ ਛਗੀਏ ਦੇ (੧੩੦) ।

(੫) ਸਵਯੋ ਸ੍ਰੀ ਮੁਖ ਵਾਕ ਮਹਲਾ ੫ (੯) ।

ਸਵਯੋ ਸ੍ਰੀ ਮੁਖ ਵਾਕ ਮਹਲਾ ੫ (੧੧) ।

(੬) ਸਵਯੋ ਭੱਟਾਂ ਕੇ ॥ ਮਹਲੇ ਪਹਿਲੇ ਕੇ (੧੦) ।

” ” ” ਮਹਲੇ ਦੂਜੇ ਕੇ (੧੦) ।

” ” ” ਮਹਲੇ ਤੌਜੇ ਕੇ (੨੨) ।

ਸਵਯੋ ਭੱਟਾਂ ਕੇ । ਮਹਲੇ ਚਉਥੇ ਕੇ (੬੦) ।

” ” ਮਹਲੇ ਪੰਜਵੇਂ ਕੇ (੨੧) ।

(੭) ਸਲੋਕ ਵਾਰਾਂ ਤੇ ਵਧੀਕ; ਮਹਲੇ ਪਹਿਲੇ ਕੇ ੩੩, ਮਹਲੇ ਤੌਜੇ ਕੇ  
੯੩ (ਛਾਪੇ ਦੇ ਗੁੰਬ ਵਿਚ ੯੭); ਮਹਲੇ ਚਉਥੇ ਕੇ ੨੭ (ਛਾਪੇ ਦੇ ਵਿਚ ੩੦);  
ਮਹਲੇ ਪੰਜਵੇਂ ਕੇ ੨੨, ਅਤੇ ਨਾਵੇਂ ਗੁਰੂ ਦੇ ੫੭ ॥ ਜੋੜ ਇਸ ਬੀਜ੍ਞ ਵਿਚ  
ਗਲਤ ਕੀਤਾ ਹੈ ।

ਲੁਛੀ ਭਰਕ ਤੀ ਬਹੁਤ ਹਨ ਜਿਸ ਤਰ੍ਹਾਂ :-

ਭੁਖਿਆਂ ਆਪ ਸਮਝਾਵੇ, ਚਾਹੀਏ ਭਲਿਆਂ ।

ਹਉ ਘੜੀ ਨਿਹਾਲੀ ” ਖੜੀ ।

ਪ੍ਰੋਤਮ ਸਚਾ ਲਾਈਐ ” ਪਾਈਐ ।

ਨਾਵੇਂ ਗੁਰੂ ਦੇ ਸਲੋਕਾਂ ਵਿਚ ਤੀ ਭਰਕ ਬਹੁਤ ਹਨ, ਜਿਸ ਤਰ੍ਹਾਂ :-

ਕਹ ਨਾਨਕ ਇਹ ਜਾਨ ਲੈ ਚਾਹੀਦਾ ਸੀ ਤਿਹ ਜਾਨੀਐ ।

ਲੀਨ ਤਾਹਿ ਮੈਂ ਨਾਮ ” ਮਾਨ ।

ਉਸਤਿਤ ਨਿੰਦਿਆ ਨਾਹਿ ” ਉਸਤਤਿ ਨਿੰਦਿਆ ।

ਮਕਤ ਤਾਹਿ ਮੈਂ ਜਾਨ ” ਤਾਹਿ ਤੇ ਜਾਨ ।

ਪ੍ਰਾਣੀ ਕੈ ਨਾਹਿ ਮਾਨ ” ਨਾਹਿ ਮਨਿ ।

ਦਾਨ ਕਰ ਮਨ ਮਹਿ ” ਦਾਨ ਕਰਿ ਮਨ ਮੰਨਿ ।

ਮਨ ਮਾਇਆ ਇਕੇ ਫਾਧਿ  
ਜਤਨ ਬਹੁਤ ਮੇਂ ਕਰ ਰਹਿਓ  
ਗਾਖ ਲਿਹਵ ਭਗਵਾਨ  
ਲੋਢ ਕੇ ਫੰਦ  
ਛਾਗਡਿਤ ਤਾਹਿ ਨ ਭੀਤ  
ਜਤਨ ਬਹੁਤ ਸੁਖ ਕੇ  
ਇਕ ਮਨ ਹੁਏ ਇਕੇ ਚਿਤ  
ਝੂਠੇ ਮਾਨ ਕਾਹ ਕਰੋ  
ਇਹ ਗਤਿ ਭਈ ਤਉ ਨ

ਚਾਡੀਏ ਮਾਇਆ ਮੇਂ ਫਾਧਿ ।  
” ਕਰਿ ਰਹਿਓ ।  
” ਲਿਹੁ ਭਗਵਾਨ ।  
” ਲੋਭ ਕੇ ਫੰਦ ।  
” ਨਾਹਿਨ ਭੀਤ ।  
” ਜਤਨ ।  
” ਇਕ ਚਿਤ ।  
” ਝੂਠੇ ਮਾਨ ।  
” ਬਿਧਿ ਭਈ ।

੫੭ ਸਲੋਕਾਂ ਦੇ ਲਿਖਣ ਵਿਚ ਇਤਨੀਆਂ ਜ਼ਾਲਤੀਆਂ ਦਸਦੀਆਂ ਹਨ ਕਿ ਇਹ ਬੜੀ ਕਾਹਲੀ ਵਿਚ ਤੋਂ ਬੇ ਪਰਵਾਹੀ ਨਾਲ ਨਕਲ ਕੀਤੇ ਗਏ ਸਨ । ਪਰ ਯੇਂ ਲਿਖੇ ਛਰਕ ਕੁਝ ਵੱਡੇ ਹਨ :—

ਈਮਤ ੧੭੩੨ ਦੀ ਬੀੜ
ਬਲੁ ਟੂਟਿਓ ਬੰਧਨ ਪਰਿਓ, ਰਹਿਓ ਨ ਕਛੂ ਉਪਾਇ ਕਹ ਨਾਨਕ ਅਬ ਉਟਹਰਿ, ਗਜ ਜਿਓ ਹੋਇ ਸਹਾਇ ॥ ੫੪ ॥
ਮਹਲਾ ੧੦ ।
ਬਲੁ ਹੁਓ ਬੰਧਨ ਛੁਟੇ ਸਭ ਕਵੁ ਹੋਤਿ ਉਪਾਇ ।
ਸਭ ਕਛੂ ਤੁਮਰੇ ਹਾਥ ਮੌਂ ਤੁਮ ਹੀ ਹੋਇ ਸਹਾਇ ॥ ੫੫ ॥
ਗਾਮ ਨਾਮ ਉਤ੍ਰ ਮੌਂ ਗਹੋ ਜਾਕੀ ਸਮ ਨਹੀਂ ਕੋਇ ।
ਜਿਹ ਸਿਮਰਤ ਸੰਕਟ ਮਿਟੇ ਦਰਸ ਤਿਹਾਰੇ ਹੋਇ ॥ ੫੬ ॥
ਬੰਧ ਸਥਾ ਸਭਿ ਤਜਿ ਜਾਏ, ਦੀਓ ਨ ਕਾਹੁ ਸਾਥ ।
ਕਹੁ ਨਾਨਕ ਯਹਿ ਬਿਪਤ ਮੌਂ ਦੇਕ ਉਟ ਰਘੁਨਾਥ ॥ ੫੭ ॥

ਨਾਵੇਂ ਮਹਲ ਦੇ ਸਲੋਕਾਂ ਦੀ ਤਰੀਕ ਵਿਚ ਵੀ ਛਰਕ ਹੈ, ਜਿਸ ਤਰ੍ਹਾਂ ਕਿ  
ਸਾਨੂੰ ਉਮੀਦ ਕਰਨੀ ਚਾਹੀਏ। ਲਿਖਿਤ ਦੀ ਬੀੜ ਦੇ ਨੰ: ੩੦, ੩੧, ੩੨,

ਫਾਧੇ ਦਾ ਰੰਗ
ਬਲੁ ਛੁਟਕਿਓ ਬੰਧਨ ਪਰੇ, ਕਵੁ ਨ ਹੋਤ ਉਪਾਇ ।
ਕਹ ਨਾਨਕ ਅਬ ਉਟਿ, ਹਰਿ, ਗਜ ਜਿਓ ਹੋਹੁ ਸਹਾਇ ॥
ਬਲੁ ਹੋਆ ਬੰਧਨ ਛੁਟੇ ਸਭ ਕਿਛੁ ਹੋਤ ਉਪਾਇ ।
ਨਾਨਕ ਸਭ ਕਿਛੁ ਤੁਮਰੇ ਹਾਥ ਮੌਂ ਤੁਮ ਹੀ ਹੋਇ ਸਹਾਇ ।
ਗਾਮ ਨਾਮ ਉਤ੍ਰ ਮੌਂ ਗਹਿਓ ਜਾਕੈ ਸਮ ਨਹੀਂ ਕੋਇ ।
ਜਿਹ ਸਿਮਰਤ ਸੰਕਟ ਮਿਟੇ ਦਰਸ ਤੁਹਾਰੇ ਹੋਇ ।
ਸੰਗ ਸਥਾ ਸਭ ਤਜਿ ਗਏ ਕੇਉ ਨ ਨਿਭਹਿਓ ਸਾਥ ।
ਕਹੁ ਨਾਨਕ ਇਹ ਬਿਪਤ ਮੌਂ ਟੇਕ ਦੇਕ ਰਘੁਨਾਥ ।

੪੨, ੫੧ ਅਤੇ ੫੯, ਛਾਪ ਦੀ ਬੀਜ ਵਿਚ ਨੰ: ੪੪, ੩੮, ੪੯, ੪੫, ੫੯ ਅਤੇ ੫੭ ਹੋ ਕੇ ਹਨ। ਤੇਗ ਦੀ ਬਾਣੀ ਵਿਚ ਸਭ ਤੋਂ ਛੋਕੜਲਾ ਭਾਗ ਹੈ। ਮੁਦਾਵਟੀ' ਹੈ। ਏਥੇ ਗ੍ਰੰਥ ਸਾਹਿਬ ਮੁਕ ਗਿਆ।

## ੴ. ਫਾਲਤੂ ਬੇ-ਸਨਦ ਬਾਣੀਆਂ

### Apocrypha

'ਮੁਦਾਵਟੀ' ਦੇ ਪਿਛੋਂ ਫਾਲਤੂ ਤੇ ਗੌਰ ਪੁਮਾਣਕ ਬਾਣੀਆਂ ਇਸ ਬੀਜ ਵਿਚ ਇਹ ਦਿਤੀਆਂ ਹਨ :—

(ੳ) ਸਲੱਕ ਮਹਲਾ ੧—‘ਜਿਉਦਰ ਲਖ ਮੁਹਮਰਾ’।

(ਅ) ਸਲੱਕ ਮਹਲਾ ੧—‘ਬਾਣਿ ਆਤਸ਼ ਆਥ’। ਇਹ ‘ਗੋਬਟ’ ਮਲਾਰ ਨਾਲ ਹੈ।

(ੳ) ਰਤਨ ਮਾਲਾ ਰਾਗ ਰਾਮ ਕਲ (ਮਾਮੂਲੀ ਟਿਪਨੀ ਸਮੇਤ)।

(ਸ) ਹਰੀਕਤ ਰਾਹ ਮੁਕਾਬ ਰਾਜੇ ਸਿਵਨਾਡ ਕੀ।

(ਹ) ਰਾਗ ਮਾਲਾ। ਅਤੇ (ਕ) ਸਿਆਹੀ ਕੀ ਰਿਧਿ।

ਭਾਵੇਂ ੨੯ ਸੱਥੇ ਏਸ ਟਾਕਰੇ ਨੂੰ ਦਿਤੇ ਹਨ, ਅਤੇ ਮੇਰੇ ਆਪਣੇ ਨੌਟ ਏਸ ਨਾਲੋਂ ਚਾਰ ਗੁਣਾਂ ਹਨ, ਅਤੇ ਭਾਵੇਂ ਦੋ ਗ੍ਰੰਥ ਸਾਹਿਬਾਂ ਦਾ ਨਾਲੇ ਨਾਲ ਪ੍ਰਕਾਸ਼ ਕਰਕੇ ਉਹਨਾਂ ਦਾ ਆਪੋ ਵਿਚ ਟਾਕਰਾ ਕਰਨ ਵਿਚ ਮੇਰੇ ਕੋਈ ਸਤ ਹਫ਼ਤੇ ਲਗੇ ਸਨ, ਪਰ ਤਾਂ ਭੀ ਇਹ ਟਾਕਰਾ ਬਹੁਤ ਇਚਹਾ ਇਚਹਾ ਹੈ। ਠੀਕ ਮੁਕਾਬਲਾ ਕਰਨ ਲਈ ਬਹੁਤ ਵਕਤ ਤੇ ਮਿਹਨਤ ਚਾਹੀਦੇ ਹਨ। ਪਰ ਸਾਡਾ ਮਤਲਬ ਏਤੇਂ ਨਾਲ ਹੀ ਪੂਰਾ ਹੋ ਜਾਂਦਾ ਹੈ, ਜਿਵੇਂ ਤਕ ਇਸ ਕਿਤਾਬ ਦਾ ਵਾਸਤਾ ਹੈ।

## ੧੫-‘ਆਦਿ ਬੀਜ’ ਵਿਚ ਕੀ ਸੀ ਤੇ ਕੀ ਨਹੀਂ ਸੀ।

ਗੁਰਬਿਲਾਸ ਛੇਵੀਂ। ਪਾਤਸ਼ਾਹੀ ਵਿਚ ਲਿਖਿਆ ਹੈ ਕਿ ਜੰਤ ਗੁਰੂ ਅਰਜਨ ਦੇਵ ਨੇ ਭਾਈ ਬਨੋਂ ਵਾਲੀ ਬੀਜ ਪਰਵਾਨ ਕਰ ਲਈ, ਤਦ ਹੁਕਮ ਦਿਤਾ ਕਿ :—

ਦੇਹਿਰਾ। ਮਮ ਆਗਿਆ ਸਭ ਹੀ ਸੁਣੋ ਸੱਤ ਬਾਤ ਨਿਰਧਾਰ ।

ਗ੍ਰੰਥ ਗੁਰੂ ਸਮ ਮਨੀਉ ਭੇਦ ਨ ਕੋਊ ਬਿਚਾਰ ॥

ਜੋਊ ਗ੍ਰੰਥ ਇਸ ਥੋਂ ਲਿਖੇ ਸੋਧਉ ਇਸੈ ਬਨਾਇ ।  
ਗੁਰਦਾਸ ਬੀੜ ਤੇ ਜੋ ਲਿਖੇ ਤਾਂ ਤੇ ਸੋਉ ਸੁਧਾਇ ॥

ਸੋ ਇਹਨਾਂ ਦੇਵਾਂ ਬੀੜਾਂ ਤੋਂ ਗ੍ਰੰਥ ਨਕਲ ਕਰਨ ਵਾਲੇ ਗੁਰਬਾਣੀ ਨੂੰ  
ਬੜਾ ਹੀ ਸੋਧ ਕੇ ਲਿਖਣ ਦਾ ਜਤਨ ਕਰਦੇ ਸਨ, ਅਤੇ ਅਖਰ ਮਾਰ੍ਗ  
ਦਾ ਛੁਟ ਜਾਣਾ ਜਾਂ ਵਧੀਕ ਹੋ ਜਾਣਾ, ਲਗਾਂ ਤਕ ਵਿਚ ਫਰਕ ਪੈ  
ਜਾਣਾ, ਉਹ ਪਾਪ ਸਮਝਦੇ ਸਨ । ਪਾਠ ਕਰਨ ਵਿਚ ਇਹਨਾਂ  
ਗਲਤੀਆਂ ਨੂੰ ਮਾੜਾ ਗਿਣਦੇ ਸਨ, ‘ਅਖਰ ਵਧ ਘਟ ਭੁਲ ਚੁਕ’ ਲਈ  
ਅਰਦਾਸ ਵਿਚ ਮੁਆਫੀ ਮੰਗਦੇ ਸਨ । ਇਹ ਰੀਤ ਪੁਰਾਣੇ ਸਮਿਆਂ ਤੋਂ  
ਹੀ ਚਲੀ ਆਉਂਦੀ ਸੀ । ਸਗੋਂ ਅਰਦਾਸ ਵਿਚ ਕਹੇ ਜਾਨ ਵਾਲੇ  
ਲਡੜ ਪੁਰਾਣੇ ਵਾਕਾਂ ਦਾ ਹੀ ਤਰਜੁਮਾ ਸਨ । ਸੇਵਾਚਾਰਜ ਦੇ  
‘ਮੈਂ ਰਾਮ ਜਸ਼ ਸਤੋਤ੍ਰ ਵਿਚ ਇਹੋ ਗਲ ਏਸ ਤਰ੍ਹਾਂ ਕਹੀ ਹੈ :-

ਧਦਕਾਰਪਦਭਾਈ  
ਮਾਤ੍ਰਾਹੀਨਤੁ ਯੜਵੇਤ ।  
ਤਤਤਵੰ ਕਾਸਥਤਾਂ ਦੇਵ ਨਾਰਾਯਨ ਨਮੋਅਸਤੁ ਤੇ ।  
ਵਿਸਰਗ ਵਿਨਦੁਮਾਤਾਗਿ ਪਦਪਾਦਾਚਰਾਗਿ ਚ ।  
ਨ੍ਯੂਨਾਨਿ ਚਾਤੀਰਿਕਾਨਿ ਕਸਸਵ ਪੁਸ਼ਣੋਤਸਮ ।

ਜੇਹੜੇ ਪੇਸ਼ਾਵਰ ‘ਲਿਖਾਰੀ’ ਹੁੰਦੇ ਸਨ, ਉਹਨਾਂ ਨੂੰ ਨਿਰਾ ਆਪਣੀ  
ਭੁਲਾਂ ਦਾ ਹੀ ਪਾਪ ਨਹੀਂ ਲਗਦਾ ਸੀ, ਸਗੋਂ ਉਹਨਾਂ ਦੀ ਕੀਤੀ  
ਨਕਲਾਂ ਤੋਂ ਪਾਠ ਕਰਨ ਵਾਲਿਆਂ ਦੇ ਪਾਪ ਦਾ ਫਲ ਵੀ ਇਹਨਾਂ  
ਲਿਖਾਰੀਆਂ ਨੂੰ ਹੀ ਮਿਲਦਾ ਸੀ। ਇਹਨਾਂ ਦੇ ਇਹਤਿਆਤ ਕਰਨ ਦਾ  
ਸੱਥਿ ਇਕ ਹੋਰ ਵੀ ਹੁੰਦਾ ਸੀ । ਇਹਨਾਂ ਨੂੰ ਨਿਰਾ ਅਖਰ ਬੋਧ  
ਹੁੰਦਾ ਸੀ, ਹੋਰ ਕੁਝ ਆਪਣੀ ਸਮਝ ਬੂਝ ਘਟ ਹੀ ਹੁੰਦੀ ਸੀ । ਸੇ  
ਇਹ ਲੋਕ ਜਾਨ ਬੁਝ ਕੇ ਨਾ ਕੁਝ ਵਧਾ ਸਕਦੇ ਸਨ ਨਾ ਘਟਾ । ਸਹਿ-

ਸੁਭਾ ਭਾਵੇਂ ਕੋਈ ਅਖਰ ਰਹਿ ਜਾਵੇ, ਜਾਂ ਲਗ ਮਾੜਾ ਬਰਲ ਜਾਏ  
 ਜਾਂ ਕਿਤੇ ਭੂਲ ਭੁਲੇਖੇ ਇਕ ਲਫਜ਼ ਦੀ ਥਾਂ ਉਸਦਾ ਪਰਜਾਜ (ਮੁਤਟਾਚਿਡ ਲਫਜ) ਆ ਜਾਏ, ਇਹ ਗਲਾਂ ਉਹਨਾਂ ਦੇ ਵਸ ਤੋਂ ਬਾਹਰ  
 ਸਨ। ਪਿਛੋਂ ਸੋਧਕੇ ਵੀ ਇਹੋ ਜਿਹੀਆਂ ਉਕਾਈਆਂ ਰਹਿ ਜਾਂਦੀਆਂ  
 ਸਨ। ਹੜਤਾਲ ਠੂਠੀ ਵਿਚ ਘੋਲਕੇ ਉਹਨਾਂ ਨੇ ਪਾਸ ਰਖੀ ਹੁੰਦੀ  
 ਸੀ, ਕਾਲੀ ਸਿਆਹੀ ਛੇਤੀ ਧੇਤੀ ਨਹੀਂ ਸੀ ਜਾਂਦੀ, ਸੋ ਮਖੀ ਤੇ ਮਖੀ  
 ਮਾਰਕੇ ਰਖ ਦੇਂਦੇ ਸਨ। **ਮਾਚਿਕਾ ਸਥਾਨੇ ਮਾਚਿਕਾ।** ਜੇਕਰ  
 'ਆਦਿ-ਬੀੜ' ਵਿਚ ਗੁਰੂ ਸਾਹਿਬ ਨੇ ਪਤਰੇ ਸੋਧ ਕੇ ਲਿਖ ਦਿਤਾ  
 'ਸੁਧ' ਜਾਂ 'ਸੁਧ ਕੀਓ', ਤਦ ਇਹਨਾਂ ਭੀ ਉਹੋ ਲਫਜ਼ ਉਥੇ ਹੀ ਲਿਖ  
 ਦਿਤੇ; ਜੇ ਗੁਰੂ ਸਾਹਿਬ ਨੇ ਭਾਈ ਗੁਰਦਾਸ ਵਾਸਤੇ ਹਿਦਾਜਿਤ ਲਿਖੀ  
 ਸੀ ਕਿ 'ਇਹ ਸਲੋਕ ਪਹਿਲੇ ਅਰ ਪਾਛੇ ਪੜਨਾ' ਤਦ ਇਹਨਾਂ ਭੀ  
 ਉਹੋ ਲਫਜ਼ ਦੁਹਰਾ ਦਿਤੇ। ਜੇ ਕਿਧਰੇ ਕੋਈ ਅਖਰ ਕਿ ਅੰਕ ਕਿ  
 ਲਗ ਵਧ ਘਟ ਪੈ ਗਈ, ਤਦ ਉਹ ਭੀ ਉਸੇ ਤਰ੍ਹਾਂ ਬਨਾ ਛੱਡੀ। ਤਾਂ ਤੇ  
 ਅਸੀਂ ਇਕ ਅਨਟੁਟ ਨਿਯਮ 'ਬਨਾ ਸਕਦੇ ਹਾਂ ਕਿ ਜੇ ਕਿਸੇ ਹੋਰ  
 ਤਰ੍ਹਾਂ ਸੁਧਰੇ ਸੰਵਾਰ ਕੇ ਲਿਖੇ ਉਤਾਰੇ ਵਿਚ ਕੋਈ 'ਤੁਕ' ਕਿ  
 'ਵਾਕ' ਨਹੀਂ ਹੈ, ਤਦ ਉਹ 'ਤੁਕ' ਕਿ 'ਵਾਕ' ਉਸ ਦੀ  
 ਅਮਲ ਵਿਚ ਵੀ ਨਹੀਂ ਸੀ। ਏਸ ਨਿਯਮ ਨੂੰ ਹੁਣ ਵਰਤਕੇ ਦੇਂਦੇ ॥

(ੳ) ਅਨੇਕਾਂ ਪ੍ਰਾਚੀਨ ਬੀੜਾਂ ਹਨ ਜਿਨ੍ਹਾਂ ਵਿਚੋਂ ਨੋਂ 'ਵਾਰਾਂ'  
 ਦੇ ਸਿਰ ਪੁਰ ਨੋਂ ਧੁਨੀਆਂ ਨਹੀਂ ਦਿਤੀਆਂ। ਇਹ ਨਹੀਂ ਕਿ ਕਿਸੇ  
 ਇਕ ਥਾਂ ਇਕ ਅਧੀ ਛੁਟ ਰਾਈ ਹੈ। ਨਹੀਂ ! ਨਵਾਂ ਹੀ ਵਾਰਾਂ ਦੇ  
 ਸਿਰਾਂ ਪੁਰ ਨੋਵੇਂ ਧੁਨੀਆਂ ਹੈ ਨਹੀਂ। ਨਤੀਜਾ ਸਾਫ਼ ਹੈ ਕਿ ਇਹ  
 ਧੁਨੀਆਂ ਭਾਈ ਗੁਰਦਾਸ ਦੇ ਹਥ ਦੀ ਲਿਖੀ 'ਆਦਿ-ਬੀੜ'; ਵਿਚ ਨਹੀਂ  
 ਸਨ, ਜਿਸ ਤਰ੍ਹਾਂ ਕਿ ਬੂੜੇ ਸੰਧੂ "ਵਾਲੀ ਬੀੜ, ਜਾਂ ਸੰਮਤ ੧੯੨੮  
 ਵਾਲੀ ਬੀੜ ਵਿਚ ਨਹੀਂ ਹਨ। ਸਿਖਾਂ ਅੰਦਰ ਇਹ 'ਪਕੀ'

ਰਵਾਇਤ ਹੈ ਕਿ ਇਹ ਧੁਨੀਆਂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਪਸੰਦ  
ਦੀਆਂ ਪਿਛੋਂ ਦਰਜ ਕਰਾਈਆਂ ਸਨ, ਉਹਨਾਂ ਦੇ ਚੜ੍ਹਾਨ ਤੋਂ ਪਹਿਲੇ  
ਨਹੀਂ ਸਨ। ਗੁਰਬਿਲਾਸ ਛੇਵੀਂ ਪਾਤਸ਼ਾਹੀ ਵਿਚ ਲਿਖਿਆ ਹੈ ਕਿ:-  
ਚੌਪਈ॥ ਸ਼੍ਰੀ ਸਤਿਗੁਰੂ ਦਿਖ ਲੇਗ ਦਿਵਾਨਾ।

ਬੁਢੇ ਆਦਿਕ ਸਭ ਇਕ ਠਾਨਾ।  
ਹਰ ਗੋਬਿੰਦ ਕੇ ਕਹਾ ਸੁਨਾਈ।  
ਆਗਿਆ ਮੇਰ ਸੁਨੇ ਚਿਤ ਲਾਈ।  
ਸਾਹਿਬ ਬਢੇ ਬਰਨ ਬਖਾਨਾ।  
ਤੁਮ ਕਰਨੇ ਜੁਧ ਮਹਾ ਭੇਆਨਾ।  
ਗ੍ਰੰਥ ਬੀਚ ਹਮ ਜੋਏ ਲਿਖਾਈ।  
ਬਾਈ ਵਾਰ ਸੁਨਹੁ ਮਨ ਲਾਈ।  
ਮਨ ਪਸੰਦ ਸੁਨ ਵਾਰ ਜੋ ਪਾਵੇ।  
ਤਬੈ ਧੁਨਾਂ ਤੁਮ ਤਾਹਿ ਚੜ੍ਹਾਵੇ।  
ਬਾਣੀ ਐਰ ਨਹੀਂ ਤੁਮ ਕਰਨੀ।  
ਸਤ ਬਰਨ ਸੁਨਹੋ ਮਮ ਸ੍ਰਵਣੀ।  
ਦੀਨ ਹੇਤ ਜੋ ਸੀਸ ਉਤਾਰੇ।  
ਚੜ੍ਹੇ ਬਾਣੀ ਮੁਖੋਂ ਉਚਾਰੇ।  
ਐਰ ਕਿਸੀ ਕੀ ਚੜ੍ਹੇ ਨ ਬਾਣੀ।  
ਸਤਿ ਬਰਨ ਹਮਰੇ ਤੁਮ ਜਾਣੀ।

ਗੁਰ ਬਿਲਾਸ ਲਿਖਣ ਵਾਲਾ, ਮਹਾਰਾਜਾ ਰਣਜੀਤ ਸਿੰਘ ਦੇ  
ਵਕਤ ਸਿਖਾਂ ਵਿਚ ਫੈਲੇ ਖਿਆਲ ਏਥੇ ਦੇ ਰਿਹਾ ਹੈ। ਸੋ ਭਾਵੇਂ  
ਹਦਾਇਤ ਗੁਰੂ ਅਰਜਨ ਦੇਵ ਨੇ ਆਪਣੇ ਪੁੜ੍ਹ ਹਰ ਗੋਬਿੰਦ ਨੂੰ ਕੀਤੀ  
ਕਿ ਨਾ, ਪਰ ਇਹ ਪ੍ਰਤਖ ਹੈ ਕਿ ਧੁਨੀਆਂ ਬਾਬਤ ਇਹ ਰਵਾਇਤ  
ਗੁਰ ਬਿਲਾਸ ਰਚੇ ਜਾਨ ਵੇਲੇ ਮੌਜੂਦ ਸੀ। ਬਾਕੀ ਗਲ ਰਹੀ ਸੀਸ  
ਦੇਕੇ ਬਾਣੀ ਚੜ੍ਹਾਨ ਵਾਲੀ, ਸੋ ਕਰਤਾ ਨੇ ਵਾਕਿਆਤ ਦੇ ਹੋ ਚੁਕਨ

ਪਿਛੇ ਸੁਰਤ ਹਾਲ ਦੀ ਸਫ਼ਾਈ ਲਈ ਆਪਣੇ ਕੋਲੋਂ ਪਾਈ ਹੈ।

ਉਂਜ ਤਾਂ ਕੁਝ ਧੁਨੀਆਂ ਗੁਰੂ ਅਰਜਨ ਦੇਵ ਨੇ ਖੁਦ ਵੀ ਗ੍ਰੰਥ ਸਾਹਿਬ ਵਿਚ ਦਿਤੀਆਂ ਹਨ, ਜਿਸ ਤਰ੍ਹਾਂ ਕਿਹਾ ਹੈ 'ਪਹਿਰਿਆਂ ਕੈ ਘਰ ਗਾਵਨਾ' ਜਾਂ 'ਏਕ ਸਵਾਨ ਕੇ ਘਰ ਗਾਵਨਾ' ਅਰਥਾਤ ਜਿਸ ਤਰ੍ਹਾਂ ਪਹਿਰੇ ਗਾਂਵੇ ਜਾਂਦੇ ਹਨ ਯਾਂ ਜਿਸ ਤਰ੍ਹਾਂ ਏਕ ਸਵਾਨ ਦੋਇ ਸੁਆਨੀ ਵਾਲਾ ਸ਼ਬਦ ਗਾਵਿਆਂ ਜਾਂਦਾ। ਹਾਂ ਇਥੇ ਧੁਨੀ ਆਪਣੇ ਹੀ ਸ਼ਬਦਾਂ ਦੀ ਦਸੀ ਹੈ। 'ਵਾਰਾਂ' ਦੇ ਸਿਰ ਪੁਰ ਦਿਤੀਆਂ ਧੁਨੀਆਂ ਆਮ ਪ੍ਰਚਲਿਤ ਜੋਪਿਆਂ ਦੀਆਂ ਵਾਰਾਂ ਤੋਂ ਲਈਆਂ ਗਈਆਂ ਮਨ।

(ਅ) ਏਸੇ ਤਰ੍ਹਾਂ 'ਬਸੰਤ ਕੀ ਵਾਰ ਮ: ੫' ਵੀ ਪੁਰਾਤਨ ਬੀੜਾਂ ਵਿਚ ਨਹੀਂ ਆਈ। ਪੁਰਾਣੀ ਹਥ ਦੀਆਂ ਲਿਖੀਆਂ ਬੀੜਾਂ ਵਿਚ ਗ੍ਰੰਥ ਸਾਹਿਬ ਦੇ ਪਿਛੇ ਵਿੱਧੀ ਕੋਰੇ ਵਰਕਿਆਂ ਪੁਰ, ਹੋਰ ਫਾਲਤੂ A poetrypha। ਬਾਣੀਆਂ 'ਰਤਨ ਮਾਲਾ' 'ਗੋਸਟ ਮਲਾਰ ਨਾਲ ਹੋਈ' ਵਰੀਗਾ ਨਾਲ ਰਲਾਕੇ ਲਿਖੀ ਹੁੰਦੀ ਹੈ, ਅਤੇ ਕਿਤੇ ਗਲਤੀ ਨਾਲ ਹੋਰ ਬਾਣੀਆਂ ਵਾਂਗ ਇਸ਼੍ਨੂੰ ਭੀ 'ਮਹਲਾ ੧' ਦੀ ਦਸਿਆ ਹੁੰਦਾ ਹੈ। ਸੋ ਇਹ ਬਸੰਤ ਕੀ ਵਾਰ ਭੀ 'ਆਦਿ-ਬੀੜ' ਦੇ ਅੰਦਰ ਰਾਗ ਬਸੰਤ ਹੇਠਾਂ ਨਹੀਂ ਸੀ। ਬੂਝੇ ਸੰਧੂ ਨੇ 'ਆਦਿ-ਬੀੜ ਤੋਂ ਜੋ ਉਤਾਰਾ ਸੰਮਤ ੧੬੬੨ ਵਿਚ ਗੁਰੂ ਅਰਜਨ ਦੇਵ ਦੀ ਮੌਜੂਦਾਰੀ ਵਿਚ ਕੀਤਾ, ਉਸ ਵਿਚ ਇਹ ਵਾਰ ਰਾਰੰਥ ਸਾਹਿਬ ਦੇ ਅੰਤ ਪੁਰ 'ਚਲਿਤ੍ਰ ਜੋਤੀ ਜੋਤ ਸਮਾਵਣ ਕੇ' ਦੇ ਨਾਲ ਲਿਖੀ ਹੈ, ਅਤੇ ਇਹ ਇਕੱਲੀ ਬੀੜ ਨਹੀਂ ਜਿਸਨੇ ਇਹ ਕੀਤਾ ਹੈ। ਦੋਹਾਂ ਦੀਆਂ ਪ੍ਰਤੀਕਾਂ ਤਤਕਰੇ ਵਿਚ ਪਤ੍ਰੇ ਦੇ ਅੰਕ ਸਮੇਤ ਦਿਤੀਆਂ ਹਨ। ਉਪਰ ਅਸੀਂ ਕਈ ਥਾਂ ਏਸ ਸਵਾਲ ਪਰ ਵਿਚਾਰ ਕਰ ਆਏ ਹਾਂ। ਨਤੀਜਾ ਸਾਡਾ ਹੈ ਕਿ 'ਬਸੰਤ ਕੀ ਵਾਰ' ਗ੍ਰੰਥ ਸਾਹਿਬ ਦੀ 'ਆਦਿ-ਬੀੜ' ਵਿਚ

---

which is Octave, Classical Indian music ranges over 17 Octaves.

ਅੰਦਰ ਨਹੀਂ ਸੀ, ਅਤੇ ਬੂੜੇ ਸੰਧੂ ਦੀ ਬੀੜ ਵਾਂਗ ਪਿਛੇ ਲਿਖੀ ਸੀ  
ਜਿਥੋਂ ਉਸਨੇ ਨਕਲ ਕੀਤੀ ।

(੯) ਹੁਣ ਲੋ 'ਮੁੰਦਾਵਣੀ' ਨੂੰ । ਪੰਡਿਤ ਤਾਰਾ ਸਿੰਘ ਜੀ  
ਲਿਖਦੇ ਹਨ ਕਿ 'ਗੁਰੂ ਅਰਜਨ ਸਾਹਿਬ ਦੇ ਵਿਵਾਹ ਸਮੇਂ ਇਸਤ੍ਰੀਓਂ  
ਨੇ ਜਨੇਤ ਕੀ ਬਾਲੀਆਂ ਬੰਧੀ, ਉਸ ਬਨ੍ਹਣੇ ਕੇ ਨਾਮ ਮੁੰਦਾਵਣੀ ਹੈ ।  
ਮੁੰਦਣ ਸੇ ਮੁੰਦਾਵਣੀ ਨਾਮ ਬਣਾ ਹੈ । ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ  
ਉਸ ਬੰਦਰਕੇ ਥੋਲਨੇ ਕੇ ਹੇਤ ਇਹ ਸ਼ਲੋਕ ਕਹਿਆ । 'ਮੁੰਦਾਵਣੀ' ਦੇ ਅਰਥ  
ਛਕਨ ਅਤੇ ਸਰਪੋਸ਼ ਦੇ ਵੀ ਕੀਤੇ ਗਏ ਹਨ । ਦੋਵੇਂ ਅਰਥ ਲਫੜ  
ਮੰਦਾਵਣੀ ਦੇ ਠੀਕ ਹਨ ਤੇ ਅਸਲ ਵਿੱਚੋਂ ਇਕੋ ਹਨ । ਦੇਸ਼ ਦੀ ਰਸਮ  
ਹੈ ਕਿ ਇਸਤ੍ਰੀਆਂ ਜਨੇਤ ਦੀ ਬਾਲੀ ਐਵੇਂ ਹਾਸੇ ਬਖੋੜੇ ਲਈ ਬਨ੍ਹ  
ਦੇਂਦੀਆਂ ਹਨ, ਅਤੇ ਜਦ ਤਕ ਜੰਜ ਵਿੱਚੋਂ ਕੋਈ (ਜ਼ਰੂਰੀ ਨਹੀਂ ਕਿ  
ਲਾਡਾ ਹੀ ਜਵਾਬ ਦੇ) ਮੁੰਡਾ ਚੁਸਤ ਫਿਕਰਾ ਜਵਾਬ ਵਿਚ ਨ ਕਹੇ,  
ਜੰਜ ਖਾਣਾ ਸੁਰੂ ਨਹੀਂ ਕਰਦੀ । ਪਰ ਇਸਨੂੰ ਗੁਰੂ ਅਰਜਨ ਦੇਵ ਦੇ  
ਵਿਆਹ ਨਾਲ ਕੋਈ ਵਾਸਤਾ ਨਹੀਂ । ਗੁਰੂ ਸਾਹਿਬ ਨੇ ਹਰ ਤਰ੍ਹਾਂ ਦੇ ਆਮ  
ਪਚਲਿਤ ਗੀਤਾਂ Folk-Songs ਦੀ ਨਕਲ ਕਰਕੇ ਬਾਣੀ ਰਚੀ  
ਹੈ, ਅਤੇ ਉਹਨਾਂ ਦੀ ਧਾਰਨਾਂ ਜਾਂ ਮੁਹਾਵਰਿਆਂ ਨੂੰ ਪਰਮਾਖ ਵਲ  
ਖਿਚਿਆ ਹੈ; ਜਿਵੇਂ ਘੋੜੀਆਂ, ਲਾਵਾਂ, ਅਲਾਹਨੀਆਂ ਵਰਗੀਆਂ । ਮੁੰਦਾਵਣੀ  
ਵੀ ਉਸੇ ਤਰ੍ਹਾਂ ਦੀ ਖਾਸ ਰਚਨਾ ਹੈ । ਗ੍ਰੰਥ ਸਾਹਿਬ ਵਿਚ ਇਹਨਾਂ ਖਾਸ  
ਤਰ੍ਹਾਂ ਦੀਆਂ ਰਚਨਾਂ ਨੂੰ ਇਕ ਵਿਸ਼ੇਸ਼ ਜਗਾ ਦਿੱਤੀ ਗਈ ਹੈ, ਗੁਰਬਾਣੀ  
ਵੀ ਅੰਤ ਪੁਰ ਭਗਤ ਬਾਣੀ ਤੋਂ ਪਹਿਲੇ । ਓਹੋ ਤਰਤੀਬ, ਵਾਧੂ ਬਰ  
ਰਹੀ ਬਾਣੀ ਨੂੰ ਭੋਗ ਵਾਲੇ ਹਿਸੇ ਵਿਚੇ ਦਿੰਦੇ ਸਮੇਂ ਵਰਤੀ ਹੈ ।  
ਅਤੇ 'ਮੁੰਦਾਵਣੀ' ਵਾਲੇ ਸ਼ਲੋਕ 'ਬਾਲ ਵਿਚ ਤਿਨ ਵਸਤੂ ਪਈਓ' ਨੂੰ  
ਸ਼ਲੋਕ ਵਾਰਾਂ ਤੇ ਵਧੀਕ ਦੇ ਪਿੰਡ ਰਖਿਆ ਹੈ, ਅਤੇ ਦੂਸਰਾ ਸ਼ਲੋਕ  
'ਤੇਰਾ ਕੀਤਾ ਜਾਓ ਨਾਹੀ' ਵਧੀਕ ਸ਼ਲੋਕਾਂ ਵਿੱਚੋਂ ਹੀ ਇਕ ਹੈ, ਅਤੇ  
ਪੰਜਵੇਂ ਮਹਲੇ ਦੇ ਵਾਧੂ ਸ਼ਲੋਕਾਂ ਵਿਚ ੨੨ ਵਾਂ ਸ਼ਲੋਕ ਹੈ । ਬਹੁਤੀਆਂ

ਪ੍ਰਾਰੰਨ ਬੀਜ਼ਾਂ ਵਿਚ ਮੁੰਦਾਵਨੀ ਅਖੀਰ ਪਰ ਨਹੀਂ, ਸਗੋ ਕਬੀਰ ਅਤੇ  
ਫਰੀਦ ਦੇ ਸਲੋਕਾਂ ਤੋਂ ਪਹਿਲੇ ਦਿਤੀ ਹੈ। ਪ੍ਰਤਥ ਵਿਚ 'ਆਦਿ-ਬੀਜ਼'  
ਵਿਚ 'ਮੁੰਦਾਵਨੀ' ਵਾਲੇ ਸਲੋਕ ਨੂੰ ਇਹੋ ਥਾਂ ਮਿਲੀ ਸੀ ਅਤੇ ਗ੍ਰੰਥ  
ਸਾਹਿਬ ਦੀ 'ਇਤੀ' ਭਟਾਂ ਦੇ ਸਵੈਯਾ ਦੀ ਏਸ ਤੁਕ ਪੁਰ ਹੋ ਜਾਂਦੀ  
ਸੀ:- 'ਛੜ੍ਹ ਸਿੰਘਾਸਨ ਪਿਰਥਮੀ ਗੁਰੂ ਅਰਜਨ ਕੋ ਦੇ ਆਇਓ ॥'  
ਬੁੜੇ ਸੰਧੂ ਵਾਲੀ ਬੀਜ਼ ਵਿਚ ਨਾ ਤਾਂ ਤਤਕਰੋ ਵਿਚ ਮੁੰਦਾਵਨੀ ਦੀ  
ਕੋਈ ਪ੍ਰਤੀਕ ਹੈ ਅਤੇ ਨਾ ਅੰਦਰ ਭਟਾਂ ਦੇ ਸਵਯਾਂ ਦੇ ਪਿਛੇ, ਬਾਵਜੂਦ  
ਚੋਖੀ ਕੋਠੀ ਥਾਂ ਹੋਨ ਦੇ, ਉਥੇ ਲਿਖੀ ਹੈ, ਹਾਂ ਅੰਦਰ ਆਪਨੀ ਠੀਕ  
ਥਾਂ ਤੇ ਰੂਰ ਹੈ।

ਪਰ 'ਮੁੰਦਾਵਨੀ' ਦੇ ਲੁਝ ਤੇ ਲੁਦ ਮੁੰਦਾਵਨੀ ਨਾਮ, ਗ੍ਰੰਥ  
ਸਾਹਿਬ ਦੇ ਅੰਤ ਪੁਰ ਦੇਣ ਲਈ ਢਾਢੇ ਢੁਕਵੇਂ ਸਨ। ਜੋ ਕਿਸੇ ਨੇ  
ਆਪਨੀ ਥਾਉਂ ਹਟਾ ਕੇ ਇਹਨਾਂ ਸਲੋਕਾਂ ਨੂੰ ਭੋਗ ਦੀ ਥਾਣੀ ਦੇ ਪਿਛੇ  
ਦੇ ਇਤਾ। ਅਤੇ ਇਸ ਭਾਗ ਦੀ ਤਰਤੀਬ ਵਿਚ ਸਦਾ ਗੁਰ ਬੜ  
ਪੈਂਦੀ ਰਲੀ ਆਈ ਹੈ। ਮੁੰਦਾਵਨੀ ਨੂੰ ਏਸ ਤਰ੍ਹਾਂ ਕਿਸ ਨੇ ਅੰਤ ਪੁਰ  
ਰਖਿਆ ਅਤੇ ਕਦ, ਇਹਨਾਂ ਸਵਾਲਾਂ ਦਾ ਜਵਾਬ ਬਹੁਤ ਖੋਜ ਦਾ  
ਮਹਤਾਜ਼ ਹੈ, ਪਰ ਇਹ ਤਬਦੀਲੀ ਗੁਰੂ ਤੇਗ ਬਹਾਦਰ ਦੇ ਵਕਤ  
ਤੋਂ ਪਹਿਲੇ ਹੋ ਚੁਕੀ ਸੀ। ਆਖਿਰ ਪੈਣੀ ਸਦੀ ਤੋਂ ਵਧੀਕ ਗ੍ਰੰਥ  
ਸਾਹਿਬ ਦੇ ਬਣਨ ਪਿਛੋਂ ਲੰਘ ਚੁਕੀ ਸੀ।

(ਸ) ਭਾਈ ਥਨੋਂ ਵਾਲੀ ਬੀਜ਼ ਵਿਚ ਦੋ ਬਲਦ ਭਗਤ  
ਸੂਰਦਾਸ ਦੇ ਦਿਤੇ ਹਨ। ਇਕ ਬਲਦ, ਜਿਸ ਦੀ ਪਹਿਲੀ ਤੁਕ ਹੈ:  
'ਹਰਿ ਕੇ ਸੰਗ ਬਸੇ ਹਰਿ ਲੋਕਾ', ਉਹ ਤਾਂ ਸਭ ਗ੍ਰੰਥਾਂ ਵਿਚ ਹੈ, ਪਰ  
ਦੂਜਾ ਬਲਦ (ਪਹਿਲੀ ਤੁਕ :- 'ਛਾਡ ਮਨ ਹਰ ਬੇਮੁਖਨ ਕੇ ਸੰਗ') ਉਹ  
ਥਨੋਂ ਵਾਲੀ ਬੀਜ਼ ਵਿਚ ਮਿਲਦਾ ਹੈ ਜਾਂ ਉਹਨਾਂ ਬੀਜ਼ਾਂ ਵਿਚ ਜੋ ਏਸ  
ਬੀਜ਼ ਤੋਂ ਨਕਲ ਕੀਤੀਆਂ ਗਈਆਂ ਸਨ। ਕਰਤਾਰ ਪੁਰ ਵਾਲੀ ਬੀਜ਼  
ਵਿਚ ਇਹ ਸਾਰਾ ਬਲਦ ਲਿਖਿਆ ਹੈ, ਪਰ ਪਿਛੋਂ ਇਕ ਖਾਸ ਮਤਲਬ

ਵਾਸਤੇ ਏਸ ਉਤੇ ਹੜਤਾਲ ਫੇਰ ਦਿਤੀ ਗਈ। ਪਰ ਬਰਕਿਸਮਤੀ ਨਾਲ ਪਹਿਲੀ ਤੁਕ ਜੋ ਉਪਰਲੇ ਪਰਮਾਨੰਦ ਦੇ ਸ਼ਬਦ ਨਾਲ ਮਿਲ੍ਹੀ ਕੇ ਹੀ ਲਿਖੀ ਸੀ ਬਾਕੀ ਰਹਿ ਗਈ। ਜੋ ਬੀੜਾਂ ਏਸ ਕਰਤਾਰ ਪੁਰ ਵਾਲੀ ਬੀੜ ਨੂੰ ਟਕਸਾਲੀ ਸਮਝਕੇ, ਏਸ ਨਾਲ ਟਾਕਰਾ ਕਰਕੇ ਬਨਾਈਆਂ ਗਈਆਂ, ਉਹਨਾਂ ਵਿਚ ਖਾਲੀ ਇਹ ਪਹਿਲੀ ਤੁਕ ਹਾਂ ਦਿਤੀ ਹੁੰਦੀ ਹੈ, ਜਿਸ ਤਰ੍ਹਾਂ ਕਿ ਛਾਪੇ ਦੇ ਸਾਰੇ ਗ੍ਰੰਥ ਸਾਹਿਬਾਂ ਵਿਚ। ਨਾ ਇਹ ਸ਼ਬਦ, ਨਾ ਏਸ ਦੀ ਪਹਿਲੀ ਤੁਕ ਹੀ ਪ੍ਰਾਚੀਨ ਬੀੜਾਂ ਵਿਚ, ਜੋ 'ਆਦਿ-ਬੀੜ' ਤੋਂ ਸਿਧੀਆਂ ਨਕਲ ਹੋਈਆਂ, ਦਿਤੇ ਹਨ, ਜਿਕੁਰ ਬੂਜੇ ਸੰਧੂ ਵਾਲੀ ਬੀੜ ਆਦਿ; ਨਾ ਤਤਕਰੇ ਵਿਚ ਪ੍ਰਤੀਕ ਹੀ ਹੈ। ਇਸ ਵਿਚ ਕੁਝ ਸ਼ਕ ਨਹੀਂ ਕਿ ਇਹ ਸ਼ਬਦ ਭਾਈ ਬੱਨੋ ਦੀ ਬੀੜ ਵਿਚ ਪਹਿਲੀ ਵਾਰ ਦਰਜ ਕੀਤਾ ਗਿਆ। ਅਤੇ ਇਹੋ ਸਿਖਾਂ ਦੀ 'ਪੱਕੀ' ਰਵਾਇਤ ਹੈ। ਤਾਂ ਤੇ ਸਿਧ ਹੈ ਕਿ ਨਾ ਇਹ ਸ਼ਬਦ ਤੇ ਨਾ ਏਸ ਦੀ ਪਹਿਲੀ ਤੁਕ ਹੀ ਆਦਿ ਬੀੜ ਵਿਚ ਸਨ।

ਇਹੋ ਹਾਲ ਕਬੀਰ ਦੇ ਸਲੋਕ : 'ਧੂਰ ਅੰਬਰ ਵਿਚ ਬੇਲੜੀ' ਦਾ ਹੈ, ਜੋ ਬਾਬਾ ਮੌਹਨ ਵਾਲੀਆਂ ਪੋਈਆਂ ਵਿਚੋਂ ਭਾਈ ਬੱਨੋ ਵਾਲੀ ਬੀੜ ਵਿਚ ਨਕਲ ਕੀਤਾ ਗਿਆ।

(ਜ) ਰਹਿਰਾਸ ਵਿਚ ਪਹਿਲੇ ਖਾਲੀ ਪੰਜ ਸ਼ਬਦ ਹੀ ਦਿਤੇ ਹੁੰਦੇ ਸਨ, ਜਿਸ ਤਰ੍ਹਾਂ ਕਿ ਬਹੁਤ ਸਾਰੀਆਂ ਪ੍ਰਾਚੀਨ ਬੀੜਾਂ ਤੋਂ ਪ੍ਰਗਟ ਹੁੰਦਾ ਹੈ। ਭਾਈ ਬੱਨੋ ਵਾਲੀ ਬੀੜ ਅਤੇ ਉਸ ਤੋਂ ਉਤਾਰਾ ਹੋਈ ਕਰਤਾਰ ਪੁਰ ਵਾਲੀ ਬੀੜ, ਏਸੇ ਤਰ੍ਹਾਂ ਬੂਜੇ ਸੰਧੂ ਵਾਲੀ ਬੀੜ ਆਦਿ ਕਿਸੇ ਵਿਚ ਵੀ ਦੂਜੇ ਰਾਰ ਸ਼ਬਦ, 'ਸੋ ਪੁਰਖ' ਨਾਲ ਸ਼ੁਰੂ ਹੋਨ ਵਾਲੇ, ਨਹੀਂ ਦਿਤੇ। ਤਾਂ ਤੇ ਇਹ 'ਆਦਿ-ਬੀੜ' ਵਿਚ ਨਿਤ ਨੇਮ ਵਾਲੀ ਬਾਣੀ ਵਿਚ ਦਰਜ ਨਹੀਂ ਸਨ।

(ਕ) 'ਆਦਿ-ਬੀੜ' ਵਿਚ, ਇਕ ਖਾਸ ਸਬਥ ਕਰਕੇ, ਤਤਕਰਾ ਹੋਣ ਬਾਬਤ ਭੀ ਕਈਆਂ ਨੂੰ ਸ਼ਕ ਹੈ। ਮੈਂ ਨਹੀਂ ਕਹਿ ਸਕਦਾ

ਉਹਨੀ ਦਿਨਾਂ ਕਿਤਾਬਾਂ ਦੇ ਮੁਫ਼ਤ ਵਿਚ, ਖਾਸ ਕਰ ਕੇ ਗਾਰਮ੍ਬਖੀ ਹਿੰਦਾ  
 ਕਿਤਾਬਾਂ ਦੇ, ਪਨਿਆਂ ਦੇ ਅੰਕ ਦੇ ਕੇ ਸੂਚੀ ਪਤਰ ਦੇਣ ਦਾ ਰਵਾਜ਼ ਸੀ  
 ਕਿ ਨਹੀਂ। ਪਰ ਗ੍ਰੰਥ ਸਾਹਿਬ ਵਰਗੀ ਵੱਡੇ ਪੁਸਤਕ ਲਈ, ਜਿਸਦੇ ਅੱਡੇ  
 ਅੱਡ ਭਾਗਾਂ ਵਿਚ, ਵਿਸੇ ਮੂਜਬ ਕੋਈ ਵੰਡ ਜਾਂ ਤਰਤੀਬ ਨਹੀਂ ਸੀ ਹੋਈ  
 ਹੋਈ, ਅਤੇ ਨਾ ਇਹ ਭਾਗ ਕਿਸੇ ਐਸੀ ਤਰਤੀਬ ਨਾਲ ਦਿੱਤੇ ਸਨ,  
 ਜਿਸਦੀ ਮਰਦ ਨਾਲ ਕੋਈ ਸ਼ਬਦ ਲਭਿਆ ਜਾ ਸਕੇ, ਤਤਕਰੇ ਦਾ ਹੋਣਾ  
 ਬੜਾ ਛੁਰੂਗੀ ਸੀ। ਪੁਰਾਣੀਆਂ ਤੋਂ ਪੁਰਾਣੀਆਂ ਬੀਜ਼ਾਂ ਵਿਚ ਤਤਕਰਾ ਹੈ।  
 ਬੂੜੇ ਸੰਪੂਰਨ ਵਾਲੀ ਬੀਜ਼ ਵਿਚ ਤਤਕਰਾ ਉਸਦੇ ਆਪਣੇ ਹਥ ਦਾ ਲਿਖਿਆ  
 ਸਾਫ਼ ਸੁਖਰਾ, ਬਿਨਾਂ ਕਟੇ ਵਢੇ ਦੇ, ਮੌਜੂਦ ਹੈ। ਜਿਸਤੇ ਸਨੌਰੂ ਮੰਨਲਾ  
 ਪਈਗਾ ਕਿ ਤਤਕਰਾ ਆਦਿ-ਬੀਜ਼ ਵਿਚ ਮੁਫ਼ਤ ਤੋਂ ਹੀ ਸੀ। ਏਥੇ ਹੀ  
 ਬਸ ਨਹੀਂ, ਉਸਦਾ ਪੂਰਾ ਉਤਾਰਾ ਸੰਮਤ ੧੯੧੮ ਵਾਲੀ ਬੀਜ਼ ਵਿਚ  
 ਮੌਜੂਦ ਹੈ। ਸਗੋਂ ਇਕ ਤਤਕਰਾ ਸ਼ਬਦਾਂ ਦਾ ਹੀ ਕਾਫ਼ੀ ਨਹੀਂ ਸੀ, ਇਸ  
 ਸੂਚੀ ਪੜ੍ਹ ਦੇ ਅਗੋਂ ਇਕ ਤਤਕਰਾ ਰਾਗਾਂ ਦਾ ਬਨਾਣ ਦੀ ਵੀ ਛੁਰੂਗੀ  
 ਸੀ, ਜਿਸ ਨਾਲ ਕੋਈ ਸ਼ਬਦ ਗ੍ਰੰਥ ਸਾਹਿਬ ਵਿਚ ਛੇਤੀ ਲਭਿਆ ਜਾ ਸਕੇ।  
 ਤਤਕਰਾ' ਲਫਜ਼ ਫਾਰਸੀ ਦੇ ਲਫਜ਼ ਤਬਕਰਹ ਦੀ ਵੱਟੀ ਹੋਈ  
 'ਬਕਲ ਹੈ।

ਤਤਕਰੇ ਬਾਬਤ ਏਸ ਸਕ ਦੇ ਪੈਦਾ ਹੋਣ ਦੀ ਇਕ ਖਾਸ ਵਜ਼ਾ  
 ਸੀ ਅਤੇ ਉਹ ਵਜਾ ਇਹ ਸੀ ਕਿ ਪਰਾਣੇ ਹਥ ਦੇ ਲਿਖੇ ਗ੍ਰੰਥ ਸਾਹਿਬਾਂ  
 ਵਿਚ ਲਿਖਣ ਦਾ ਸੰਮਤ ਦੇਂਦੇ ਹੋਏ ਇਕ ਫਿਕਰਾ ਜਾਂ ਵਾਕ ਲਿਖਿਆ  
 ਮਿਲਦਾ ਹੈ: 'ਪੇਖੀ ਲਿਖਿ ਪਹੋਚੇ' ਜਾਂ 'ਪੇਖੀ ਲਿਖੀ ਪਹੁੰਚੇ'। ਮੈਂ  
 ਪਹਿਲੀ ਵਾਰ ਇਹ ਫਿਕਰਾ ਨਾਨਕ ਮਤ। ਜ਼ਿਲਾ ਪੀਲੀਭੀਤ ਦੇ ਪੁਰਾਣੇ  
 ਉਦਾਸੀਆਂ ਦੇ ਸਥਾਨ ਦੀ ਪ੍ਰਾਚੀਨ ਬੀਜ਼ ਵਿਚ ਪੜਿਆ, ਜੋ ਬੀਜ਼ ਸੰਮਤ  
 ੧੯੪੨ ਦੀ ਲਿਖੀ ਹੋਈ ਹੈ। ਫੇਰ ਮੈਂ ਗੁਰਦਵਾਰਾ ਬ੍ਰਹਮਕੂੰਡ  
 ਅਜਧਿਆ ਦੀ ਲਿਖਤੀ ਬੀਜ਼ ਵਿਚ ਇਹੋ ਕੁਝ ਲਿਖਿਆ ਦੇਖਿਆ।  
 ਮੈਨੂੰ ਇਸ Colophon ਜਾਂ ਟਿੱਪਨੀ ਦੀ ਸਮਝ ਨਾ ਆਈ। ਹੁਣ

ਸੀ 'ਪਹੁੰਚੇ' ਜਾਂ 'ਪਹੁੰਚਾ' ਦੋਵੇਂ ਸ਼ਬਦ ਇਕ ਹਨ ਅਤੇ ਇਕ ਤੀਰਥ ਦੇ ਨਾਮ  
 ਅੱਡੇ ਛਲ। ਹੋਰ ਬੀਜਾਂ ਵਿਚ 'ਪਹੁੰਚੇ' ਦੇ ਅਗੇ ਲਫੜ 'ਕੁਰਖੇਤ੍ਰੁ' ਵੀ ਲਿਖਿਆ  
 ਹੋਈ ਥੇਖਿਆ ਗਿਆ ਹੈ। ਮੈਨੂੰ ਅਜੁਧਿਆ ਵਿਚ ਪੁਜਾਰੀ ਭਾਈ ਸਤਤੂਜੀਤ  
 ਸਨ, ਸਿੰਘ ਜੀ ਨੇ ਇਹ ਦਸ਼ਿਆ ਕਿ 'ਸੂਚੀ ਪਤ੍ਰ ਪੌਥੀ', (ਮਤਲਬ ਸ਼ਬਦਾਂ  
 ਟਾਂਣਾ ਦਾ ਤਤਕਾਰਾ) ਪਹਿਲੇ ਪਹੁੰਚੇ ਵਿਚ ਲਿਖੀ ਗਈ ਸੀ, ਉਸੇ ਦੀ ਨਕਲ  
 ਹੈ। ਸਾਰੇ ਲਿਖਾਰੀ ਕਰਦੇ ਆਏ ਹਨ। ਸਰਦਾਰ ਕਾਹਨ ਸਿੰਘ ਜੀ ਨੇ ਵੀ  
 ਏਸ ਫਿਕਰੇ ਦਾ ਇਹੋ ਮਤਲਬ ਸਮਝਿਆ ਸੀ। ਇਹਨਾਂ ਸਜਨਾਂ ਦੇ ਦਸ਼ਨ  
 ਦਾ ਪੁਰ ਮੇਰਾ ਭੀ ਇਹੋ ਨਿਸਚਾ ਬੱਛ ਗਿਆ ਸੀ। ਪਰ ਜਦ ਹੋਰ ਹਸਤ-  
 ਗੀ ਲਿਖਤ ਗ੍ਰੰਥ ਸਾਹਿਬ ਦੇਖੋ, ਜਿਨ੍ਹਾਂ ਵਿਚ ਇਹ ਲਫੜ ਨਹੀਂ ਸਨ, ਅਤੇ  
 ਤਤਕਾਰੇ ਮੌਜੂਦ ਸਨ, ਦਿਲ ਵਿਚ ਸ਼ਕ ਪੈਦਾਹੋ ਗਿਆ ਅਤੇ ਜਾਨਣਾ ਚਾਹਿਆ  
 ਕਿ ਅਸਲ ਗਲ ਕੀਹਾ ਹੈ। ਇਹ ਸ਼ਕ ਮੇਰਾ ਮਾਂਗਟ ਜਾਣ ਤਕ ਦੂਰ  
 ਨਹੀਂ ਸੀ ਹੋਇਆ। ਉਥੇ ਜਦ ਮੈਂ ਭਾਈ ਬਿਸ਼ਨ ਸਿੰਘ ਜੀ ਬਨੋਆਨੀਆਂ  
 ਨਾਲ ਗਲ ਕੀਤੀ, ਤਦ ਉਹਨਾਂ ਕਿਹਾ ਕਿ ਇਹ ਲਫੜ ਉਹਨਾਂ ਦੀ  
 ਬੀਜ ਵਿਚ ਵੀ ਹਨ। ਜਦ ਮੈਂ ਉਸ ਬੀਜ ਦੇ ਦਰਸ਼ਨ ਕੀਤੇ ਅਤੇ ਇਹ  
 ਤਸਲੀ ਹੋ ਗਈ ਕਿ ਇਹ ਅਸਲੀ ਭਾਈ ਬਨੋਂ ਵਾਲੀ ਬੀਜ ਹੈ,  
 ਅਤੇ ਉਸ ਵਿਚ ਇਹ ਲਫੜ ਵੀ ਲਿਖੇ ਦੇਖ ਲਏ, ਤਦ ਮਨ ਵਿਚ  
 ਆਪਣੇ ਆਪ ਚਾਨਣ ਹੋ ਆਇਆ ਅਤੇ ਸਾਰੀ ਗ੍ਰੰਥਲ ਦਾ ਹਲ  
 ਲਭ ਪਿਆ। ਸਾਫ਼ ਦਿਸ ਪਿਆ ਕਿ ਇਹ ਲਫੜ ਭਾਈ ਬਨੋ ਜੀ  
 ਆਪਣੀ ਬਾਬਤ ਲਿਖ ਰਹੇ ਹਨ ਕਿ 'ਪੌਥੀ' ਜਾਂ 'ਗ੍ਰੰਥ' ਲਿਖਕੇ ਅਸੀਂ  
 ਲਾਹੌਰ ਪਹੁੰਚੇ। ਲਾਹੌਰ ਏਸ ਵਾਸਤੇ ਕਿ ਲਾਹੌਰੋਂ ਜ਼ਿਲਦ ਬਨਵਾਕੇ  
 ਉਹਨਾਂ ਫੇਰ ਗੁਰੂ ਸਾਹਿਬ ਦੇ ਹਾਜ਼ਰ ਹੋਕੇ ਇਹ ਬੀਜ ਪੇਸ਼ ਕੀਤੀ ਸੀ।  
 ਲਾਹੌਰ ਪਹੁੰਚਣ ਦੀ ਤਾਰੀਖ ਹੈ ਜੋ ਭਾਈ ਸਾਹਿਬ ਨੇ ਆਪਣੀ ਬੀਜ  
 ਵਿਚ ਦਿੱਤੀ ਹੈ। ਗ੍ਰੰਥ ਸਾਹਿਬ ਨੂੰ ਗੁਰੂ ਸਾਹਿਬਾਨ ਦੇ ਵਕਤ ਤਕ  
 ਅਕਸਰ 'ਪੌਥੀ' ਹੀ ਆਖਦੇ ਸਨ ਅਤੇ ਕਦੇ ਕਦੇ 'ਗ੍ਰੰਥ'। ਪਿਛੋਂ ਆਉਣ  
 ਵਾਲੇ ਲਿਖਾਰੋਂ ਨੇ ਏਸ ਗਲ ਨੂੰ ਨਾ ਸਮਝਕੇ ਤੇ ਇਸ ਫਿਕਰੇ ਨੂੰ ਇਕ

ਗੁੜ੍ਹ ਅਰਥਾਂ ਵਾਲਾ ਫਾਰਮੂਲਾ ਸਮਝਕੇ ਇਸ ਦੀ ਨਕਲ ਦਰ  
ਨਕਲ ਕਰ ਦਿੱਤੀ। ਅਤੇ ਜਿਨ੍ਹਾਂ ਨੇ ਸਮਝਨ ਦੀ ਕੋਸ਼ਿਸ਼ ਕੀਤੀ 'ਪਹੁੰਚੇ'  
ਦਾ 'ਪਹੁੰਚੇ' ਤੇ 'ਪਹੋਏ ਕੁਰ ਖੋਤਰ' ਬਣਾ ਦਿਤਾ।

ਤਾਂਤੇ ਜਿਨ੍ਹਾਂ ਬੀਜ਼ਾਂ ਵਿਚ ਉਹਨਾਂ ਦੇ ਲਿਖੇ ਜਾਨ ਦੀ ਤਾਰੀਖ  
ਸੰਮਤ ਦੇਂਦਿਆਂ ਇਹ ਲਫੜ ਲਿਖੇ ਹਨ, ਉਹ ਸਭ ਭਾਈ ਬੱਨੋ ਜੀ ਦੀ  
ਬਣੋਲਤ ਹਨ, ਅਤੇ ਮਾਂਗਟ ਵਾਲੀ ਬੀਜ਼ ਤੋਂ ਸਿਧੀ ਜਾਂ ਨਕਲ ਦਰ  
ਨਕਲ ਹਨ।

(੪) ਜਿਕੁਰ ਮੁਢ ਵਿਚ ਇਕ ਤਤਕਰਾ ਰਾਗਾਂ ਦਾ ਹੈ, ਅੰਤ  
ਵਿਚ ਹੋਰ ਇਕ 'ਰਾਗ ਮਾਲਾ' ਹੁੰਦੀ ਹੈ। ਲਿਖਤ ਦੇ ਗ੍ਰੰਥ ਸਾਹਿਬਾਂ  
ਵਿਚ ਅੰਤ ਪੁਰ ਚਾਰ ਪੰਜ ਫਾਲਤੂ ਬਾਣੀਆਂ ਹੁੰਦੀਆਂ ਹਨ, ਉਹਨਾਂ  
ਵਿਚੋਂ ਇਹ ਰਾਗਮਲਾ ਭੀ ਇਕ ਹੁੰਦੀ ਹੈ, ਅਤੇ ਇਹਨਾਂ ਫਾਲਤੂ  
ਬਾਣੀਆਂ ਵਿਚ ਵੀ ਏਸ ਨੂੰ ਛੇਕੜਲੀ ਥਾਂ ਦਿੱਤੀ ਜਾਂਦੀ ਹੈ, ਸਿਵਾਇ  
ਸਿਆਹੀ ਦੀ ਬਿਧੀ ਦੇ, ਜੋ ਇਕ ਯਾਦਦਾਸਤ ਹੈ, ਕੋਈ ਬਾਣੀ ਨਹੀਂ।  
ਇਹ 'ਰਾਗ ਮਾਲਾ' ਛੰਦਾ ਬੰਦ ਹੈ ਜਿਸ ਵਿਚ ਛੇ ਮੁਖ ਰਾਗਾਂ ਦੇ ਨਾਲ  
ਹਰ ਰਾਗ ਦੀਆਂ ਪੰਜ ਪੰਜ ਰਾਗਣੀਆਂ ਇਸਤ੍ਰੀਆਂ ਅਤੇ ਅੱਠ ਅੱਠ  
ਛੇਟੇ ਰਾਗਾਂ ਪ੍ਰਤੀਂ ਦੇ ਨਾਮ ਇਕ ਰਚਨਾ ਵਿਚ ਗੁੰਧੇ ਹਨ। ਇਹ  
'ਨਾਮਾਵਲੀ' ਇਕ ਕਿਸੇ 'ਕਾਮਕੰਦਲਾ' ਦਾ ਭਾਗ ਹੈ। ਕਾਮਕੰਦਲਾ ਦਾ  
ਲਿਖਣ ਵਾਲਾ ਇਕ ਨੌ-ਮੁਸਲਮ ਆਲਮ ਨਾਮ ਦਾ ਕਵੀ ਅਕਬਰ ਦੇ  
ਰਾਜ ਵਿਚ ਹੋਇਆ ਹੈ, ਜਿਸ ਨੇ ਇਹ ਕਿਤਾਬ ਸੰਨ ਹਿਜਰੀ ੯੯੧  
ਮੁਤਾਬਿਕ ਈਸਵੀ ਸੰਨ ੧੫੮੩ ਵਿਚ ਲਿਖੀ ਅਤੇ ਇਹ ਸਨ ਉਸ  
ਕਿਤਾਬ ਵਿਚ ਦੇ ਕੇ ਅਕਬਰ ਪਾਤਸ਼ਾਹ ਦੇ ਲੰਮੇ ਰਾਜ ਹੋਣ ਲਈ ਦੁਆ  
ਕੀਤੀ ਹੈ। ਗੋਇਆ ਇਹ ਕਿਤਾਬ ਗ੍ਰੰਥ ਸਾਹਿਬ ਨਾਲੋਂ ਅਠ ਵਰ੍ਹੇ  
ਪਹਿਲੇ ਲਿਖੀ ਗਈ। ਗ੍ਰੰਥ ਸਾਹਿਬ ਵਿਚ ਕਦ ਅਤੇ ਕਿਸਨੇ ਪਾਈ,  
ਇਹ ਦੇ ਸਵਾਲ ਹਨ, ਜਿਨ੍ਹਾਂ ਦਾ ਜਵਾਬ ਐਖਾ ਹੈ। 'ਕਦ' ਪਾਈ ਦਾ  
ਜਵਾਬ ਅੰਦਾਜ਼ਨ ਦਿੱਤਾ ਜਾ ਸਕਦਾ ਹੈ। ਕਿਸੇ ਪ੍ਰਾਚੀਨ ਬੀਜ਼ ਵਿਚ ਭੀ

ਇਹ ਅਸਲ ਲਿਖਾਰੀ ਦੇ ਹਥ ਦੀ ਲਿਖੀਨਹੀਂ ਪਾਈ ਗਈ, ਸਭ ਵਿਚ ਇਹ  
ਫਾਲਤੂ ਬਾਣੀਆਂ ਇਕੱਠੀਆਂ ਕਿਸੇ ਹੋਰ ਦੀਆਂ ਲਿਖੀਆਂ ਪਿਛੋਂ ਘੜੇ  
ਵਰਕਿਆਂ ਪੁਰ ਹੁੰਦੀਆਂ ਹਨ। ਕਦੇ ਕਦੇ ਨਾਵੋਂ ਮਹਿਲ ਦੀ ਬਾਣੀ ਵੀ  
ਏਸ ਪਿਛੋਂ ਆਏ ਲਿਖਾਰੀ ਦੀ ਹੁੰਦੀ ਹੈ। ਜਿਥੇ ਇਹ ਨਾ ਭੀ ਹੋਵੇ,  
ਉਥੇ ਭੀ 'ਹਕੀਕਤ ਰਾਹ ਮੁਕਾਮ ਰਾਜੇ ਸ਼ਿਵ ਨਭ ਕੀ' ਵਿਚ ਤੰਜੇਰ  
ਵਿਚ 'ਨਾਜਿਕ' ਰਾਜ ਦੇ ਹੋਣ ਅਤੇ ਤੰਜੇਰ ਦੇ ਇਕ ਨਾਜਿਕ ਰਾਜਾ ਦਾ  
ਨਾਮ ਦਿੱਤਾ ਹੈ, ਜਿਸ ਦੀ ਤਾਰੀਖ ਅਸੀਂ ਮੁਕਰੋਰ ਕਰ ਸਕਦੇ ਹਾਂ। ਓਹ  
ਤਾਰੀਖ ਸਨ ਈਸਵੀ ੧੯੧੩ ਜਾਂ ਸੰਮਤ ੧੯੩੦ ਬਣਦੀ ਹੈ।  
ਸੋ ਗ੍ਰੰਥ ਸਾਹਿਬ ਦੀਆਂ ਬੀਜ਼ਾਂ ਵਿਚ ਇਹ 'ਰਾਗਮਾਲਾ' ਉਸ ਤੋਂ  
ਪਹਿਲੇ ਦਰਜ ਹੋਈ ਨਹੀਂ ਹੋ ਸਕਦੀ, ਅਰਥਾਤ ਗ੍ਰੰਥ ਸਾਹਿਬ ਦੀ  
'ਆਦਿ-ਬੀਜ਼' ਤਿਆਰ ਹੋਣ ਨਾਲੋਂ ੮੨ ਵਰ੍ਹੇ ਦੇ ਪਿਛੋਂ, ਜਦ ਭੀ ਹੋਵੇ।

ਉੱਜ ਤਾਂ ਇਹ ਰਾਗ ਮਾਲਾ ਭਾਈ ਬੱਨੇ ਦੀ ਬੀਜ਼ ਵਿਚ ਵੀ ਦਿੱਤੀ  
ਹੈ, ਨਾਵੋਂ ਮਹਲੇ ਦੀ ਬਾਣੀ ਤੋਂ ਫੌਰਨ ਪਹਿਲੇ ਅਤੇ ਨਾਵੋਂ ਮਹਲ ਦੀ  
ਬਾਣੀ ਉਸ ਬੀਜ਼ ਵਿਚ ਆਖਰੇ ਪੁਰ ਹੈ। ਰਾਗਮਾਲਾ ਤੋਂ ਪਹਿਲੇ  
'ਹਕੀਕਤ ਰਾਹ ਮੁਕਾਮ' ਵਗੈਰਾ ਹੋਰ ਬਾਣੀਆਂ ਹਨ ਅਤੇ ਉਸੇ ਇਕ  
ਹਥ ਦੀਆਂ ਲਿਖੀਆਂ ਹਨ। ਭਾਈ ਬੱਨੇ ਦੀ ਬੀਜ਼ ਵਿਚ ਬਾਰਾਂ ਚੌਦਾਂ  
ਹਥਾਂ ਦੀ ਲਿਖਾਈ ਹੈ, ਅਤੇ ਇਹ ਅਸੀਂ ਉਪਰ ਦਸ ਆਏ ਹਾਂ ਕਿ  
'ਹਕੀਕਤ', 'ਰਾਗ ਮਲਾ' ਆਦਿ ਬਹੁਤ ਪਿਛੋਂ ਪਾਏ ਵਰਕਿਆਂ  
ਪੁਰ ਹਨ।

ਸਾਡੀ ਦਲੀਲ ਮੁਜਬ ਤਾਂ ਇਕ ਵੀ ਪ੍ਰਾਰੰਨ ਬੀਜ਼ ਵਿਚ ਰਾਗ  
ਮਾਲਾ ਦਾ ਨਾ ਹੋਣਾ ਇਸ ਗਲ ਦਾ ਕਾਫੀ ਸਬੂਤ ਹੈ ਕਿ ਇਹ ਆਦਿ  
ਬੀਜ਼ ਵਿਚ ਨਹੀਂ ਸੀ। ਪਰ ਹੁਣ ਤਾਂ ਬਹੁਤ ਸਾਰੀਆਂ ਬੀਜ਼ਾਂ ਅਜਿਹੀਆਂ  
ਮੌਜੂਦ ਹਨ, ਜਿਨ੍ਹਾਂ ਵਿਚ ਇਹ ਨਹੀਂ। ਜੋਹੜੀਆਂ ਮੈਂ ਆਪ ਦੇਖੀਆਂ  
ਹਨ, ਉਹਨਾਂ ਦਾ ਜ਼ਿਕਰ ਉਪਰ ਆ ਚੁਕਾ ਹੈ, ਅਤੇ ਕਿਸੇ ਕਿਸੇ ਦਾ  
ਹੇਠਾਂ ਆਵੇਗਾ। ਪਰ ਸੰਨ ੧੯੧੮ ਵਿਚ ਜੋ ਲੰਮੀ ਬਹਿਸ 'ਰਾਗਮਾਲਾ'

ਸੰਬੰਧੀ ਹੋਈ ਸੀ, ਉਸ ਵਿਚ ਰਾਗਮਾਲਾ ਦੇ ਵਿਪਰੀਅਂ ਨੇ ਬਾਰਾਂ ਬੀਜ਼ਾਂ ਦੀ ਇਕ ਫ਼ਹਰਿਸਤ ਪੇਸ਼ ਕੀਤੀ ਸੀ। ਇਸਦਾ ਕੋਈ ਜਵਾਬ ਦੂਜੇ ਪਾਸੋਂ ਨਹੀਂ ਸੀ ਮਿਲਿਆ। ਸਿਵਾਏ ਇਹ ਕਹਿਣ ਦੇ ਕਿ ਇਹ ਰਾਮਰਾਈਆਂ ਦੀਆਂ ਬਣਾਈਆਂ ਹਨ, ਜਿਨ੍ਹਾਂ ਨੇ 'ਰਾਗਮਾਲਾ' ਜਾਣ ਬੁਝਕੇ ਡੱਡ ਦਿੱਤੀ ਸੀ\*। ਇਹ ਗਲ ਮੂਲੋਂ ਰਾਲਤ ਹੈ, ਕਿਉਂਕਿ ਰਾਮ ਰਾਈਆਂ ਦੀ ਲਿਖਤ ਦੀਆਂ ਬੀਜ਼ਾਂ, ਜੋ ਡੇਹਰਾਦੂਨ ਵਿਚ ਹਨ, ਅਤੇ ਬਾਬਾ ਰਾਮਰਾਇ ਨੇ ਆਪ ਲਿਖਾਈਆਂ ਸਨ, ਉਹਨਾਂ ਵਿਰ ਰਾਗਮਾਲਾ ਹੈ। ਤਾਂਤੇ ਇਹ ਸਿਧ ਹੋਇਆ ਕਿ 'ਰਾਗ-ਮਾਲਾ' ਆਦਿ ਬੀਜ਼ ਵਿਚ ਨਹੀਂ ਸੀ।

\*ਉਸ ਬਾਅਸ ਵਿਚ ਇਹਨਾਂ ਬੀਜ਼ਾਂ ਦੇ ਨਾਮ ਲਏ ਗਏ ਸਨ (ਦੇਖੋ ਰਾਗ ਮਾਲਾ ਦਰਪਨ ਆਂਤ) :-

(੧) ਤਰਨ ਤਾਰਨ ਕੱਡਾ ਬੁੰਗਾ—ਸੰਮਤ ੧੭੪੫ ਦੀ ਲਿਖੀ ਬੀਜ਼।  
ਨਾਵੇਂ ਗੁਰੂ ਦੀ ਬਾਣੀ ਭੀ ਨਹੀਂ।

(੨) ਗੋਦਲਾਵਾਲਾ (ਗੁਜਰਾਵਾਲਾ ਦੇ ਪਾਸ), ਉਪਰਲੀ ਧਰਮਸਾਲਾ  
ਦੀ ਬਹੁਤ ਵਿਧ ਬੀਜ਼।

(੩) ਕਾਨਗੜ੍ਹ (ਤਿਆਸਤ ਪਟਿਆਲਾ) ਸੰਮਤ ੧੭੯੮ ਦੀ ਅਸਲੀ ਬੀਜ਼।

(੪) (੫) (੬) ਬੁੜਜ ਬਾਬਾ ਆਲਾ ਸਿੰਘ ਪਟਿਆਲਾ। ਨਾਵੇਂ ਗੁਰੂ  
ਦੀ ਬਾਣੀ ਵੀ ਨਹੀਂ।

(੭) ਇਕ ਹੋਰ ਪੁਰਾਣੀ ਬੀਜ਼ ਓਥੇ ਹੈ।

(੮) ਉ. ਪਿਤ ਢਕੇ ਨਜ਼ਾਰਤ ਰਿਆਸਤ ਪਟਿਆਲਾ। ਸ: ਹਜ਼ਾਰਾ  
ਸਿੰਘ ਠੋਕੋਚਾਰ ਪਾਸ ਸੰਮਤ ੧੭੨੫ ਦੇ ਲਾਗੇ ਦੀ।

(੯) ਮਲਕਪੁਰ, ਮੁਤਸਿਲ ਸਟੇਸ਼ਨ ਮਾਨਆਲਾ, ਜ਼ਿਲ੍ਹਾ ਰਾਵਲਪਿੰਡੀ।

(੧੦) ਤਖਤ ਸੀ ਹਜ਼ੂਰ ਸਾਹਿਬ, ਸੰਮਤ ੧੮੩੦ ਮਘਰ ਸੁਦੀ ੧੦ ਦੀ।

(੧੧) ਇਕ ਹੋਰ ਪੁਰਾਤਨ ਗੁੰਬਦ ਸਾਹਿਬ ਹਜ਼ੂਰ ਸਾਹਿਬ।

(੧੨) ਕਮਰਸ਼ਲ ਪਰੰਪਰਾ ਅੰਮਰਤਸਰ ਦਾ ਛਪਿਆ ਗਰੰਥ ਸਾਹਿਬ।

(੧੩) ਬੰਬਈ ਦਾ ਸੰਨ ੧੮੦੦ ਦਾ ਛਪਿਆ ਗਰੰਥ ਸਾਹਿਬ, ਮੌਜ਼ਿਆ  
ਚਿੜ੍ਹਤੀਆਂ ਤੋਂ ਚਾਰ ਕੋਹ 'ਮਹਾਰਾਨ ਸਰੀਵ' ਪਿੰਡ ਵਿਚ।

## ੧੬ ਕਰਤਾਰਪੁਰ ਵਾਲੀ ਬੀੜ

ਆਦਿ ਬੀੜ ਦਾ ਜ਼ਿਕਰ ਕਰਦੇ ਅਸੀਂ ਉਪਰ ਦਸ ਆਏ ਹਾਂ,  
ਕਿ ਕਿਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੇ ਉਸਨੂੰ ਜਲ ਪ੍ਰਵਾਹ ਕਰ ਦਿੱਤਾ,  
ਪਰ ਪੀਰਮਲੀਆਂ ਤੋਂ ਕਦ ਹੋ ਸਕਦਾ ਸੀ ਕਿ ਚੁਪ ਕੀਤੇ ਬੈਠੇ ਰਹਿੰਦੇ :—

“ਦੁਰਲਭ ਉਤਮ ਗ੍ਰੰਥ ਪਦਾਰਥ ।

ਜੇਕਰ ਲਾਹੌ ਭਏ ਸਭ ਸਵਾਰਥ ।

ਮੋਹਿ ਬੰਸ ਮਹਿ ਰਹੈ ਬਵਾਈ ।

ਰਛਹਿ ਅਕੋਰਨ ਕੇ ਸਮੁਦਾਈ ।

ਤਿਸੀ ਸੰਗ ਸੋ ਗੁਰਤਾ ਰਾਦੀ ।

ਬਨਹਿ ਆਬਾਈ ਝੂਰਹਿ ਬਾਈ ॥” ੨੩ ॥

ਜਦ ਸਮਾ ਪਾਕੇ ਅਸਲੀ ਵਾਕਿਆਤ ਭੁਲ ਭੁਲਾ ਗਏ, ਉਹਨਾਂ  
ਨੇ ਇਕ ਕਹਾਣੀ ਘੜੀ, ਜਿਸ ਵਿਚ ਦਸਿਆ ਕਿ ਕਿਸ ਤਰ੍ਹਾਂ ਗ੍ਰੰਥ ਸਾਹਿਬ  
ਦਰਿਆ ਬਿਆਸਾ ਵਿਚ ਭਿਜਨ ਗਲਨ ਤੋਂ ਬਚਿਆ ਰਿਹਾ, ਅਤੇ ਚੌਪਵੇ  
ਦਿਨ ਪੀਰਮਲ ਜਾਕੇ ਕਢ ਲਿਆਇਆ। ਸੂਰਜ ਪ੍ਰਕਾਸ਼ ਵਿਚ ਉਪਰਲੇ  
ਲਫੜ ਪੀਰਮਲ ਦੇ ਮੁੰਹ ਵਿਚ ਰਖੇ ਹਨ। ਉਸੇ ਇਤਿਹਾਸ ਦੀ ਪੁਸਤਕ ਵਿਚੋਂ  
ਇਹ ਕਹਾਣੀ ਸੰਖੇਪ ਕਰਕੇ ਹੇਠਾਂ ਦਿੱਤੀ ਜਾਂਦੀ ਹੈ। ਲਿਖਿਆ ਹੈ, ਇਕ  
ਆਦਮੀ ਕਰਤਾਰ ਪੁਰ ਜਾ ਰਿਹਾ ਸੀ, ਉਸਦੇ ਹਥ ਪੀਰਮਲ ਨੂੰ ਗੁਰੂ  
ਸਾਹਿਬ ਨੇ ਸੁਨੇਹਾ ਭੇਜਿਆ ਕਿ ਦਰਿਆ ਵਿਚ ਅਸੀਂ ਗ੍ਰੰਥ ਸਾਹਿਬ ਰਖ  
ਚਲੇ ਹਾਂ, ਤੁਸੀਂ ਆਕੇ ਕਢ ਲਿਜਾਓ ।

ਇਮ ਸਮਝਾਏ ਗੁਰੂ ਗਤਿ ਦਾਨੀ ।

ਹੱਤੇ ਰੰਭੀਰ ਬੇਗ ਜਿਹ ਪਾਨੀ ॥ ੩੪ ॥

ਮੰਜੀ ਕੇ ਸਮੇਤ ਜਲ ਭਾਹਿ ।

ਕਹਿ ਕਰ ਭਲੇ ਰਖਾਯਹੁ ਤਾਹਿ ॥

ਭਲੇ ਸੰਭਾਲੋ ਭੋ ! ਦਰਆਇ ।

ਤੁਝਤੇ ਲੇਹਿ ਧੀਰਮਲ ਆਇ' ॥ ੩੫ ॥

ਉਪਰ ਰਾਹੀਂ ਨੇ ਕਰਤਾਰ ਪੁਰ ਅਪੜ ਧੀਰਮਲ ਨੂੰ ਸੁਣੇ  
ਜਾ ਦਿਤਾ ।

ਸੰਨਿ ਮਸੰਦ ਬੋਲਯੋ ਮਤਿ' ਖੋਟਾ ।

ਇਹੁ ਕਿਸਾ ਕਰਹੁ, ਨ ਕਿਸਹੁੰ ਹੋਟਾ ।

ਹਮਤੇ ਅਰੁ ਆਪਨਿ ਤੇ ਖੋਜੈ ।

ਇਸਤੇ ਕੌਨ ਭਲੋ ਨਿਜ ਜੋਯੋ ।

ਪੁਨ ਤੁਮ ਸੰਗ ਹਾਸ ਕਰ ਭੇਜਾ ।

ਸਲਤਾ ਤੇ ਨਿਕਾਸ ਕਰ ਲੇਜਾ ।

ਨਦੀ ਸਬੇਗਾ ਬਿਬੇ ਕਿਮ ਹੋਹਿ ।

ਬਹੜੇ ਹੋਇਗੇ ਜਲਕੇ ਜੋਰ ।

ਕੇਤਕ ਥਾਨ ਕਰਹਿਗੇ ਟੋਰ ?

ਕਿਮ ਪ੍ਰਾਪਤ ਹੋਇ ਟਿਵੇ ਬਿਚਾਰੇ ।

ਦਬੜੇ ਹੋਇ ਸਿਕਤਾ ਪੁਰ ਭਾਰੇ ।

ਜੇ ਕਦਾਰ ਕਰ ਆਵੈ ਹਾਥ ।

ਕਾਗਦ ਗਰੇ ਹੋਹਿ ਜਲ ਸਾਥ ॥ ੨੯ ॥

ਹਾਥਜੋ ਰੋਕ ਚਲਿਨ ਨਹਿ ਦਿਯੇ ।

ਸੋ ਦਿਨ ਇਮ ਬਤੀਤ ਕਰ ਗਯੇ ॥ ੩੨ ॥

ਕਿਤਕ ਦਿਵਸ ਬੀਤੇ ਇਸ ਭਾਂਤੀ ।

ਮਿਲ ਮਿਲ ਕਰਹਿ ਅਨਕ ਬਿਧ ਬਾਤੀ ॥ ੩੫ ॥

ਪੰਚਾਮ੍ਰਿਤ ਬਹ ਆਨ ਕਰਾਵੈ ।

ਜੇਕਰ ਗ੍ਰੰਥ ਜਾਇ ਮੈਂ ਪਾਵੈ ।

ਇਮ ਕੇਤਕ ਦਿਨ ਜਬਹਿ ਬਿਤਾਏ ।

ਧੀਰਮਲ ਬਹੁਰ ਚਿਤ ਉਪਾਇ ॥ ੪੦ ॥

ਹਠਕੇ ਧਾਰ ਚੜ੍ਹਨ ਪੁਨ ਚਾਹਾ ।

ਖੋਜੋ ਏਕੇ ਬਾਰ ਜਲ ਮਾਹਿ ।

ਮਸੰਦ ਨੇ (ਜਿਸ ਤੋਂ ਇਸ਼ਾਰਾ ਸ਼ੀਹੇ ਵਲ ਹੈ) ਤਾਂ ਅਕਲ ਦੀ  
ਗਲ ਆਖੀ ਸੀ ਕਿ ਗ੍ਰੰਥ ਹੁਣ ਕਿਥੋਂ ਲਭਨਾ ਹੈ। ਤਿਥੇ ਰੋਹੜਵੇਂ ਤੇ  
ਡੂੰਘ ਪਾਣੀ ਵਿਚ ਪਾਲਕੀ ਸਮੇਤ ਧਰਿਆਂ ਪਹਿਲੀ ਗਲ ਤਾਂ ਇਹ  
ਹੁਣੀ ਸੀ ਕਿ ਹੌਲੀ ਚੀਜ਼ ਪਾਲਕੀ ਉਲਟਕੇ ਗ੍ਰੰਥ ਹੇਠਾਂ ਡਿਗ ਪੈਂਦਾ  
ਅਤੇ ਪਾਲਕੀ ਅਗੇ ਰੁੜ੍ਹੇ ਜਾਂਦੀ, ਅਤੇ ਗ੍ਰੰਥ ਪਤਲੇ ਰੁਮਾਲਾਂ ਵਿਚ  
ਬੋਧਾ ਗਜੁਚ ਹੋਕੇ ਕਾਗਜ਼ ਰਾਲ ਜਾਂਦਾ। ਪਰ ਲਾਲਚੀ ਨੂੰ ਅਥਲ  
ਨਾਲ ਵੈਰ ਹੁੰਦਾ ਹੈ। ਅਥੇ ਦਸਵੇਂ ਯਾਰਵੇਂ ਦਿਨ ਦਰਯਾ ਵਿਚੋਂ ਪੇਥੀ  
ਕਢਨ ਟੁਰ ਪਿਆ।

ਦੋਹਰਾ ॥ ਉਠ ਪ੍ਰਭਾਤ ਕੇ ਤਜਾਰ ਭਾ ।

ਕਰਕੈ ਸੋਚ ਸਨਾਨ ।

ਕੇਵਟ ਬਿੰਦ\* ਬੁਲਾਇਕਰ ਦੇਣ ਦਰਬ ਬਹੁ ਮਾਨ ॥

ਚੌਪਈ ॥ ਅਪਰ ਨੀਰ ਮਹਿ ਤਰਨੇ ਹਾਰੇ ।

ਸੁਨ ਸੁਨ ਗੁਨ ਤਿਨ ਲੀਨ ਹਕਾਰੇ ।

ਜਾਰ ਬਿੰਦ ਕੋ ਲਯੋ ਮੰਗਾਈ । ਸਭ ਬਿਧ ਤੇ ਤਜਾਰੀ ਕਰਵਾਈ ॥

ਗਮਨਯੋ ਮਾਰਗ ਲੈ ਨਰ ਬਿੰਦ । ਸੰਗ ਬਿਬਸ ਹੋਇ ਚਲਯੋ ਮਸੰਦ ॥

ਦੋ ਦਿਨ ਤਲਾਸ਼ ਕਰਕੇ ਕੁਝ ਨਾ ਮਿਲਿਆ, ਤੀਜੇ ਦਿਨ ਬਹੁਤ  
ਪਾਰਥਨਾਂ ਕੀਤੀਆਂ, ਕੀਤੇ ਪਾਏ, ਨਵਾਂ ਗੁਰਾਂ ਦੇ ਨਾਮ ਵਾਰ ਵਾਰ  
ਲੈਕੇ ਗੁਰੂ ਤੇਰਾ ਬਹਾਦਰ ਅਗੇ ਆਪਨੇ ਬਚਨ ਪਾਲਨ ਲਈ ਅਰਦਾਸ  
ਕੀਤੀ। ਚੌਹਦਵੇਂ ਦਿਨ ਪਾਲਕੀ ਦੀ ਮੁਨੀ ਨੂੰ ਉਸੇ ਥਾਂ ਜਿਥੇ ਕਈ ਵਾਰੀ

---

\*ਦੁਸ਼ਿਆਰ ਮਲਾਹ ਡੂੰਘੇ ਪਾਣੀ ਵਿਚ ਤਰਨ ਵਾਲੇ ਮੜਬੂਤ ਜਾਲ  
ਫਿਠੇ ਕਰਕੇ ਅਤੇ ਮੜਬੂਤ ਆਦਮੀ ਨਾਲ ਲੈਂਕੇ ਟੁਰ ਪਿਆ।

+ਧੀਰਮਲ ਗੁਰੂ ਹਰ ਕੌਬਿਦ ਦੇ ਪਿਛੇ ਆਪਨੇ ਆਪ ਨੂੰ ਗੁਰੂ ਸਮਝਦਾ  
ਸੀ ਸਤਵੇਂ ਅਠਵੇਂ ਅਤੇ ਨਾਵੇਂ ਗੁਰੂਆਂ ਨੂੰ ਗ੍ਰਾਸਿਬ ਜਾਂ ਲੁਟੋਰੇ ਜਾਨਦਾ ਸੀ।  
ਓਹ ਓਹਨਾਂ ਨੂੰ ਗਾਲਾਂ ਕਢ ਸਕਦਾ ਸੀ, ਓਹਨਾਂ ਅਗੇ ਅਰਦਾਸ ਨਹੀਂ ਕਰ  
ਸਕਦਾ ਸੀ।

ਤਲਾਬ ਹੋ ਚੁਕੀ ਸੀ, ਧੀਰਮਲ ਦਾ ਅਪਨਾ ਹਥ ਲਗਾ। ਪਾਲਕੀ ਉਠੀ  
 ਤੀਕ ਰੇਤ\* ਹੇਠਾਂ ਦਬ ਗਈ ਸੀ। ਆਦਮੀ ਪ੍ਰਟਨ ਲਏ ਅਤੇ ਪ੍ਰਸ਼ੰਸਾ  
 ਸਮੇਤ ਗ੍ਰੰਥ ਜੀ ਕੱਢਕੇ ਬਾਹਰ ਆਂਦੇ। ਗ੍ਰੰਥ ਜੀ ਦੇ ਰੇਬਮੀ ਅਤੇ ਤਿੰਨ  
 ਤੂਲਾਂ ਦੇ ਰੁਮਾਲਾਂ ਵਿਚ ਲਪੇਟੇ ਸਨ। ਜਦੋਂ ਖੋਲ੍ਹਿਆ ਤਦ ਵੇਖਿਆ  
 ਉਪਰੋਂ ਉਪਰੋਂ ਭਿੱਜਾ ਹੈ, ਅਖਰ ਸਾਰੇ ਸਲਾਮਤ ਹਨ। ਪਤ੍ਰੇ ਧੁਪੇ ਸੁਣੀ  
 ਨੂੰ ਰਖ ਦਿੱਤੇ, ਅਤੇ ਫੇਰ ਬਾਜੇ ਵਾਜੇ ਨਾਲ ਕਰਤਾਰ ਪੁਰ ਤਿਆਰ  
 ਦੀਪਮਾਲਾ ਕੀਤੀ। ਸਭ ਲੋਕੀ ਇਹ ਕਤਾਮਾਤ ਵੇਖਕੇ ਹੈਰਫੁ ਕੁਝ  
 ਗਈ। ਸਫੇਦ ਕਾਗਜ਼ ਜੋ ਰਾਲ ਗਿਆ ਸੀ, ਉਸਦੀ ਥਾਂ ਹਾਈਡ ਕਾਗਜ਼  
 ਦੇ ਲਗਾਏ।

ਗਰਯੋ ਸੁਪੇਦਾ ਕਾਰਾਦ ਜੋਇ। ਅਪਰ ਲਗਾਯ ਸੁਧਾਰਯੋ ਸੋਈ।  
 ਅਥ ਲੋ ਰਿਨੂਤ ਪਤ੍ਰੇ ਸਾਰੇ। ਕਹਿਤ ਕਵੀ ਹਮ ਆਪ ਨਿਹਰੈ।

ਕਵੀ ਜੀ 'ਆਦਿ-ਬੀੜ' ਨੂੰ ਜਲ ਪ੍ਰਵਾਹ ਮਿਲਨ ਤੋਂ ਪੇਂਦੇ  
 ਸੋ ਵਰ੍ਹਾ ਪਿਛੋਂ ਕਰਤਾਰਪੁਰ ਵਾਲੀ ਬੀੜ ਨੂੰ ਦੇਖ ਰਹੇ ਹਨ, ਜੋ 'ਆਦਿ-  
 ਬੀੜ' ਦੀ ਥਾਂ ਲੈਣ ਲਈ ਤਿਆਰ ਕੀਤੀ ਗਈ ਸੀ। ਕਵੀ ਜੀ ਦੇ  
 ਅਗੇ ਲਿਖਦੇ ਹਨ :—

ਤਥ ਤੇ ਧੀਰਮਲ ਕੇ ਧਾਮ। ਰਹਜੇ ਗ੍ਰੰਥ ਸਾਹਿਬ ਅਭਿਗੁਆਵਾ  
 ਤਿਸ ਕੀ ਕੁਲਕੇ ਲੇਤ ਅਕੇਰੰਦ। ਅਥਹ ਖਾਲਸੇ ਕਰਕੇ ਜੋਰ॥੫੧॥  
 ਆਦਿ ਸੁਧਾਸਰ ਲਵਪੁਰ ਮਾਹੀ। ਰਾਖਹਿ ਗ੍ਰੰਥ ਸੁ ਅਪਨੇ ਪਹੀ।  
 ਧਨ ਆਦਿਕ ਭੇਟਾ ਜੋ ਦੇਯ।  
 ਧੀਰਮਲ ਕੇ-ਸਗਾਰੀ ਲੇਯ।

\*ਨਾ ਚਿਆਸਾ ਅਤੇ ਨਾ ਸਤਲਜ ਵਿਚ ਵਿਸਾਖ ਦੇ ਅਖੀਰ ਤਕ ਚੁਣੌਤੀ  
 ਹੋ ਗਈ ਹੈ। ਅਤੇ ਜਦੋਂ ਹੋ ਗਿਆ ਹੈ ਤਾਂ ਪਾਣੀ ਵਿਚ ਇੱਤਨੀ ਰੋਤ ਹੋ ਗਿਆ ਹੈ ਕਿ ਜਾਂਗ ਵਿਚ ਵਿਸਾਖ ਦੇ ਅਖੀਰ ਤਕ ਚੁਣੌਤੀ ਹੋ ਗਈ ਹੈ।

†ਕੁਲ ਲਾਲ ਹਲਵਾਨ ਨੂੰ ਕਰਿੰਦੇ ਹਨ, ਜਿਸਦਾ ਵਿਆਹ ਦਾ  
 ਜੋੜਾ ਕੁਝੀ ਲਈ ਬਨਦਾ ਸੀ। ਇਹ ਪਤਲਾ ਜਿਹਾ ਕਪੜਾ ਹੁੰਦਾ ਸੀ।

‡ਚੜ੍ਹਤ

ਬਗੀ ਛਿਪਾ ਨਹਿ ਲੀਨ ਸੁ ਛੀਨ ।  
ਸਤਿਗੁਰ ਮਤਿ ਕੇ ਜਾਨ ਪ੍ਰਬੀਨ ।  
ਪੁਨਹਿ ਭਵਿਖਤ ਕੀ ਸੁਧ ਨਾਹੀਂ ।  
ਲੋਹਿ ਪੰਥ ਕੈ ਰਹਿ ਤਿਨ ਪਾਹੀ ।

ਕਹਣੀ ਬੜੀ ਸ਼ੁਆਦਲੀ ਹੈ ਅਤੇ ਕਰਮਾਤ ਬੜੀ ਵੱਡੀ । ਪਰ ਇਸ ਹੈ ਕਿ ਕਰਤਾਰ ਪੁੱਲ ਵਾਲੀ ਬੜੀ ਦੀ ਅੰਦਰਲੀ ਗਵਾਹੀ ਏਸ ਕੁਝਾ ਰਹੀ ਹੈ । ਕਵੀ ਦਸਤਾ ਹੈ ਕਿ ਇਹ ਬੀਤ੍ਰ ਖਾਲਸਾ ਮਤਲਬ ਤਜਾ-ਚਣਜੀਤ ਨਿੰਘ ਨੇ ਲਾਹੌਰ ਜ਼ੋਰ ਦੇ ਕੇ ਮੰਗਵਾਈ ਸੀ, ਅਤੇ ਨੂੰ 'ਆਦਿ-ਬੀਤ੍ਰ' ਸਮਝ ਕੇ ਲੈਣ ਲਗੇ ਸਨ, ਪਰ ਫੇਰ ਕਿਰਪਾ ਕਰ ਕੇ ਸ਼ੁਭਿਆਂ । ਕਵੀ ਫੇਰ ਕਹਿੰਦਾ ਹੈ ਕਿ ਅਗੇ ਦੀ ਖਬਰ ਨਹੀਂ ਕਿ ਉਦਾ ਹੈ ਕਿ ਧੀਰਮਲ ਕਿਆਂ ਕੋਲ ਹੀ ਰਹਿੰਦੀ ਹੈ । ਪੰਥ ਦਾ ਸੀਆਂ ਦਾ) ਖਿਆਲ ਏਸ ਬਾਰੇ ਕੀਹ ਹੈ, ਏਸ ਦਾ ਤਾਂ ਮੈਨੂੰ ਵੀ ਨਹੀਂ, ਪਰ ਜੇ ਲੈਣਗੇ, ਤਾਂ ਪਿਛੋਂ ਤਢਤਾਣਗੇ, ਸੋਨੇ ਦੀ ਥਾਂ ਮੈਂ ਲਭੇਗਾ ।

'ਆਦਿ-ਬੀਤ੍ਰ' ਨੂੰ ਪ੍ਰਾਪਤ ਕਰਨ ਲਈ ਲਾਲਚ ਬੜਾ ਭਾਰਾ ਏਸ ਨੂੰ ਲੇਣ ਲਈ ਗੁਰੂ ਤੇਗ ਬਹਾਦੁਰ ਪੁਰ ਕਾਤਿਲਾਨਾ ਹਮਲਾ ਹਿਆ । ਸੋ ਜਦ 'ਜਲ-ਪ੍ਰਵਾਹ' ਹੋ ਜਾਣ ਦੇ ਪਿਛੋਂ ਅਸਲੀ ਗੰਠੇ ਅਤੇ ਧੀਰਮਲੀਆਂ ਦ ਕਬਜ਼ੇ ਵਿਚ ਨਾ ਆਇਆ, ਤਦ ਉਸ ਦੀ ਥਾਂ ਹੁਰ ਪੁਰਾਣੀ ਬੀਤ੍ਰ ਨੂੰ ਲੇਵੀ ਨਾਲ ਕਾਗਜ਼ ਦੀਆਂ ਕਾਤਰਾਂ ਲਾ ਕੇ ਅੱਲ ਦੀ ਮਰਦ ਨਾਂ 'ਆਦਿ-ਬੀਤ੍ਰ' ਦਾ ਸਵਾਂਗ ਬਣਾ ਕੇ ਰਖ ਕੇ ਕਿਸ ਤਰ੍ਹਾਂ ? ਏਸ ਪੁਰ ਅਸੀਂ ਹਿਂਠਾਂ ਵਿਚਾਰ ਕਰਾਂਗੇ । ਅਥਵਾ ਅਜ ਇਹ ਗਲ ਨਹੀਂ ਕਹਿ ਰਿਹਾ । ਇਕ ਸਦੀ ਦੇ ਕਰੀਬ ਦੀ ਇਹੋ ਕੁਝ ਕਿਹਾ ਗਿਆ ਸੀ, ਅਤੇ ਏਸ ਦਾਅਵੇ ਨੂੰ ਝੂਠਾ ਹਿਆ ਸੀ । ਪਹਿਲੀਆਂ ਸਰਕਾਰ ਅੰਗਠੀਆਂ ਦੀਆਂ ਬੰਦੇਬਸਤ ਹੀਪੋਰਟਾਂ ਤੋਂ ਲੈ ਕੇ ਜ਼ਿਲੇ ਦੇ ਗੈਜ਼ਟੀਅਰਾਂ ਵਿਚ ਇਹ ਲਿਖੀਂਦਾ

ਚੜ੍ਹਾ ਅਗਿਆ ਹੈ ਕਿ—

Some sceptics assert that the book shown is mere substitute for the original, which was never fished out of the river.

ਸੰਨ ੧੯੧੭-੧੮ ਵਿਚ ਇਕ ਲੰਮੀ ਤੇ ਦੁਖਦਾਈ ਚਰਚਾ 'ਰਗ ਮਾਲਾ' ਦੇ ਗਰੰਥ ਸਾਹਿਬ ਵਿਚ ਰਖਣ ਅਤੇ 'ਪਾਠ ਸਮੇਂ ਪੜ੍ਹਨ ਜਾਂ ਨਾ ਪੜ੍ਹਨ ਬਾਬਤ ਵਰਾ ਭਰ ਹੁੰਦੀ ਰਹੀ ਸੀ। ਉਸ ਚਰਚਾ ਦੇ ਦੋਤੱਨ ਵਿਚ ਕਈ ਪੁਰਾਣੀਆਂ ਬੀਜ਼ੀਆਂ ਦਾ ਜ਼ਿਕਰ ਦੇਂਹਾਂ ਪਖਾਂ ਵਲੋਂ ਕੋਤਾ ਗਿਆ ਸੀ। ਸਰਦਾਰ ਕਾਹਨ ਸਿੰਘ ਜੀ ਨਾਭਾ ਬਾਬਤ ਇਹ ਗਲਤ-ਬਿਆਨੀ, 'ਖਾਲਸਾ ਸਮਾਚਾਰ' ਅਖਵਾਰ ਵਿਚ ਕੀਤੀ ਗਈ ਸੀ, ਉਸ ਦੀ ਤਰਦੀਦ ਵਿਚ ਸਰਦਾਰ ਕਾਹਨ ਸਿੰਘ ਜੀ ਨੇ ਹੇਠ ਲਿਖੀ ਚਿਠੀ 'ਅਖਵਾਰ ਪੰਥ ਸੇਵਕ (੨੩ ਜਨਵਰੀ ਸੰਨ ੧੯੧੮) ਵਿਚ ਛਪਵਾਈ ਸੀ—

“ਆਪ ਦੇ ੧੨ ਦਸੰਬਰ ਦੇ ਪਰਚੇ ਵਿਚ, ‘ਭਾਈ ਕਾਹਨ ਸਿੰਘ ਜੀ ਦੀ ਗੁਪਤ ਚਿੱਠੀ’ ਨਾਮਕ ਮਿਰਨਾਵੇਂ ਹੇਠ ਲਿਖੀ ਇਬਾਰਤ ਪੜ੍ਹੁ ਕੇ ਮੇਰੇ ਪਾਸ ਬਹੁਤ ਚਿਠੀਆਂ ਆਈਆਂ ਹੈਨ, ਜਿਨ੍ਹਾਂ ਵਿਚ ਲੋਕ ਮੈਥੇ ਪੁੱਛਦੇ ਹਨ ਕਿ ਮੈਂ ‘ਰਾਗਮਾਲਾ’ ਸਬੰਧੀ ਆਪਣੀ ਰਾਇ ‘ਗੁਰਮਤ ਸੁਧਾਕਰ’ ਦੇ ਵਿਰੁਧ ਕਿਉਂ ਬਦਲੀ ਹੈ। ਮੈਨੂੰ ਕੋਸ਼ ਦੇ ਕੰਮ ਤੋਂ ਵਿਹਲ ਨਹੀਂ, ਜੋ ਮੈਂ ਲੋੜਾਂ ਨੂੰ ਉਤਰ ਦੇ ਸਕਾਂ, ਪਰ ਪਬਲਿਕ ਨੂੰ ਨਿਰਸੰਦੇਹ ਕਰਨ ਵਾਸਤੇ ਇਹ ਚਿਠੀ ਲਿਖਦਾ ਹਾਂ।

ਜਿਸ ਚਿਠੀ ਦਾ ਜ਼ਿਕਰ ‘ਖਾਲਸਾ ਸਮਾਚਾਰ’

ਵਿਚ ਹੈ, ਉਹ ਮੈਂ ਝੀਡ ਖਾਸੇਸ਼ਾ ਦੀਵਾਨ ਦੇ ਪ੍ਰਸ਼ਨਾਂ ਦੇ ਉਤਰ ਵਿਚ ਲਿਖੀ ਸੀ, ਜਿਸ ਦਾ ਭਾਵ ਇਹ ਸੀ ਕਿ ਮੈਂ ਇਹ ਸੁਣ ਕੇ ਹੈਰਾਨ\* ਹੋਇਆ ਹਾਂ ਕਿ ਬਾਬੂ ਤੇਜਾ ਮਿੰਧ ਜੀ ਨੇ 'ਰਾਗ ਮਾਲਾ' ਕਵਿ ਦਿਤੀ ਹੈ, ਕਿਉਂਕਿ ਰਾਗਮਾਲਾ ਤਾਂ ਚਿਰ ਤੋਂ ਗੁਰੂ ਗਰੰਥ ਸਾਹਿਬ ਵਿਚੋਂ ਕਢੀ ਜਾ ਚੁਕੀ ਹੈ, ਅਨੇਕ ਪੁਰਾਣੇ ਲਿਖੇ ਹੋਏ ਗਰੰਥ ਸਾਹਿਬਾਨ ਬਿਨਾ ਰਾਗ ਮਾਲਾ ਮੌਜਦ ਹੈਨ।.....ਰਾਗ ਮਾਲਾ ਇਤਨੀ ਦੁਖ-ਦਾਈ ਵਸੂਲੂ ਨਹੀਂ, ਉਸ ਤੋਂ ਵੀ ਵਧੀਕ ਬੁਰੇ ਲੇਖ ਕਈ ਗਰੰਥਾਂ ਸਾਹਿਬਾਂ ਵਿਚ ਪਾਏ ਜਾਂਦੇ ਹਨ, ਇਤਿ ਆਦਿ।

ਇਸ ਪ੍ਰਸੰਗ ਵਿਚ ਮੈਂ ਇਹ ਕਹੋ ਬਿਨਾਂ ਨਹੀਂ ਰਹਿ ਸਕਦਾ ਕਿ ਸਿਖਾਂ ਨੂੰ ਆਪਣੇ ਧਰਮ ਪੁਸਤਕਾਂ ਦੀ ਬਹੁਤ ਘਟ ਵਾਕਫੀਅਤ ਹੈ, ਕੋਈ ਖੇਤ ਭਾਲ ਦਾ ਯਤਨ ਨਹੀਂ ਕਰਦਾ, ਸੁਣੀਆਂ ਰਲਾਂ ਪਰ ਯਕੀਨ ਕਰ ਐਨਦੇ ਹਨ। ਮੈਂ ਗੁਰੂ ਗਰੰਥ ਸਾਹਿਬ ਦੀਆਂ ਬੀਜ਼ਾਂ ਦਾ ਨਿਰਣਯ 'ਗੁਰੂ ਗਿਰਾ ਕਸੈਟੀ' ਵਿਚ ਵਿਸਥਾਰ ਨਾਲ ਕੀਤਾ ਹੈ। ਪਰ ਇਹ ਪੇਖੀ ਮਸੰਦਾਂ ਤੇ ਬੁਰਛਿਆਂ ਦੇ ਉਪਦੇਵ ਤੇ ਭਯ ਤੋਂ ਹੁਣ ਤੇਜ਼ੀ ਪ੍ਰਕਾਸ਼ਤ ਨਹੀਂ ਕੀਤੀ। ਪਾਠਕਾਂ ਨੂੰ ਨਿਸਚੇ ਰਹੇ ਕਿ ਮੈਂ ਆਪਣੀ ਹਾਨੀ ਦੇ ਭਯ ਤੋਂ ਕਦੇ ਨਹੀਂ ਡਰਿਆ। ਮੈਨੂੰ ਸਚ ਦੇ ਪ੍ਰਗਟ ਕਰਨ ਵਿਚ ਕਦੇ ਚੀ ਸੰਕੇਚ

\*ਸਦਾ ਦੇਸੀ ਕਿਆਸਤਾਂ ਵਿਚ ਰਹਿ ਕੇ ਮਹਾਲ ਤੇ ਵਣਵਿੰਗ ਪਾ ਕੇ ਲਿਖਣ ਦਾ ਸੁਭਾ ਪੈ ਜਾਂਦਾ ਹੈ, ਅਤੇ ਇਸ ਨੂੰ diplomacy ਜਾਂ ਰਿਕਮਤੇ ਅਮਲੀ ਬਿਹਾ ਜਾਂਦਾ ਹੈ।

ਨਹੀਂ, ਪਰ ਡਰ ਕੇਵਲ ਇਹ ਹੈ ਕਿ 'ਗੁਰੂ ਗਿਰਾ ਕਸੋਟੀ' ਦਾ ਦਰਸ਼ਨ ਹੁੰਦਿਆਂ ਹੀ ਅਨੇਕ ਵਿਸ਼ਿਆਂ ਪਰ ਰੋਸ਼ਨੀ ਪੈ ਜਾਣੀ ਹੈ, ਅਤੇ ਰਾਗ ਮਾਲਾ ਤੋਂ ਵਧੀਕ ਜੰਗ ਛਿੜ ਪੈਣਾ ਹੈ, ਜਿਸ ਤੋਂ ਅਨੇਕ ਸੁਧਾਰ\* ਦੇ ਮੁਆਮਲੇ ਪਿਛੇ ਪੈ ਜਾਣਗੇ, ਅਰ ਵਿਤੁੰਡਾ ਵਾਦ ਆਰੰਭ ਹੋ ਜਾਉਂ, ਕਿਉਂਕਿ ਗੁਣ ਅਤੇ ਸਤਜ ਦੇ ਗ੍ਰਾਹਕ ਵਿਰਲੇ ਹੈਨ।

ਅਜ ਕਲ ਅਖਬਾਰਾਂ ਵਿਚ ਕਰਤਾਰ ਪੁਰ ਵਾਲੇ ਗੁਰੂ ਗਿਰਾ ਸਾਹਿਬ ਦਾ ਬਾਰ ਬਾਤ ਜ਼ਿਕਰ ਆਉਂਦਾ ਹੈ, ਅਤੇ 'ਰਾਗ ਮਾਲਾ' ਨੂੰ ਗੁਰਬਾਣੀ ਸਿਧ ਕਰਨ ਵਾਲੇ ਉਸ ਦਾ ਪ੍ਰਮਾਨ ਪੇਸ਼ ਕਰਦੇ ਹਨ, ਪਰ ਮੈਂ ਬਹੇਸ਼ੀਅਤ 'ਖੋਜੀ' ਦੇ ਉਹਨਾਂ ਭਾਈਆਂ ਨੂੰ ਸਲਾਹ ਦੇਂਦਾ ਹਾਂ ਕਿ ਉਹ ਐਸਾ ਕਰਨ ਤੋਂ ਸੰਕੋਚ ਕਰਨ, ਕਿਉਂਕਿ ਕਰਤਾਰਪੁਰ ਵਾਲੇ ਗਰੰਥ ਸਾਹਿਬ ਵਿਚ ਰਾਗ ਮਾਲਾ ਦੇ ਖੰਡਣ ਦਾ ਇਕ ਵੱਜਰ ਟੂਪ ਪ੍ਰਮਾਨ ਹੈ।

ਪੇਮੀ ਸਜਣੇ ! ਜ਼ਰਾ ਧਿਆਨ ਨਾਲ ਸੁਣੋ—ਸਤਿਗੁਰਾਂ ਦੇ ਜ਼ਮਾਨੇ ਵਿਚ ਜੋ ਹੁਕਮਨਾਮੇ ਸੰਗਤਾਂ ਦੇ ਨਾਉਂ ਜਾਰੀ ਕੀਤੇ ਜਾਂਦੇ ਸਨ, ਉਸ ਦੇ ਹੇਠ ਸਤਿਗੁਰਾਂ ਦੇ ਦਸਤਖਤਾਂ ਤੋਂ ਉਪਰ, ਹੁਕਮਨਾਮੇ ਦੀਆਂ ਸਤਰਾਂ ਦੀ ਗਿਣਤੀ ਅਖਰੀਂ ਲਿਖੀ ਜਾਂਦੀ ਸੀ, ਤਾਕਿ ਦਸਤਖਤ ਹੋਣ ਪਿਛੇਂ ਕੋਈ

\*ਜਿਕੁਝ ਇਹ ਸੁਧਾਰ ਦਾ ਮਾਮਲਾ ਨਹੀਂ ਸੀ।

ਲਿਖਾਰੀ ਸਤਰਾਂ ਨਾ ਵਧਾ ਸਕੇ। \* ਐਸੇ ਹੀ ਨੇਵੇਂ ਸਤਿ-  
ਗੁਰਾਂ ਦੇ ਅਹਿਦ ਤਕ ਇਹ ਰੀਤੀ ਰਹੀ ਕਿ ਜੋ ਕਾਪੀ  
ਗੁਰੂ ਗਰੰਥ ਸਾਹਿਬ ਦੀ ਹੁੰਦੀ, ਉਸ ਦੇ ਪਤਰਿਆਂ ਦੀ  
ਗਿਣਤੀ ਤਤਕਰੇ ਦੇ ਅੰਤ ਵਿਚ ਦਰਜ ਕੀਤੀ ਜਾਂਦੀ। +  
ਇਸ ਨਿਯਮ ਅਨੁਸਾਰ ਕਰਤਾਰ ਪੁਰ ਵਾਲੇ ਗੁਰੂ ਗਰੰਥ  
ਸਾਹਿਬ ਦੇ ਤਤਕਰੇ ਦੇ ਅੰਤ ਇਹ ਲਿਖਿਆ ਗਿਆ ਹੈ —

“ਸੰਮਤ ੧੯੬੭ ਮਿਤੀ ਭਾਵੇਂ ਵਈ ੧ ਪੋਥੀ ਲਿਖਿ  
ਪਹੁੰਚੇ। ਸਾਰੇ ਪਤ੍ਰੇ ਗੁਰੂ ਬਾਬੇ ਦੇ ੯੨੪।”

‘ਪੋਥੀ ਲਿਖਿ ਪਹੁੰਚੇ’, ਏਸ ਦਾ ਨਿਰਨਾ ਤਾਂ ‘ਗੁਰੂ  
ਗਿਰਾ ਕਸ਼ਟੀ’ ਵਿਚ ਕੀਤਾ ਹੈ, ਪਰ ਏਸ ਥਾਂ ਪ੍ਰਕਰਣ  
ਨਾਨੁਸਾਰ ਦਸਦਾ ਹਾਂ ਕਿ ਕਰਤਾਰ ਪੁਰ ਵਾਲੇ ਗੁਰੂ ਗ੍ਰੰਥ

\*ਕਈ ਹੁਕਮਨਾਮਿਆਂ ਵਿਚ ਚਿਠੀ ਦੀਆਂ ਸਤਰਾਂ ਦੀ ਗਿਣਤੀ ਅਖਰਾਂ  
ਅਤੇ ਹਿੰਦਸਿਆਂ ਦੋਹਾਂ ਵਿਚ ਦਿੱਤੀ ਹੈ, ਪਰ ਇਹ ਕੋਈ ਨਿਯਮ ਨਹੀਂ ਸੀ, ਹਰ  
ਇਕ ਚਿਠੀ ਵਿਚ ਸਤਰਾਂ ਨਹੀਂ ਸਨ ਦਿੱਤੀਆਂ ਹੁੰਦੀਆਂ। ਸ੍ਰੀ ਗੁਰੂ ਗੋਬਿੰਦ  
ਸਿੰਘ ਜੀ ਦੀਆਂ ਕੁਝ ਚਿਠੀਆਂ ਵਿਚ ਚੁਕੂਰ ਹੈ। ‘ਦਸਤਖਤ’ ਤੋਂ ਮਤਲਬ ਜੇ  
ਅਜ ਕਲ ਵਾਂਗ ਆਪਣਾ ਨਾਮ ਲਿਖਣ ਦਾ ਹੈ ਤਾਂ ਇਹ ਗਲ ਗਲਤ ਹੈ, ਏਸ  
ਗਲ ਦਾ ਉਸ ਵੇਲੇ ਰਵਾਜ਼ ਹੀ ਨਹੀਂ ਸੀ। ‘ਸਤਰਾਂ ਦੀ ਗਿਣਤੀ’ ਜਿਸ ਪਾਲ  
ਵਿਚ ਦਿੱਤੀ ਹੁੰਦੀ ਸੀ, ਉਹ ਚਿਠੀ ਦੇ ਝਟ ਹੀ ਹਿਠਾਂ ਹੁੰਦੀ ਸੀ, ਉਸ ਦੇ ਪਿਛੇ  
ਕਥ ਨਹੀਂ ਸੀ ਹੁੰਦਾ। ਮੈਂ ਅਜ ਤਕ ਕੋਈ ਹੁਕਮਨਾਮਾ ਨਹੀਂ ਦੇਖਿਆ, ਜਿਸ  
ਵਿਚ ਦਸਤਖਤ ਹੋਏ ਹੋਣ। ਸਾਡੇ ‘ਲਿਖਾਰੀ’ ‘ਦਸਤਖਤ’ ਲਿਖਦੇ ਹੁੰਦੇ ਸਨ, ਅਤੇ  
ਏਸ ਤੋਂ ਮੁਗਦ hand writing ਦਾ ਹੁੰਦਾ ਸੀ ਨਾਕਿ Signature ਦਾ।

+ਇਹ ਭੀ ਕੋਈ ਨੀਯਮ ਨਹੀਂ ਸੀ। ਬਹੁਤ ਥੋੜ੍ਹੇ ਗਰੰਥ ਸਾਹਿਬਾਂ ਵਿਚ  
ਪਤਿਆਂ ਦੀ ਗਿਨਤੀ ਏਸ ਪੜਕਲ ਵਿਚ ਦਿੱਤੀ ਹੈ। ਹਾਂ ਤਤਕਰੇ ਇਹ ਸਥਿਆਂ  
ਦੇ ਅੰਕ ਤਾਂ ਪਤੀਕਾਂ ਦੇ ਸਾਹਮਣੇ ਦਿੱਤੇ ਹਨ। ਅਤੇ ਇਹ ਗਿਣਤੀ ਭੀ ਬਹੁਤ ਪਿਛੋਂ  
ਮੁੜ੍ਹ ਹੋਈ ਹੋਣੀਏ ਜੋ ਇਹ ਕਦੇ ਗੀਤੀ ਬਣੀ ਤੀ ਸੀ। ‘ਗੁਰੂ ਬਾਬਾ’ ਨਾਮ ਹੋ  
ਇਹ ਗਲ ਦਸ ਰਿਹਾ ਹੈ। ਇਹ ਨਾਮ ਗਰੰਥ ਸਾਹਿਬ ਵਾਸਤੇ ਬਹੁਤ ਪਿਛੋਂ

ਵਰਤੋਂ ਲਗਾ ਹੈ। G.K.S.

ਸਾਹਿਬ ਦੇ ੯੭੩ਵੇਂ ਪੜ੍ਹੇ ਪੁਰ 'ਮੁੰਦਾਵਣੀ' ਹੈ, ਅਰ  
੯੭੪ਵਾਂ ਪੜਾ (ਜਿਸ ਪੁਰ ਅੰਗ ੯੭੪ ਮੌਜੂਦ ਹੈ) ਕੋਰਾ  
ਪਿਆ ਹੈ। ਇਸ ਤੋਂ ਸਾਫ਼ ਪਾਯਾ ਜਾਂਦਾ ਹੈ ਕਿ 'ਗੁਰੂ ਬਾਬੇ  
ਦੇ ਸਾਰੇ ਪੜ੍ਹੇ ੯੭੪' ਦੀ ਗਿਨਤੀ ਤੋਂ ਬਾਹਰ ਜੋ ਕੁਛ ਹੈ  
ਉਹ ਗੁਰੂ ਬਾਬੇ ਦਾ ਅੰਗ ਨਹੀਂ।

ਆਦਿ ਅੰਤ ਦੇ ਵਾਪੂ ਪਟਿਆਂ ਪੁਰ ਕਰਤਾਰਪੁਰ  
ਵਾਲੇ ਗੁਰੂ ਗ੍ਰੰਥ ਸਾਹਿਬ ਵਿਖੇ ਕੇਵਲ ਰਾਗਮਾਲਾ ਹੀ ਨਹੀਂ  
ਕਿੰਤੁ ਰਤਨਮਾਲਾ ਹੈ, ਰਾਹ ਮੁਕਾਮ ਕੀ ਸਾਖੀ ਹੈ, ਅਰ  
ਐਸੇ ਲੇਖ ਭੀ ਹਨ :-

•ਸੰਮਤ ੧੯੮੫ ਜਹਾਂਗੀਰ ਪਾਤਸ਼ਾਹ ਨੇ ਗੁਰੂ  
ਅਰਜਨ ਜੀ ਨੂੰ ਰਕਬਾ ਕਰਤਾਰ ਪੁਰ ਦਿੱਤਾ ਧਰਮਸਾਲ ਨੂੰ  
੮੯੬੪ ਘੁਮਾਂ ਕਨਾਲ ੨ ਮਰਲੇ ੧੫।

ਅਤੇ ਚਲਿੜ੍ਹ ਜੋਤੀ ਜੋਤ ਸਮਾਉਣ ਇਉਂ ਹੈ :-

੧ ਓ ਸਤਿਗੁਰ ਪ੍ਰਸਾਦਿ ॥

ਸੰਮਤ ੧੫੬੬ ਅਸੂ ਵਦੀ ੧੦ ਸ੍ਰੀ ਬਾਬਾ ਨਾਨਕ  
ਦੇਵ ਜੀ ਸਮਾਣੇ।

ਸੰਮਤ ੧੯੦੯ ਚੇਤ ਸੁਦੀ ੪, ਸ੍ਰੀ ਸਤਿਗੁਰ ਅੰਗਦ  
ਜੀ ਸਮਾਣੇ।

ਸੰਮਤ ੧੬੩੧ ਭਾਦਉ ਸੁਦੀ ੩, ਸ੍ਰੀ ਸਤਿਗੁਰ  
ਅਮਰਦਾਸ ਜੀ ਸਮਾਣੇ।

ਸੰਮਤ ੧੬੩੮ ਭਾਦਉ ਸੁਦੀ ੩, ਸ੍ਰੀ ਸਤਿਗੁਰ

ਰਾਮਦਾਸ ਜੀ ਸਮਾਣੇ ।  
 ਮੰਮਤ ੧੯੬੬੩ ਜੰਠ ਸੁਦੀ ੪, ਸੁਕਰਵਾਰ ਸ੍ਰੀ  
 ਸਤਿਗੁਰੂ ਅਰਜਨ ਦੇਵ ਜੀ ਸਮਾਣੇ ।

\*

ਮੰਮਤ ੧੯੬੮ ਚੇਤ ਸੁਦੀ ੧੦ ਸਤਿਗੁਰੂ ਬਾਬਾ ਜੀ  
 ਸਮਾਣੇ ਕੀਰਤਿਪੁਰ ।

ਭਾਵ ਬਾਦਾ ਕੁਰਦਿੱਤ ਜੀ । (G. B. S.)

ਸਮਤ ੧੯੦੧ ਚੇਤ ਸੁਦੀ ੫, ਐਤਵਾਰ ਨਉ  
 ਘੜੀਆਂ ਰਾਤ ਜਾਂਦੀ ਨੂੰ ਮਤਿਗੁਰੂ ਕਰਣ ਕਾਰਣ ਸਮਰਥ  
 ਕਰਤਾ ਪੁਰਖ ਨਿਰਵੈਰ ਅਕਲ ਮੂਰਤਿ ਸ੍ਰੀ ਹਰ ਗੋਬਿੰਦ ਜੀ  
 ਸਮਾਣ ਕੀਰਤਿ ਪੁਰ ।

ਇਨ੍ਹਾਂ ਵਾਧੂ ਪਤਰਿਆਂ ਵਿਚ ਨਿਰੰਜਨ ਰਾਇ ਜੀ ਦੀ, ਜੋ  
 ਧੀਰਮਲ ਜੀ ਦੇ ਪੜੋਤੇ ਸੀ, ਬੁਝ ਮਹਿਮਾ ਗਾਈ ਹੈ,  
 ਜਿਸ ਵਿਚ ਲਿਖਿਆ ਹੈ ਕਿ—

“ਕਰਤਾਰ ਪੁਰ, ਹਰਗੋਬਿੰਦਪੁਣਾ, ਸੰਗਤ  
 ਸਾਹਿਬ, ਨਿਰੰਜਨ ਰਾਇ ਨੂੰ ਸਭ ਕੁਝ ਦਿਤਾ,  
 ਇਸ ਕਾ ਸ਼ਰੀਕ ਕੋਈ ਨਾਹੀਂ। ਮੇਰਾ ਵਰ ।”

ਏਸ ਤੋਂ ਛੁਟ ਅਨੇਕਾਂ ਤਾਨੀਖੀ ਬਾਤਾਂ ਵੀ ਹਨ,  
 ਜਿਨ੍ਹਾਂ ਵਿਚ ਇਹ ਵੀ ਹੈ ਕਿ:-

\*ਇਹ ਲੀਕ ਵਿਥ ਲਈ ਮੌਜੂਦਾ ਪਾਸੀ ਹੈ. ਵੇਦਾ ਮਤਲਬ ਅਗੋਂ ਚਲਕੇ  
 ਖੁਲ੍ਹੇਗਾ। (G. B. S.)

“੧੯੯੪—ਕਰਤਾਰ ਪਰਮੇਂ ਅਗ ਲਗੀ ।”

“੧੯੯੮—ਫਾਗਨ ਮੌਹਿ ਰਣਜੀਤ ਸਿੰਘ ਕਰਤਾਰ ਪਰ ਆਇਆ ।” ਇਤਿਆਦਿ ਅਨੇਕ ਪ੍ਰਕਾਣ ਹਨ, ਜਦੋਂ ਵੀ ਏਥੇ ਲਿਖਣ ਦੀ ਲੋੜ ਨਹੀਂ ।

ਅੰਤ ਵਿਚ ਕੇਮ ਦੇ ਦਰਸਾਇਆ ਅਗੇ ਬੈਨਤੀ ਹੈ, ਕਿ ਇਹ ਜ਼ਮਾਨਾ ਪ੍ਰਸਪਰ ਪ੍ਰੇਮ ਨਾਲ ਉਨਤੀ ਕਰਨ ਦਾ ਹੈ, ਦੇਖੋ ਪੜੋਸੀ ਭਾਈ ਆਪਣੇ ਹਕਾਂ\* ਦੀ ਰਾਖੀ ਲਈ ਕੀਹ ਕੀਹ ਯਤਨ ਕਰ ਰਹੇ ਹਨ, ਸੁਧਾਰ ਦੇ ਉਪਰਾਲੇ ਵਿਚ ਲਗੇ ਹੋਏ ਹਨ, ਪਰ ਸਾਡੀ ‘ਰਾਗ ਮਾਲਾ’ ਦੀ ਆਰੋਹੀ ਤਾਨ ਕੰਨ ਪਈ ਸੁਣਨ ਨਹੀਂ ਦੇਂਦੀ । ਕ੍ਰਿਪਾ ਕਰੋ, ਤਰਸ ਕਰੋ, ਸ਼ਾਂਤਿ ਕਰੋ, ਧੀਰਯ ਕਰੋ, ਖੋਜੀ ਬਣ ਦੇ ਵਿਚਾਰੋ, ਵਾਦੀ ਦੀ ਪਦਵੀ ਨਾ ਲਉ ।

ਕਬਿਤ—ਕਰਤ ਸਮਾਜ ਕਾ ਉਧਾਰ ਹੈ.....

ਐਸੇ ਸਮੇਂ ਉਨਤੀ ਕੇ ਬੀਚ, ਗੁਰਸਿਖਨ ਕੇ, ਯਮ ਫਾਸਿ ਹੈਂਕੇ ਗਲ ਪਰੀ ਰਾਗਮਾਲ ਹੈ ।

ਪਾਠਕੋ ! ਮੇਰੀ ਏਸ ਚਿਠੀ ਨੂੰ ਪੜ੍ਹ ਕੇ ਮੇਰੇ ਨਾਲ ਕੋਈ ਸਜਣ ਪਤਰ ਵਿਵਹਾਰ ਕਰਨ ਦੀ ਖੱਚਲ ਨਾ ਕਰੋ, ਕਿਉਂਕਿ ਮੈਂ ਆਪਣੇ ਨੀਯਤ ਸਮੇਂ ਵਿਚੋਂ ਇਕ ਮਿੰਟ ਵੀ

---

\*So Religion, or rather Truth, is to be a hand-maiden to. Political Rights !! It ought not to be a scholar's business. G.B.S.

ਨਹੀਂ ਕਢ ਸਕਦਾ।

ਪੰਜ ਦਾ ਸੇਵਕ  
ਕਾਨ ਸਿੰਘ\*

ਕਰਤਾ—ਗੁਰਮਤ ਪ੍ਰਭਾਕਰ, ਗੁਰਮਤ ਸੁਧਾਕਰ ਆਦਿ”

ਪੇਥੀ ‘ਗੁਰੂ ਗਿਰਾ ਕਸੋਟੀ’ (ਮਤਲਬ ਗੁਰਬਾਣੀ ਦੀ ਪਛਾਣ) ਜਿਸਦਾ ਜ਼ਿਕਰ ਸਰਦਾਰ ਕਾਹਨ ਸਿੰਘ ਜੀ ਨੇ ਉਪਰ ਆਪਣੀ ਚਿੱਠੀ ਵਿਚ ਕੀਤਾ ਹੈ, ਉਸਦੇ ਛਪਵਾਉਣ ਦੀ ਲੱਲੇਰੀ ਸਰਦਾਰ ਕਾਹਨ ਸਿੰਘ ਜੀ ਨੂੰ ਸੰਨ ੧੮੯੮ ਦੇ ਪਿਛੋਂ ਵੀ ਜੀਵਨ ਪ੍ਰਯਤਨ ਨਹੀਂ ਹੋ ਸਕੀ। ਉਹਨਾਂ ਦੇ ਪਿਛੋਂ ‘ਗੁਰੂ ਗਿਰਾ ਕਸੋਟੀ’ ਦਾ ਖਰੜਾ, ਮੈਂ ਸੁਣਦਾ ਹਾਂ, ਉਹਨਾਂ ਹੀ ‘ਮਸੰਦਾਂ ਤੇ ਬੁਰਹਿਆ’ ਦੇ ਹੱਥ ਆਇਆ ਜਿਨ੍ਹਾਂ ਦੇ ‘ਉਪਦ੍ਰਵ ਭੁਜ ਤੋਂ’ ਓਹ ਡਰਦੇ ਰਹੇ, ਬਾਵਜੂਦ ਡੋਲੇ ਵਜਾਣ ਦੇ, ਅਤੇ ਉਹਨਾਂ ‘ਮਸੰਦਾਂ’ ਨੇ ਉਸ ਨੂੰ ਕੀਹ ਕੀਤਾ ਅਸੀਂ ਨਹੀਂ ਕਹ ਸਕਦੇ। ਅਸਾਂ ਓਹ ਖਰੜਾ ਨਹੀਂ ਵੇਖਿਆ, ਪਰ ਇਕ ਵਾਰੀ ਐਵੇਂ ਸਰਸਰੀ ਜਿਹਾ ਜ਼ਿਕਰ ਇਸ ਬਾਬਤ ਸਰਦਾਰ ਸਹਿਬ ਨਾਲ ਆਇਆ ਸੀ, ਅਤੇ ਓਹ ਗੱਲ ਨੂੰ ਟਾਲ ਗਏ ਸਨ। ਅਸੀਂ ਆਸ ਰਖਦੇ ਹਾਂ ਕਿ ਉਸ ਖਰੜੇ ਦਾ ਘਾਟਾ ਇਕ ਅੰਬ ਵਿਚ ਸਾਡੀ ਇਸ ਕਿਤਾਬ ਤੋਂ ਪੂਰਾ ਹੋ ਜਾਏਗਾ, ਅਤੇ ਬਾਕੀ ਰਿਹਾ ਸਾਡੀ ਦੂਜੀ ਕਿਤਾਬ ‘ਸਾਖੀਆਂ ਦੀ ਹਕੀਕਤ’ ਤੋਂ।

ਹੁਣ ਜ਼ਰਾ ਵਿਚਾਰ ਕਰੋ। ਅਸੀਂ ਪਿਛਲੇ ਧਿਆਇ ਵਿਚ ਬੀਜਾ

\*ਸਰਦਾਰ ਕਾਹਨ ਸਿੰਘ ਜੀ ਵਡੀ ‘ਬੰਜੀ’ ਅਤੇ ‘ਸਰ ਜਹਿ ਕੇ ਅਪਣੀ ਹਾਣੀ ਤੋਂ ਨਾ’ ਡਰਨ ਵਾਲੀ ਨੂੰ ਕਰਤਾਰਪੁਰ ਦੇ ਗੁਰੂ ਦੀ ਨਾਬਾਲਗੀ ਦੇ ਸਮੇਂ, ਕਰਤਾਰਪੁਰ ਵਾਲੀ ਬੀੜ ਨੂੰ ਚਗੀ ਤੇਰਾਂ ਵੇਖਣ ਅਤੇ ਨਟ ਲੋਣ ਲਈ ਚਾਰ ਦਿਨ ਮਿਲ ਗਏ ਸਨ। ਦਾਸ ਨੂੰ ਹੁਣ ਜੋ ਚਾਰ ਕੁਝੇ ਵੀ ਮਿਲ ਜਾਣ, ਤਦ ਸਾਰੇ ਸੇਵੇਹ ਦੂਰ ਕਰਨ ਅਤੇ ਬਕੀ ਗਲਾਂ ਉਤੇ ਚੱਨਣ ਪਾਣ ਦਾ ਮੌਕਿਆ ਮਿਲ ਜਾਏ। ਪਰ ਇਹ ਗਲ ਹੋਣੀ ਨਾ ਹੋਈ। ਹਾਂ ਜੇ ਇਹ ਚਿਠੀ ਛਪਣ ਤੋਂ ਪਿਛੋਂ ਕੁਝ ਹੋਰ ਡਰਕ ਪੈ ਗਏ ਹਨ, ਤਾਂ ਵਖਰੀ ਗਲ ਹੈ। U.S.S.

ਦੇ ਪੱਤੇ ਲਈ ਘਸਵੱਟੀ ਦੇ ਆਏ ਹਾਂ, ਉਥੇ ਲਿਖੀ ਇੱਕ ਇੱਕ ਗਲ ਕਰਤਾਰ ਪੁਰ ਵਾਲੀ ਬੀੜ ਪੁਰ ਘਟਾਉ ।

(੧) ਨਾਵੋਂ ਗੁਰੂ ਦੀ ਬਾਣੀ ਕਰਤਾਰਪੁਰ ਵਾਲੀ ਬੀੜ ਵਿਚ ਥਾਂ ਸਿਰ ਰਾਗਾਂ ਦੇ ਹੋਠਾਂ ਅਤੇ ਹਰ ਥਾਂ 'ਗੁਰਬਾਣੀ' ਅਤੇ 'ਭਗਤਬਾਣੀ' ਦੇ ਵਿਚਾਲੇ ਲਿਖੀ ਹੈ, ਠੀਕ ਜਿਸ ਤਰ੍ਹਾਂ ਕਿ ਛੱਪੇ ਹੋਏ ਮਾਮੂਲੀ ਗ੍ਰੰਥ ਸਾਹਿਬਾਂ ਵਿਚ ਹੈ । ਜੋ ਬੀੜਾਂ ਸੰਮਤ ੧੯੩੨ ਤੋਂ ਪਹਿਲੇ ਲਿਖੀਆਂ ਜਾ ਚੁਕੀਆਂ ਸਨ, ਉਹਨਾਂ ਵਿਚ ਅਵਸ਼ੇ਷ ਇਹ ਬਾਣੀ ਸਲੋਕਾਂ ਸਮੇਤ ਬੀੜ ਦੇ ਛੇਕੜ ਪੁਰ ਸਾਰੀ ਇਕ ਥਾਂ ਇਕਠੀ ਲਿਖੀ ਮਿਲਦੀ ਹੈ, ਲੋੜ ਆਰ ਸਾਰ ਵਾਧੂ ਵਰਕੇ ਲਗਾ ਲਏ ਗਏ ਹਨ, ਅਤੇ ਕੁਦਰਤੀ ਤੌਰ 'ਤੇ ਇਹ ਬਾਣੀ ਅਸਲੀ ਲਿਖਾਰੀ ਤੋਂ ਭਿੰਨ ਹਥ ਦੀ ਲਿਖੀ ਹੁੰਦੀ ਹੈ । ਨਾਵੋਂ ਮਹਿਲ ਦੀ ਬਾਣੀ ਦਾ ਏਸ ਤਰ੍ਹਾਂ ਇਕਠੇ ਲਿਖੇ ਹੋਣਾ, ਉਹਨਾਂ ਬੀੜਾਂ ਦੇ ਪ੍ਰਾਚੀਨ ਹੋਣ ਦੀ ਤਸਦੀਕ ਹੈ । ਪਰ ਕਰਤਾਰ ਪੁਰ ਵਾਲੀ ਬੀੜ ਸੰਮਤ ੧੯੩੨ ਤੋਂ ਪਹਿਲੇ ਦੀਆਂ ਪ੍ਰਾਚੀਨ ਬੀੜਾਂ ਵਿਚੋਂ ਨਹੀਂ ਹੋ ਸਕਦੀ ।

ਪ੍ਰਾਰੰਨ ਬੀੜਾਂ ਦੇ ਮੁਹਾਫਿਜ਼ਾ ਜਾਂ ਰਾਖਿਆ ਨੇ ਨਾਵੋਂ ਮਹੱਲ ਦੀ ਬਾਣੀ ਕਿਥੋਂ ਲਈ? ਕੀਂਹ ਗੁਰੂ ਗੋਬਿੰਦ ਸਿੰਘ ਦੇ ਵੇਲੇ ਜਾਂ ਉਹਨਾਂ ਤੋਂ ਪਿੜ੍ਹੇ ਏਸ ਬਾਣੀ ਦੀਆਂ ਨਕਲਾਂ ਲਿਖੀਆਂ ਲਿਖਾਈਆਂ, ਉਹਨਾਂ ਨੂੰ ਘਰ ਬਠੇ ਪਹੁੰਚੀਆਂ, ਜਾਂ ਇਹ ਲੋਕ ਆਪ ਆਨੰਦ ਪੁਰ ਜਾਂ ਕਿਸੇ ਹੋਰ ਤਖਤ ਪੁਰ ਜਾਕੇ ਨਕਲ ਕਰ ਲਿਆਏ, ਜਾਂ ਇਕ ਦੂਜੇ ਤੋਂ ਨਕਲ ਕੀਤੀ? ਕਈ ਥਾਂ ਸੇਨੂੰ ਰਸਿਆ ਗਿਆ ਕਿ ਬਾਣੀ ਦੀਆਂ ਨਕਲਾਂ ਉਹਨਾਂ ਨੂੰ ਪਹੁੰਚੀਆਂ ਅਤੇ ਦੂਸਰੇ ਥਾਵਾਂ ਤੇ ਮੈਂ ਸੁਣਿਆ ਕਿ ਉਹਨਾਂ ਦੇ ਵੱਡੇ ਗੁਰ ਸਾਹਿਬ ਦੇ ਦਰਸ਼ਨ ਕਰਨ ਗਏ, ਉਥੋਂ ਨਕਲ ਕਰ ਲਿਆਏ । ਮੈਨੂੰ ਇਹ ਦੂਜੀ ਗਲ ਠੀਕ ਜਾਪਦੀ ਹੈ, ਕਿਉਂ ਜੋ ਇਕ ਬੀੜ ਵਿਚ ਚਾਹੂੰ ਸਫੇ ਨਾਵੀਂ ਪਾਤਸ਼ਾਹੀ ਦੀ ਬਾਣੀ ਦੇ ਦੇਖੇ ਗਏ, ਜੋ ਬਾਣੀ ਮੈਨੂੰ ਨਵੀਂ ਮਾਲੂਮ ਹਿੱਤੀ ਸੀ ।

ਬਾਣੀ ਜੋ ਨਕਲ ਕਰਕੇ ਲਿਆਏ, ਉਸ ਵਿਚ ਹਰ 'ਸ਼ਬਦ' ਦੇ ਉਪਰ ਰਾਗ ਦਾ ਨਾਮ ਦਿੱਤਾ ਸੀ, ਜੋ ਪਿਛੇ ਲਿਖੀਆਂ ਰਾਣੀਆਂ ਬੀਜ਼ਾਂ ਵਿਚ ਜਿਸ ਜਿਸ ਰਾਗ ਦੇ ਸ਼ਬਦ ਸਨ, ਉਸ ਉਸ ਰਾਗ ਹੇਠਾਂ ਲਿਖ ਦਿੱਤੇ ਗਏ, ਆਪਣੀ ਠੀਕ ਥਾਂ ਸਿਰ ਪੰਜਵੇਂ ਗੁਰੂ ਦੀ ਬਾਣੀ ਦੇ ਪਿਛੇ ਅਤੇ ਭਗਤ ਬਾਣੀ ਤੋਂ ਪਹਿਲੇ ਨਿਯਮਿਤ ਤਰਤੀਬ ਮੁਜ਼ਬ। ਇਸ ਤਰਤੀਬ ਸਿਰ ਦੇਣ ਦਾ ਰਵਾਜ਼ ਦੇਸ਼ ਵਿਚ ਸੰਮਤ ੧੯੩੨ ਤੋਂ ਚਿਰ ਪਿਛੇ ਪਿਆ ਨਾਨਕ ਆਉਂਦਾ ਹੈ। ਜਿਨ੍ਹਾਂ ਬੀਜ਼ਾਂ ਵਿਚ ਇਹ ਤਰਤੀਬ ਵਰਤੀ ਹੈ, ਉਹ ਸਭ ਤੇਢ ਪੌਣੇ ਦੋ ਸੌ ਵਰ੍ਹੇ ਤੋਂ ਏਧਰ ਦੀਆਂ ਲਿਖੀਆਂ ਹਨ। ਹੁਣ ਕਰਤਾਰ ਪੁਰ ਵਾਲੀ ਬੀਜ਼ ਵਿਚ ਨਾਵੇਂ ਮਹਲ ਦੀ ਬਾਣੀ ਏਸੇ ਤਰਤੀਬ ਸਿਰ ਵਰਜ ਹੈ, ਅਤੇ ਅਸਲੀ ਲਿਖਾਰੀ ਦੇ ਹਥ ਦੀ ਲਿਖੀ ਦੱਸੀ ਜਾਂਦੀ ਹੈ। ਤਾਂਤੇ ਕਰਤਾਰਪੁਰ ਵਾਲੀ ਬੀਜ਼ ਦੇ ਲਿਖੇ ਜਾਣ ਦੀ ਉਪਰਲੀ ਹਦ ਮੁਕਰਰ ਹੋ ਗਈ।

ਕਰਤਾਰਪੁਰ ਵਿਚ ਜਿਸ ਅੱਗ ਲਗੀ ਦੀ ਫਾਦਰਾਸਤ ਲਿਖੀ ਹੋਈ ਹੈ, ਉਹ ਅੱਗ ਅਹਮਦਸ਼ਾਹ ਅਬਦਾਲੀ ਨੇ ਲਾਈ ਸੀ। ਅਹਮਦ ਸ਼ਾਹ ਨੇ ਸੰਨ ੧੭੫੬ ਵਿਚ ਸਿਖਾਂ ਪੁਰ ਚੜ੍ਹਾਈ ਕੀਤੀ ਸੀ, ਅਤੇ ਦੁਆਬਾ, ਮੈਨਦੁਆਬ ਆਦਿ ਵਿਚੋਂ ਓਹਨਾਂ ਨੂੰ ਕਢਕੇ ਅਪਨੇ ਹਾਕਿਮ ਸਰਹਿੰਦ ਅਤੇ ਜਲੰਧਰ ਵਿਚ ਮੁਕਰਰ ਕੀਤੇ ਸਨ। ਸੇਵੀ ਵਰਭਾਗ ਸਿੰਘ ਜੋ ਉਸ ਵੇਲੇ ਕਰਤਾਰ ਪੁਰ ਵਿਚ ਗੁਰੂ ਸਨ ਪਹਾੜਾਂ ਵਿਚ ਭਜ ਗਏ ਸਨ, ਅਤੇ ਇਕ ਜਗ੍ਹਾਂ 'ਮੈਕੀ' ਡੇਰਾ ਜਾ ਕੀਤਾ ਸੀ। ਇਹ ਜਗ੍ਹਾ ਹੁਣ ਭੀ 'ਡੇਰਾ ਵਰਭਾਗ ਸਿੰਘ' ਦੇ ਨਾਮ ਤੇ ਮਸ਼ਹੂਰ ਹੈ। ਅਹਮਦ ਸ਼ਾਹ ਦੇ ਚਲੇ ਜਾਨ ਪਿਛੇ ਸੇਵੀ ਵਰਭਾਗ ਸਿੰਘ ਨੇ ਬਾਘ ਸਿੰਘ ਆਦਿ ਜਥੇਦਾਰਾਂ ਦੀ ਮਦਦ ਨਾਲ ਤੇ ਆਦੀਨਾਥਗਾ ਦੇ ਇਸ਼ਾਰੇ ਜਾਂ ਚਸ਼ਮਾਪੇਸ਼ੀ ਨਾਲ ਦੁਆਬੇ ਉਤੇ ਹਮਲਾ ਕਰਕੇ ਜਲੰਧਰ ਨੂੰ ਸਾੜ ਦਿੱਤਾ, ਅਤੇ ਨਾਲ ਦੁਆਬੇ ਉਤੇ ਹਮਲਾ ਕਰਕੇ ਜਲੰਧਰ ਨੂੰ ਸਾੜ ਦਿੱਤਾ। ਆਹਮਦਸ਼ਾਹ ਦੇ ਮੁਕਰਰ ਕੀਤੇ ਹਾਕਿਮ ਸਰਬੁਲੰਦ ਖਾਂ ਨੂੰ ਮਾਰ ਦਿੱਤਾ। ਇਹ ਸੰਨ ੧੭੫੭ (ਸੰਮਤ ੧੮੧੪) ਦਾ ਵਾਕਿਆ ਹੈ, ਜੋ ਤਾਰੀਖ

ਕਿ ਯਾਦਦਾਸਤ ਵਿਰ ਦਿੱਤੀ ਹੈ। ਯਾਦਦਾਸਤ ਕਰਤਾਰ ਪੁਰ ਮੁੜ ਸਿਤਕੇ ਸੋਫੀ ਵਡਭਾਗ ਸਿੰਘ ਨੇ ਹੀ ਕਰਾਈ ਹੋਵੇਗੀ।

ਇਹ ਬੀੜ ਸੰਨ ੧੮੩੦ (ਸੰਮਤ ੧੮੮੭) ਵਿਚ ਲਾਹੌਰ ਮਹਾਰਾਜਾ ਰਣਜੀਤ ਸਿੰਘ ਪਾਸ ਲਿਆਈ ਗਈ ਅਤੇ ਤੀਹ ਵਰ੍ਹੇ ਪਿਛੋਂ ਸੰਨ ੧੮੬੦ ਵਿਚ ਮਹਾਰਾਜਾ ਨਰਿੰਦਰ ਸਿੰਘ ਪਾਸ ਪਟਿਆਲੇ ਗਈ। ਜਾਲੀਪਰ ਜ਼ਿਲੇ ਦੇ ਪੁਰਾਣੇ ਡਿਸਟ੍ਰਿਕਟ ਗਜੈਟੀਅਰ ਵਿਚ ਇਸ ਤਰ੍ਹਾਂ ਪੁਰ ਲਿਖਿਆ ਹੈ ਕਿ:-

Sodhi Sadhu Singh took the volume to Lahore at Ranjit Singh's request in 1830, and received the highest honours as its guardian. A daily offering of Rs. 86/- was made, and a special dole of Rs. 600/- at each Amawas and Sankrant, while once a year a valuable Shawl and a horse were presented in the Maharaja's name.

This sacred volume was similarly taken to Patiala in 1869 to be shown to Maharaja Narinder Singh, who is vain tried to acquire it.\* He fixed for its guardians a daily allowance of Rs. 51/- and made them stay with their precious charge for three whole years.

ਸੇ ਸੰਨ ੧੮੩੦ (ਸੰਮਤ ੧੮੮੭) ਵਿਚ ਇਹ ਬੀੜ ਮੌਜੂਦ ਸੀ। ਅਤੇ ਏਸਦੇ ਅਸਲੀ ਭਾਈ ਗੁਰਦਾਸ ਦੀ ਲਿਖੀ ਬੀੜ ਹੋਣ ਦਾ ਦਾਖਾਵ ਕੀਤਾ ਦਾ ਹੁਕਾ ਮੀ, ਜਿਸਤੇ ਮਹਾਰਾਜਾ ਨੇ ਲਾਹੌਰ ਉਚੇਚੀ ਮੰਗਵਾਈ। ਉਸ ਵਕਤ ਦੇ ਗੁਰੂ ਸੋਫੀ ਸਾਧੂ ਸਿੰਘ ਜੀ ਦਾ ਮਹਾਰਾਜਾ ਦੇ ਰਾਬਾਰ ਵਿਚ ਅਤੇ ਸਾਰੀ ਫੁਲਕੀਆਂ ਰਿਆਹਤਾਂ ਵਿਚ ਬੜਾ ਭਾਰੀ ਰਸੂਖ ਮੀ, ਸਭ ਪਾਸੋਂ ਲਖਾਂ ਦੀਆਂ ਜਾਇਦਾਦਾਂ ਤੇ ਜਾਰੀਗਾਂ ਮਿਲੀਆਂ ਹੋਈਆਂ ਸਨ। ਏਸ ਰਸੂਖ ਦਾ ਹੀ ਨਤੀਜਾ ਸੀ ਕਿ ਕਰਤਾਰ ਪੁਰੀਆਂ

\*ਭਾਈ ਸੰਤੋਖ ਸਿੰਘ ਦਾ ਇਸਾਗ ਬਾਲਮਾਂ ਦੇ ਇਸ ਬੀੜ ਨੂੰ ਲੱਣ ਦੀ ਕੋਮਿਸ਼ ਵਲ, ਮਹਾਰਾਜਾ ਨਰਿੰਦਰ ਸਿੰਘ ਵਲ ਨਹੀਂ ਹੋ ਸਕਦਾ, ਕਿਉਂਕਿ ਮੂੜੇ ਪ੍ਰਕਾਸ਼ ਸੰਨ ੧੮੪੩ ਵਿਚ ਬਣ ਚੁਕਾ ਸੀ।

ਸੋਵੀਆਂ ਦਾ ਦਾਅਵਾ ਆਮ ਲੋਗਾਂ ਨੇ ਜੋ ਪਹਿਲੇ ਭੀ ਇਕ ਸਦੀ ਤੋਂ  
ਕਰਤਾਰ ਪੁਰ ਵਾਲੀ ਗੱਦੀ ਦੇ ਅਸਰ ਹੋਠਾਂ ਸਨ ਮੰਨ ਲਿਆ ਸੀ, ਭਾਵੇਂ  
ਏਸ ਦਾਅਵਾ ਕੀਤੇ ਗਏ ਨੂੰ ਬੀੜ ਲਾਹੌਰ ਲਿਜਾਨ ਤੋਂ ਪਹਿਲੇ ਕੁਝ  
ਬਹੁਤ ਮੁਦੱਤ ਨਹੀਂ ਸੀ ਹੋਈ।

ਏਸ ਦਾਅਵੇਂ ਦੇ ਆਮ ਲੋਕਾਂ ਵਿਚ ਮੰਨੇ ਜਾਣ ਨੇ 'ਰਾਗ ਮਾਲਾ'  
ਦਾ ਸਵਾਲ ਛੇੜ ਦਿੱਤਾ। ਕਿਉਂ ਜੋ ਜਦ ਕਰਤਾਰ ਪੁਰ ਵਾਲੀ ਬੀੜ ਨੂੰ  
ਅਸਲੀ ਭਾਈ ਗੁਰਦਾਸ ਦੀ ਲਿਖੀ ਬੀੜ ਮੰਨ ਲਿਆ ਗਿਆ, ਤਦ  
'ਰਾਗ ਮਾਲਾ' ਨੂੰ ਗੁਰਬਾਣੀ ਜਾਂ ਘਟ ਤੋਂ ਘਟ ਗੁਰੂ ਕੀ ਮਰਜ਼ੀ ਨਾਲ  
ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਪਾਂਦੇ ਸਮੇਂ ਉਮਰਾ ਪਾਠ ਜ਼ਰੂਰੀ ਗੱਲ  
ਜਾਂ ਫਰਜ਼ ਬਨ ਗਿਆ। ਇਹ ਬਹਿਸ ਕਿ ਭੋਗ ਪਾਣ ਸਮੇਂ ਰਾਗ ਮਾਲਾ  
ਪੜ੍ਹੀ ਜਾਏ ਕਿ ਨਾ ਮਹਾਰਾਜਾ ਰਣਜੀਤ ਸਿੰਘ ਦੇ ਅਹਿਦ ਦੇ ਅਖੀਰ  
ਵਿਚ ਜਦ 'ਗੁਰਬਿਲਾਸ ਛੇਵੀਂ ਪਾਤਸ਼ਾਹੀ' ਲਿਖਿਆ ਗਿਆ, ਹਾਲੀ  
ਤਾਜ਼ਾ ਹੀ ਸੀ, ਅਤੇ ਇਸ ਮੁਆਮਲੇ ਵਿਚ ਬਹੁਤ ਮਤਭੇਦ ਸੀ, ਜਿਸ  
ਤਰ੍ਹਾਂ ਕਿ ਅਸੀਂ ਏਸ ਕਿਤਾਬ ਦੇ ਤੀਸਰੇ ਭਾਗ ਵਿਚ ਹੋਠਾਂ ਜਾਕੇ ਦੱਸਾਂਗੇ।

(2) ਭਾਈ ਸੰਤੋਖ ਸਿੰਘ 'ਰਾਗਮਾਲਾ' ਨੂੰ ਮਾਧਵਾਨਲ ਸੰਗੀਤ  
ਵਿਚੋਂ ਲੈਕੇ ਕਿਸੇ ਸਿਖ ਦੀ ਪਿਛੇ ਪਾਈ ਮੰਨਦਾ ਹੈ, ਅਤੇ ਉਹ ਭੀ  
ਬਹੁਤ ਸਾਰੀ ਗਲਤ, ਪਰ ਨਾਲ ਹੀ ਉਹ ਜਦ ਕਰਤਾਰਪੁਰ ਵਾਲੀ  
ਬੀੜ ਨੂੰ ਅਸਲ ਮੰਨ ਰਿਹਾ ਹੈ, ਤਦ ਪ੍ਰਤੋਖ ਹੈ ਕਿ ਰਾਗਮਾਲਾ ਏਸ  
ਬੀੜ ਵਿਚ ਹੋਰ ਹਥ ਦੀ ਲਿਖੀ ਹੋਣੀ ਚਾਹੀਏ ਜੋ, ਰਾਗਮਾਲਾ ਦੇ ਪੱਖੀ  
ਸਾਨੂੰ ਦਸਦੇ ਹਨ, ਇਹ ਨਹੀਂ। ਭਾਈ ਸੰਤੋਖ ਸਿੰਘ ਦਸਦੇ ਹਨ ਕਿ ਏਸ  
ਬੀੜ ਵਿਚ ਹਾਸ਼ੀਏ ਦੇ ਕਾਰਨ ਲਗੇ ਉਹਨਾਂ ਆਪਣੀ ਅਖੀਂ ਦੇਖੋ, ਪਰ  
ਮਲੂਮ ਦੇਂਦਾ ਹੈ ਕਿ ਭਾਈ ਹੋਰੀ ਬੀੜ ਨੂੰ ਨਿਰਾ ਮਥਾ ਟੇਕਨ ਹੀ ਗਏ  
ਸਨ, ਬੀੜ ਦੇ ਅੰਦਰ ਪੜ੍ਹਕੇ ਉਹਨਾਂ ਕੁਝ ਹੋਰ ਨਹੀਂ ਛਿੱਠਾ ਅਤੇ ਨਾ  
ਕੋਈ ਲਿਖਿਤ ਦਾ ਮੁਕਾਬਲਾ ਕੀਤਾ ਹੈ। ਇਹਨਾਂ ਕਵੀਆਂ ਤੋਂ ਕਿਸੇ  
ਲੰਮੀ 'ਖੋਜੀ ਬੁਧੀ' ਦੀ ਉਮੀਦ ਕਰਨੀ ਵਿਅਰਥ ਹੈ। ਪਰ ਜੋ ਬੀੜ

ਭਾਈ ਸੰਤੇਖ ਸਿੰਘ ਨੇ ਦੇਖੀ ਉਹ ਪੁਰਾਣੀ ਜ਼ਰੂਰ ਸੀ।

(੩) ਕਰਤਾਰਪੁਰ ਵਾਲੀ ਬੀੜ ਬਥਤ ਇਹ ਦਾਮਵਾ ਕਰਨ ਲਈ ਇਹ ਜ਼ਰੂਰ ਸੀ ਕਿ ਜੋ ਬੀੜ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਜਾਏ, ਇਕ ਤਾਂ ਉਹ ਪੁਰਾਣੀ ਹੋਵੇ, ਅਤੇ ਦੂਜੇ ਲੋਕਾਂ ਦੇ ਆਮ ਹਿਸਤਿਆਂ ਦੇ ਮੁਤਾਬਕ ਹੋਵੇ। ਇਹ ਮਸ਼ਹੂਰ ਕੀਤਾ ਰਿਆ ਸੀ ਕਿ ਧੌਰਮਲ ਅਸਲ 'ਆਦਿ-ਬੀੜ' ਨੂੰ ਚੋਟਾਂ ਦਿਨ ਪਿਛੋਂ ਦਰਯਾ ਵਿਚੋਂ ਕੱਢ ਲਿਆਇਆ ਸੀ, ਹਰਫ਼ਾਂ ਤਕ ਪਾਣੀ ਨਹੀਂ ਪਹੁੰਚਾ ਸੀ, ਪਰ ਹਾਸ਼ਮੀ ਗਾਲ ਗਏ ਸਨ। ਸੋ ਜੋ ਬੀੜ ਪੇਸ਼ ਕੀਤੀ ਜਾਂਦੀ ਉਸ ਲਈ ਜ਼ਰੂਰੀ ਸੀ ਕਿ ਇਕ ਤਾਂ ਉਸਦਾ ਕਾਗਜ਼ ਪੁਰਾਣਾ ਹੋਵੇ, ਅਤੇ ਦੂਜਾ ਗਲੇ ਹੋਏ ਹਾਸ਼ਮੀਆਂ ਨੂੰ ਕਟਕੇ ਉਸ ਪਰ ਨਵੇਂ ਕਾਗਜ਼ ਦੀਆਂ ਕਾਤਰਾਂ ਲੇਵੀ ਨਾਲ ਜੋੜੀਆਂ ਹੋਣ। ਕਾਗਜ਼ ਲਗੀ ਬੀੜ ਨੂੰ ਜੇ ਤੁਸੀਂ K 3 ਕਰੋ ਤਦ ਕਾਗਜ਼ ਲਗਾਨ ਤੋਂ ਪਹਿਲੇ K 2 ਕਹਿ ਸਕਦੇ ਹੋ।

ਹੁਣ K 2 ਵਿਚ ਨਿਰੇ ਕਾਗਜ਼ ਲਗਾਇਆਂ ਕੇਮ ਨਹੀਂ ਹੋ ਪਛਾਦਾ। ਇਹ ਆਮ ਪ੍ਰਸਿਧ ਗਾਲ ਸੀ ਕਿ 'ਆਦਿ-ਬੀੜ' ਤੋਂ ਉਤਾਰਾ ਕਟਦੇ ਸਮੇਂ ਭਾਈ ਬੱਨੋ ਨੂੰ ਮੂਰਦਾਸ ਦਾ ਇਕ ਵਾਪੂ ਸ਼ਬਦ (ਛਾਡ ਮਨ ਹਰ ਬੇਮਖ਼ਨ ਕੇ ਸੰਗ) ਇਤਜਾਇ। ਅਤੇ ਇਕ ਮੀਨਾਂਬਾਈ ਦਾ ਸ਼ਬਦ ਬਾਹਰੋਂ ਆਪਣੀ ਬੀੜ ਵਿਚ ਦਰਜ ਕੀਤੇ ਸਨ, ਅਤੇ ਇਹ 'ਆਦਿ-ਬੀੜ' ਵਿਚ ਨਹੀਂ ਸਨ। K 2 ਬੀੜ ਭਾਈ ਬੱਨੋ ਵਾਲੀ ਬੀੜ ਦੇ ਕਿਸੇ ਉਤਾਰੇ ਤੋਂ ਨਕਲ ਦਰ ਨਕਲ ਕੀਤੀ ਹੋਈ ਸੀ, ਉਸ ਵਿਚ ਇਹ ਸ਼ਬਦ ਮੌਜੂਦ ਸਨ। ਸੋ ਇਹਨਾਂ ਨੂੰ ਮਿਟਾਣ ਲਈ ਏਹਨਾਂ ਪੁਰ ਹੜਤਾਲ ਫੇਰੀ। ਪਰ ਜਿਸ ਤਰ੍ਹਾਂ ਕਹਿੰਦੇ ਹਨ ਕਿ ਖੂਨ ਕੀਤਾ ਛੁਪਿਆ ਨਹੀਂ ਰਹਿੰਦਾ ਖੂਨੀ ਕੋਲੋਂ ਕੁਝ ਨਾ ਕੁਝ ਨਿਸ਼ਾਣ ਰਹਿ ਜਾਂਦੇ ਹਨ। ਸੋਈ ਏਥੇ ਹੋਇਆ ਹੈ। ਮੂਰਦਾਸ ਦੇ ਵਾਪੂ ਸ਼ਬਦ ਦੀ ਪਹਿਲੀ ਤੁਕ ਜੋ ਉਪਰ ਦਿੱਤੀ ਹੈ, ਏਸ ਤੋਂ ਪਹਿਲੋਂ ਆਏ ਭਗਤ ਪਰਮਾਨੰਦ ਦੇ ਸ਼ਬਦ ਦੀ ਅਖੀਰਲੀ ਤੁਕ ਨਾਲ ਮਿਲਾਕੇ ਇਕ ਪਾਲ ਵਿਚ ਲਿਖੀ,

ਸੀ, ਅਤੇ ਦੋਹਾਂ ਦੇ ਵਿਚਾਲੇ 'ਸੂਰਦਾਸ' ਦਾ ਨਮ ਫਰਕ ਕਰਨ ਵਾਸਤੇ ਨਹੀਂ ਸੀ ਦਿੱਤਾ, ਠੀਕ ਜਿਵੇਂ ਕਿ ਮਾਂਗਟ ਵਾਲੀ ਬੀਜ਼ ਵਿਚ ਵੀ ਨਹੀਂ ਕੀਤਾ । ਸੇ ਹਰਤਾਲ ਲਗਾਂਦੇ ਸਮੇਂ ਥਾਵੀ ਪਾਲਾਂ ਪੁਰ ਤਾਂ ਹਰਤਾਲ ਫਿਰ ਗਈ, ਪਰ ਪਹਿਲੀ ਤੁਕ ਬਹੁ ਗਈ । ਫੇਰ ਏਸ ਪਾਲ ਦੀ 'ਪ੍ਰਤੀਕ' ਤਤਕਰੇ ਵਿਚ ਦਿੱਤੀ ਸੀ, ਅਤੇ ਸੂਰਦਾਸ ਦੀ ਬਾਣੀ ਲਿਖਕੇ ਗਿਨਤੀ ਕੀਤੀ ਹੋਈ ਸੀ, ਜਿਸ ਗੋਨਤਰੀ ਵਿਚ ਇਹ ਪਹਿਲਾ ਸ਼ਬਦ ਵੀ ਗਿਨਿਆ ਹੋਇਆ ਸੀ । 'ਖੂਨੀ' ਨੂੰ ਇਹਨਾਂ ਦੇ ਮਿਟਾਨ ਦਾ ਖਿਆਲ ਨਹੀਂ ਸੁਣਾ ਸੋ ਇਹ ਦੋਵੇਂ ਬਰ ਗਏ, ਪ੍ਰਤੀਕ ਵੀ ਤੇ ਗੋਨਤਰੀ ਵੀ । 'ਖੂਨੀ' ਆਪਣੇ ਫਨ ਵਿਚ ਕਾਮਲ ਨਹੀਂ ਸੀ\* ।

(੪) ਜੋ ਲਿਖੇ ਜਾਨ ਦਾ ਸੰਮਤ ਬੀਜ਼ ਵਿਚ ਦਿੱਤਾ ਹੈ, ਉਸ ਵਿਚ ਇਹ ਲਡ਼ਾ ਵੀ ਹਨ : 'ਪੋਥੀ ਲਿਖ ਪਹੁੰਚੇ' । ਇਹ ਵੀ ਭਾਈ ਬੱਨੇ ਦੀ ਬੀਜ਼ ਦੀ ਨਕਲ ਸਨ ਜਿਸਨੂੰ 'ਖੂਨੀ' ਸਮਝ ਨਹੀਂ ਸਕਿਆ, ਸੋ ਇਹ ਲਡ਼ਾ ਜਿਉਂ ਕੇ ਤਿਉਂ ਪਏ ਰਹਿ ਗਏ ।

'ਗੁਰੂ ਬਾਬਾ' ਨਾਮ ਵੀ ਗ੍ਰੰਥ ਸਾਹਿਬ ਵਾਸਤੇ, ਬਹੁਤ ਪਿਛੋਂ ਵਰਤੀਨ ਲਗਾ ਹੈ, ਕਿਤੇ ਸਿਖ ਮਿਸ਼ਨਾਂ ਦੇ ਸਮੇਂ ਆਕੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਬਹੁਤ ਪਿਛੋਂ ।

(੫) ਭਾਈ ਬੱਨੇ ਦੀ ਬੀਜ਼ ਦੀ ਓਹ ਨਕਲ ਜਿਸਤੋਂ ਇਹ ਕਰਤਾਰ ਪੁਰ ਵਾਲੀ ਬੀਜ਼ ਉਤਾਰਾ ਕੀਤੀ ਗਈ, ਉਸ ਵਿਚ ਨੌ ਪੁਨਾਦਰਜ ਨਹੀਂ ਸਨ, ਉਹ ਪੁਨਾਨ ਦਰਜ ਹੋਣ ਤੋਂ ਪਹਿਲੇ ਨਕਲ ਹੋ ਚੁਕੀ ਸੀ । ਏਸੇ ਕਰਕੇ ਏਸ ਕਰਤਾਰ ਪੁਰ ਵਾਲੀ ਬੀਜ਼ ਵਿਚ ਵੀ ਪਹਿਲੇ ਨਹੀਂ ਸਨ । ਜਿਵੇਂ ਮਾਂਗਟ-ਵਾਲੀ ਬੀਜ਼ ਵਿਚ ਪਿਛੋਂ ਕੇਂਟ ਢਫ਼ਕੇ ਪੁਨਾਨ ਚੜ੍ਹਾਉਆਂ

\*ਰਵਿਦਾਸ ਦੇ ਦੂਜੇ ਸ਼ਬਦ (ਹਰਿ ਕੇ ਮੰਗ ਬਾਂਧੋ ਹਰਿ ਲੋਕ) ਦੇ ਪਹਿਲੇ ਇਹ ਸਿਰਨਾਵਾਂ ਭਾਈ ਵਾਲੀ ਬੀਜ਼ਾਂ ਵਿਚ ਹੈ । 'ਮਹਲਾ ੫ ਸੂਰਦਾਸ' ਏਸੇ ਦੀ ਨਕਲ ਕਰਤਾਰਪੁਰ ਵਾਲੀ ਬੀਜ਼ ਵਿਚ ਹੈ । ਗੋਇਆ ਭਾਈ ਬੱਨੇ ਦੀਆਂ ਗਲੜੀਆਂ ਨੂੰ ਵੀ ਨਕਲ ਕੀਤਾ ਹੋਇਆ ਹੈ ।

ਗਈਆਂ, ਉਸੇ ਤਰ੍ਹਾਂ ਏਸ ਕਰਤਾਰਪੁਰ ਵਾਲੀ ਬੀੜ ਵਿਚ ਕੀਤਾ ਗਿਆ ਹੈ। ਇਹਨਾਂ ਪੁਨਾਂ ਦਾ ਪਿਛੋਂ ਲਿਖੇ ਜਾਣਾ ਸਾਫ਼ ਨਜ਼ਰ ਆ ਰਿਹਾ ਹੈ\*।

(੬) K 2 ਦੇ ਲਿਖ ਜਾਨ ਦਾ ਸੰਮਤ ਵੀ ਉਸ ਵਿਚ ਦਿੱਤਾ ਸੀ। ਉਸਨੂੰ ਭੀ ਬਦਲਕੇ ਵਾਕਿਆਤ ਦੇ ਨੇੜੇ ਲਿਆਉਣਾ ਚਹੁਰੀ ਸੀ। ਇਹ ਨਿਰਸੰਦੇਹ ਮਾਲੂਮ ਸੀ ਕਿ ਗੁਰੂ ਅਰਜਨ ਦੇਵ ਸੰਮਤ ੧੬੬੩ ਵਿਚ ਸਮਾਏ ਸਨ, ਸੋ ਏਸ ਬੀੜ ਦੇ, 'ਆਦਿ-ਬੀੜ' ਬਣਣ ਲਈ ਇਹ ਚਹੁਰੀ ਸੀ ਕਿ K 2 ਵਿਚ ਲਿਖਿਆ ਸੰਮਤ ੧੬੬੩ ਤੋਂ ਪਹਿਲੇ ਦਾ ਹੋਣਾ ਚਾਹੀਏ। ਸੋ ਪਹਿਲੇ ਲਿਖੇ ਸੰਮਤ ਨੂੰ ਥੋੜੀ ਤਬਦੀਲੀ ਕਰਕੇ ਜੇ ਇਹ ਕੰਮ ਬਣ ਜਾਏ ਤਾਂ ਕਿਉਂ ਨਾ ਕੀਤਾ ਜਾਏ, ਮਹੀਨਾ ਤੇ ਬਿਤ ਬਦਲਨ ਦੀ ਕੋਈ ਲੋੜ ਹੀ ਨਹੀਂ ਸੀ। ਆਉ ਹੁਣ ਦੇਖੀਏ ਕਿ ਓਹ ਸੰਮਤ ਕੇਹੜਾ ਸੀ ਜਿਸਨੂੰ ਬਦਲਕੇ ਸੰਮਤ ੧੬੬੧ ਬਨਾਇਆ ਗਿਆ।

ਗੁਰੂ ਹਰ ਕੌਬਿੰਦ ਸਹਿਬ ਸੰਮਤ ੧੬੮੮-੮੮ ਵਿਚ ਕੀਰਤਪੁਰ ਗਏ ਹਨ, ਜਿਥੇ ਸੰਮਤ ੧੬੬੫ ਵਿਚ ਬਾਬਾ ਗੁਰਦਿੱਤਾ ਜੀ ਛੋਟੀ ਉਮਰ ਵਿਚ ਹੀ ਚਲ ਬਸੇ। ਉਹਨਾਂ ਦੀ ਵਿਧਵਾ ਨਿਹਾਲ ਕੋਰ ਕੀਰਤਪੁਰ ਵਿਚ ਗੁਰੂ ਸਾਹਿਬ ਪਾਸ ਰਹਿਣਾ ਨਹੀਂ ਸੀ ਚਾਹੁੰਦੀ, ਕਰਤਾਰਪੁਰ ਆਪਣੇ ਪੇਕ ਆਕੇ ਰਹਿਣਾ ਪਸੰਦ ਕਰਦੀ ਸੀ। ਕੁਛੜ ਵਰ੍ਹੇ ਡੇਢ ਦਾ ਪ੍ਰਤੀਰਮਲ ਸੀ। ਬਾਬਾ ਗੁਰਦਿੱਤਾ ਵੇਂ ਪਿਛੋਂ ਗੁਰੂ ਗੋਲੀ ਦਾ ਹੱਕ ਉਸਨੂੰ ਪੁੱਛਦਾ ਸੀ। ਸੋ ਇਸ ਚਿਨਾ ਪੁਰ ਉਸਨੇ ਲੋਕਾਂ ਦੇ ਸਿਖਾਏ ਪੜਾਉ ਕਰਤਾਰਪੁਰ ਵਿਚ ਵਖਰੀ ਗੁਰਗੱਦੀ ਪੀਰਮਲ ਵੇਂ ਨਾਮ ਪੁਰ ਕਾਇਮ

\*ਏਸ ਤੋਂ ਜਾਪਦਾ ਹੈ ਕਿ ਗੁਰੂ ਹਰਕਾਬੰਦ ਸਾਹਿਬ ਨੇ 'ਪੁਨਾਂ' ਆਦਿ ਵੀਚ ਵਿਚ, ਜੇ ਉਹਨਾਂ ਪਾਸ ਸੀ, ਪਿਛੋਂ ਕੀਰਤਪੁਰ ਜਾਕੇ ਵਧਾਈਆ।

+ਬੰਕ ਮੈਗਨੀਲਾਈਂਡ ਗਲਾਸ ਨਾਲ ਇਹ ਤਬਦੀਲੀ ਨਜ਼ਰ ਆ ਜਾਣੀ ਚਾਹੀਏ, ਅਤੇ ਸੰਮਤ ਪੁਰ ਜੇ ਅਸੀਂ ਸੋਲਯੂਨਨ ਲਕਾ ਸਕੀਏ, ਤਦ ਨਵੀਂ ਅਤੇ ਪ੍ਰਤਾਪੀ ਸਿਆਹੀ ਦਾ ਫਰਕ ਵੀ ਨਚਰ ਆ ਜਾਏ।

ਕਰੁ ਚਾਹੀ । ਗੁਰੂ ਸਾਹਿਬ (ਸੋਹਰੇ) ਪਾਸੋਂ ਗ੍ਰੰਥ ਸਾਹਿਬ ਦੀ 'ਆਦਿ-ਬੀਜ' ਮੰਗੀ ਜੋ ਉਹਨਾਂ ਨਾ ਦਿੱਤੀ । ਇਹ ਮੌਕਿਆ ਸੀ ਜਦ ਗੱਦੀ ਲਈ ਗ੍ਰੰਥ ਸਾਹਿਬ ਦੀ ਲੋੜ ਸੀ । ਸੇ ਇਕ ਉਤਾਰਾ ਹੋਇਆ ਅਤੇ ਉਹ ਸੰਮਤ ੧੯੮੭ ਵਿਚ ਮੁੱਕਾ । ਇਹ ਏਥੋਂ ਦੀ ਪਹਿਲੀ ਬੀਜ K ੧ ਸੀ । ਜਦ ਏਸ K ੧ ਨੂੰ K ੨ ਵਿਚ ਬਦਲਿਆ ਗਿਆ, ਤਦ ਇਹੋ ਸੰਮਤ ੧੯੮੭ ਉਸ ਵਿਚ ਨਕਲ ਕਰ ਲਿਆ ਗਿਆ । ਉਸ ਵਕਤ ਤਕ ਕੋਈ ਖਿਆਲ ਏਥੋਂ 'ਆਦਿ-ਬੀਜ' ਮਝਹੂਰ ਕਰਨ ਦਾ ਨਹੀਂ ਸੀ । K ੧ ਨੂੰ K ੨ ਵਿਚ ਕਿਉਂ ਬਦਲਿਆ ? ਏਸਦਾ ਸਬਦ ਅਸੀਂ ਹੇਠਾਂ ਦਸਾਵੇਂ ਹਾਂ ।

(੨) ਬਾਬਾ ਬੰਦਾ ਦੇ ਹੇਠਾਂ 'ਖਾਲਸਾ' ਆਪਣਾ ਥਲ ਦਿਖਾ ਚੁਕਾ ਸੀ ਅਤੇ 'ਖਾਲਸਾ' ਦਾ ਛਿਰਕਾ ਗੁਰੂ ਨਾਨਕੇ ਦੇ ਨਾਮ-ਲੇਵਾਂ ਵਿਚ ਆਮ ਪਸੰਦ ਹੋ ਰਿਹਾ ਸੀ । ਅਤੇ ਏਸ 'ਖਾਲਸਾ' ਨੂੰ ਅੰਮ੍ਰਿਤ ਫਕਨ ਵੇਲੇ ਹੁਕਮ ਹੁੰਦਾ ਸੀ ਕਿ ਮੀਣੇ, ਧੀਰਮਲੀਏ, ਰਾਮਗਾਈਏ ਤੇ ਮੰਸਵੀਏ ਇਹਨਾਂ ਨਾਲ ਨਹੀਂ ਮਿਲਨਾ, ਨਾਹੀਂ ਵਰਤਨਾ । ਪਰ ਹੁਣ ਦਿਨੋਂ ਦਿਨ ਖਾਲਸਾ ਵਧ ਫੁਲ ਰਿਹਾ ਸੀ, ਰਾਜ ਸੰਭਾਲਦਾ ਜਾ ਰਿਹਾ ਸੀ, ਅਤੇ ਡੇਰੇਦਾਜ਼ਾਂ ਜੀਅਂ ਰੋਟੀਆਂ ਉਸ ਖ਼ਾਲਸੇ ਦੇ ਕਦਮਾਂ ਦੀ ਖਾਤਰ ਸਨ । ਜੋ ਸਮੇਂ ਦੀ ਨੀਤੀ ਇਹ ਮੰਕਈ ਸੀ ਕਿ ਡੇਰੇਦਾਰ ਆਪਣੇ ਆਪ ਨੂੰ ਖਾਲਸਾ ਦੇ ਮੁਤਾਬਿਕ ਢਾਲ ਲੈਣ । ਪਹਿਲੋਂ ਇਹ ਲੋਕ ਸਤਵੇਂ, ਅਠਵੇਂ ਅਤੇ ਖ਼ਾਸ ਕਰਕੇ ਨਾਵੇਂ ਤੇ ਦਸਵੇਂ ਗੁਰੂਆਂ ਨੂੰ ਗਾਅਥ ਜਾਣਦੇ ਅਤੇ ਉਹਨਾਂ ਨੂੰ ਗੁਰੂ ਨਹੀਂ ਸਨ ਮੰਨਦੇ, ਸਗੋਂ ਮਾੜੇ ਸ਼ਬਦਾਂ ਨਾਲ ਜਾਦ ਕਰਦੇ ਸਨ । ਇਹਨਾਂ ਗਲਾਂ ਵਿਚ ਧੀਰਮਲੀਏ ਮੋਹਰੀ ਸਨ । ਖਾਲਸਾ ਨਾਲ ਵਜਾਵੰਦਰੀ ਜਾਂ ਸੁਲਹ ਸਫ਼ਾਈ ਲਈ ਪਹਿਲੀ ਲੋੜ ਇਹ ਸੀ ਕਿ ਧੀਰਮਲੀਏ ਨਾਵੀਂ ਅਤੇ ਦਸਵੀਂ ਪਾਤਸ਼ਾਹੀ ਨੂੰ ਗੁਰੂ ਮੰਨਣ, ਅਤੇ ਨਾਵੇਂ ਮਹਲ ਦੀ ਬਾਣੀ ਦਰਜ ਕਰਕੇ ਆਪਣਾ ਗ੍ਰੰਥ ਸਾਹਿਬ, ਖਾਲਸਾ ਦੇ ਗ੍ਰੰਥ ਸਾਹਿਬ ਦੇ ਮੁਤਾਬਿਕ ਕਰ ਲੈਣ, ਅਤੇ ਹੋਰ ਗ਼ਾਹਿਰੀ ਸੂਰਤ ਆਵਿ ਬਾਤਾਂ ਵਿਚ

ਉਹਨਾਂ ਵਰਗੇ ਹੋ ਜਾਣ, ਹੋ ਸਕੇ ਤਾਂ ਅਮ੍ਰਿਤ ਛਕਕੇ ਖਾਲਸਾ\* ਹੀ  
ਬਣ ਜਾਣ। ਇਸ ਲਈ ਆਪਣੀ ਗਈ ਦੀ ਪੁਰਾਣੀ ਬੀੜ । ੧੧ ਨੂੰ ਲੈਕੇ  
ਉਸ ਵਿਚ ਨਾਵੇਂ ਗੁਰੂ ਦੀ ਬਾਣੀ ਨੂੰ ਦਸਮ ਪਾਤਸ਼ਾਹ ਦੇ ਰੋਹਰੇ ਸਮੇਤ,  
ਦਰਜ ਕਰ ਲਿਆ। ਇਹ ਪਹਿਲਾ ਕਦਮ ਸੀ ਜੋ ਧੀਰਮਲੀਆਂ ਨੇ ਖਾਲਸੇ  
ਨਾਲ ਰਸਾਈਦਰੀ ਲਈ ਦੁਕਿਆ।

‘ਪ੍ਰਾਚੀਨ ਬੀੜਾਂ’ ਵਿਚ ਇਹ ਬਾਣੀ ਇਕੱਠੀ ਇਕ ਥਾਂ ਪਾਈ ਗਈ  
ਸੀ, ਅਤੇ ਕਰਤਾਰਪੁਰ ਵਾਲੀ ਬੀੜ ਵਿਚ ਇਹ ਗਲ ਨਹੀਂ ਹੋਈ। ਇਹ  
ਗਲ ਕਿਨ੍ਹੁਗੁਰੂ ਅਰਜਨ ਦੇਵ ਨੇ ਪਹਿਲੇ ਹੀ ਸ਼ਬਦਾਂ ਦੇ ਵਿਚਾਲੇ ਕੋਰੀਆਂ  
ਥਾਵਾਂ ਛੋਡੀਆਂ ਹੋਈਆਂ ਸਨ, ਜਿਥੇ ਇਹ ਬਾਣੀ ਮਿਣਵੀਂ ਭਰਵੀ ਸਮਾ  
ਗਈ, ਇਹ ਕਬਨ ਇਕ ਬਚਿਆਂ ਵਾਲੀ ਕਹਾਣੀ ਹੈ। ਅਸਲ ਗਲ  
ਇਉਂ ਇਸਦੀ ਹੈ ਕਿ ਪੁਰਾਣੇ ਵਰਕੇ ਕਢਕੇ ਉਹਨਾਂ ਦੀ ਥਾਂ ਨਵੇਂ ਲਿਖਕੇ  
ਪਾ ਦਿਤੇ, ਜਿਸ ਕਰਕੇ ਕੋਰੀਆਂ ਥਾਵਾਂ ਜੋ ਹੁਣ ਭੀ ਮੌਜੂਦ ਹਨ, ਵਿਚ ਵਿਚ  
ਰਹਿ ਰਾਈਆਂ।

(੮) ਇਹ ਤਵਦੀਲੀ ਕਤ ਹੋਈ, ਅਰਥਾਤ ੧੧ ਤੋਂ ੧੨ ਕਦ  
ਬਿਨਾਂ ਏਸ ਗਲ ਦੇ ਨਿਵਣਯ ਲਈ ਕਈ ਚਿਨ੍ਹ ਮੌਜੂਦ ਹਨ।

(੯) ਏਸ ਬੀੜ ਵਿਚ ਪਹਿਲੇ ਛੇ ਗੁਰੂਆਂ ਅਤੇ ਬਾਵਾ ਗੁਰਦਿਤੇ  
ਦੇ ਚਲਾਣੇ ਦੀਆਂ ਥਿਤਾਂ ਦਰਜ ਹਨ। ਜੇ ਤਾਂ ਇਹ ਇਕ ਹਥ ਦੀਆਂ

ਕਰਤਾਰਪੁਰ ਨੇ ਕਾਦੀਦਾਂ ਦੀਆਂ ਖੁਲ੍ਹੇ ਕੋਗਧਾਨੀ ਮਦਦੀ ਅਤੇ ਜ  
ਦਿਗ ਜੀ ਸਨ, ਜੋ ਅਹਮਦਸਾਹ ਦੇ ਵਕਤ ਟੁੱਏ ਹਨ। ਪਰ ਅੰਮ੍ਰਿਤ ਏਠਾਂ  
ਛੇ ਕਾਨਾਂ ਸੀ ਕਿ ਨਹੀਂ ਏਸ ਰਾਚ ਦਾ ਸ਼ਰ ਹੈ। ਕਿਉਂ ਜੋ ਜਦ ਸੰਨ ੧੮੧੧  
ਦੇ ਕ੍ਰਿਤੀਲਈ ਦੇ ਨਾਵਾਲੜੇ ਲੁਗੇ ਹੋ ਅਮ੍ਰਿਤ ਛਕਾਵਿਨ ਦਾ ਸਥਾਲ ਈਠਿਆ,  
ਤਾਂ ਦੀਵੇਂ ਅਤੇ ਹੁਨਨਾਂ ਘਰਦਿਆਂ ਲਾਚਾਂ ਨੇ ਇਹਤੁੰਬੁੰਬੁੰ ਚੜ ਪਕਾ ਕੀਤਾ ਕਿ  
ਪੇਂਡ ਦਾ ਆਪ ਗੁਰੂ ਹੋਏ, ਇ। ਅੰਮ੍ਰਿਤ ਥਿਹ ਤੋਂ ਫੋਕਨ ਦੇ ਸਿਰ ਨੂੰ ਗੁਰੂ  
ਸਨਾਣ। ਸੇਹੇ ਅਥਵਾ ਵਾਰਤ ਦਲੋਂ ਵਿਚ ਸਿਰਤ ਗੁਰੂਲਾਭ ਜਾਂ ਸਿਰ ਗੁਰਡਿਆਨ  
ਮਨ, ਦਾਨਾਂ ਜਵਾਬ ਦਿੱਤਾ ਕਿ ਇਹ ਉਸ ਪਾਸੋਂ ਅਮ੍ਰਿਤ ਛਕਨ, ਜਿਸ ਕੋਨੋਂ ਗੁਰੂ  
ਛੋਬੇਦ ਸਿਖ ਨੇ ਛਕਿਆ ਸੀ। ਇਨ ਜਵਾਬ ਦਾ ਕੋਈ ਉਤ੍ਰ ਨਹੀਂ ਸੀ। ਸੇ  
ਹੋ ਜ ਨੂੰ ਪਹਿਲੀ ਦਫਾ ਅਮ੍ਰਿਤ ਛਕਾਇਆ ਗਿਆ।

ਲਿਖੀਆਂ ਹਨ ਤਦ ਮੁਆਮਲਾ ਹੀ ਸਾਫ਼ ਹੈ, ਅਤੇ ਹੈ-ਭੀ ਇਸੇ ਤਰ੍ਹਾਂ ਜਿਥੋਂ  
 ਤਕ ਸਾਨੂੰ ਮਾਲੂਮ ਹੋ ਸਕਿਆ ਹੈ। 'ਆਦਿ-ਬੀਜ਼' ਵਿਚ ਸਿਰਫ਼ ਪਹਿਲੇ ਚਾਰ  
 ਗੁਰੂਆਂ ਦੀਆਂ ਬਿਤਾਂ ਹੋ ਸਕਦੀਆਂ ਸਨ ਤੇ ਹੈਸਨ ਜਿਸ ਤਰ੍ਹਾਂ ਕਿ ਬੂਜੇ  
 ਸੰਪ ਵਾਲੀ ਬੀਜ ਅਤੇ ਹੋਰ ਬੀਜਾਂ ਤੋਂ ਸਿਧ ਹੈ। ਪੰਜਵੇਂ ਗੁਰੂ ਦੀ ਬਿਤ  
 ਛੇਵੇਂ ਗੁਰੂ ਦੇ ਵੇਲੇ ਲਿਖੀ ਗਈ। ਇਸ ਦਫ਼ਤਰੇ ਤੇ ਆਕੇ ਹੋਏ ਉਤਾਰੇ,  
 ਜਿਨ੍ਹਾਂ ਵਿਚ ਖਾਲੀ ਪੰਜ ਗੁਰੂਆਂ ਦੀਆਂ ਚਲਾਣੇ ਦੀਆਂ ਬਿਤਾਂ ਹਨ,  
 ਉਹ ਭੀ ਮੌਜੂਦ ਹਨ। ਪਰ ਪਿਛਲੀਆਂ ਦੇ ਬਿਤਾਂ ਦਾ ਇੰਦਰਾਜ ਤਾਰੀਖੀ  
 ਨੁਕਤੇ ਤੋਂ ਬੜਾ ਜ਼ਹੁਰੀ ਹੈ। ਪ੍ਰਚੀਨ ਬੀਜਾਂ ਵਿਸ ਗਲ ਵਿਚ ਕੋਈ ਸੀਧੇ  
 ਦੀ ਗੀਜਾਇਸ਼ ਨਹੀਂ ਰਹਿਣ ਦੇਂਦੀਆਂ। ਇਹ ਦੇ ਬਿਤਾਂ 'ਆਦਿ-ਬੀਜ਼'  
 ਵਿਚ ਸ਼੍ਰੀ ਹਰਿ ਕ੍ਰਿਸ਼ਨ ਜੀ ਦੀ ਹਥੀਂ ਸੰਮਤ ੧੯੧੭-੧੮ (ਸੂਨ੍ਹ)  
 ਵਿਚ ਲਿਖੀਆਂ ਗਈਆਂ। ਉਤਾਰੇ ਕਟਨ ਵਾਲਿਆਂ ਨੇ ਸਾਫ਼ ਸਾਡ ਇਹਨਾਂ  
 ਦੇ ਬਿਤਾਂ ਨੂੰ, 'ਮਹਲੇ ਅਠ ਦ ਲਿਖਿਆ ਖਾਸ ਕਲਮ ਆਪਣੀ ਹਥੀ'  
 ਦਸਿਆ ਹੈ। ਅਤੇ ਇਹਨਾਂ ਸੱਤਾਂ ਬਿਤਾਂ ਵਾਲੇ ਉਤਾਰੇ ਭੀ ਬਹੁਤ  
 ਮੌਜੂਦ ਹਨ। ਕਰਤਾਰਪੁਰ ਵਾਲੀ ਬੀਜ ੧੨ ਵਿਚ ਇਹ ਸਾਠੀਆਂ ਬਿਤਾਂ  
 ਇਕ ਹਥ ਦੀਆਂ ਲਿਖੀਆਂ ਹਨ, ਸੇ ਉਹ ਬੀਜ ਸੰਮਤ ੧੯੧੮ ਤੋਂ  
 ਪਿਛੋਂ ਦੀ ਲਿਖੀ ਹੋਈ ਸਿਧ ਹੋਈ।

(ਅ) ਆਸੀਂ ਉਪਰ ਇਹ ਭੀ ਕਹਿ ਆਏ ਹਾਂ ਕਿ ਨਾਵੇਂ ਮਹਲੇ  
 ਦੇ ਸ਼ਬਦਾਂ ਨੂੰ ਵੰਡਕੇ ਰਾਗਾਂ ਹੇਠਾਂ ਲਿਖਣ ਦਾ ਹਵਾਜ਼ ਲਿਖਾਰੀਆਂ ਵਿਚ  
 ਗੁਰੂ ਰੋਬਿੰਦ ਸਿੰਘ ਤੋਂ ਵੀ ਚਿਰ ਪਿਛੋਂ ਪਿਆ। ਜੇ ਅਸੀਂ ੧੫ ਸੇਲਾਂ  
 ਵਰ੍ਹੇ ਭੀ ਗਿਨ ਲਈਏ, ਤਦ ਸੰਮਤ ੧੯੮੦-੮੧ ਤੇ ਅਪੜੇ ਹਾਂ।

(ਥ) 'ਗੁਰੂ ਬਾਬੇ' ਦੇ ਲਫ਼ਜ਼ ਸਾਨੂੰ ਹੋਰ ਭੀ ਹੇਠਾਂ ਲੈ ਆਉਂਦੇ  
 ਹਨ। ਪੁਰਾਣਾ ਨਾਮ ਖਾਲੀ 'ਪੋਬੀ' ਜਾਂ 'ਗ੍ਰੰਬ' ਸੀ। 'ਗੁਰੂ  
 ਬਾਬੇ' ਨਾਮ ਗ੍ਰੰਬ ਸਾਹਿਬ ਲਈ ਬਹੁਤ ਨੇੜੇ ਦੀਆਂ ਲਿਖੀਆਂ ਕਿਤਾਬਾਂ  
 ਵਿਚ ਵਰਤਿਆ ਗਿਆ ਹੈ, ਅਤੇ ਕਿਸੇ ਸੂਚਤ ਵਿਚ ਵੀ ਮਿਸ਼ਲਾਂ ਦੇ  
 ਵੇਲੇ ਤੋਂ ਪਿਛੇ ਨਹੀਂ ਜਾ ਸਕਦਾ, ਜੇਕਰ ਮਹਾਰਾਜਾ ਰਣਜੀਤ ਸਿੰਘ

ਦੇ ਜਮਾਨੇ ਨੂੰ ਨਹੀਂ ਆ ਛੁੱਦਾ ।

ਰਾਗ ਮਾਲਾ ਦੇ ਪਖੀਆਂ ਨੇ ਇਹ ਭੀ ਦਾਅਵਾ ਕੀਤਾ ਸੀ ਕਿ ਸਾਰੀ ਬੀੜ ਜਪੁਜੀ ਤੋਂ ਲੈ ਕੇ ਰਾਗਮਾਲਾ ਤਕ ਇਕੋ ਹਥ ਦੀ ਲਿਖੀ ਹੈ । ਜੇ ਦਲੀਲ ਦੀ ਖਾਤਰ ਇਹ ਮਨ ਲਈਏ, ਤਦ ਵੀ ਸਾਰੀ ਬੀੜ ਗੁਰੂ ਗੋਬਿੰਦ ਸਿੰਘ ਤੋਂ ਪਿਛੋਂ ਦੀ ਲਿਖੀ ਹੋਈ ਸਿਧ ਹੋਈ ।

(ਸ) ਏਸ ਬੀੜ ਵਿਚ ਜੋ 'ਯਾਦਦਾਬਤ' ਦੇ ਤੌਰ ਪ੍ਰਤ ਲਿਖੀ ਇਥਾਰਤ ਨਿਰੰਜਨ ਰਾਇ ਬਾਬਤ ਹੈ, ਉਹ ਇਕ ਵਸੀਅਤ ਹੈ ਜੋ ਨਿਰੰਜਨ ਰਾਇ ਦੇ ਪਿਤਾ ਗੁਰੂ ਨੇ ਉਸਦੇ ਹੱਕ ਵਿਚ ਕੀਤੀ ਅਤੇ ਉਸਨੂੰ ਸੁਰੰਦ ਵਾਂਗ ਪੱਕੀ ਬਨਾਣ ਲਈ ਗ੍ਰੰਥ ਸਾਹਿਬ ਦੀ ਬੀੜ ਵਿਚ ਲਿਖਿਆ । ਜਿਸ ਵਕਤ ਇਹ ਵਸੀਅਤ ਲਿਖੀ ਗਈ, ਇਹ ਬੀੜ ਮੌਜੂਦ ਸੀ, ਅਤੇ ਨਿਰੰਜਨ ਰਾਇ ਅਪਣੇ ਗੁਣ ਪਿਤਾ ਨੂੰ ਵਿਖਾ ਚੁਕਾ ਸੀ ਅਤੇ ਹੋਰ ਭਰਾਵਾਂ ਜਾਂ ਵਾਗਿਸ਼ਾਂ ਨਾਲੋਂ ਚੰਗਾ ਸਾਬਤ ਹੋਇਆ ਸੀ, ਜਿਸ ਕਰਕੇ ਗੁਰੂ ਗਦੀ ਲਈ ਦੁਲਿਆ ਤਿਆ । ਉਸਦੀ ਉਮਰ ਉਸ ਵੇਲੇ ੨੫ ਜਾਂ ੨੬ ਵਰ੍ਗਿਆਂ ਦੀ ਸੀ । ਨਿਰੰਜਨ ਰਾਇ ਪੀਰਮਲ ਦਾ ਪੜਪੋਤਾ ਸੀ । ਮੇਂ ਉਸਤੋਂ ਪਹਿਲੀਆਂ ਤਿੰਨ ਪੀਹੜੀਆਂ ਦੇ ਅੰਸਤਨ ੬੦ ਵਰ੍ਹੇ\* ਲੈਕੇ ਅਤੇ ੨੬ ਵਰ੍ਹੇ ਨਿਰੰਜਨ ਰਾਇ ਦੀ ਉਮਰ ਦੇ ਜੋੜਕੇ ੨੬ ਵਰ੍ਹੇ ਬਣਦੇ ਹਨ । ਕਰਤ ਰਪੂਰ ਦੀ ਗਦੀ ਮੰਮਤ ੧੯੯੫ ਦੱਦ ਵਿਚ ਟੁਠੀ ਸੀ, ਉਸ ਵਿਚ ੨੬ ਵਰ੍ਹੇ ਜੋੜਕੇ ਅਸੀਂ ਸੰਮਤ ੧੯੯੦-੯੧ ਦੇ ਲਾਗੇ ਅਪ ਕਰੇ ਹਾਂ । ਸੋਵੀਂ ਸਾਲ ਸਿੰਘ ਜੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਮਾਕਾਲੀ ਸਨ, ਪੀਰਮਲ ਤੋਂ ਛੇਵੀਂ ਪੀਹੜੀ ਵਿਚ ਸਨ, ਅਤੇ ਨਿਰੰਜਨ

\* ਪੀਰਮਲ ਆਪ ਸਮਤ ੧੯੯੪ ਵਿਚ ਗੁਰੂ ਤੇਗ ਬਾਦਰ ਤੋਂ ਦੋ ਹੀ ਵਹੁੰਕੇ ਕੇਂਦਰੀ ੪੧ ਵਜੂਦੀ ਉਮਰ ਵਿਚ ਚਲ ਣਾ ਕਰ ਗਿਆ ਅਤੇ ਸੰਦੀਆਂ ਦੀ ਵੇਖ ਬਾਨਦਾਨ ਦੀ ਛਟੀ ਉਮਰ ਵਿਚ ਗਜਰ ਜਾਨ ਦੀ ਰਸਮ ਦਾ ਪਾਲਨ ਕੀਤਾ । ਧੋਰਨਲ ਦੀ ਅਪਨਾ ਸੰਤਾਨ ਤਾਂ ਚਿਰ ਹੋਇਆ ਹੈ ਖਤਮ ਹੋ ਜਾਂਦੀ, ਪਰ ਮੈਡ ਮੁਤਕਣੇ ਬਨਾਕੇ ਗਦੀ ਨੂੰ ਕਾਗਈ ਰਖਿਆ ਜਾ ਰਿਹਾ ਹੈ । ਅੱਲਾਂ ਦੀ ਢਤਨੀ ਬੰਬ ਹੈ ਕਿ ਮਹਿਲਾਂ ਢੁਕੇ ਨਹੁਸਤ ਵਰ ਰਹੀ ਹੈ । 'ਧਰਮਸਾਲ ਕੀ ਬਾਕ'

ਗਇ ਚੌਥੀ ਵਿਚ। ਏਸ ਤੋਂ ਭੀ ਕਰਤਾਰਪੁਰ ਵਾਲੀ ਬੀੜ, K 2 ਵਾਲੀ ਨਵੀਂ ਸ਼ਕਲ ਵਿਚ ਸੰਮਤ ੧੯੮੧ ਦੇ ਲਾਗੇ ਆਂਠਹਿਰਦੀ ਹੈ। ਘੱਟੋ ਘੱਟ ਏਸਤੋਂ ਪਹਿਲੇ ਨਹੀਂ, ਪਿਛੋਂ ਭਾਵੇਂ ਬਣੀ ਹੋਵੇ, ਨਿਰੰਜਨ ਰਾਏ ਦੇ ਵਕਤ।

ਆਸੀਂ ਉਪਰ ਕਹਿ ਆਏ ਹਾਂ ਕਿ K 2 ਆਪਣੇ ਤੋਂ ਪਹਿਲੀ ਧੀਰਮਲੀਆਂ ਦੀ ਬੀੜ K 9 ਨੂੰ ਅਦਲ ਬਦਲਕੇ ਤਿਆਰ ਹੋਈ। ਜਦੋਂ ਇਹ K 9 ਬਣੀ ਉਸ ਵੇਲੇ ਤਕ 'ਮੁੰਦਾਵਣੀ', 'ਰਾਗਮਾਲਾ' 'ਰਤਨ ਮਾਲਾ' ਆਦਿ ਪੁਰਾਣੀਆਂ ਬੀੜਾਂ ਵਿਚ ਦਰਜ ਹੋ ਚਕੀਆਂ ਸਨ ਅਤੇ 'ਬੰਸਤ ਕੀ ਵਾਰ' ਰਾਗ ਬਸੰਤ ਹੇਠਾਂ ਲਿਖਣ ਲਗ ਪਏ ਸਨ।

ਤਾਂਤੇ ਉਪਰਲੀ ਸਾਰੀ ਵਿਚਾਰ ਦਾ

### ਸਿੱਟਾ

ਇਹ ਨਿਕਲਿਆ ਕਿ ਸੰਮਤ ੧੯੮੧ ਵਿਚ ਇਕ ਉਤਾਰਾ ਭਾਈ ਬੱਨੇ ਵਾਲੀ ਬੀੜ ਦੀ ਕਿਸੇ ਨਕਲ ਤੋਂ ਧੀਰਮਲ ਦੇ ਮਸਦਾਂ ਨੇ ਕੀਤਾ। ਇਹ ਬੀੜ K 9 ਕਰਤਾਰ ਪੁਰ ਦੀ ਪਹਿਲੀ ਬੀੜ ਸੀ, ਧੀਰਮਲ ਅਤੇ ਉਸਦੇ ਪੇਂਤੇ ਤਕ। ਫੇਰ ਏਸ ਵਿਚ ਨਵੇਂ ਵਰਕੇ ਪਾਕੇ, ਨਾਵੇਂ ਮਹਲ ਦੀ ਬਾਣੀ ਵਧਾਈ ਗਈ ਸੰਮਤ ੧੯੮੧ ਦੇ ਲਾਗੇ। ਇਹ ਬੀੜ ਦੀ ਦੂਜੀ ਸ਼ਕਲ K 2 ਸੀ। ਏਸ K 2 ਵਿਚ ਨਿਰੰਜਨ ਰਾਇ ਦੇ ਵੇਲੇ ਧੀਰਮਲੀਆਂ ਨੇ ਆਪਣੀ ਸਮਝ ਮੁੜਾ ਅਦਲ ਬਦਲ ਕਰਕੇ ਇਸਨੂੰ ਭਾਈ ਗੁਰਦਾਸ ਵਾਲੀ ਆਦਿ ਬੀੜ ਮਸ਼ਹੂਰ ਕਰ ਦਿਤਾ, ਸੰਮਤ ੧੯੯੦\* ਦੇ ਸ਼੍ਰੀਬ, ਅਤੇ ਪਤ੍ਰਿਆਂ ਉਪਰ ਨਵੇਂ ਕਾਗਜ਼ ਦੇ ਹਾਸ਼ਮੀਏ ਲਗਾਕੇ ਨਵੇਂ

\*ਸੰਮਤ ੧੯੯੧ ਦੇ ਨੰਕੇ ਭਾਈ ਦੀਪ ਸਿੰਘ ਨੇ ਆਪਣਾ ਨਕਲ ਕੀਤਾ ਇਕ ਚੁੱਬ ਕਰਤਾਰਪੁਰ ਵਾਲੀ ਬੀੜ ਨਾਲ ਸਹਿਆ ਸੀ। ਕਹਿੰਦੇ ਹਨ ਇਹ ਸਹਿਆ ਹੋਇਆ ਭੁਬ ਦਮਦਮੇ ਸਾਹਿਬ (ਰਿਆਸਤ ਪਟਿਆਲਾ) ਵਿਚ ਮੌਜੂਦ ਹੈ।

ਅੰਗ ਦੇ ਦਿੱਤੇ। ਕਰਮਾਤ ਵਾਲੀ ਕਹਾਨੀ ਉਸਨੂੰ ਦਰਯਾ ਵਿਚੋਂ ਕਵਲ ਲਿਆਉਣ, ਵਾਲੀ ਘੜ ਲਈ। ਕਰਮਾਤ ਵਾਲੀ ਇਕ ਦੂਜੀ ਕਹਾਨੀ ਵੀ ਬਨਾਈ ਪਈ, ਓਹ ਇਹ ਕਿ ਗੁਰੂ ਅਰਜਨ ਦੇਵ ਜੀਨੇ ਭਾਈ ਗੁਰਦਾਸ ਤੋਂ ਠੀਕ ਜਿਨੀ ਥਾਂ ਬਾਣੀਆਂ ਦੇ ਵਿਚਾਲੇ ਗੁਰੂ ਤੇਗ ਬਹਾਦਰ ਦੇ ਸਬਦਾਂ ਵਾਸਤੇ ਚਾਹੀਦੀ ਸੀ, ਉਤਨੀ ਕੋਰੀ ਥਾਂ ਰਖਾ ਛੜੀ। ਨਾਵੇਂ ਮਹਲ ਦੀ ਬਾਣੀ ਹਰ ਰਾਗ ਦੇ ਅੰਤ ਵਿਹ ਜੋ ਪੋਣਾ ਅਥਾਂ ਸਫ਼ਾ ਕੋਰਾ ਛੜਿਆ ਜਾਂਦਾ ਸੀ, ਉਸ ਪੁਰ ਨਹੀਂ ਲਿਖੀ ਹੋਈ, ਸਰੋਂ ਹੋਰ ਗੁਰਬਾਣੀ ਵਿਚਾਲੇ ਆਈ ਹੈ, ਅਤੇ ਕਈ ਵਾਲੀ ਤਿੰਨ ਢੋਰ ਮੁਢੇ ਲੈ ਗਈ ਹੈ।

ਉਪਰ ਇਹ ਗਲ ਕਹਿਣੀ ਰਹਿ ਗਈ ਹੈ, ਕਿ ਤਤਕਰੇ ਵਿਚ ਪਹਿਲੀ ਹੀ ਪ੍ਰਤੀਕ 'ਜਪੁ ਨੀਸ਼ਾਣ' ਹੈ। 'ਨੀਸ਼ਾਣ' ਗੁਰੂ ਸਾਹਿਬ ਦੇ ਆਬੀਰਵਾਦ ਜਾਂ ਪਰਵਾਨਗੀ ਦੇ ਹਸਤਲੇਖ ਨੂੰ ਕਹਿੰਦੇ ਸਨ। ਕਰਤਾਰ ਪੁਰ ਵਾਲੀ ਬੀੜ ਵਿਚ ਗੁਰੂ ਅਰਜਨ ਜੀ ਦੇ ਹਥ ਦਾ ਲਿੰਧਿਆ 'ਮੂਲ ਮੰਤ੍ਰ' ਪਹਿਲੇ ਸਫੇ ਪੁਰ ਹੋਣਾ ਚਾਹੀਏ, ਪਰ ਹੈ ਨਹੀਂ। 'ਪ੍ਰਤੀਕ' ਨਕਲ ਦਰ ਨਕਲ ਹੰਦੀ ਚਲੀ ਆਈ ਹੈ। ਏਸੇ ਤਰ੍ਹਾਂ ਦੇ ਨੀਸ਼ਾਣ ਪ੍ਰਾਰਥਨ ਬੀਜਾਂ ਵਿਚ ਛੇਵੇਂ ਤੋਂ ਲੈਕੇ ਦਸਵੇਂ ਗੁਰੂ ਤਕਦੇ ਮੌਜੂਦ ਹਨ। ਏਸ ਬੀੜ ਵਿਚ ਤਤਕਰੇ ਤੋਂ ਪਿਛੋਂ ਪੰਨਾ ੪੫ ਦੇ ਤਰਫੀ ਕੋਰਾ\* ਹੈ, ਉਸਦੇ ਸਾਹਮਣੇ ਜਪੁ ਸਾਹਿਬ ਪ੍ਰਾਰੰਭ ਹੁੰਦਾ ਹੈ।

\*ਹੋਰ ਕੋਰਾ ਪੰਨਾ ੬੫੨ ਹੈ। ਰਾਮ ਮਾਝ ਦੀਆਂ 'ਸਟਪਦੀਆਂ ਮੁਕਕੇ ਇਕ ਸਫ਼ਾ' ਕੋਰਾ ਰਹਿ ਗਿਆ ਹੈ, ਤੇ ਅਥੋਂ ਨਵੇਂ ਸਫੇ ਪੁਰ ਬਾਰੋਂ ਮਾਝ ਮਾਝ ਬੁਰੂ ਹੁੰਦਾ ਹੈ। ਪੰਜਾ ਵਿਖੇ ਵੀ ਦੇਂਡਰਫ਼ੋ ਦੇਗਾ ਹੈ।

ਕਿਉਂਕਿ 'ਸੋ ਪਰਥ' ਵਾਲੇ ਚਾਰੇ ਬਾਬਦ ਨਿਤਨੇਮ ਦੀ ਬਾਣੀ ਵਿਚ ਚਿਰ ਪਿਛੋਂ ਲਿੰਧੀਣ ਸਰੂ ਹੋਏ ਸਨ, ੮੨ ਦੇ ਨਵੇਂ ਲਿਖਾਗੀ ਨੇ ਦੇਖੇ ਕੋਰਾ ਵਰਕਾ ਉਹਨਾਂ ਦੇ ਲਖਣ ਲਈ ਲਗਾਇਆ ਸੀ, ਪਰ ਉਹ ਸਾਰੇ ਬਾਬਦ ਪਹਿਲੇ ਵਰਕੇ ਪੁਰ ਹੋ ਮੁਕ ਕੇ ਤੇ ਇਹ ਵਰਕਾ ਕੋਰਾ ਰਹਿ ਗਿਆ। ਅਗਲੇ ਪਤਰੇ ਪਰ 'ਫੁੱਲ ਵੰਡਾ ਅਖ ਸਭ ਕੇ' ਲਿਖਿਆ ਗਿਆ ਸਾ। ਇਹ ਤੋਂ ਵਿਧ ਹੁੰਦਾ ਹੈ ਕਿ ਅਦਲ ਬਦਲ ਕਰੇ ਵਰਕੇ ਵਧਾਕੇ ਕੀਤਾ ਗਿਆ ਸੀ।

ਉਪਰ ਅਸੀਂ ਇਹ ਭੀ ਕਿਹਾ ਹੈ ਕਿ ਗੁਰੂ ਅਰਜਨ ਦੇਵ ਭਾਈ ਜੀ ਦੀ ਲਿਖੀ ਕਾਪੀ ਪਰ 'ਬੁਧ' ਜਾਂ 'ਬੁਧ ਕੀਚੈ' ਆਪਣੀ ਹੱਥੀ ਲਿਖ ਦੇਂਦੇ ਸਨ, ਜਿਵੇਂ ਰਾਗ ਗਊੜੀ ਦੀ ਵਾਰ ਵਿਚ। ਜੇਕਰ ਕਰਤਾਂ ਪੁਰਵਾਲੀ ਬੀੜ ਅਸਲੀ ਭਾਈ ਗੁਰਦਾਸ ਵਾਲੀ ਬੀੜ ਹੋਵੇ, ਤਦ ਇਹ ਹਦਾਇਤਾਂ ਗੁਰੂ ਸਾਹਿਬ ਦੀਆਂ ਦਸਤਾਵੇਜ਼ੀਆਂ, ਅਤੇ ਗਲੜੀਆਂ ਦੀਵਰਾਸਤੀ ਭਾਈ ਗੁਰਦਾਸ ਦੇ ਹਥਾਂ ਦੀ ਹੋਈ ਹੋਈ ਉਸ ਬੀੜ ਵਿਚ ਮੌਜੂਦ ਹੋਣੀਆਂ ਚਾਹੀਏ। ਨਿਰਾ ਇਹਨਾਂ ਹਦਾਇਤਾਂ ਦਾ ਵਿਚ ਲਿਖੇ ਹੋਣਾ ਕਿਸੇ ਕੰਮ ਨਹੀਂ। ਸਭ ਪ੍ਰਾਰੰਥ ਬੀੜਾਂ ਵਿਚ ਅਤੇ ਏਸੇ ਤਰ੍ਹਾਂ ਛਾਪੇ ਦੇ ਗ੍ਰੰਥਾਂ ਵਿਚ ਵੀ ਇਹ ਲਫ਼ਜ਼ ਮੌਜੂਦ ਹਨ।

ਹੋਰ ਅਨੇਕਾਂ ਅਜਿਹੇ ਸਵਾਲ ਖੜ੍ਹੇ ਹੁੰਦੇ ਹਨ, ਜਿਨ੍ਹਾਂ ਦਾ ਕੋਈ ਤਸੱਲੀ ਬਖ਼ਸ਼ ਜਵਾਬ ਨਹੀਂ। ਮੈਨੇਜਰ ਸਾਹਿਬ ਪਸੋਂ ਮੈਂ ਤਿੰਨ ਚਾਰ ਘੰਟੇ ਲਈ ਗ੍ਰੰਥ ਸਾਹਿਬ ਦੀ ਪੜ੍ਹਾਲ ਕਰ ਲੈਣ ਲਈ ਇਜ਼ਾਜ਼ਤ ਮੰਨੀ ਸੀ ਜੋ 'ਮੌਜੂਦ ਨਹੀਂ' ਮਿਲੀ।



## ੧੨-ਛਾਕੇ ਬੰਗਾਲੇ ਦੀਆਂ ਸਿਖ-ਸੰਗਤਾਂ

ਦਬਸੇਸ਼ ਜੀ ਦੇ ਹੁਕਮਨਾਮਿਆਂ ਵਿਚ, ਜੋ ਛਾਕੇ ਦੀ ਸੰਗਤ ਵਲ ਲਿਖੇ ਗਏ ਸਨ, ਕਿਤਨੀਆਂ ਕੁ ਇਸ ਦੇਸ ਦੀਆਂ ਸੰਗਤਾਂ ਦੇ ਨਾਮ ਭੀ ਲਏ ਹਨ। ਇਹ ਸੰਗਤਾਂ ਸਿਖ ਗ੍ਰਿਹਸਥੀ ਲੋਕਾਂ ਦੀਆਂ ਕਾਇਮ ਕੀਤੀਆਂ ਸਨ। ਛਾਕੇ ਵਿਚ ਇਕ ਤਾਂ, ਸੰਗਤ ਸ਼ਹਿਰ ਦੇ ਅੰਦਰ ਸੀ, ਜਿਸਦੇ ਨਾਮ ਉਤੇ ਉਸ ਮਹਲੇ ਦਾ ਨਾਮ ਹੁਣ ਤਕ 'ਸੰਗਤ ਟੋਲਾ' ਹੀ ਪੈਂਦਾ ਹੈ। ਦੂਜੀ, ਫੌਜਾਂ ਦੇ ਕਮਪੂ ਵਿਚ ਸੀ ਜੋ ਬਹਿਰਤੋਂ ਚੜ੍ਹਦੇ ਕੁਝ ਦੁਰਘੀ ਸੀ। ਹੁਕਮਨਾਮਿਆਂ ਵਿਚ ਇਸ ਇਸਦਾ ਨਾਮ 'ਲਸ਼ਕਰ ਕੀ ਸੰਗਤ' ਕਰਕੇ ਦਿੱਤਾ ਹੈ ਅਤੇ ਬਹਿਰ ਵਾਲੀ ਸੰਗਤ ਦਾ ਨਾਮ 'ਹਜ਼ਰ ਸੰਗਤ'। 'ਲਸ਼ਕਰ ਕੀ ਸੰਗਤ' ਦੇ ਖੇਲੇ ਹੀ ਰਹਿ ਗਏ ਹਨ, ਨਾ ਲਸ਼ਕਰ ਰਿਹਾ ਹੈ ਅਤੇ ਨਾ 'ਲਸ਼ਕਰ ਕੀ ਸੰਗਤ'। ਇਕ ਪੱਕਾ ਤਲਾਬ ਹੁੰਦਾ ਸੀ ਅਤੇ ਉਸਦੇ ਕੰਢੇ ਪੁਰ ਇਕ ਸੰਖੇਪ ਜਿਹੀ ਇਮਾਰਤ। ਰਵਾਇਤ ਦੇਸ ਸੰਗਤ ਨੂੰ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਜੋੜਦੀ ਹੈ, ਪਰ ਇਹ ਹੋ ਨਹੀਂ ਸਕਦਾ। ਨਾ ਏਥੇ ਕੋਈ ਮੁਖ ਤੀਰਥ ਅਤੇ ਨਾ ਕੋਈ ਵੱਡਾ ਮੰਦਰ ਹੀ ਸੀ, ਜੋ ਗੁਰੂ ਨਾਨਕ ਸਾਹਿਬ ਨੂੰ ਖਿਚਦਾ। ਛੇਟੇ ਛੇਟੇ ਪਿੰਡ ਹੁੰਦੇ ਸਨ, ਜੋ ਹੁਣ ਛਾਕਾ ਸ਼ਹਿਰ ਦੇ ਮਹਲੇ ਹਨ। ਬੰਗਾਲੇ ਦੀ ਰਾਜਧਾਨੀ ਪਹਿਲੇ 'ਫਾਜ ਮਹਲ' (ਅਕਿਆਬਾਦ) ਹੁੰਦੀ ਸੀ। ਸਾਹ ਜਹਾਨ ਦੇ ਅਹਿਦ ਦੇ ਅਖੀਰ ਵਿਚ ਇਸ਼ਲਾਮ ਖਾਂ ਸੁਵਾਦਾਰ ਬੰਗਾਲ, ਰਾਜਧਾਨੀ ਰਾਜਮਹਲ ਤੋਂ ਚੁਕ੍ਕੇ ਜਾਰੇ ਸੈ ਆਇਆ। ਸੋਨਦੀਪ ਅਤੇ ਚਿੱਟਾ ਗ੍ਰਾਮ ਦੇ ਪੁਰਤਗੇਜ਼ਾਂ

ਅਤੇ ਰਖੰਗ ਦੇਸ (ਅਰਥਾਨ) ਦੇ ਮੌਗ ਲੋਕਾਂ ਦਾ ਭਾਤਚਾਹ ਬੰਦੇਸ਼ ਸਤ  
 ਬਰਨ ਲਈ ਛਾਕ ਨੇੜੇ ਸੀ। ਇਹਨਾਂ ਬਹੁਤ ਫਸਾਦ ਸੁਕਾਇਆ ਹੋਇਆ  
 ਸੀ। ਅਤੇ ਪੁਰਵੀ ਬੰਗਾਲ ਵਿਚ ਸਦਾ ਲੁਟਮਾਰ ਕਰਦੇ ਹੋਏ ਸਨ,  
 ਸ਼ਾਇਦ ਛੋਵੇਂ ਗੁਰੂ ਦੇ ਵੇਲੇ। ਜਦ ਗੁਰੂ ਤੇਗ ਬਹਾਦਰ ਏਧਰ ਆਉ  
 ਹਨ, ਤਦ ਏਸੇ ਸੰਗਤ ਵਿਚ ਠਹਿਰੇ ਸਨ। ਹੁਣ ਉਸ ਜਗਾ ਤੇ ਇਕ  
 ਰਿਹਾਇਸ਼ੀ ਮਕਾਨ ਹੈ, ਅਤੇ ਇਕ ਕਮਰੇ ਵਿਚ ਰ੍ਰੰਗ ਸਾਹਿਬ ਆਇ  
 ਰਖੇ ਹਨ। ਸੰਨ ੧੯੧੫ ਵਿਚ ਇਕ ਭਾਈ ਰਾਮ ਸਿੰਘ ਪਛੇ ਵੱਲ ਤੇ ਖੜੀ  
 ਪੁਜਾਰੀ ਹੁੰਏ ਸਨ। ਆਮਦਨ ਕੋਈ ਨਾ ਹੋਣ ਕਰਕੇ ਰੇਲਵੇ ਮਦੇਸ਼ਕ  
 ਪੁਰ ਪਲ ਬੀਵੀ ਦੀ ਦੁਕਾਨ ਦਾ ਠੋਕ ਲੈ ਤੁਖਿਆ ਸੀ, ਜੋ ਇਕ ਲੋਕਰ  
 ਦੀ ਕਹੀਂ ਕਰਦੇ ਸਨ। ਏਸ ਸੰਗਤ ਨੂੰ 'ਹਜੂਰ ਸੰਗਤ ਇਸ ਕਰੇ  
 ਆਖਦੇ ਜਨ ਕਿ ਇਹ ਇਸ ਦੇਸ ਦੀਆਂ ਸਾਰੀਆਂ ਸੰਗਤਾਂ ਨਾਲ ਖੜ੍ਹ  
 ਪੜ੍ਹ ਏਸੇ ਸੰਗਤ ਦੀ ਰਾਹੀਂ ਹੁੰਦਾ ਸੀ, ਅਤੇ ਇਹ ਸੰਗਤ ਸਾਂਦੇ ਦੇਸ  
 ਦੀ ਕਾਨੂੰਨ ਉਗ੍ਰਾਹ ਕੇ ਗੁਰੂ ਸਾਹਿਬ ਤਕ ਪੁਰਾਂਦੀ ਸੀ। ਏਸੇ ਸੰਗਤ  
 ਦੇ ਮੁਖੀਏ ਏਪਰ ਦੀਆਂ ਸੰਗਤਾਂ ਦੀ ਅਗਵਾਈ ਵਿਸਾਖੀ ਦੀਵਾਲੀ ਦੇ  
 ਮੌਕਿਆ ਪੁਰ ਕਰਦੇ ਸਨ, ਜਦ ਸੰਗਤਾਂ ਗੁਰੂ ਕੇ ਦਰਬਣਾ ਲਈ ਜਾਂਦੀਆਂ  
 ਸਨ। ਦਰਬੇਸ਼ ਤੋਂ ਪਿਛੇ ਇਥੇ ਭੀ ਇਕ ਮਸੰਦ-ਗਲੀ ਕਾਇਮ ਹੋਈ। ਅਤੇ  
 ਰਿਰ ਤਕ ਨਹੀਂ। ਇਕ ਮਸੰਦ ਗੁਰੂ ਅੰਗਰ ਸਿੰਘ ਦੀ ਤਸਵੀਰ ਭੀ ਇਥੇ ਹੈ।

ਪਾਕੇ ਤੋਂ ਬਾਹਰ ਜਿਨ੍ਹਾਂ ਸੰਗਤਾਂ ਦੇ ਨਾਮ ਹੁਕਮਨਾਮਿਆਂ ਵਿਚ  
 ਲਏ ਹਨ ਇਹ ਸਨ—ਸਿਲਹਟ ਕੀ ਸੰਗਤ, ਚਾਟਗਾਮ ਕੀ ਸੰਗਤ ਤੇ  
 ਸੋਨਦੀਪ ਕੀ ਸੰਗਤ। ਚਾਟਗਾਮ ਦੇ ਬਰਾਬਰ ਤੇ ਇਕ ਵੱਡਾ ਸਾਰਾ ਟਾਪੂ  
 ਹੈ ਜਿਸ ਦਾ ਨਾਮ ਸੋਨਦੀਪ ਹੈ। ਸੋਨਦੀਪ ਪੁਰਤਗੋਜਾਂ ਦੇ ਕਬਜ਼ੇ, ਵਿਚ  
 ਸੀ, ਅਤੇ ਇਕ ਪਾਦਰੀ ਓਥੇ ਰਾਜ ਕਰਦਾ ਸੀ। ਚਾਟਗਾਮ ਉੱਤੇ ਭੀ  
 ਪੁਰਤਗੋਜਾਂ ਦੀ ਰਾਜ ਸੀ ਅਤੇ ਉਹਨਾਂ ਤੋਂ ਹੀ ਇਸ ਜਗਾ ਦਾ  
 ਨਾਮ ਚਿੱਟਾਲਾਮ ਪਿਆ ਜਿਸ ਤੋਂ ਵਿਗੜਕੇ ਚਾਟਗਾਮ, ਚਿੱਟਾਗੋਂਗ ਬਣ  
 ਗਏ ਹਨ, ਅਤੁਕਾਨੀਆਂ ਪਾਸ ਆਪਣੇ ਫੜੇ ਜੰਗੀ ਜਹਾਜ਼ ਨਹੀਂ ਸਨ

ਹੰਦੇ, ਸੋ ਉਹਨਾਂ ਨੇ ਪੁਰਤਰੇਜ਼ਾਂ ਨੂੰ ਆਪਣੀ ਮਦਦ ਲਈ ਬੁਸ਼ਟਿਆ  
 ਜਿਸ ਤੇ ਹਰ ਤਰ੍ਹਾਂ ਦੇ ਪੁਰਤਰੇਜ਼ ਮਾਲਸ ਤੇ ਦੇਰਲੇ, ਅਤੇ ਬਹੁਤ ਹੀ  
 ਨੀਵਿੰਦੇ ਆਚਾਰ ਦੇ, ਲੁਟਮਾਰ ਜਿਨ੍ਹਾਂ ਦਾ ਕਸਬ ਸੀ, ਬੋਰਨੀਓ ਟਾਪੂ ਅਤੇ  
 ਹਿੰਦ ਦੇ ਪਛਮੀ ਕੰਢੇ ਤੋਂ ਇਥੇ ਆ ਇਕਠੇ ਹੋਏ। ਸੋਨਦੀਪ ਇਹ  
 ਪੁਰਤਰੇਜ਼ਾਂ ਦੀ ਫੇਕਟਰੀ ਜਾਂ ਕੇਠੀ ਭੀ ਸੀ, ਅਤੇ ਵਪਾਰ ਦੀ ਮਾਤਰ ਹੀ  
 ਸਿਖ ਫ਼ਾਰੀ ਫਾਕੇ ਤੋਂ ਉਠਕੇ ਅਗੇ ਸੋਨਦੀਪ, ਚਿਟਾਰਾਮ, ਤੇ ਸਿਲਾਈ  
 ਬਾਮੀਲਾ ਆਦਿ ਬਾਵਾਂ ਵਿਚ ਫੈਲੇ ਸਨ, ਜਿਕਰ ਰਾਜਮਹਲ ਤੋਂ ਉਠਕੇ  
 ਤਾਵਰਨਮੈਂਟ ਦੇ ਨਾਲ ਫਾਕੇ ਆਏ ਸਨ। ਇਹ ਵਪਾਰੀ ਆਪਣਾ ਸਿਖੀ  
 ਧਰਮ ਪਿਛੋਂ ਈਨ੍ਹਾਂ ਦੀ ਨਾਲ ਲਿਆਏ ਸਨ, ਅਤੇ ਜਿਥੇ ਗਏ ਆਪਣੇ ਲਈ  
 'ਮੀਰਤਾਂ' ਬਣਾ ਈਈਆਂ, ਹੋਰ ਕੋਈ ਐਪਰ ਦੇ ਲੋਕ ਖਰੇ ਬੰਗਲੀ  
 ਸਿਖ ਨਹੀਂ ਸਨ ਬਣੇ।

ਫਾਕੇ ਵਿਚ ਇਕ ਹੋਰ ਸੰਗਤ ਭੀ ਹੈ, ਜੋ ਸ਼ਹਿਰ ਤੋਂ ਬਾਹਰ ਆਮੇ  
 ਮਹਲੇ Suburb. ਸੁਜਾਅਤ ਪੁਰ ਵਿਚ ਸੀ, ਇਹ ਮਹਲਾ ਸ਼ਹਿਰੋਂ  
 ਚੜ੍ਹਦੇ ਅਤੇ 'ਲੱਭਕਰ' ਤੋਂ ਦੱਖਣ ਵਲ ਸੀ। ਹੁਣ ਏਸੇ ਬਾਂ ਦਾ ਨਾਮ  
 'ਤਮਣੁ' ਹੈ। ਜਦ ਲਾਰਡ ਕਰਜ਼ਾਨ ਨੇ ਬੰਗਲ ਨੂੰ ਦੇ ਹਿਸਿਆਂ ਵਿਚ  
 ਰੰਡਕੇ 'ਪੁਰਥੀ ਬੰਗਲ' ਦਾ ਇਕ ਨਵਾਂ ਸੂਬਾ ਬਨਾਇਆ ਸੀ, ਤਾਂਦੇ  
 ਦੁਕਾਂ ਉਸਦੀ ਰਾਜਧਾਨੀ ਬਣੀ ਸੀ, ਜੋ ਸੁਜਾਅਤਪੁਰ ਵਾਲੇ ਮਹਲਿਆਂ  
 ਨੂੰ ਸਾਫ਼ ਕਰਕੇ ਦਫ਼ਤਰ ਅਤੇ ਅਫਸਰਾਂ ਦੀਆਂ ਰਿਹਾਇਸ਼ੀ ਕੋਠੀਆਂ  
 ਬਣਾਈਆਂ ਗਈਆਂ ਸਨ। ਪਿਛੋਂ ਸੂਬਾ ਤਾਂ ਤੌੜੇ ਦਿੱਤਾ ਗਿਆ  
 ਪਰ ਫਾਕੇ ਦਾ ਸਿਵਲ-ਸਟੇਸ਼ਨ ਹੁਣ ਇਹੋ ਹੈ। ਪੁਰਾਣੇ ਵੇਲੇ ਅਤੇ  
 ਦੱਡਰ, ਫਰੰਗੀ ਵਪਾਰੀਆਂ ਦੀਆਂ ਕੋਠੀਆਂ, ਕੁਦਾਮ ਵੱਤੀਆਂ ਮੁਖ  
 ਦਰਜਾ ਦੇ ਕੰਢੇ ਸਨ, ਅਤੇ ਫਾਕਾ ਸ਼ਹਿਰ ਦਰਜਾ ਦੇ ਕੰਢੇ  
 ਕੰਢੇ ਬਈ ਮੀਲਾਂ ਵਿਚ ਚਲਾ ਗਿਆ ਸੀ। ਮੁੜ ਵਿਚ  
 ਦਰਜਾ ਰਸਤੇ ਹੀ ਸਿਧਾ ਰਾਜ ਮਹਲ ਨੂੰ ਆਉਣੇ  
 ਜਾਂਦੇ ਸਨ, ਅਤੇ ਰੰਗਾ ਤੇ ਬ੍ਰਹਮ ਪ੍ਰੜ ਦਾ ਸੰਗਾਮ ਗੋਲੀਡੇ ਨਾਲੋਂ ਬਹੁਤ

ਉਚੇਰਾ ਸੀ। ਮੈਰੇ, ਸੁਜਾਤਪੁਰ ਵਾਲੀ ਰੰਗਤ ਦਾ ਹੁਕਮਨਾਮਿਆਂ  
ਵਿਚ ਜਿਕਰ ਨਹੀਂ, ਹਸ਼ਾਂ ਕਿ ਇਹ ਬਹੁਤ ਪੁਰਾਣੀ ਸੀ ਅਤੇ ਪਿਛੇ  
ਉਦੇਂ ਗੁਰੂ ਦੇ ਵਕਤ ਤੱਕ ਅਪ੍ਰਕਟੀ ਸੀ। ਏਸਦਾ ਸਥਾਨ ਇਹ ਸੀ ਕਿ  
ਕਿਹੜੇ ਸੰਗਤ, ਸਿਖਾਂ ਦੀ ਨਹੀਂ ਸੀ, ਸਗੋਂ ਉਦਾਸੀ ਸੰਤਾਂ ਦੀ ਕਾਇਮ  
ਕੀਤੀ ਹੋਈ ਅਤੇ ਉਹਨਾਂ ਦੇ ਹੀ ਕਬਜ਼ੇ ਵਿਚ ਸੀ। ਇਹ monastery  
ਥਾਂ ਅਖਾਡਾ ਸੀ, ਭਾਵੇਂ ਸਲਦੇ ਏਸਨੂੰ ਭੀ 'ਸੰਗਤ' ਹੀ ਹਨ। ਏਸ ਸੰਗਤ  
ਵਿਚ ਜੋ ਖੂਹ ਹੈ ਉਸਦੀ ਮੁਰਮਤ ਸੰਮਤ ੧੯੮੦ ਵਿਚ ਹੋਈ ਸੀ  
ਅਤੇ ਇਕ ਪੱਥਰ\* ਯਾਦਗਾਰੀ ਏਸ ਖੂਹ ਵਿਚ ਲਗਾਇਆ ਗਿਆ  
ਸੀ, ਜਿਸ ਉਤੇ ਇਹ ਲਿਖਿਆ ਹੈ:-

ਸਚਿ ਵਹਿਗੁਰੂ ਕਰਤਾਰ ਗੁਰੂ ਨਾਨਕ

ਅਲਮਸਤ ਰਾਜ ਗੁਰੂ ਤਖਤ ਨਾਨਕ ਮਤਾ।

ਬਾਬਾ ਨਥਾ ਸਾਹਿਬ ਜੀ ਕੀ ਸੰਗਤ ਸੁਜਾਤ ਪੁਰ।

ਮਹਾਂ ਪ੍ਰੇਮ ਦਾਸ ਜੀ। ਇੰਦਾਹਾ ਮੁਰਮਤ ਸ. ੧੯੮੦

ਸਨ ਤਾਰੀਖ ੧੨੪੦

ਅਖੀਰਲੀ ਪਾਲ ਬੰਗਲੀ ਅਖਾਂ ਵਿਚ ਹੈ ਅਤੇ ੧੨੪੦ ਸੰਗਲੀ  
ਸੰਨੀ ਹੈ ਜੋ ਅਕਬਰ ਨੇ ਚਲਾਇਆ ਸੀ ਜਿਸਠੀ ਸਨ ਤੋਂ, ਪਰ ਚੰਦ ਜੀ  
ਥਾਂ ਸੁਰਜ ਦਾ ਵਰਾ ਰਿਫਕੇ। ਏਸ ਪੱਥਰ ਲਗੇ ਨੂੰ ਰੁਨ ਸੰਮਤ ੧੯੮੦  
ਤੱਕ ੧੦੮੮ ਵਰ੍ਹੇ ਹੋਏ ਹਨ। ਨਥਾ ਸਾਹਿਬ ਦਾ ਚੇਲਾ ਬਣਖੜੀ  
ਉਦਾਸੀ ਸੀ, ਜਿਨ੍ਹਾਂ ਦੀ ਧੂਨੀ ਮੌਕੇ (ਨੇਪਾਲ) ਵਿਚ ਭੀ ਹੈ। ਕਾਮ  
ਅਹਲ ਅਤੇ ਉਸਦੇ ਨੇੜੇ ਮਨੁਸ਼ਾਚੰਡੀ ਵਰੋਂ ਵਿਚ ਭੀ ਸੰਗਤਾਂ ਸਨ।  
ਪਿਛੇ ਨਵਾਬ ਅਲੀਵਰਦੀ ਮਾਂ ਦੇ ਫੇਲੇ ਸਰਦਾਰ ਮਹਾਂ ਸਿੰਘ ਨੇ, ਜੋ  
ਚਿਟਾ ਗਾਮ ਦਾ ਹਾਕਿਮ ਸੀ ਹੋਰ ਕਈ ਸੰਗਤਾਂ ਰਿਟਾ ਗਾਮ ਦੇ ਕਿਲੇ

\*ਇਕ ਹੋਰ ਆਲਾ ਜਿਹਾ ਪੱਥਰ ਲਗਾਨ ਲਈ ਆਲੀ ਪਿਆ ਹੈ।  
ਇਸ ਵਿਚੋਂ ਪੁਰਾਣਾ ਪੱਥਰ ਜਿਸ ਉਤੇ ਖੂਹ ਦੇ ਪੁਟੇ ਜਨ ਦੀ ਤਾਰੀਖ ਸੋਨਾ  
ਸੀ, ਪਾਣੀ ਵਿਚ ਛਿਕਕੇ ਲੁਆਚ ਕਿਆ ਹੈ।

ਅਤੇ ਇਕ ਆਪਣੇ ਪਿਛੇ ਮਾਲਦਾ ਬਹਿਰ ਵਿਚ ਕਾਇਮ ਕੀਤੀਆਂ ਸਨ, ਅਤੇ ਸਭ ਥਾਂ ਏਸ ਮੋਰੰਗ ਵਾਲੇ ਅਖਾੜੇ ਦੇ ਉਦਾਸੀ ਸਾਧੂ ਬੁਲਕੇ ਬਿਠਾਏ ਸਨ। ਮਹਾਂ ਸਿੰਘ ਪਟਨੇ ਦਾ ਇਕ ਗ੍ਰੀਬ ਖੜੀ ਸੀ, ਪਰ ਛਾਰਸੀ ਖੂਂ ਮੁਨਸੀ ਚੰਗਾ ਸੀ, ਅਤੇ ਸਮਝਦਾਰ ਤੇ ਮਿਹਨਤੀ ਆਦਮੀ ਸੀ। ਇਕ ਪਰਵਾਨਾ ਛਾਰਸੀ ਦਾ ਸ਼ਿਕਸਤਾ ਖਤ ਵਿਚ ਲਿਖਿਆ ਹੋਇਆ ਸੀ, ਜਿਸਨੂੰ ਹੋਰ ਕੋਈ ਨਾ ਪੜ੍ਹੁ ਸਕਿਆ, ਅਤੇ ਇਸਨੇ ਪੜ੍ਹ੍ਹੇ ਨਵਾਬ ਅਲੀਵਰਦੀ ਖਾਂ ਨੂੰ ਸੁਣਾ ਦਿੱਤਾ। ਉਸ ਦਿਨ ਤੋਂ ਇਹ ਨਵਾਬ ਦਾ ਚਾਹਤਾ ਬਣ ਗਿਆ ਅਤੇ ਹੌਲੀ ਹੌਲੀ ਤੁੱਕੀ ਪਾਂਦਾ ਗਿਆ। ਚਿਟਾ ਗਾਮ ਤੋਂ ਵਖ਼ਨ ਇਕ ਜਗਹ \*‘ਦੇ ਹਜ਼ਾਰੀ’ ਹੈ, ਉਥੋਂ ਦੇ ਜ਼ਿਮੀਂਦਾਰ ਸੇਜਦ ਫਜ਼ਰ ਅਲੀ ਅਤੇ ਤਾਰਣ ਸਿੰਘ ਬਾਰੀ ਹੋ ਬੈਠੇ। ਮਹਾਂ ਸਿੰਘ ਨੂੰ ਇਨਤਜ਼ਾਮ ਕਰਨ ਵਾਸਤੇ ਭੇਜਿਆ ਗਿਆ। ਫਜ਼ਰ ਅਲੀ ਹੋਰੀਂ ਬਾਰਾਂ ਭਿੰਡਾ ਸਨ, ਲੜਾਈ ਜੋ ਹੋਈ, ਉਸ ਵਿਚ ਦਸ ਮਾਰੇ ਗਏ। ਦੋਵੇਂ ਸਰਕਸ਼ ਜ਼ਿਮੀਂਦਾਰ ਦਬਾ ਲਈ ਗਏ ਅਤੇ ਮਹਾਂ ਸਿੰਘ ਨੇ ਫਜ਼ਰ ਅਲੀ ਦੀ ਜਾਗੀਰ ਬਾਰਾਂ ਹਜ਼ਾਰ ਤੋਂ ਘਟਕੇ ਦੇ ਹਜ਼ਾਰ ਕਰ ਦਿੱਤੀ। ਨਵਾਬ ਸਾਹਿਬ ਨੇ ਇਸ ਪੜ ਖੁਸ਼ ਹੋਕੇ ਮਹਾਂ ਸਿੰਘ ਨੂੰ ਏਸ ਇਲਕੇ ਦਾ ਫੌਜਦਾਰ (ਛੋਟਾ ਸੂਬੇਦਾਰ) ਮੁਕਰਰ ਕੀਤਾ ਅਤੇ ‘ਦਾਨ ਬੈਗਾਤ’ ਕਰਨ ਦੀ ਆਗਿਆ ਦਿੱਤੀ। ਮਹਾਂ ਸਿੰਘ ਨੇ ਆਪਣਾ ਅਖਤਿਆਰ ਵਰਤਕੇ ਜਿਥੇ ਮਸਜਿਦਾਂ ਅਤੇ ਬੈਰਾਗੀਆਂ ਦੀ ਸੰਗਤਾਂ ਨਾਲ ਜਾਗੀਰਾਂ ਲਗਾਈਆਂ, ਓਥੇ ਹੀ ਸਿਖ ਸੰਗਤਾਂ ਨਾਲ ਭੀ ਆਪਣੇ ਇਲਕੇ ਵਿਚ ਜਾਗੀਰਾਂ ਲਾਈਆਂ, ਅਤੇ ਸ਼ਾਹਰਾਹਾਂ ਪੁਰ ਨਵੀਆਂ ਸੰਗਤਾਂ ਵੀ ਕਾਇਮ ਕੀਤੀਆਂ। ਚੇਤੇ ਰਹੇ ਕਿ ਸੰਗਤ ਤੋਂ ਮਤਲਬ ਏਸ ਦੇਸ ਵਿਚ

\*ਫਜ਼ਰ ਅਲੀ ਹੋਰੀਂ ਦਾ ਪੁਗਣਾ ਖਾਨਦਾਨ ਸੀ। ਜਦ ਕਰੂ ਤੇਗ ਬਹਾਦਰ ਜੀ ‘ਦੇ ਹਜ਼ਾਰੀ’ ਗਏ ਸਨ, ਤਦ ਇਹਨਾਂ ਦੇ ਵਡੇ ਨੂੰ ਇਕ ਹੁਕਮਨ ਮਾ ਡੀ ਦਿੱਤਾ ਸੀ, ਜੋ ਬਹੁਤ ਚਿਰ ਪਿਛੋਂ ਤਕ ਏਸ ਖਾਨਦਾਨ ਵਿਚ ਰਿਹਾ। ਪਿਛੋਂ ਜਾਂਦਾਦ ਕੋਰਟ ਆਫ ਵਰਡ ਪਾਸ ਚਲੀ ਗਈ ਤੇ ਹੁਕਮਨਾਮਾ ਗੁਮ ਹੋਇਆ।

ਧਰਮਸਾਲਾ ਦਾ ਹੁੰਦਾ ਹੈ, ਜਿਥੇ ਸਾਂਧੂ ਤੇ ਹੋਰ ਮੁਸਾਫਰ ਲੋਕ ਆਕੇ  
ਉੜ੍ਹਵੇ ਹਨ। ਮਹਾਂ ਸਿੰਘ ਦੇ ਵੇਲੇ ਚਿਟਾ ਗਾਮ ਦੇ ਜ਼ਿਲੇ ਵਿਚ ਇਹ  
ਸਿਖ ਸੰਗਤਾਂ ਸਨ :—

ਕੁਮੀਲਾ; ਜੋਰਾਰਗੰਜ; ਫੇਨੀ, ਮੀਰੇਰ ਸਰਦਿ (ਮਿਰਗ ਸਿਟੀ);  
ਸੀਤਾ ਕੁੰਡ; ਕੁਮੀਰਾ (ਦੋ ਸੰਗਤਾਂ ਵੱਡੀ ਤੇ ਛੋਟੀ); ਭਟਿਆਰੀ ਅਤੇ  
ਚਿਟਾ ਗਾਮ। ਚਿਟਾ ਗਾਮ ਤੋਂ ਦਖਣ ਵਲ :—ਕੁਲਗਾਚਿ; ‘ਦੇ ਹਜਾਰੀ’;  
ਬਾਂਸਖਾਲੀ (ਬਣੀਗ੍ਰਾਮ)। ਚਿਟਾ ਗਾਮ ਤੋਂ ਉੜ੍ਹ ਚੜ੍ਹਦੇ ਦੀ ਸੜਕ ਪਥ :—  
ਪੁਲਘਾਟ; ਹਾਠਾਜ਼ਾਰੀ (ਆਠ-ਹਜ਼ਾਰੀ); ਰਾਂਗੁਣੀਆਂ; ਅਤੇ ਕੰਚਨਨਗਰ  
(ਤਿੰਨ ਸੰਗਤਾਂ ਸਨ)। ਜਿਥੇ ਸਰਦਾਰ ਮਹਾਂ ਸਿੰਘ ਦਾ ਸਦਰ ਮੁਕਾਮ ਸੀ,  
ਉਸਦੀ ਹਵੇਲੀ ਅਤੇ ਕਿਲ੍ਹੇ ਦੇ ਖੰਡਗਤ ਹੁਣ ਤਕ ਮੌਜੂਦ ਹਨ।

ਇਕ ਛੋਟੇ ਗ੍ਰਾਡ ਇਕ ਗ੍ਰੰਥ ਸਾਹਿਬ ਦੇ ਦੋ ਸਫ਼ਿਆਂ ਦਾ ਏਸ  
ਕਿਤਾਬ ਵਿਚ ਅਗੇ ਦਿੱਤਾ ਹੈ, ਓਹ ਬੀਕ ਸਰਦਾਰ, ਮਹਾਂ ਸਿੰਘ ਦੇ  
ਭਰਾ ਲਾਲਾ ਨੰਦ ਲਾਲ ਨੇ ਆਪਨੇ ਵਾਸਤੇ ਤਿਆਰ ਕਰਵਾਈ ਸੀ।

ਇਹਨਾਂ ਸਾਡੀਆਂ ਸੰਗਤਾਂ ਵਿਚੋਂ ਹੁਣ ਸਿਰਫ਼ ਦੋ ਹੀ ਭੈੜੀਆਂ  
ਚੰਗੀਆਂ ਚਲ ਰਹੀਆਂ ਹਨ, ਇਕ ਚਿਟਾ ਗਾਮ ਦੀ ਤੇ ਦੂਜੀ ਬਣੀਗ੍ਰਾਮ  
ਦੀ। ਭਟਿਆਰੀ ਤੋਂ ਸੀਤਾ ਕੁੰਡ ਵਿਚ ਕੇਠੇ ਖੜੇ ਹਨ (ਸੰਨ ੧੯੧੫ ਵਿਚ),  
ਫੇਨੀ ਦੀ ਸੰਗਤ ਹੜ ਨਾਲ ਤੁੜ੍ਹ ਗਈ ਸੀ। ਬਾਕੀ ਦੀਆਂ ਭੀ ਸਹਿਜੇ  
ਸਹਿਜੇ ਪਿਛਲੇ ਸੱਠ ਪੇਂਠ ਵਰ੍ਹੇ ਵਿਚ ਉੱਜੜ ਗਈਆਂ ਹਨ। ਗੁਜ਼ਾਰਾ  
ਨਾ ਰਿਹਾ, ਸਾਂਧੂ ਉਠਕੇ ਚਲੇ ਗਏ ਅਤੇ ਜੇ ਕੋਈ ਗ੍ਰਿਹਸਥੀ ਪੁਜਾਰੀ  
ਹੋਇਆ, ਉਸਨੇ ਦੁਕਫ਼ ਆਦਿ ਪਾ ਲਈ।

ਚਿਟਾਗਾਮ ਦੀ ਸੰਗਤ ਨਾਲ ੧੦੦੦) ਸਾਲ ਦੀ ਅਤੇ ਬਣੀਗ੍ਰਾਮ  
ਦੀ ਸੰਗਤ ਨਾਲ ੫੦੦) ਸਾਲ ਦੀ ਜਾਰੀਰ ਹਾਲੀ ਭੀ ਹੈ। ਬਣੀਗ੍ਰਾਮ  
ਦੀ ਸੰਗਤ ਦਾ ਪਹਿਲਾ ਮਹੰਤ ਸੂਰਤ ਰਾਮ ਸੀ। ਉਸਦੇ ਪਿਛੋਂ ਕੁੰਡਾ  
ਰਾਮ, ਲਛਮਰ ਦਾਸ, ਕਰਮ ਪ੍ਰਕਾਸ਼, ਆਤਮ ਪ੍ਰਕਾਸ਼, ਅਮਰਦਾਸ  
ਗੁਰੂ ਦਾਸ, ਤੇ ਰਾਮਦਾਸ ਹੋਏ ਹਨ। ਇਹਨਾਂ ਸਭ ਦੀਆਂ ਸਮਾਧਾਂ ਸੰਗਤ

ਦੇ ਇਕ ਲੰਮੇ ਦਸ਼ਾਫ ਵਿਚ ਹਨ। ਹੁਣ (ਸੰਨ ੧੯੧੫) ਮਹੰਤ ਚੰਦਲਦਾਸ ਹੈ, ਜਿਸਦਾ ਚੇਲਾ ਗੰਗਾ ਰਾਮ ਹੈ। ਬਣੀਗ੍ਰਾਮ ਦੇ ਲੋਕ ਉਸਦੀ ਕੋਈ ਮਦਰ ਨਹੀਂ ਕਰਦੇ, ਪਰ ਨੇੜੇ ਤੇੜੇ ਦੇ ਪਿੰਡਾਂ ਵਿਚ ਚਾਲੀ ਕੁਝ ਘਰ ਸੇਵਕਾਂ ਦੇ ਹਨ, ਜਿਨ੍ਹਾਂ ਤੋਂ ਕੁਝ ਪ੍ਰਾਪਤ ਹੋ ਜਾਂਦਾ ਹੈ। ਜਗੀਰ ਦੀ ਆਮਦਨ, ਪ੍ਰਰਚ ਕਥਕੇ ਕੋਈ (੩੫੦) ਸਾਲ ਦੀ ਹੈ।

ਉਪਰਲੇ ਹਾਲਾਤ ਮੈਨੂੰ ਬਹੁਤ ਕੁਝ ਮਹੰਤ ਚੰਦਲ ਦਾਸ ਤੋਂ ਹੀ ਮਾਲੂਮ ਹੋਏ ਹਨ। ਮਹੰਤ ਨੇ ਮੈਨੂੰ ਇਹ ਭੀ ਰਸਿਆ ਕਿ ਤੀਹ ਵਰ੍਷ ਹੋਏ ਹਨ (ਸੰਨ ੧੯੧੫ ਦੇ ਲਾਗੇ) ਜੋ ਕੁਮੰਲੇ ਵਿਚ ਇਕ ਖੜ੍ਹੀ ਦੇ ਪਾਸ ਉਸਨੇ ੧੨ ਗ੍ਰੰਥ ਸਾਹਿਬ ਦੇਖੇ ਸਨ, ਜਿਨ੍ਹਾਂ ਵਿਚੋਂ ਇਕ ਸੁਲੋਹਗੀ ਅਖ਼ਰਾਂ ਵਿਚ ਸੀ, ਅਤੇ ਹਾਸ਼ੀਏ ਤੇ ਬੇਲਬੁਟੇ (illuminated) ਸਨ। ਇਹ ਗ੍ਰੰਥ ਬੜੇ ਆਕਾਰ ਦਾ ਸੀ, ਸ੍ਰੂਵ ਮੌਟੀ ਲਿਖਤ ਸੀ। ਹੁਣ ਇਹ ਗ੍ਰੰਥ ਸਾਹਿਬ ਗੁਮ ਹੋ ਗਏ ਹਨ।

## ੧੮-ਬੀਜ ਸੰਮਤ ੧੯੪੨

### ਨਾਨਕ ਮਤਾ (ਪੀਲੀ ਭੀਤ)

ਇਹ ਗੁਰਦਵਾਰਾ ਹੈ ਤਾਂ ਸੁਥੇ ਆਗਗਾ ਤੇ ਅਵਧ ਵਿਚ, ਪਰ ਅਸੀਂ ਏਸਦਾ ਜ਼ਿਕਰ ਛਾਕੇ ਬੰਗਾਲੇ ਦੀਆਂ ਸੰਗਤਾਂ ਵਿਚ ਕਰ ਰਹੇ ਹਾਂ, ਕਿਉਂ ਜੋ ਏਸ ਦੀ ਸਾਂਝ ਉਧਰ ਦੀਆਂ ਸੰਗਤਾਂ ਨਾਲ ਹੈ।

ਇਹ ਗੁਰਦਵਾਰਾ ਪਿਛੇ ਛੇਵੇਂ ਗੁਰੂ ਤਕ ਅਪੜਦਾ ਹੈ। ਬਿਹਾਰ ਅਤੇ ਛਾਕੇ ਬੰਗਾਲੇ ਵਲ ਦੀਆਂ ਉਦਾਸੀ ਸੰਗਤਾਂ ਸਭ ਮੌਰੰਗ ਮੁਲਕ ਨੀਪਾਲ ਦੇ ਅਖ਼ਾਕੇ ਜਾਂ ਧੂਏਂ ਨਾਲ ਸਬੰਧਤ ਹੁੰਦੀਆਂ ਸਨ, ਅਤੇ ਪੁਰਾਣੀਆਂ ਸਭ ਅਲਮਸਤ ਰਾਜ ਅਤੇ ਨਥਾ ਸਾਹਿਬ ਉਦਾਸੀ ਬਜ਼ੁਰਗਾਂ ਦੀਆਂ ਕਾਇਮ ਕੀਤੀਆਂ ਸਨ। ਨਾਨਕ ਮਤਾ ਨੂੰ 'ਗੁਰੂ ਤਖਤ' ਕਥਕੇ ਲਿਖਿਆ ਹੈ, ਜਿਸ ਤਰ੍ਹਾਂ ਕਿ ਉਸ ਪਥਰ ਪੁਰ ਜੋ ਨਥਾ ਸਾਹਿਬ ਦੀ ਸੰਗਤ

ੴ ੬  
ੴ ੩੦, ੩

No. 7

ੴ ੩੩. ੨ ੨ ੩. ੨ ੨ ੭ ॥

Autograph of Guru Gobind Singh  
in Granth Sahib at Nanak-mata  
traced by G.B.S.

ਪੰਜਾਬ ਯਾਦਗਿਰੀ

ਭੁਜਾਅਤਪੁਰ (ਡਾਕਾ) ਦੇ ਖੂਹ ਵਿਚ ਲੱਗਾ ਹੈ, ਲਿਖਿਆ ਹੈ। ਜਿਸ ਈਥਾਂ ਪਹਿਲੀਆਂ ਦੇ ਸਤਰਾਂ ਇਉਂ ਹਨ :—

“ਮਚਿ ਵਾਹਗੁਰੂ ਕਰਤਾਰ ਗੁਰੂ ਨਾਨਕ

ਅਲਮਸਤਰਾਜ ਗੁਰੂ ਤਖਤ ਨਾਨਕ ਮਤਾ”

ਜਿਸ ਤਰ੍ਹਾਂ ਜੋਰੀਆਂ ਨਾਲ ਲੜ ਭਿੜਕੇ ਤੇ ਮਾਰਾਂ ਕੁੱਟਾਂ ਖਾਕੇ, ਅਲਮਸਤ ਨੇ ਇਹ ਥਾਂ ਜੋਰੀਆਂ ਤੋਂ ਬਹੁਕੇ ਉਦਾਸੀਆਂ ਦਾ ਸਥਾਨ ਬਣਾਕੇ ਨਾਮ ‘ਨਾਨਕ ਮਤਾ’ ਰਖ ਦਿੱਤਾ, ਉਸ ਦਾ ਵੇਰਵਾ ਮੈਂ ਕਿਤੇ ਹੋਰਥੇ ਦਿੱਤਾ ਹੈ। ਇਸ ਗੁਰਦਵਾਰੇ ਨਾਲ ਕੁਝ ਪਿੰਡਾਂ ਦੀ ਜ਼ਮੀਨ ਜਾਰੀਰ ਵਿਚ ਹੈ। ਇਹ ਜਾਰੀਰ ਅਵਧ ਦੇ ਨਵਾਬਾਂ ਨੇ ਦਿੱਤੀ ਸੀ।

ਏਸ ਗੁਰਦਵਾਰੇ ਵਿਚ ਮੈਨੂੰ ਹਥਿ-ਲਿਖਤ ਦੇ ਆਦਿ ਗ੍ਰੰਥ, ਅਤੇ ਇਕ ਦਸਮ ਗ੍ਰੰਥ ਮਿਲੇ। ਇਕ ਆਦਿ ਗ੍ਰੰਥ ਵਿਚ ਕੋਈ ਸੰਮਤ ਉਸਦੇ ਲਿਖੇ ਜਾਨ ਦਾ ਨਹੀਂ ਦਿੱਤਾ। ਅਤੇ ਆਮ ਹਾਲਤ ਤੋਂ ਕੋਈ ਬਹੁਤ ਪੁਗਣਾ ਵੀ ਨਹੀਂ ਦਿਸਦਾ। ਦਸਮ ਗ੍ਰੰਥ ਵੀ ਕੋਈ ਸਾਧੂ ਲਿਆਇਆ ਸੀ ਤੇ ਫੇਰ ਏਥੇ ਹੀ ਛਡ ਗਿਆ।

ਪਰ ਦੂਜਾ ਆਦਿ ਗ੍ਰੰਥ ਜੋ ਪੁਗਣਾ ਹੈ, ਅਤੇ ਏਸ ਸੰਗਤ ਦਾ ਅਸਲੀ ਗ੍ਰੰਥ ਹੈ, ਸੰਮਤ ੧੯੪੨ ਦਾ ਲਿਖਿਆ ਹੈ। ‘ਚਲਿੜ੍ਹ ਜੋਤੀ ਜੋਤ ਸਮਾਵਣ ਕੇ’ ਦੇਕੇ ਲਿਖਿਆ ਹੈ :—

“ਸੰਮਤ ੧੯੪੨ ਮਘੰਤ ੨੭ ਪੇਖੀ ਲਿਖਿ ਪਹੁੰਚੇ ।”

‘ਪੇਖੀ ਲਿਖਿ ਪਹੁੰਚੇ’ ਦਾ ਸਤਲਥ ਅਗੋਂ ਉਪਰ ਦਸ ਅਵੰਦੀਂ ਹਨ। ਸੇਂ ਇਹ ਬੀਕ ਛੀ, ਭਾਈ ਬਨੇ ਦੀ ਬੀਬੀ ਦੇ ਪਰਥਾਰ ਵਿਚੋਂ ਹੈ। ਦਸਤੀਂ ਪਾਤਲਾਂਹੀ ਦਾ ਨੀਂਘਾਣ ਦਿਸ ਬੀਕ ਅਨਦਰ ਹੈ, ਜੋ ਅਸੀਂ ਸਾਹਮਣੇ ਦੇ ਦੇਂਦੇ ਹਨ। ਸੰਮਤ ੧੯੪੨ ਅਤੇ ੧੯੪੯ ਦੇ ਵਿਚਾਲੇ ਜੋ ਬਹੁਤ ਸਾਰੇ ਉਤਾਰੇ ਕਰਵਾਕੇ ਚਲਿੜ੍ਹ ਨੂੰ ਦੂਰ ਦੂਰ ਦੀਆਂ ਸੰਗਲਾਂ ਵਿਚ ਭੇਜੇ ਉਹਨਾਂ ਵਿਚੋਂ ਦਿਕ ਇਹ ਭੀ ਹੈ। ਇਹ ਸਾਰੀ ਬੀਬੀ ਇਕ ਹਥ ਦੀ ਸਾਡੀ ਸੁਥਥੀ ਲਿਖੀ ਹੈ। ਜਿਸ ਵੇਲੇ ਮੌਂ ਵੰਸ ਬੀਕ ਦਾ ਜਾਂ ਚਾਰੇ ਬੰਕਾਲੇ ਜੇ ਯੂ.ਪੀ. ਫ੍ਰੀਆਂ ਹੇਠ ਬੀਬੀ ਦਾ ਇਮਰਿਹਾਨ ਬੀਤਾ ਸੀ, ਉਸ ਵੇਲੇ ਮੌਰੇ ਸਾਮਲੇ ਬਹੁਤ ਚੌੜੇ ਸਥਾਲ ਦੁੰਦੇ ਸਨ। ਜੇ ਮੈਂ ਹਣ ਉਹਨਾਂ ਹੀ ਬੀਬੀਆਂ ਨੂੰ ਦੇਖਾ, ਤਦ ਅਜੇਥ ਠਹੀਂ ਕਿ ਬਹੁਤ ਸਾਰੀਆਂ ਨਵੀਆਂ ਗੱਲਾਂ

ਮਾਲੂਮ ਹੋਨ ।

ਕਈ ਅਖਰ ਪੁਰਾਣੀ ਸ਼ਬਦ ਦੇ ਹਨ, ਏਹ ਸਾਰੀ ਸਾਡੇ ਨਵੇਂ ਵਿਚ, ਜੋ ਬੁੜੇ ਸੰਘ੍ਰ ਵਾਲੀ ਬੋਲੀ ਦੇ ਨਾਲ ਦਿਤਾ ਹੈ, ਦਾਖਲ ਕਰ ਲਈ ਗਏ ਹਨ ।

ਮੀਰਾ ਬਾਈ ਦਾ ਸ਼ਬਦ ਰਾਗ ਮਾਰੂ ਹੋਣਾ ਦਿਤਾ ਹੈ। ਨਾਵੇਂ ਮਹਲ ਦੇ ਪਲੋਕ (ਪਈ) 'ਸ਼ਲੋਕ ਵਾਰਾਂ ਤੇ ਵਧੀਕ' ਦੇ ਨਾਲ, ਮੰਦਿਆਵਣੀ ਤੇ' ਭਟ ਥੀ ਪਹਿਲੇ ਦਿਤੇ ਹਨ। ਰਾਗ ਸੋਰਠ ਹੋਣਾ ਨਾਵੇਂ ਗੁਰੂ ਦੇ ਇਕ ਤੋਹਰਵੇਂ ਸ਼ਬਦਦੀ ਪ੍ਰਤੀਕ ਸਾਥੇ ਇਹ ਜਗ ਬੇਲ ਤਮਾਸਾ ।

ਤਤਕਰੇ ਵਿਚ ਦਿਤੀ ਹੈ, ਭਾਵੇਂ ਅੰਦਰ ਰੰਬ ਸਾਹਿਬ ਦੇ ਇਹ ਸ਼ਬਦ ਨਹੀਂ ਹੈ ਇਹ ਪ੍ਰਤੀਕ ਹੋਰ ਬੋਲੀ ਵਿਚ ਵੀ ਦੇਖੋ ਗਈ ਹੈ। ਜੋਸਾਹਤ ਦੇ ਸ਼ਬਦਾਂ ਨੂੰ ਗੁਣ ਜੰਗਸਰੀ ਦੇ ਪਿਛੇ ਰਖਿਆ ਹੈ। ਸਲੋਕ 48 ਤੇ 44 ਦੇ ਪਾਠ ਵਿਚ ਕੁਝ ਲਡੀ ਛੁਰਕ ਹਨ। 'ਬਲ ਹੁਜੀ, ਬੰਧਨ ਛੁਟੇ' ਵਾਲੇ ਸਲੋਕ ਨੂੰ ਸਾਡੇ 'ਮਹਲਾ ੧੦' ਦਾ ਸੰਸਿਆ ਹੈ। ਸਲੋਕਾਂ ਦੀ ਤਰਜੀਬ ਵਿਚ ਕੁਝ ਬੁਰਕ ਹੈ। ਸਲੋਕ 48, 44 ਤੋਂ ਅਗੇ ਸਲੋਕ ਪਈ ਉਸ ਤੋਂ ਪੁਰ ਹੈ—

ਬੰਧ ਸਖਾ ਸਭ ਤਜਿ ਕਾਦੇ ਦੀਉ ਨ ਕਾਹੂ ਸਾਬ ।

ਕਰ ਨਾਨਕ ਇਹ ਬਿਪਤ ਮਹਿ ਏਕ ਓਟ ਰਘੁਨਾਥ ।

ਮਾਨੇ ਸੀਸ ਦੇਣ ਤੋਂ ਪਹਿਲੇ ਇਹ ਛੇਕੜਲਾ ਸ਼ਨਿਆ ਪੁਰੂ ਵੱਡ ਤੌਜ਼ਿਆਂ ਸੀ। ਭੇਕ ਦੀ ਬਾਣੀ ਦੀ ਤਰਜੀਬ ਦਸਤੂਰ ਮੁਜ਼ਬ ਹੈ, ਅਤੇ ਮੰਦਿਆਵਣੀ ਦੇ ਪਿਛੇ 'ਛਾਲੂ ਬਾਣੀਆਂ' ਇਸ ਤਰ੍ਹਾਂ ਦਿਤੀਆਂ ਹਨ:—

ਸਲੋਕ—'ਜਿਤ ਦਰ ਲਖ ਮੁਹਮਦਾ' (੩)। ਸਲੋਕ ਮ: ੧—'ਬਾਇ ਆਤਿਸ ਆਵ' (੧੬)। ਰਾਮਕਲੀ ਭਤਨਮਾਲਾ (ਸਮੇਤ ਮਾਮੂਲੀ ਟਿੱਪਣੀ ਦੇ)। ਹਕੀਕਤ ਰਾਹ ਮੁਕਾਬ ਰਾਜੇ ਪਿਵਨਾਡ ਕੀ। ਰਾਗਮਾਲਾ ਤੇ ਸਿਆਣੀ ਕਿ ਯਿਧੀ (ਛੋਟੀ) ।

ਛਤਕਰੇ ਵਿਚ ਉੱਜ ਤੋਂ ਪਾਤ੍ਰਾਂ ਦੇ ਅੰਕ ਨਹੀਂ ਦਿਤੇ, ਪਰ ਇਕ ਪ੍ਰਤੀਕ ਚੁਗ ਅਨੁਧੋ ਜਿਹੀ ਹੈ:—'ਕੁਝ ਅਛਲ ਛਲਾਇ ਨ ਛਲੇ ਮਹਲਾ ਵੀ ਤੀਸਾ ਪਤਿ ੫੦'। 'ਪਤਿ ੫੦' ਦੇ ਲਡੜ ਉਸ ਤਤਕਰੇ ਵਿਚ ਸਨ, ਜਿਥੋਂ ਇਹ ਤਤਕਰਾ, ਨਕਲ ਕੀਤਾ ਕਿਆ, ਨਹੀਂ ਤੀ ਇਹ ਸ਼ਬਦ, 'ਅਛਲ ਛਲਾਇ ਨ ਛਲੇ' ਏਸ ਬੀਕ ਦੇ ਪਕ੍ਕੇ ੫੦ ਪੁਰ ਨਹੀਂ। ਤਤਕਰਾ ਕਿਤੇ ਕਥਰੇ ਬਾਉਂ ਨਕਲ ਕੀਤਾ ਸੀ।

'ਜਪੁ' ਬਾਬਤ ਭੀ ਲਿਖਿਆ ਹੈ ਕਿ:—'ਜਪੁ ਗੁਰੂ ਰਾਮਦਾਸ ਜੀਉ ਕੇ ਨਕਲ ਕਾ ਠਕਲ' ਤੁਲਕਰੇ ਦੇ ਪਿਛੇ 'ਬਾਲੀ ਜੰਤੀ ਸੋਰ ਸਮਾਵਣ ਕੇ' ਠਾਥੀ ਪਾਤਸ਼ਾਹੀ ਰਕ ਦਿਤੇ ਹਨ। ਬਾਬੇ ਗੁਰਦਿਤੇ ਦੀ ਬਿਤ ਗੁਰੂ ਹਰਕੋਵਿੰਦ ਸਾਹਿਬ ਦੀ ਬਿਤ ਨਾਲੋਂ ਪਿਛੇ ਦਿਤੀ ਹੈ, ਪਰ ਕਿਸੇ ਗਲਤੀ ਕਰਕੇ 'ਚੇਤ ਮੁਦੀ ੧੦' ਦੀ ਵੀ 'ਕਤਕ ਛਟੀ ਵੀ' ਲਿਖ ਦਿਤਾ ਹੈ।

## ੧੯-ਪੁਰਾਤਨ ਬੀਜ ਸੰਗਤ ਬਣਿਗ੍ਰਾਮ

ਇਸ ਬੀਜ ਦੇ ਉਤਾਰਾ ਕੀਤੇ ਜਾਣ ਦਾ ਸੰਮਤ ਤੇ ਮਾਲੂਮ ਨਹੀਂ ਹੈ ਸਕਦਾ, ਪਰ ਹੈ ਇਹ ਬਹੁਤ ਪੁਰਾਣੀ। ਕਾਗਜ਼ ਖਸਤਾ ਹੋ ਗਿਆ ਹੈ, ਹਰਦ ਕਿਤੇ ਕਿਤੇ ਚੁਡ ਗਏ ਹਨ ਤੇ ਪੜ੍ਹੇ ਨਹੀਂ ਜਾ ਸਕਦੇ। ਇਕ ਦੋ ਪੜ੍ਹੇ ਭੀ ਨਿਕਲੇ ਹੋਏ ਜਾਂ ਪਾਟੇ ਹੋਏ ਹਨ। ਅਖਰਾਂ ਦੀਆਂ ਸ਼ਬਦਾਂ ਵੀ ਹੁਣ ਨਾਲੋਂ ਫਰਕ ਸਿਰ ਹਨ। ਸੰਮਤ ਅਕਸਰ ਤਤਕਰੇ ਦੇ ਅੱਗੇ ਜਾਂ ਪਿਛੇ ਦਿੱਤਾ ਹੁੰਦਾ ਹੈ, ਉਥੇ ਇਹ ਨਹੀਂ ਹੈ। ਦੂਜੀ ਥਾਂ ਸੰਮਤ ਦੇ ਦੇਣ ਦੀ ਗੰਥ ਸਾਹਿਬ ਦੇ ਛੇਕੜ 'ਚਰਿਤ੍ਰ ਜੋਤੀ ਜੋਤ ਸਮਾਵਣ ਕੇ' ਦੇ ਨਾਲ ਹੁੰਦੀ ਹੈ। ਇਸ ਬੀਜ ਵਿਚ ਨਾਵੋਂ ਮਹੱਲ ਦੀ ਬਾਣੀ ਦਿੱਤੀ ਹੈ, ਜੋ ਨਾਵੋਂ ਮਹੱਲ ਦੇ ਚਲਾਣੇ ਦੀ ਬਿਤ ਵੀ ਦਿੱਤੀ ਹੋਣੀ ਹੈ। ਨਾਵਾਂ ਪਾਤਸ਼ਾਹੀਆ ਦੇ ਸੰਮਤ ਦੇਕੇ ਸਫੇ ਉਤੇ ਚੋਖੀ ਥਾਂ ਬਤੀ ਹੋਣੀ ਏ। ਮਾਲੂਮ ਦੇਂਦਾ ਹੈ ਕਿ ਉਤੁਰੇ ਦਾ ਸੰਮਤ ਇਥੇ ਲਿਖਿਆ ਹੋਣਾ ਏ, ਪਰ ਇਹ ਆਪਾ ਵਰਕਾ ਹੋਣੋ ਪਾਟ ਗਿਆ ਹੈ। ਬੀਜ ਦੀ ਆਮ ਹਾਲਤ, ਅਖਰਾਂ ਦੀਆਂ ਸ਼ਬਦਾਂ, ਅਤੇ ਅੰਦਰ ਬਾਣੀ ਦੀ ਤਰਤੀਬ ਆਦਿ ਦਾ ਪ੍ਰਿਆਲ ਕਰਕੇ, ਮੈਂ ਇਸ ਨੂੰ ਸੰਮਤ ੧੧੪੨ ਤੋਂ ਪਹਿਲੇ ਰਖਾਂਗਾ। ਇਹ ਸੰਗਤ ਸਰਦਾਰ ਮਹਾਂ ਸਿੰਘ ਦੇ ਵੇਲੇ ਤੋਂ ਪੁਰਾਣੀ ਹੈ।

ਬੀਜ ਕਾਹਲੀ ਵਿਚ ਉਤਾਰਾ ਕੀਤੀ ਦਿਸਦੀ ਹੈ, ਲਿਖਾਈ ਕਿ ਅਜਿਹੀ ਸੰਦਰ ਨਹੀਂ, ਬਹੁਤ ਸਾਠੀਆਂ ਭੁਲਾਂ ਕੀਤੀਆਂ ਜਨ, ਅਤੇ ਫੇਰ ਓਹਨਾਂ ਨੂੰ ਸੋਧਿਆ ਹੈ, ਕਿਤੇ ਤਾਂ ਪਾਲਾਂ ਦੇ ਵਿਚਾਲੇ, ਅਤੇ ਬਹੁਤਾ ਕਰਕੇ ਕਿਲਾਰੇ ਜਾਂ ਹਾਸ਼ਮੀਏ ਪੁਰ। ਸ਼ਧਾਈ ਕਰਨ ਪਿਛੋਂ ਭੀ ਗਲਤੀਆਂ ਰਹਿ ਗਈਆਂ ਹਨ। ਜਿਤਨੇ ਕੁ ਸ਼ਬਦ ਮੈਂ ਪੜ੍ਹੇ ਹਨ, ਉਸਤੋਂ ਪਤਾ ਲਗਦਾ ਹੈ ਕਿ ਹੁਣ ਨਾਲੋਂ ਪਾਠ ਦਾ ਥੋੜਾ ਬਹੁਤਾ ਅੰਤਰਾ ਸੀ, ਪ੍ਰਾਸ ਕਰਕੇ ਨਾਵੋਂ ਮਹੱਲ ਦੇ ਸ਼ਲੋਕਾਂ ਅਤੇ ਭਗਤ ਬਾਣੀ ਵਿਚ।

ਪਹਿਲੇ ੩੩ ਪਤਿਆਂ ਪੁਰ ਤਤਕਰੇ ਹਨ ਅਤੇ ਅਗੇ ੨੧੩ ਪਤਿਆਂ ਪੁਰ

ਕਰੰਥ ਸਾਹਿਬ ਅਤੇ ਉਸਦੇ ਪਿਛੇ 'ਫਾਲਤੂ' ਬਾਣੀ ਹੈ। ਪਤਿਆਂ ਪੁਰ ਕੁਝ ਛੇਕਵਾਂ  
ਤਕ ਦਿਓ ਹਨ, ਮਤਲਬ ਕੀਤੇ ਉਹਨਾਂ ਪਤਿਆਂ ਪੁਰ ਤੋਂ ਅਕ ਹਨ, ਜਿਨ੍ਹਾਂ ਪੁਰ  
ਫਾਲਤੂ ਬਾਣੀਆਂ ਲਿਖੀਆਂ ਹਨ।

ਸ਼ਬਦਾਂ ਦੇ ਤੱਤਕਰੇ ਵਿਚ ਸ਼ਬਦਾਂ ਦੀਆਂ ਪ੍ਰਤੀਤਾਂ ਦੇਂਦੇ ਸਨ। ਉਹਨਾਂ ਦੀ  
ਮਿਲਸਿਲੇ ਵਾਰ ਕੌਨਤੀ ਤੀ ਲਿਖੀ ਹੈ। ਅਤੇ ਸ਼ਬਦ ਵਿਚ ਜਿਵੇਂ ਧਾਰੇ ਹਨ,  
ਉਹਨਾਂ ਦੀ ਛਿਨਤੀ ਵੀ ਸਜੇ ਹਥ ਪਰ ਦੇ ਦਿੱਤੀ ਹੈ। ਮਤਲਬ ਹੈ ਕਿ ਇਹ  
ਲਿਖਾਗੀ ਤੱਤਕਰੇ ਨੂੰ ਅੰਤਾ ਪਿਛਿਤੇ ਨਹੀਂ ਸਨ ਸਮਝਦੇ ਕਿ ਉਸ ਵਿਚ ਆਪਣੀ  
ਸਮਝ ਮੁੜਾਵ ਕੱਢ ਅਦਲ ਬਦਲ ਨਾ ਕਰਨ, ਅਤੇ ਉਸਨੂੰ ਫਣੀਕ ਲਾਡਦਾਇਕ  
ਨਾ ਕਰਾਣ। ਹਰ ਪ੍ਰਤੀਕ ਦੇ ਸਾਮਣੇ ਲੱਡੇ 'ਪਨੇ' ਤੋਂ ਲਿਆਇਆ ਹੈ, ਪਰ  
ਪਛੇ ਦੇ ਅੰਕ ਵਿਤੇ ਨਹੀਂ ਦਿੱਤਾ, ਵਿਹਲੇ ਨਹੀਂ ਮਿਲੀ ਜਾ ਵੇਲੇ ਨਹੀਂ  
ਕੀਤੀ। ਤੱਤਕਰੇ ਵਖਰੇ ਪਹਿਲੇ 'ਨੜਲ ਕਰ ਲਏ ਜਾਂਦੇ ਸਨ, ਅਤੇ ਕੁੱਥ ਸਾਹਿਬ  
ਦਾ ਉਤਾਰਾ ਮੁਕਨ ਪੁਰ ਪਤਿਆਂ ਦੇ ਅੰਕ ਸਮਝਨੇ ਤਰ ਦਿੱਤੇ ਜਾਂਦੇ ਸਨ। ਨਮੂਨਾ  
ਹੇਠਾਂ ਦੇਂਦੇ ਹਾਂ ਜਿਸ ਤੋਂ ਸਭ ਸਮਝ ਆ ਜਾਇਗੀ:-

ਕਥ ਅਫਲ ਛਲਾਇ ਨ ਛਲੇ ਨ ਘਾਊ- ਪਨੇ ਪਦੇ ੧੨

ਸਿਰੀ ਰਾਨ ਮਹਲਾ ਕ ॥ ਸ਼ਬਦ ਚਲੇ ॥

੧ ਹਉ ਸਤਿਤੁ ਰ ਦੇਵੀ ਆਪਨਾ ਪਨੇ ਪਦੇ ੧੨

'ਜੋਜੇਵੰਤੀ', ਰਾਗ ਜੋਤਸਰੀ ਦੇ ਪਿਛੇ ਦਿੱਤਾ ਹੈ, ਅਤੇ ਛੇਕੜਲਾ ਰਾਗ  
ਬਿਭਾਸੰਹੀ ਰਖਿਆ ਹੈ।

ਰਾਗ ਬਿਭਾਸ ਵਿਚ ਪੰਜਵੀਂ ਪਾਤਸ਼ਾਹੀ ਦੇ ੧੫ ਦੀ  
ਬਾਂ ੧੭ ਚਉਪਦੇ ਅਤੇ ੩ ਦੀ ਬਾਂ ੪ ਅਸਟਪਦੀਆਂ ਦਿਤੀਆਂ  
ਹਨ ! ਭਗਤ ਬਾਣੀ ਲਿਖਦੇ ਸਮੇਂ ਭਗਤ ਦਾ ਨਾਮ ਸਿਰੇ  
ਤੋਂ ਨਹੀਂ ਦਿੱਤਾ, ਸਭ ਦੇ ਸ਼ਬਦ ਇਕੱਠੇ ਲਿਖਕੇ ਪਿਛੋਂ  
ਖਲਾਸਾ ਕਰ ਦਿੱਤਾ ਹੈ ਜਿਕਰ ਰਾਗ ਬਿਭਾਸ ਦੇ ਅੰਤ ਪੁਰ  
ਲਿਖਿਆ ਹੈ:-॥੫॥੧॥੯॥ ਕਬੀਰ॥੫॥ਨਾਮਦੇਵ ॥੩੫ ਬੈਣੀ  
॥ ੧ ॥ ਜੋੜ ਈ ॥

ਬਿਭਾਸ ਦੇ ਸ਼ਬਦ ਦੇਕੇ, ਬਣ ਹੀ ਪਿਛੋਂ ਸਲੋਕ  
ਨਾਵੀਂ ਪਾਤਸ਼ਾਹੀ ਦੇ ਲਿਖੇ ਹਨ, ਮੁੰਦਾਵਣੀ ਤੋਂ ਬਣ ਪਹਿਲੇ

ਨਹੀਂ, ਜਿਸ ਤਰ੍ਹਾਂ ਕਿ ਹੋਰੇ ਬੀਜ਼ਾਂ ਵਿਚ ਕੀਤਾ ਹੈ। ਛੇਕੜ  
ਦੇ ਕੁਝ ਸਲੋਕਾਂ ਦਾ ਪਾਠ ਤੇ ਤੁਰਤੀਬ ਇਉਂ ਹੈ:-  
ਕੁਣ ਕੰਬਿਦ ਕਾਇਓ ਨਹੀਂ ਸਲਮ ਅਕਰਥ ਕੌਨ ।

ਦੁਹਰਾ ॥ ਬਲ ਟੁਟੇ ਬੰਧਨ ਪਰੇ ਰਹਿਓ ਨ ਕਣ ਉਪਾਇ ।  
ਨਾਨਕ ਹਰਿ ਜਸ ਜਿਉ ਹੋਹਿ ਸਹਾਇ ॥ ਖਥ ॥  
ਮਹਲਾ ੯ ॥ ਰਾਗ ਨਾਮ ਇਓ ਮੇ ਕਹੋ ਜਾਕੇ ਬਸ ਨਹੀਂ ਕੋਇ ।  
ਇਹ ਸਿਖਰਤ ਸੰਕਟ ਚੱਟੇ ਦਇਸ ਤੇਹਾਰੇ ਹੋਇ ਹੀ ਧਧ ॥  
ਬੰਧ ਸਥਾ ਸਭ ਤਜਿ ਗਏ ਕਿਨਸ੍ਥੁ ਨ ਦੀਨੇ ਸਾਥ ।  
ਭੁਨ ਨਾਨਕ ਇਹ ਬਿਪਤ ਮੇ ਕਹੀ ਉਠਿ ਰਘਨਾਥ ॥ ੫੪ ॥  
ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿਦ ।  
ਨਾਨਕ ਸਭ ਜਗ ਰਮ ਰਿਹਾ ਕਿਨੈ ਨ ਜਾਨਿਓ ਮੰਨ੍ਹ ॥੫੫॥

ਛੇਕੜਲੀ ਪਾਲ ਪਹਿਲੇ ਇਉਂ ਲਿਖੀ ਸੀ: ‘ਕਹ ਨਾਨਕ ਇਹ  
ਜਗਤ ਮਹਿ ਕਿਨਹਿ ਜਪਿਓ ਗੁਰਮੰਨ੍ਹ ॥੫੬॥’ ਇਸਨੂੰ ਕਟਕੇ ਉਸ  
ਤਰ੍ਹਾਂ ਕਰ ਦਿੱਤਾ ਹੈ ਜਿਕੁਠ ਉਪਰ ਦਿੱਤੀ ਹੈ। ਦਸਮ ਪਾਤਸ਼ਾਹ ਦਾ  
ਦੇਹਰਾ ਨਕਲ ਕਰਨੇ ਰਹਿ ਗਿਆ ਹੈ। ਜਿਸਦਾ ਪਤਾ ਕਿ ਅਗੋਂ  
‘ਮਹਲਾ ੯’ ਲਿਖਣ ਤੋਂ ਲਗ ਜਾਂਦਾ ਹੈ। ਤੁਰਤੀਬ ਵਿਚ ਇਹ ਛੱਡਕ  
ਦਸਦੇ ਹਨ ਕਿ ਸਲੋਕ ਜਿਸ ਤਰ੍ਹਾਂ ਲਿਖਾਈ ਦੇ ਸਾਹਮਣੇ ਆਏ, ਵਖਰੇ  
ਪੜ੍ਹੇ ਪੁਰ ਸਨ, ਜੋ ਇਸ ਗਲ ਦਾ ਸਬੂਤ ਹੈ ਕਿ ਇਹ ਬੀਜ਼ ਸੰਮਤ  
੧੯੪੨ ਤੋਂ ਪਹਿਲੇ ਦੀ ਉਤਾਰਾ ਹੋਈ ਹੈ, ਜਿਸ ਸੰਮਤ ਤਕ ਠੀਕ  
ਤੁਰਤੀਬ ਵਾਲੀਆਂ ਬੀਜ਼ਾਂ ਏਪਰ ਪਹੁੰਚ ਚੁਕੀਆਂ ਸਨ। ਛੇਕੜਲੀ ਪਾਲ  
ਦੀ ਦਰਸਤੀ ਅਗੇ ਜੋ ਗਿਨਤੀ ਦਿੱਤੀ ਹੈ, ਉਸ ਵਿਚ ਗੁੜਬੜ ਦਸਦੀ  
ਹੈ ਕਿ ਦੋ ਅਡ ਅਡ ਥਾਂ ਲਿਖੇ ਖੁਲ੍ਹੇ ਪੜ੍ਹੇ ਉਤਾਰਾ ਕਰਦੇ ਸਮੇਂ ਏਸ  
ਲਿਖਾਈ ਦੇ ਸਾਹਮਣੇ ਪਏ ਸਨ।

ਨਾਵੰ ਮੱਹਲ ਦੇ ਪਿਛੋਂ ‘ਡੇਗ ਦੀ ਬਾਣੀ’ ਇਸ ਤੁਰਤੀਬ ਸਿਰ ਆਉਂਦੀ  
ਹੈ:- ਸਲੋਕ ਸਹਸ੍ਰਿਤ ਮਹਲ ੧ (੪), ਛਲੋਕ ਸਹਸ੍ਰਿਤ ਮਹਲਾ ੫ (੯),  
ਕਾਬਾ ਮ: ੫ (੨੪), ਫੁਨਹੋ ਮ: ੫ (੨੨), ਚਉਥੋਲੇ ਮਹਲਾ ੫ (੮), ਛਲੋਕ  
ਕਥੀਰ (੨੪੩), ਛਗੀਦ (੧੩੦), ਸਵਯੋ ਸ੍ਰੀ ਮੁਖ ਢਾਕ ਮਹਲ ੫ (੨੦), ਸਵਯੋ

ਭਟਾਂ ਕੇ, ਮਹਲੇ ਖਹਿਲੇ ਕੇ (੭੦), ਸਹਿਲੇ ਤੀਜੇ ਕੇ (੮੨), ਮਹਲੇ ਚਹੁੰਬੇ ਕੇ (ਇਸ ਸਾਡਾ ਪਰ, ੯੦) ਮਹਲੇ ਪੱਜਬੋਂ ਕੇ (੮੧) ਸਾਰੇ ਭਟਾਂ ਕੇ ੧੪੩,  
ਸਲੋਕ ਵਾਰਾਂ ਵਧੀਕ ਮਹਲਾ ੧ :—‘ਊਂਗੀ ਪੇਉ ਹਰਿ.....ਸਭਨਾ ਦਾ  
ਥੇਸਾਹ ॥੯੦॥’

(ਹੇਠ ਪੱਲੋਕ ਨਹੀਂ ਦਿੱਤੇ ।)  
ਮੁੰਦਾਵਣੀ ਮਹਲਾ ੫ ।

ਫੇਰ ਆਉਂਦੇ ਹਨ :—ਸਲੋਕ ਮਹਲਾ ੧ । ਸਾਇ ‘ਆਤਿਸ ਆਥ’,  
ਚਾਕ ਚਾਮਕਲੀ ‘ਰਤਨਮਾਲਾ’ (ਹਰਬ ਮਾਮੂਲ ਟਿਪਨੀ ਸਮੰਤ ਪਰ ਕੁਝ ਲੜਕ  
ਬਦਲਕੇ :—“ਰਤਨਮਾਲਾ ਸੂਧ ਗ੍ਰੰਥ ਕਾ ਉਤਾਰਾ ਅਖਰੀ ਤੇਰਕੀ ਸੀ ਭੀ  
ਗੁਰਮੁਖੀ ਤਿਸਕਾ ਉਤਾਰ ਨਕਲ ਇਹ ਲਿਖੀ ।); ਹਕੀਕਤ ਚਾਹ ਮੁਕਾਮ  
ਰਾਜੇ ਛਿਵਨਾਓ ਕੀ, ਬਿਨਾ ਨਾਮ ਦਿੱਤੇ ਦੇ ਰਾਗ ਏਕ ਸੰਥ ਪੰਚ ਬਰੰਗਨ  
ਆਇ ।’ ੴ ਓ ਸਤਿਗੁਰ ਪਸਾਇ ॥

ਰਾਗਮਾਲਾ ਦੇ ਫੇਰ ਪਿਛੇ ਵਿਧਿ ਨਿਖੇਥੀ ਦੇ ਦਸ ਹੁਕਮ ਹਨ ਜਿਨ੍ਹਾਂ  
ਨੂੰ ਹੋਰ ਥਾਂ ‘ਸਾਥੀ ਮਹਲਾ ੫’ ਦਾ ਨਾਮ ਦਿੱਤਾ ਹੈ ।

ਇਸ ਤੋਂ ਪਿਛੇ ਫੇਰ ਜ਼ਲਾ ਵਰਕਾ ਹੈ ਜੋ ਲਧਾ ਪਾਇਆ ਹੋਵਿਆ ਹੈ ।  
ਇਸ ਪਰ ਅੰਦਰਲੇ ਪਾਸੇ ਤਾਂ ਚਲਿਤ੍ਰ ਜੋਤੀ ਜੋਤ ਸਮਾਵਣ ਕਾ ਹੈ, ਅਤੇ ਬਾਹਰਲੇ  
ਪਾਸੇ ਹੋਰ ਹਥ ਦਾ ਲਿਖਿਆ ਹੈ :—

“ਮੰਤ੍ਰ ਉਪਦੇਸ਼ । ਭੇਤ ਭੇਜਨ ਦੁਹੀ ਰਾਹੀਂ ॥੧॥”

ਘਰ ਜੈਨ ਮਾਰਗ ਗੁਰੂ ਰਹਟ ਵੱਡਿਪਦੇਸ਼ ਜੀਆ ਦਇਆ

ਭੇਜਨ ਦੂਨਾ ਸੂਚਾ ਬਿਹਾ ਠੰਡਾ ।”

ਫੇਰ ਇਕ ਹੋਰ ਦਾ ਲਿਖਿਆ ਹੈ ਚਮਕੀਲੀ ਸਿਆਹੀ ਵਿਥ ‘ਸਿਆਹੀ  
ਥੀ ਬਿਧੀ’ । ਇਉਂ ਸਾਪਦਾ ਹੈ ਜੋ ਅੰਦਰਲੇ ਪਾਸੇ ਸਫੇ ਦੇ ਹੇਠਲੇ ਸਿਰੇ ਪਰ ਕੁਝ  
ਉਪਦੇਸ਼ ਜੋਨੀਆਂ ਦਾ ਦਿੱਤਾ ਮੀ, ‘ਸਾਥੀ ਮਹਲਾ ੫’ ਤੋਂ ਇਸ਼ਾਰਾ ਪਾਕੇ, ਇਹੋ  
ਮਾਮੂਲ ਚਲਦਾ ਦੂਜੇ ਬਾਹਰਲੇ ਸਫੇ ਪੁਰ ਆਕਿਆ ਹੈ । ‘ਜਤੀ’ ਦਾ ਭੇਜਨ  
ਚਹਿਆ ਹੈ । ਸਿਆਹੀ ਕੀ ਬਿਧੀ ਹੋਰ ਤੀ ਪਿਛੇ ਕਿਸੇ ਨੇ ਲਿਖੀ ।

ਭੋਗ ਦੀ ਬਾਣੀ ਅਤੇ ਫਾਲਤੂ ਬਾਣੀਆਂ ਵਿਚ ਬੇਤਰਤੀਬੀ, ਅਤੇ  
ਉਸਦਾ ਵਧ ਘਟ ਹੋਣਾ ਦਸਦਾ ਹੈ ਕਿ ਲਿਖਾਰੀਆਂ ਨੇ ਇਹਨਾਂ ਬਾਣੀਆਂ  
ਨੂੰ ਕੋਈ ਪ੍ਰਾਸ ਮਹਤਵ ਨਹੀਂ ਸੀ ਦੇ ਰਖਿਆ, ਅਤੇ ਮਾਮੂਲੀ ‘ਖਿਲ’ ਜਾਂ  
Supplement ਹੀ ਜਾਤਾ ਸੀ । ਰਾਗਾਂ ਹੇਠ ਆਈ ਬਾਣੀਨੂੰ ਹੀ  
ਉਹ ‘ਗ੍ਰੰਥ ਸਾਹਿਬ’ ਜਾਣਦੇ ਸਨ ।

## ੨੦-ਪੁਰਾਤਨ ਬੀੜ ਚਾਟਗਾਮ ਸੰਗਤ

ਇਹ ਬੀੜ ਬਹੁਤ ਪੁਰਾਣੀ ਹੈ, ਜਿਸ ਤਰ੍ਹਾਂ ਕਿ ਲਿਖਤ ਕਾਗਜ਼ ਤੇ ਸਿਆਹੀ ਦੀ ਹਾਲਤ ਤੋਂ ਦਿਸ਼ਾ ਰਿਹਾ ਹੈ। ਸਿਆਹੀ ਕਈ ਥਾਂ ਕਾਗਜ਼ ਨੂੰ ਖਾ ਗਈ\* ਹੈ। ਪਿਛਲੇ ਕੁਝ ਵਰਕੇ ਬਾਕੀ ਗ੍ਰੰਥ ਨਾਲੋਂ ਪਿਛੋਂ ਲਿਖਕੇ ਪਾਏ ਹੋਏ ਹਨ, ਭਾਵੇਂ ਹੁਣ ਉਹ ਭੀ ਪੁਰਾਣੇ ਹੀ ਦਿਸਦੇ ਹਨ। ਪੁਰਾਤਨ ਬੀੜਾਂ ਨੂੰ ਅਸੀਂ ਕੁਝ 'ਪਰਵਾਰਾ' ਵਿਚ ਵੰਡ ਸਕਦੇ ਹਾਂ। ਏਧਰ ਦੀਆਂ ਉਦਾਸੀ-ਸੰਗਤਾਂ ਵਿਚ ਮੌਜੂਦ ਬੀੜਾਂ ਇਕ ਮੁਫ਼ਤ ਤੋਂ ਟੁੱਟੀਆਂ ਜਾਪਦੀਆਂ ਹਨ ਅਤੇ ਇਕ ਦੂਜੀ ਨਾਲ ਮਿਲਦੀਆਂ ਹਨ। ਚਾਟਗਾਮ ਵਾਲੀ ਬੀੜ, ਬਣੀਗਾਮ ਅਤੇ ਨਾਨਕ ਮਤੇ ਵਾਲੀ ਬੀੜਾਂ ਦੇ ਨਾਲ ਇਕ 'ਪਰਵਾਰ' ਵਿਚ ਹੈ। ਸੋ ਨਾਨਕ ਮਤੇ ਵਾਲੀ ਬੀੜ ਨਾਲ ਟਾਕਰਾ ਕਰਕੇ ਜੋ ਫਰਕ ਵਾਲੀਆਂ ਗਲਾਂ ਹਨ, ਉਹ ਲਿਖਦੇ ਹਾਂ।

'ਚਲਿੜ੍ਹ ਜੋਤੀ ਜੋਤ ਸਮਾਵਣ ਕਾ' ਵਿਚ ਬਾਬਾ ਗੁਰਦਿੱਤਾ ਦੀ ਬਿਤ੍ਰ ਨਾਮ ਸਮੇਤ ਇਉਂ ਦਿਤੀ ਹੈ:-

'ਸੰਮਤ ੧੬੯੮ ਵਿਚ ਚੇਤ ਸ਼ੁਦੀ ੧੦ ਨੂੰ ਸ੍ਰੀ ਬਾਬਾ ਗੁਰਦਿੱਤਾ ਜੀ ਸਮਾਣੇ ਕੀਰਤਿਪੁਰ ॥'

ਏਥੇ ਬਾਬਾ ਗੁਰਦਿੱਤਾ ਨੂੰ 'ਸ੍ਰੀ ਸਤਿਗੁਰੁ' ਨਹੀਂ ਲਿਖਿਆ, ਜਿਸ ਤਰ੍ਹਾਂ ਕਿ ਆਦਿ-ਬੀੜ ਵਿਚ ਸ੍ਰੀ ਹਰਿ ਕ੍ਰਿਸ਼ਨ ਜੀ ਨੇ ਲਿਖਿਆ ਸੀ। ਉਹਨਾਂ ਨਾਮ ਛਡ ਦਿਤਾ ਸੀ, ਏਸ ਲਿਖਾਰੀ ਨੇ ਪਾ ਦਿੱਤਾ ਹੈ। ਏਸ

\*ਸਿਆਹੀ ਵਿਚ ਲੋਹੇ ਤੇ ਤਾਬੇ ਦਾ ਅੱਗ ਹੁੰਦਾ ਹੈ। ਨੀਂਝਾ ਬੋਲਾ ਦੀ ਪਾਂਦੇ ਸਨ, ਅਤੇ ਲੋਹੇ ਦੀ ਬਾਣੀ ਵਿਚ ਚਾਲ੍ਹੀ ਦਿਨ ਰਾਵੜਦੇ ਸਨ। ਲੋਹੇ ਦਾ ਚੰਗ ਤੇ ਤਾਬੇ ਦੀ ਹਰਿਆਵਲ ਦੇਂਦੇ ਕਾਕੜ ਨੂੰ ਖਾ ਜਾਂਦੇ ਸਨ, ਅਤੇ ਕਾਕੜ ਵਿਚ ਕਈ ਥਾਂ ਫੇਕ ਪੇ ਸ਼ਾਂਦੇ ਸਨ। ਸਿਆਹੀ ਬਨਾਣ ਦੀ ਠੀਕ ਵਿਧੀ ਜਾਠਣੀ ਏਹਨਾਂ ਲੋਕਾਂ ਲਈ ਜ਼ਰੂਰੀ ਸੀ, ਜਿਨ੍ਹਾਂ ਨੇ ਸਵੀਆਂ ਰਹਿਣ ਲਈ ਕਿਤਾਖਾਂ ਸ਼ੁਖਟੀਆਂ ਹੁੰਦੀਆਂ ਸਨ। ਤਾਂਹੀ ਤੇ ਹਰ ਪ੍ਰਾਚੀਨ ਬੀੜ ਵਿਚ ਸਿਆਹੀ ਦੀ ਬਿਧੀ ਦਿੱਤੀ ਹੋਂਦੀ ਹੈ।

ਬੀੜ ਵਿਚ ਉਹ ਟਿੱਪਨੀ ਵੀ ਨਹੀਂ ਇਤੀ ਜਿਸ ਵਿਚ ਕਿਹਾ ਹੈ ਕਿ ਦੋ ਬਿਤਾਂ ਸ਼੍ਰੀ ਹਰਿਕ੍ਰਿਸ਼ਨ ਜੀ ਆਪ ਲਿਖੀਆਂ ।

ਜਾਵੇਂ ਗੁਰੂ ਦੀ ਬਾਣੀ ਦੇ ਚਾਰ ਸ਼ਬਦ ਰਾਗ ਜੈਜਾਵੰਤੀ ਦੇ ਪਿਛੋਂ ਜਾਕੇ ਰਖੇ ਹਨ। ਬਾਕੀ ਦੇ ਜੋ ਪੁਰਾਣੀ ਰਾਗਾਂ ਹੇਠ ਆਏਹਨ, ਉਨ੍ਹਾਂ ਦੀ ਤਰਤੀਬ ਰਾਗ ਸੇਰਠ, ਰਾਗ ਜੈਤਮਰੀ ਅਤੇ ਰਾਗ ਤਿੰਗ ਹੇਠਾਂ, ਡਾਪੇ ਦੀਆਂ ਬੀੜਾਂ ਨਾਲੋਂ ਐਡ ਹੈ। ਰਾਗ ਸੇਰਠ ਹੇਠਾਂ ਬਾਰਾਂ ਦੀ ਥਾਂ ਤੇਰਾਂ ਸ਼ਬਦ ਦਿਤੇ ਹਨ, ਅਤੇ ਤੇਹਾਰਵਾਂ ਸ਼ਬਦ ਨਵਾਂ ਹੈਂ—‘ਸਾਧੇ ਇਹ ਜਗ ਖੇਲ ਤਮਾਸਾ’। ਮੈਨੂੰ ਅਫੁੰ ਸ਼ਾਮਿਲ ਦਾ ਹੈ ਕਿ ਮੈਂ ਨਕਲ ਕਿਉਂ ਨਾ ਕਰ ਲਿਆ\*। ਬਸੰਤ ਰਾਗ ਹੇਠਾਂ ਦਿਤੇ ਪੰਜ ਸ਼ਬਦਾਂ ਦੀ ਤਰਤੀਬ ਤੇ ਸੰਮਤ ੧੮੪੯ ਦੀ ਬੀੜ ਵਿਚ ਡਾਪੇ ਦੇ ਗ੍ਰੰਥਾਂ ਨਾਲੋਂ ਵਖ ਹੈ। ਕਿਉਂ ਕਿਉਂ ਪਾਠਾਂ ਜਾਂ ਲਫਜ਼ੀ ਫਰਕ ਵੀ ਹੈ, ਜਿਸ ਤੁਹੁੰ ‘ਸਾਧੇ ਇਹ ਤਨ ਗਹਿਆ’ ਲਿਖਿਆ ਹੈ।

‘ਭੇਗ ਦੀ ਬਾਣੀ’ ਦੀ ਤਰਤੀਬ ਵਿਚ ਫਰਕ ਹੈ। ‘ਮੁੰਦਾਵਣੀ’ ਨੂੰ ਵਿਚਾਲੇ ਦੀ ਕਿੱਲੀ ਮਨਕੇ, ਉਸਦੇ ਪਹਿਲੇ ਤੇ ਪਿਛੇ ਅਂਤਿਮ ਦੇ ਹਨ :


ਸਲੋਕ ਸਹਸ਼ਿਤਿ ਮ: ੧ ॥ ਸਲੋਕ ਸਹਸ਼ਿਤਿ ਮਹਲਾ । ਗਾਥਾ ਮ: ੫ । ਫੁਨਹੇ ਮਹਲਾ ੫ । ਚਉਥੇ ਲੇ ਮ: ੫ । ਸਲੋਕ ਵਾਰਾਂ ਤੇ ਵਧੀਕ ਮਹਲਾ ੧, ੩, ੪, ੫ ਅਤੇ ਫੇਰ ਇਕ ਸਲੋਕ ।

ਮੁੰਦਾਵਣੀ

ਸਲੋਕ ਕਬੀਰ ਜੀ ਕੇ। ਸਲੋਕ ਫਰੀਦ ਜੀ ਕੇ।

\*ਦੂਜੇ ਉਪਰ ਬੇਤਤ (ਗੁਜਰਾਤ) ਵਾਲੀ ਬੀੜ ਦਾ ਹਾਲ, ਜਿਸ ਵਿਚ ਰਾਗ ਗਊੜੀ ਹੇਠਾਂ ਚੱਚੇ ਵਾਧੂ ਸ਼ਬਦ ਦਿਤੇ ਹਨ।

ਸੰਨ ੧੯੮੫ ਈਸਵੀ ਦੀ ਇਕ “ਵੇਲਦਾਰ” (Illuminated) ਬੀਜੁ ਦੇ ਪਤਰੇ  
(ਡੇਟ : ਜੀ. ਬੀ. ਸਿੰਘ)





ਸਵੈਯੋ ਸ਼੍ਰੀ ਮੁਖਵਾਕ ਮ: ੫ (ਦੇਵੈ: ਸੈਟ)। ਸਵੈਯੋ ਭੱਟਾਂ ਸਭਨਾਂ  
ਕੇ ਬਾਬਤ ਮਹਲਾ ੧, ੨, ੩, ੪ ਅਤੇ ੫ ॥

ਇਹ ਸਾਰੇ ਵਰਕੇ ਪਿਛ' ਪਏ ਹੋਏ ਹਨ, ਉਹਨਾਂ ਦੀ  
ਬਾਂ ਜੋ ਸ਼ਾਬਦੇ ਨਾਲ ਖਰਾਬ ਹੋਕੇ ਨਿਕਲ ਗਏ ਸਨ। ਅਸਲ  
ਗਰੰਥ ਏਥੇ ਮੁਕ ਜਾਂਦਾ ਹੈ।

ਅਗੋਂ ਅਧਾ ਸਫ਼ਾ ਕੋਰਾ ਛੋਡਕੇ ਅਗਲੇ ਸਫ਼ੇ ਪਰ  
ਰਾਗਮਾਲਾ ਹੈ, ਪਰ ਤਤਕਰੇ ਵਿਦ, ਜੋ ਪੁਰਾਣਾ ਹੈ, ਉਸਦੀ  
ਪ੍ਰਤੀਕ ਨਹੀਂ ਦਿੱਤੀ। ਸਾਫ਼ ਦਿਸ ਠਿਹਾ ਹੈ ਕਿ ਰਾਗਮਾਲਾ  
ਏਸ ਵਿਚ ਪਹਿਲੇਂ ਨਹੀਂ ਸੀ ਹੁੰਦੀ।

ਏਸ ਬੀਜ ਦੇ ਲਿਖੇ ਜਾਣ ਦਾ ਸੰਮਤ ਜ਼ਰੂਰ ਛੇਕੜ  
ਤੇ ਲਿਖਿਆ ਹੋਣਾ ਹੈ ਪਰ ਜਿਸ ਤਰ੍ਹਾਂ ਕਿਹਾ ਹੈ ਵਾਤਕੇ  
ਨਿਕਲ ਰਾਏ ਹਨ। ਹੁਣ ਉਸ ਬਾਬਤ ਕੋਈ ਲਿਖਤ ਨਹੀਂ  
ਪਰ ਅਖਰਾਂ ਦੀਆਂ ਸ਼ਕਲਾਂ ਪੁਣਾਣੀਆਂ ਹਨ, ਅਤੇ ਹੋਰ  
ਗਲਾਂ ਨਾਲ ਮਿਲਾਕੇ ਅਸੀਂ ਕਿਹਿ ਸ਼ਕਦੇ ਹਾਂ ਕਿ ਇਹ ਗੁਰੂ  
ਗੋਖਿੰਦਾ ਸਿੰਘ ਜੀ ਦੇ ਵੇਲੇ ਲਿਖਿਆ ਗਿਆ ਹੋਣਾ ਏ।

## ੨੧-ਬੇਲਬੂਟੇ ਵਾਣੀ (Illuminated) ਬੀਜ ਢਾਕਾ

ਇਹ ਮੋਟੇ ਗੈਰਾਨੀ ਕਾਗਜ਼ ਉਪਰ ਲਾਲਾ ਨੰਦ ਲਾਲ ਵਾਸਤੇ  
ਲਿਖੀ ਗਈ ਸੀ, ਜਿਸ ਤਟਾਂ ਕਿ ਅਸੀਂ ਉਪਰ ਦਸ ਆਏ ਹਾਂ। ੨੨  
ਇੰਚ ਲੰਬੀ ਤੇ ੧੧ ਇੰਚ ਚੌੜੀ ( ੧...!... ) ਅਤੇ ਜਿਲਦ ਸੰਮਤ ਮੱਤ  
ਇੰਚ ਮੋਟੀ ਹੈ; ੯੦੬ ਵਰਕੇ ਨਨ, ਤੇ ਸੋਲਾਂ ਸੋਲਾਂ ਸਾਫ਼ਆਂ ਦੀਆਂ  
ਜੁੜਾਂ ਹਨ। ਹਰ ਜੁੜ ਦੇ ੧੬ ਸਲਿਨਾਂ ਦੇ ਹਾਸ਼ਮਿਏ ਪੁਰ ਹੁਜ਼ੀਆਂ ਜੁੜਾਂ

ਨਾਲੋਂ ਵਖਰੀ ਤਰ੍ਹਾਂ ਦੇ ਬੇਲ ਬੁਟੇ ਹਨ। ਮਥੇ ਦੇ ਸਫੇ ਉਤੇ ਸੁਨਹਿਰੀ ਅਤੇ ਹੋਰ ਚਮਕੀਲੇ ਮਹਿੰਗੇ ਟੰਗਾਂ ਨਾਲ ਗੁਲਕਾਰੀ ਕੀਤੀ ਹੈ। ਲਿਖਤ ਸੰਦਰ ਮੇਟੇ ਅਖਰਾਂ ਦੀ ਹੈ। ਇਕੋ 'ਖੁਸ਼ਨਵੀਸ' ਲਿਖਾਰੀ ਦੀ ਲਿਖੀ ਹੈ। ਚੰਗੀ ਤੋਂ ਚੰਗੀ ਚੀਜ਼ ਮੁਹੱਜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇਗੀ, ਅਤੇ ਚੇਖਾ ਖਰਚ ਆਇਆ ਹੋਵੇਗਾ। ਪਰ ਫੇਰ ਵੀ ਇਹ ਹਾਲ ਹੈ ਕਿ ਸਿਆਹੀ ਤੇ ਰੰਗ ਕਾਗਜ਼ ਨੂੰ ਖਾ ਗਏ ਹਨ, ਤੇ ਥਾਂ ਥਾਂ ਛੇਕ ਪਏ ਹਨ। ਹਾਸ਼ੀਏ ਵਿਚ ਸਾਵਾ ਟੰਗ ਜਿਥੇ ਭੀ ਵਰਤਿਆ ਹੈ, ਉਸਨੇ ਕਾਗਜ਼ ਖਾ ਲਿਆ ਹੈ। ਬੀਜ਼ ਵੀ ਕੋਈ ਬਹੁਤ ਪੁਰਾਣੀ ਨਹੀਂ, ਗੁਰੂ ਗੋਬਿੰਦ ਸਿੰਘ ਜੀ ਤੋਂ ਚੇਖੇ ਵਰ੍ਹੇ ਪਿਛੋਂ ਮੁਹਮਦ ਬਾਹ ਦੇ ਅਹਿਦ ਵਿਚ ਬਣੀ। ਹਾਂ ਚਿਟਾਗਾਂਤਾ ਵਲ ਸਿਲ੍ਹ੍ਹੂ ਬਹੁਤ ਸੀ।

ਬਾਣੀ ਦੀ ਤਰੌਬ ਆਦਿ ਵਿਚ ਇਹ ਬੀੜ ਉਸੇ ਪਰਿਵਾਰ ਦੀ ਹੈ ਜਿਸ ਵਿਚ 'ਚਾਟਾਗਾਮ ਦੀ ਸੰਗਤ ਵਾਲੀ ਬੀੜ ਹੈ। 'ਚਲਿੜ੍ਹ ਜੋਤੀ ਜੋਤ ਸਮਵਣ ਕਾ' ਵਿਚ ਬਾਬਾ ਗੁਰਵਿੱਤਾ ਦੀ ਬਿਤ ਨਹੀਂ ਦਿੱਤੀ। ਕੁਰੂ ਹਰਿ ਕ੍ਰਿਸ਼ਨ ਜੀ ਦੇ ਚਲਾਣੇ ਦਾ ਸੰਮਤ ਛੁਲ ਨਾਲ ਲਿਖਾਰੀ ਨੇ ੧੯੨੭ ਲਿਖਿਆ ਹੈ ਬਜਾਇ ੧੯੨੯ ਦੇ, ਕਿਉਂ ਜੋ ੭ ਤੇ ੧ ਲਿਖਤ ਵਿਚ ਮਿਲਦੇ ਜੁਲਦੇ ਹੁੰਦੇ ਸਨ। ਇਹੋ ਗਲੜੀ ਸੰਮਤ ੧੮੨੬ ਵਾਲੀ ਨਥੇ ਸਾਹਿਬ ਦੀ ਸੰਗਤ ਦੀ ਬੀੜ ਵਿਚ ਹੋਈ ਹੈ, ਜੋ ਭਾਵੇਂ ਇਸ ਰੰਗਿਨ ਬੀੜ ਤੋਂ ਨਕਲ ਕੀਤੀ ਗਈ ਹੋਵੇ, ਜਾਂ ਦੋਵੇਂ ਕਿਸੇ ਹੋਰ ਬੀੜ ਤੋਂ ਜੋ ਹੁਣ ਮੌਜੂਦ ਨਹੀਂ।

'ਸਾਖੀ ਮਹਲਾ ੫' Decalogue ਜੋ ਇਸ ਵਿਚ ਦਿਤੀ ਹੈ, ਉਸ ਦਾ ਬਣੀਗਾਮ ਵਾਲੀ ਬੀੜ ਨਾਲੋਂ ਕੁਝ ਫਰਕ ਹੈ। ਉਸ ਬੀੜ ਵਿਚ ਜੇਹੜੇ ਲਫੜ ਪੜ੍ਹੇ ਨਹੀਂ ਜਾ ਸਕਦੇ ਸਨ, ਟਾਕਰਾ ਕਰਨ ਪੁਰ, ਉਹਨਾਂ ਦਾ ਵੀ ਥੋਹ ਲਗ ਜਾਂਦਾ ਹੈ। "ਮਧ ਮਾਂਸ ਨ ਖਾਏ, ਆਗਿਆ ਭੰਗ ਨ ਕਰੇ ੫ ॥" "ਸਭਨਾ ਜੀਆਂ ਕਾ ਭਲਾ ਮਨਾਵੇ, ਕੋਈ ਦੁਖੈ ਨਾਹੀਂ, ਆਤਮ ਬੁਹਮ ਪਛਾਣ ਵੱਡੀ ਪੜਾ। ਇਹ ਹੈ ੫ ॥"

ਅਖਰ ਕੋਈ ਕੋਈ ਪੁਰਾਣੀ ਸ਼ਬਦੂ ਦਾ ਹੈ ਯਾਂ, ਫਲ ਆਦਿ, ਏਸੇਤਰ੍ਹਾਂ ਅੰਕੜ ਅਤੇ ਦੁਲੈਂਕਰੀ ਖੁੰਬੀ ਦੀ ਸ਼ਬਦ ਦੇ ਹਿੰਦੀ ਨਾਲ ਮਿਲਦੇ ਹਨ, ਸਿਧੀਆਂ ਲੀਕਾਂ ਨਾਲ ਲਈਂ ਬਣਾਏ ॥

ਇਸ ਬੀੜ ਦੇ ਦੋ ਸਹਿਆਂ ਦਾ ਫੋਟੋ, ਜੋ ਮੈਂ ਆਪ ਸੰਨ ੧੯੧੫ ਵਿਚ ਲਿਆ ਸੀ, ਵੇਂਦਾ ਹਾਂ ।

## ੨੨. ਪੁਰਾਤਨ ਬੀੜ, ਢਾਕਾ ਸੰਗਤ

ਇਕ ਪੁਰਾਣੀ ਬੀੜ ਢਾਕੇ ਸੰਗਤ ਵਿਚ ਹੋਰ ਹੈ, ਜਿਸਦੇ ਲਿਖ ਜਾਨ ਦਾ ਕੋਈ ਸੰਮਤ ਨਹੀਂ ਦਿੱਖਾ ਹੋਇਆ । ਇਹ ਚਾਟਗਾਮ ਵਾਲੀ ਬੀੜ ਨਾਲ ਮਿਲਦੀ ਜੁਲਦੀ ਹੈ, ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵੇਲੇ ਸੰਮਤ ੧੭੩੨ ਤੋਂ ਕੁਝ ਵਹੜੇ ਪਿਛੋਂ ਬਨੀ ਰਿਸਦੀ ਹੈ ।

‘ਸ਼ਲੋਕ ਵਾਰਾਂ ਤੇ ਵਧੀਕ’ ਦੇ ਪਿਛੋਂ ‘ਮੁੰਦਾਵਣੀ’ ਆਉਂਦੀ ਹੈ, ਖਾਲੀ ਪਹਿਲਾ ਸਲੋਕ, ‘ਬਾਲ ਵਿਚ ਤਿੰਨ ਵਸਤੂ ਪਈਓ..... ਬ੍ਰਹਮ ਪਸਾਰੇ’ । ਦੂਜਾ ਸਲੋਕ, ‘ਤੇਰਾ ਕੀਤਾ ਜਾਤੇ ਨਹੀਂ ..... ਬੀਵੇ ਹਰਿਆ’ ਇਸ ਪਹਿਲੇ ਦੇ ਪਿਛੋਂ ਨਹੀਂ ਦਿਤਾ । ਉਹ ਉਪਰਲੇ ਸਲੋਕਾਂ ਵਿਚ ਹੀ ਸ਼ਾਮਲ ਹੈ । ਗੋਬਿੰਦਾ ‘ਮੁੰਦਾਵਣੀ’ ਦਾ ਇਕ ਸਲੋਕ ਹੈ, ਜੋ ਮੁਤਫ਼ਰਕ ਖਾਸ ਕਿਸਮ ਦੀਆਂ ਰਚਨਾਂ ਵਾਂਗ ਆਪਣੇ ਥਾਂ ਸਿਰ ਗੁਰਬਾਣੀ ਦੇ ਪਿਛੇ ਦਿੱਤੇ ਹੋਏ ਹਨ, ਨਾ ਕਿ ਗਰੰਥ ਸਾਹਿਬ ਦੇ ਅਖੀਰ ਤੇ ਅਖੀਰਲੀ ਬੰਨਤੀ ਜਾਂ ਮੋਹਰ ਵਜੋਂ ।

ਮੁੰਦਾਵਣੀ ਦੇ ਪਿਛੋਂ ਬਲਕ ਕਬੀਰ ਜੀ ਕੇ, ਬਲਕ ਬੇਖ ਬੁਰੀਏ ਜੀ ਕੇ ਸਵੇਂ ਸ੍ਰੀ ਮੁਖ ਵਾਕ, ਸਵੇਂ ਭਟਾ ਕੇ, ਇਹ ਚੀਜ਼ਾਂ ਆਉਂਦੀਆਂ ਹਨ । ਇਹਨਾਂ ਦੇ ਪਿਛੋਂ ‘ਰਤਨਮਾਲਾ’ ਆਉਂਦੀ ਹੈ ਜਿਸ ਦੇ ਅੰਤ ਤੇ ਦਸਤੂਰ ਮੁਜਬ ਤੋਰਕੀ ਤੋਂ ਗੁਰਮੁਖੀ ਅਖਗਾਂ ਵਿਚ ਲਿਖਣ ਵਾਲੀ ਟਿਪਣੀ ਦਿਤੀ ਹੈ ।

ਰਤਨ ਮਾਲਾ ਦੇ ਪਿਛੋਂ ਹੋਰ ਢਾਲ੍ਹੂ ਬਾਣੀਆਂ ਆਉਂਦੀਆਂ ਹਨ, ਇਸ ਤਰਤੀਬ ਸਿਰ—ਬਲੰਕ, ‘ਜਿਤ ਦਰ ਲਖ ਮੁਹਮਦਾ’; ਵਾਰ ਮਲ੍ਹਾਰ ਨਾਲ

ਚੋਟੇ ਜਥੇ ਕਤ ਰਾਹੁ ਸੁਕਾਮ ਹਾਜ਼ੀ ਬਿਵਨਾਉ ਹੈ, ਅਤੇ ਸਰ ਤੋਂ ਪਿਛੇ ਰਾਖ ਮਾਲਾ। ਸਿਆਹੀ ਜੇ ਚੌਪੀ ਇਸ ਭੀੜ ਵਿਚ ਨਹੀਂ ਦਿਤੀ।

ਨਾਵੇਂ ਗੁਰੂ ਦੇ ਸ਼ਬਦਾਂ ਦੀ ਤਰਤੀਬ ਉਹੋ ਹੈ, ਜੋ ਚਾਟਗਾਮ ਸੰਗਤ ਦੀ ਬੀੜ ਵਿਚ ਹੈ; ਅਤੇ ਕੁਝ ਛੇਕੜਲੇ ਸ਼ਲੋਕਾਂ ਦੀ ਤਰਤੀਬ ਫਾਪੇ ਦੇ ਗ੍ਰੰਥਾਂ ਨਾਲੋਂ ਵਖੈ ਹੈ।

## ੨੩-ਪੁਰਾਤਨ ਬੀੜ ਸੰਮਤ ੧੯੨੯ ਨਥਾ ਸਾਹਿਬ ਕੀ ਸੰਗਤ ਢਾਖਾ ॥

ਤਤਕਰੇ ਦੇ ਪਿਛੋਂ ਈ 'ਚਲਿਤਰ ਜੋਤੀਜੇਤ ਸਮਾਵਣ ਕਾ' ਦਿਤਾ ਹੈ। ਏਸ ਨੂੰ ਗਹੁ ਨਾਲ ਪੜ੍ਹਿਆਂ ਪਤਾ ਲਗਦਾ ਹੈ ਕਿ ਇਹ ਬੀੜ ਕਿਸੇ ਅਜਿਹੀ ਬੀੜ ਤੋਂ ਉਤਾਰਾ ਕੀਤੀ ਗਈ ਹੈ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵਕਤ ਤਿਆਰ ਹੋਈ ਸੀ, ਕਿਉਂ ਜੋ ਇਸ ਵਿਚ ਨਾਵੇਂ ਮਹਾਲ ਤਕ ਦੀਆਂ ਢਾਣੇ ਦੇਖਾਂ ਕਿਤਾਂ ਦਿਤੀਆਂ ਹਨ, ਦਸਮ ਗੁਰੂ ਦੀ ਬਿਤ ਨਹੀਂ, ਅਤੇ ਨਾਵੇਂ ਗੁਰੂ ਦੀ ਬਾਣੀ ਕੁਝ ਤਰਤੀਬ ਦੇ ਫਰਕ ਨਾਲ ਦਿਤੀ ਗਈ ਹੈ।

ਕੋਈ ਉਤਾਰਾ 'ਆਦਿ-ਬੀੜ' ਤੋਂ ਹੋਇਆ ਜਿਸ ਵਿਚ ਸ੍ਰੀ ਹਰਿ-ਕ੍ਰਿਸ਼ਨ ਜੀ ਦੇ ਹਥੀ ਦੇ ਬਿਤਾਂ ਲਿਖੇ ਜਾਣੇ ਬਾਬਤ ਇਕ ਟਿੱਪਨੀ ਵਧਾਈ ਗਈ, ਉਥ ਤੋਂ ਇਕ ਨਕਲ ਗੁਰੂ ਗੋਬਿੰਦ ਸਿੰਘ ਦੇ ਵੇਲੇ ਹੋਈ। ਉਸ ਨਕਲ ਤੋਂ ਨਕਲ ਇਹ ਬੀੜ ਹੈ। 'ਆਦਿ-ਬੀੜ' ਤੋਂ ਉਤਾਰਾ ਕੀਤੀ ਗਈ ਅਜਾਂ ਲਭ ਲਈ ਹੈ, ਉਹ ਹੈ ਸੰਮਤ ੧੯੧੯ ਵਾਲੀ ਬੀੜ ਜਿਸ ਦਾ ਪੂਰਾ ਹਾਲ ਅਸੀਂ ਉਪਰ ਦੇ ਆਏ ਹਾਂ। ਸਾਡੇ ਇਸ ਨਤੀਜੇ ਪੁਰ ਅਪੜਨ ਦੀ ਵਜਾਹ ਸੁਣੋ। ਇਸ ਬੀੜ ਦੇ 'ਚਲਿਤ੍ਰ ਜੋਤੀਜੇਤ ਸਮਾਨ ਕੇ' ਵਿਚ, ਪਹਿਲੇ ਪੰਜ ਗੁਰੂਆਂ ਦੀਆਂ ਬਿਤਾਂ ਦੇ ਕੇ ਅਰੋ ਇਹ ਟਿੱਪਨੀ ਜਾਂ Colophon ਦਿਤੀ ਹੈ, ਅਗਲੀਆਂ ਦੇ ਬਿਤਾਂ ਬਾਬਤ, ਅਰਥਾਤ ਬਾਬਾ ਗੁਰਦਿਤਾ ਅਤੇ ਗੁਰੂ ਹਰਿਗੋਬਿੰਦ ਸਾਹਿਬ ਦੀਆਂ ਬਿਤਾਂ ਬਾਬਤ :—

“ਮਹਲਾ ੮ ਮਹਲੇ ਅਠਵੇਂ ਜੀ ਕਾ ਨਕਲ ਹੈ  
ਸ਼ਾਸ ਕਲਮ ਆਪਣੀ ਹਥੀ ਲਿਖਿਆ ਕਰਤੇ ਪੁਰਖ ॥”

ਮਹਲੇ ਅਠਵੇਂ ਵੀ ਲਿਖਤ ਇਹ ਸੀ :-

“ਸੰਮਤ ੧੯੬੮ ਪ੍ਰਤੀ ਚੇਤ ਸੁਦੀ ੧੦ ਸ੍ਰੀ ਗੁਰੂ ਬਾਬਾ ਜੀ ਸਮਾਣੇ  
ਕੀਰਤਪੁਰ ॥ ਸੰਮਤ ੧੯੦੧ ਚੇਤ ਸੁਦੀ ੫ ਆਦਿਤਵਾਰਿ ਨਉ ਘੜੀਆਂ  
ਗਾਤ ਜਾਂਦੀ ਨੂੰ ਸ੍ਰੀ ਸਤਿਗੁਰੂ ਕਰਣ ਕਾਰਣ ਸਮੁੱਖ ਕਰਤਾ ਪੁਰਖ  
ਸ੍ਰੀ ਸਤਿਗੁਰੂ ਹਰ ਰੋਬਿੰਜ਼ ਜੀ ਸਮਾਣੇ ਕੀਰਤਪੁਰ ਕੈ ਹੇਠ ਥਾਪਲ ਪਾਲ\*  
ਗੁੜ੍ਹ ਨਾਓ ਥਾ ਕੇਠੇ ਵਿਚਿ ਪੰਜ ਦਿੁ ਸੰਗਰੀ ਹੋਆ । ਰਾਤ ਆਂਵਦੀ  
ਸਮਾਣੇ । ਨਈ ਉਤੇ ਦਾਗੁ ਕਿਤਕ ਰਾਜ ਕਹਿਲੂਰ ਕੈ ਵਿਚਿ । ਆਜੀ ਜੋ  
ਗੁਰੂ ਭਾਵੈਗਾ ਸੋ ਹੋਵੈਗਾ, ਤਾ ਕੇ ਜੀਵੇ ਸੋ ਲਿਖੈਗਾ, ਗੁਰੂ ਕੀ ਗੁਰੂ ਜਾਣੇ”

ਠੀਕ ਉਹੋ ਲਛੜ ਜੇ ਮੰਮਤ ੧੯੧੮ ਵਾਲੀ ਬੀੜ ਵਿਚ ‘ਆਦਿ-  
ਬੀੜ’ ਤੋਂ ਨਕਲ ਕਰਕੇ ਉਪ੍ਰਲੀ ਟਿਪਣੀ ਵਧਾਈ ਗਈ ਸੀ, ਕਿਉਂਕਿ ਇਹ  
ਉਸ ਬੀੜ ਦੇ ਲਿਖਾਗੀ ਦੀ ਅਖੀਂ ਵੇਖੀ ਰਾਲ ਸੀ, ਅਤੇ ਸ੍ਰੀ ਹਰਿ ਕ੍ਰਿਸ਼ਨ  
ਜੀ ਦੇ ਹਥ ਦੀ ਲਿਖਤ ਉਸ ਦੇ ਸਾਹਮਣੇ ਪਈ ਸੀ । ਇਹ ਤਹਰੀਰ  
ਗੁਰੂ ਹਰਿ ਰਾਏ ਦੇ ਵੇਲੇ ਉਹਨਾਂ ਦੀਆਂ ਗਿਆਨਾਲ ਕੌਤੀ ਗਈ ਹੋਵੇਗੀ,  
ਅਤੇ ਸਾਇਦ ਚੌਲ ਕੇ ਲਿਖਾਨ ਪੁਰ ਕਿਉਂ ਜੇ ਸ੍ਰੀ ਹਰਿ ਕ੍ਰਿਸ਼ਨ ਜੀ ਹਾਲੀ  
ਬਚੇ ਸਨ, ਤੇ ਲਿਖਣਾ ਸਿਖੇ ਹੀ ਹੋਣਗੇ । ਇਹ ਤਹਰੀਰ ਹੋਈ ਭੀ ਪੰਜਾਵਾਂ  
ਪਾਤਸ਼ਾਹੀ ਵਾਲੀ ਆਦਿ ਬੀੜ ਵਿਚ, ਜਿਸ ਵਿਚ ਪਹਿਲੇ ਇਹ  
ਲਿਖਤ ਸੀ :-

“੧ ਉ ਸਤਿਗੁਰ ਪੁਸਾਦਿ ॥  
ਚਲਿਤ੍ਰ ਜੇਤੀ ਜੇਤ ਸਮਾਵਣ ਕਾ ॥  
੪੫੮ ੧੫੬੯ ਅਸੁ ਵਦੀ ੧੦ ਸ੍ਰੀ ਬਾਬਾ ਨਾਨਕ ਜੀ ਸਮਾਣੇ ॥  
ਮੰਮਤ ੧੯੦੯ ਚੇਤ ਸੁਦੀ ੪ ਸ੍ਰੀ ਸਾਤਗੁਰੂ ਅੰਗਰ ਜੀ ਸਮਾਣੇ ॥

\* ਕੁਲ ਕੇ ‘ਪਾਲ ਗੜ’ ਲਿਖਿਆ ਹੈ, ਚਾਹੀਏ ‘ਪਾਤਲ ਗੜ’ ।

+ ਇਹ ਭੀ ਗਲੜੀ ਲਿਖਾਗੀ ਨੇ ਕੀਤੀ ਹੈ, ਚਾਹੀਏ ‘ਸਾਂਗ ਹੋਆ’ ।

ਸੰ। ੧ । ੨ । ਭਾਵਦਿ ਪੁਦੀ ੧੫ ਸੀ ਸੰਤਗੁਰੂ ਅਮਰਦਾਸ ਜੀ ਸਮਾਣ ।  
ਸੰਮਤ ੧੯੬੮ ਭਾਵਦਿ ਸੁਦੀ ੩ ਸ੍ਰੀ ਸੰਤਗੁਰੂ ਰਾਮਦਾਸ ਜੀ ਸਮਾਣ ।  
(ਅਤੇ ਬਹੁਤ ਕਤਕੇ ਇਕ ਹੋਰ ਹਥ ਵਿਚ)

ਮੰ। ੩ । ੧੯੬੮ ੩ ਜੇਨ੍ਡਰੀ ੪ ਸੁਖਵਹਾਰ ਸ੍ਰੀ ਸੰਤਗੁਰੂ ਅਰਜਨ ਜੀ ਸਮਾਣ ॥

ਬੂੜੇ ਸੰਧੂ ਵਾਲੀ ਬੀੜ ਤੋਂ ਸਿਧ ਹੈ ਕਿ ਆਦਿ ਬੀੜ ਵਿਚ ਪ੍ਰਾਲੀ  
ਚਾਰ ਗੁਰੂ ਸਾਹਿਬਾਨ ਦੀਆਂ ਚਲਾਨੇ ਦੀਆਂ ਬਿਤਾਂ ਦਿਤੀਆਂ ਸਨ । ਪੰਜਵੇਂ  
ਗੁਰੂ ਦੀ ਬਿਤ ਗੁਰ ਹਰ ਗੋਬਿੰਦ ਸਾਹਿਬ ਨੇ ਆਪ ਦਰਜ ਕੀਤੀ ਜਾਂ ਭਾਈ  
ਗੁਰਦਾਸ ਜੀ ਜਾਂ ਭਾਈ ਬੜਾ ਜੀ ਜਾਂ ਕਿਸੇ ਹੋਰ ਨੇ, ਇਹ ਨਹੀਂ ਕਿਹਾ ਜਾ  
ਸਕਿਏ, ਕਿ ਕਿਸ਼ਨ ਕਿਉਂਕਿ ਬੀੜ ਮੌਜੂਦ ਨਹੀਂ ॥ ਇਹ ਸਭ ਕੁਝ ਅਸੀਂ ਉਪਰ  
ਲਿਵ ਆਏ ਹਾਂ । ਏਸ ਤੋਂ ਪਿਛੋਂ ਦੋ ਬਿਤਾਂ ਸ੍ਰੀ ਹਰ ਕ੍ਰਿਸ਼ਨ ਜੀ ਦੀ ਹਥੀਂ  
ਲਿਖੀਆਂ ਗਈਆਂ । ਸਤਵੀਂ ਪਾਤਸ਼ਾਹੀ ਦੇ ਚਲਾਨੇ ਦੀ ਬਿਤ ਉਸ  
'ਆਦਿ-ਬੀੜ ਵਿਚ ਦਰਜ ਹੋਈ ਕਿ ਨਾ, ਇਸ ਬਾਬਤ ਕੁਝ ਨਹੀਂ ਕਿਹਾ  
ਜਾ ਸਕਿਏ । ਸਾਇਦ ਅਠਵੇਂ ਗੁਰੂ ਜੀ ਨੇ ਇਹ ਭੀ ਦਰਜ ਕਰ ਦਿਤੀ ਹੋਵੇ,  
ਪਰ ਉਮੀਦ ਨਹੀਂ ॥ ਰਹੀ ਅਠਵੇਂ ਗੁਰੂ ਦੇ ਆਪਣੇ ਚਲਾਣੇ ਦੀ ਬਿਤ,  
ਸੋ ਆਸ ਨਹੀਂ ਕਿ ਗੁਰੂ ਤੇਗ ਬਹਾਦਰ ਜੀ ਨੇ ਲਿਖੀ ਜਾਂ ਲਿਖਵਾਈ ਹੋਵੇ,  
ਕਿਉਂਕਿ ਉਹਨਾਂ ਦੀ ਗੁਰਿਆਈ ਦਾ ਪਹਿਲਾ ਵਗੂ ਸਾਰਾ ਉਸ ਬੀੜ ਨੂੰ  
ਦਰਜਾ-ਬੁਤਰ ਕਰਨ ਤਕ ਦੁਬਿਧਾ ਵਿਚ ਲੰਘਿਆ । ਹਾਂ ਨਵਾਂ ਗੁਰੂਆਂ ਦੀ  
ਬਿਤਾਂ ਉਸ ਬੀੜ ਵਿਚ ਪਹਿਲੀ ਵਾਰ ਦਰਜ ਹੋਈਆਂ, ਜੋ ਸੰਮਤ ੧੯੬੨  
ਦੇ ਮਘਰ ਵਿਚ ਮੁੱਕੀ, ਗੁਰ ਤੇਗ ਬਹਾਦਰ ਜੀ ਦੇ ਚਲਾਨੇ ਤੋਂ ਸਤਾਂਗਾਂ  
ਦਿਨ ਪਿਛੋਂ ॥

ਸੇ ਨੌਆਂ ਗੁਰਾਂ ਦੀਆਂ ਬਿਤਾਂ ਨਕਲ ਕਰਕੇ ਨਥਾਂ ਸਾਹਿਬ ਵਾਲੀ  
ਬੀੜ ਵਿਚ ਲਿਖਿਆ ਹੈ :-

“ਸੰਮਤ ੧੯੬੨ ਮਿਤਿ ਵੇਸਾਖ ਦੀ ਪੰਚਿਮੀ ਪ੍ਰਗਟੰਬ ਲਿਖਾ”

ਵੱਡਾ ਫਰਕ ਏਸ ਬੀੜ ਦਾ ਦੂਜੀਆਂ ਬੀੜਾਂ ਨਾਲੋਂ ਇਹ ਹੈ ਕਿ  
ਰਾਗੋਂ ਪ੍ਰਭਾਸ ਦੇ ਪਿਛੇ, ਪਹਿਲੇ ਚਾਰ ਗੁਰੂ ਸਾਹਿਬਾਨ ਦੀਆਂ ਬਾਣੀਆਂ  
ਦੇ ਨਾਲ ਨਾਵੇਂ ਮਹਲ ਦੇ ਸ਼ਲੋਕ ਦੇ ਕੇ, ਅਤੇ ਮੁੰਦਾਵਣੀ ਲਿਖ ਕੇ ਉਸ

ਤੋਂ ਪਿਛੋਂ ਸ਼ਲੋਕ ਕਬੀਰ, ਸ਼ਲੋਕ ਫਰੀਦ, ਸਵੇਜੇ ਸ੍ਰੀ ਮੁਖਵਾਕ ਮ: ੫,  
 ਅਤੇ ਭਟਾਂ ਦੇ ਸਵੇਜੇ ਦਿਤੇ ਹਨ। ਇਉਂ ਸਮਝੇ ਜੋ ਜਿਸ ਨੂੰ 'ਭੋਗ ਦੀ  
 ਬਾਣੀ' ਕਿਹਾ ਜਾਂਦਾ ਹੈ, ਅਰਥਾਤ ਗੁਰੂ ਸਾਹਿਬ ਦਾ ਜੋ ਖਿਲ ਭਾਗ  
 ਜਾਂ ਬਮੀਮਾ ਹੈ, ਉਸ ਦੇ ਵਿਚਕਾਰ ਨਾਵੀਂ ਪਾਤਸ਼ਾਹੀ ਦੇ ਸ਼ਲੋਕ ਅਤੇ  
 'ਮੁੰਦਾਵਣੀ' ਵਾਲਾ ਸ਼ਲੋਕ ਘਤ ਕੇ ਦੋ ਹਿੱਸਿਆਂ ਵਿਚ ਵੰਡ ਦਿੱਤਾ ਹੈ।  
 ਵੇਰਵਾ ਇਸ ਤਰ੍ਹਾਂ ਪੁਰ ਹੈ ਕਿ ਰਾਗ ਪ੍ਰਭਾਸ ਦੇ ਅੰਤ ਵਿਚ ਨੌ ਬਥਦ  
 ਭਗਤਾਂ\* ਦੇ ਹਨ। ਫੇਰ ਸ਼ਲੋਕ ਸਹਜ਼ਿਤਿ, ਗਾਥਾ, ਫੁਨਹੇ, ਚਉਂਦੇਲੇ  
 ਅਤੇ 'ਸ਼ਲੋਕ ਵਾਰਾਂ ਤੇ ਵਪੀਕ' ਆਉਂਦੇ ਹਨ ਸ਼ਲੋਕ ਮ: ੫ ਤਕ।  
 ਉਸ ਤੋਂ ਬਿਟ ਹੀ ਪਿਛੋਂ ਸ਼ਲੋਕ ਮਹਲਾ ਦ ਦੇ ਕੇ ਮੁੰਦਾਵਣੀ ਲਿਖ ਦਿੱਤੀ  
 ਹੈ। ਚਉਂਦੇਲੇ ੧੧ ਦਿਤੇ ਹਨ, ਪਰ ਚਾਟ ਗਾਮ ਵਾਲੀ ਬੀੜ ਵਿਚ  
 ਦੇ ਹਨ, ਛੇਕੜਲੇ ਦੇ ਛੁਟ ਗਏ ਹਨ। 'ਸ਼ਲੋਕ ਵਾਰਾਂ ਤੇ ਵਪੀਕ' ਵਿਚ  
 ਆਉਂਦਾ ਹੈ:-

ਲਾਹੌਰ ਬਹਿਰ ਜ਼ਹਿਰ ਕਹਿਰ || ੨੬ ||

ਮਹਲਾ ੩। ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀਂ ਦਾ ਘਰ॥੨੭॥  
 'ਅੰਮ੍ਰਿਤਸਰ ਸਿਫਤੀਂ ਦਾ ਘਰ' ਤੀਜੇ ਗੁਰੂ ਦਾ ਬਣਨ ਨਹੀਂ ਹੋ ਸਕਦਾ,  
 ਕਿਉਂ ਜੋ ਅੰਮ੍ਰਿਤਸਰ ਨਾਮ ਏਸ ਕਸਬੇ ਦਾ ਪੰਜਵੇਂ ਗੁਰੂ ਦੇ ਵੇਲੇ ਪਿਆ  
 ਸੀ, ਪਹਿਲੇ ਨਾਂ 'ਚੱਕ ਰਾਮਦਾਸ', ਤੇ ਫੇਰ 'ਰਾਮਦਾਸਪੁਰ' ਹੋਇਆ ਸੀ  
 ਅਤੇ ਇਹਨਾਂ ਤੋਂ ਵੀ ਪਹਿਲੇ ਪਿੰਡ ਦਾ ਨਾਮ ਸੀ 'ਭਸੀਂਹ'। 'ਰਾਮਦਾਸ  
 ਪੁਰ' ਨਾਂ ਪਹਿਲੇ ਗੁਰੂ ਅਰਜਨ ਦੇਵ ਜੀ ਨੇ ਹੀ ਰਖਿਆ ਸੀ।

ਨਾਵੀਂ ਪਾਤਸ਼ਾਹੀ ਦੇ ਪਿਛਲੇ ਕੁਝ ਸ਼ਲੋਕਾਂ ਦਾ ਪਾਠ ਇਉਂ

\*ਨਾਮ ਦੇਵ ਦੇ ਬਥਦ 'ਅਭੁਲ ਪੁਰਖ ਇਕ ਚਲਤ ਉਪਾਇਆ'  
 ਵਿਚ 'ਅਭੁਲ' ਦੀ ਥਾਂ 'ਅਕਾਲ ਪੁਰਖ' ਹੋ ਕਿਆ ਹੈ, ਲਿਖਾਰੀ ਢੀ ਗਲਤੀ ਨਾਲ।  
 ਏਸੇ ਤਰ੍ਹਾਂ ਇਕ ਹੋਰ ਥਾਂ ਕਬੀਰ ਦੇ ਬਲੰਕ - 'ਕਹਿ ਕਬੀਰ ਜਨ ਭਏ ਖੁਲਾਸੇ'  
 ਵਿਚ 'ਭਏ ਖੁਲਾਸੇ' ਦੀ ਥਾਂ 'ਭਏ ਖਾਸਲੇ' ਬਣ ਗਿਆ ਹੈ। ਬਹੁਤ ਕਰ ਕੇ  
 'ਖਾਸਲੇ' ਲਿਖਣਾ ਚਾਹਿਆ ਸੀ।

ਵਿਤੀ ਹੈ :-

ਜੋ ਉਪਜਿਓ ਸੇ ਬਿਨਸ ਹੈ ਪਰੋ ਆਜ ਕਿ ਕਾਲ ।

ਨਾਨਕ ਹਰਿ ਗੁਣ ਗਾਵਿਲੇ ਛਾਡ ਸਗਲ ਜੰਜਾਲ । ੫੨।

ਦੇਹਰਾ ॥ ਬਲ ਟੂੰਜਿਓ ਵੰਧਨ ਪਰਿਓ ਰਹਿਓ ਨ ਕਛੁ ਉਪਾਇ ।

ਕਰ ਨਾਨਕ ਅਬ ਓਟ ਹਰਿ ਗਜ ਜਿਓ ਹੋਇ ਸਹਾਇ । ੫੩।

ਮਹਲਾ ਦਸਵਾਂ ॥ ਬਲ ਹੂੰਓ ਵੰਧਨ ਛੁਟੈ ਸਭ ਕਛੁ ਹੋਇ ਉਪਾਇ ।

ਸਭ ਕਿਛੁ ਤਮਰੇ ਹਾਥ ਮੈਂ ਤੁਮ ਹੀ ਦੋਇ ਸਹਾਇ । ੫੪।

ਮਹਲਾ ੯ ॥ ਰਾਮ ਨਾਨ ਉਰ ਮੈਂ ਰਾਹੇ, ਜਾਕੀ ਸਮ ਨਹੀਂ ਕੋਇ । ਆਇ ।

ਕਹ ਨਾਨਕ ਇਹ ਜਗਤ ਮਹਿ ਕਿਨੈ ਜਾਪਿਓ ਗੁਰਮੰਤ । ੫੫। ੨੦੧।

‘ਜੰਜਾਵਿੰਤੀ’ ਰਾਗ ਦੇ ਚਾਰ ਸ਼ਬਦ ‘ਜੰਤਸਰੀ’ ਦੇ ਪਿਛੇ ਲਿਖੇ ਹਨ । ਰਾਗਾਂ ਦੇ ਹੇਠਾਂ ਜੋ ਨਾਂਵਾਂ ਮਹਲ ਦੇ ਸ਼ਬਦ ਹਨ, ਉਹਨਾਂ ਵੀ ਗਿਣਤੀ, ਪਾਠ ਅਤੇ ਤਰਤੀਬ ਦਾ ਮੁਕਾਬਲਾ ਮੈਂ ਏਸ ਬੀਤ੍ਰ ਦਾ ਨਹੀਂ ਕੀਤਾ ।

‘ਮੁੰਦਾਵਣੀ’ ਦੇ ਪਿਛੋਂ ਆਉਂਦੀਆਂ ਹਨ ਫਾਲਤੁ ਬਾਣੀਆਂ:- ਸਲੋਕ ਕਬੀਰ (੨੪੩), ਸਲੋਕ ਫਲੀਰ (੧੩੦), ਸਵੈਯੇ ਮੁਖ ਵਾਕ (੯ + ੧੧) ਸਵੈਯੇ ਭਟਾਂ ਦੇ, ਬਾਬਤ ਮਹਲਾ ੧ (੧੦), ਮਹਲਾ ੨ (੧੦), ਮਹਲਾ ੩ (੨੨), ਮਹਲੇ ਦੌਬੇ ਕੇ (੬੦), ਅਤੇ ਮਹਲੇ ੫ ਕੇ (੨੧)

ਏਸ ਤੋਂ ਪਿਛੋਂ ਆਉਂਦੀਆਂ ਹਨ ਫਾਲਤੁ ਬਾਣੀਆਂ:- ਸਲੋਕ ਮਃ ੧ ‘ਜਿਤ ਦਰ ਲਖ ਮੁਹਮਦਾ’ (੩), ਸਲੋਕ ਮਹਲਾ ੧-‘ਬਾਇ ਆਤਿਸ਼ ਆਥ’ (੧੬); ਰਤਨ ਮਾਲਾ (੨੫); ਹਕੀਕਤ ਦਾਹ ਮੁਕਾਮ ਰਾਜੇ ਸਿਵਨਾਭ ਕੀ; ਅਤੇ ਸਭ ਤੋਂ ਛੇਕੜ ਰਾਗ ਮਾਲਾ ॥ ਇਆਹੀ ਕੀ ਚਿਧਿ ਵੱਡੇ ਤਤਕਰੇ ਦੇ ਪਿਛੇ ਆ ਚੁਕੀ ਹੈ ।

ਰਤਨ ਮਾਲਾ ਦੇ ਪਿਛੇ ਦਾਤੂਰ ਮੁੜਬ ਟਿੱਪਨੀ ਤੋਢਕੀ ਤੋਂ ਗੁਰਮੁਖੀ ਅਖਾਂ ਵਿਚ ਲਿਖਣ ਬਾਬਤ ਦਿੱਤੀ ਹੈ । ਇਹ ਟਿੱਪਨੀ ਆਪਣੇ ਤੋਂ ਪਹਿਲੀ ਬੀਤ੍ਰ ਤੋਂ ਨਕਲ ਕੀਤੀ ਇਥਾਰਤ ਹੈ, ਮਖੀ ਤੇ ਮਖੀ ਮਾਰੀ

ਹੈ; ਨਹੀਂ ਤਾਂ ਹਰ ਕਿਸੇ ਲਿਖਾਰੀ ਪਾਸ ਤੋਠਕੀ ਵਿਚ ਲਿਖੀ ਰਤਨਮਾਲਾ ਨਹੀਂ ਸੀ ਹੁੰਦੀ, ਜਿਸ ਤਰ੍ਹਾਂ ਕਿ ਹਰ ਇਕ ਪਾਸ ਗੁਰੂ ਰਾਮਦਾਸ ਦੇ ਹਥ ਦਾ ਲਿਖਿਆ 'ਜਪੁ' ਨਹੀਂ ਸੀ ਹੋ ਸਕਦਾ ॥

ਤਤਕਟਿਆਂ ਵਿਚ ਛੇਟੇ ਮੇਟੇ ਲਕੜੀ ਡਟਕ ਹਨ, ਜਿਸ ਤਰ੍ਹਾਂ, 'ਨਟ ਨਾਗਾਇਣ' ਨੂੰ ਖਾਲੀ 'ਨਟ' ਲਿਖਿਆ ਹੈ, ਅਤੇ ਬਿਭਾਸ ਨੂੰ 'ਬਿਭਾਸ ਪ੍ਰਭਾਤੀ'। ਸ਼ਬਦਾਂ ਦੇ ਤਤਕਰੇ ਦੇ ਪਿਛੇ (ਜਿਸ ਦਾ ਨਾਮ 'ਮੁਚੀ ਪੜ੍ਹੇ ਪੋਥੀ' ਹੈ), ਇਕ ਨਵੀਂ ਗਲ ਵਧਾਈ ਹੈ :—

"ੴ ਸਤਿਗੁਰ ਪ੍ਰਸਾਦਿ

ਵਾਰਾਂ ਕਾ ਬੰਧੇਜ ਇਓ ਲਿਖਣੀਆਂ"

ਅਗੇ ਤਿੰਨ ਵਾਰਾਂ ਪਹਿਲੇ ਗੁਰੂ ਦੀਆਂ, ਰਾਰ ਤੀਜੇ ਦੀਆਂ, ਅਠ ਚੁਥੇ ਦੀਆਂ ਅਤੇ ਸਤ ਪੰਜਵੇਂ ਦੀਆਂ ਦਿਤੀਆਂ ਹਨ, ਪ੍ਰਤੀਕਾਂ ਦੇ ਕੇ ॥

## ੨੪ - ਬੀੜ ਸੰਮਤ ੧੯੧੧

### ਢਾਕਾ ਸੰਗਤ ਵਿਚ

ਇਹ ਬੀੜ ਸਾਰੀ ਦੀ ਸਾਰੀ ਇਕ ਹਥ ਦੀ ਲਿਖੀ ਹੋਈ ਹੈ, ਲਿਖਾਈ ਸੁਖਰੀ ਹੈ। ਅਖਰਾਂ ਦੀਆਂ ਸ਼ਕਲਾਂ ਦਾ ਕੋਈ ਡਟਕ ਅਜਕਲ ਦੀਆਂ ਸ਼ਕਲਾਂ ਤੋਂ ਮੇਰੀ ਨਜ਼ਰੇ ਨਹੀਂ ਚੜ੍ਹਿਆ। ਇਹ ਉਤਾਰਾ ਢਾਕੇ ਸੰਗਤ ਦੇ ਸੰਮਤ ੧੯੩੨ ਵਾਲੇ ਗ੍ਰੰਥ ਤੋਂ ਕੀਤਾ ਗਿਆ ਹੈ। ਪਰ ਉਤਾਰਾ ਕਰਦੇ ਸਮੇਂ ਕੁਝ ਭੁਲਾਂ ਜ਼ਰੂਰ ਹੋ ਗਈਆਂ ਹਨ। ਇਤਫਾਕੀਆ ਮੇਰੀ ਨਜ਼ਰ ਸਫੇ ੨੬੪ ਅਤੇ ੨੬੫ ਚੁਤੇ ਪਈ; ਸਫੇ ੨੬੪ ਦੀ ਛੇਕੜਲੀ ਪਾਲ ਹੈ :—

ਸਲੋਕ ਮਹਲਾ ੧। 'ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤ।  
ਸੇ ਰਤ ਪੀ' (ਵੇ) ਅਤੇ ਸਫੇ ੨੬੫ ਦਾ ਮੁੱਢ ਹੁੰਦਾ ਹੈ, ਇਹਨਾਂ ਲਫਜ਼ਾਂ ਤੋਂ :—

(ਸ੍ਰ) 'ਰਗੀ ਦੀਆਂ ਹੋਵਣਿ ਨਾਨਕ ਸਭੇ ਜਾਓ' ॥

ਪ੍ਰਤਖ ਹੈ ਕਿ ਵਿਚਵਾਰੋਂ ਕੁਝ ਮਜ਼ਮੂਨ ਛੁਟ ਗਿਆ ਹੈ। ਏਸੇ ਤਰ੍ਹਾਂ ਜੋਤੀ ਜੋਤ ਸਮਾਵਨ ਦੀਆਂ ਬਿਤਾਂ ਤਤਕਰੇ ਦੇ ਅਖੀਰ ਨਕਲ ਨਹੀਂ ਕੀਤੀਆਂ, ਭਾਵੇਂ ਸਿਰਨਾਵਾਂ ਏਸ ਮਤਲਬ ਦਾ ਦਿਤਾ ਹੈ :—  
ਮੂਢੀ ਪੜ੍ਹੇ ਪੋਥੀ ਕਾ ਤਤਕਰਾ ਰਾਗਾਂ ਕਾ ਜੋਤਿਜੋਤ ਸਮਾਵਣੇ ਕਾ ਚਲਿੜ੍ਹ ।

ਸੰਮਤ ੧੯੦੧੧ (ਮਤਲਬ ਹੈ ੧੯੧੧) ਮਿਤੀ ਵਾਗਨ ਸੂਦੀ ॥ ਗਿਰੰਥ ਲਿਖਾ ॥ ਮੁੰਦਾਵਣੀ (ਤਤਕਰੇ ਵਿਚ 'ਮੁੰਧਾਵਣੀ' ਕਰਕੇ ਲਿਖਿਆ ਹੈ) ਦੇ ਪਿਛੋਂ, ਸਲੋਕ ਮਃ ੧—'ਜਿਤ ਦਰ ਲਖ,' 'ਗੋਸ਼ਟ ਮਲਾਰ ਨਾਲ ਹੋਈ,' 'ਰਤਨ ਮਾਲਾ' ਅਤੇ 'ਹਕੀਕਤ ਰਾਹ ਮੁਕਾਮ ਰਾਜੇ ਸਿਵਨਾਭ ਕੀ' ਦੇ ਕੇ ਛੇਕੜ ਪੁਰ 'ਰਾਗ ਮਾਲਾ' ਦਿਤੀ ਹੈ। ਸਿਆਹੀ ਕੀ ਬਿਧੀ (ਛੋਟੀ) ਤਤਕਰੇ ਦੇ ਪਿਛੇ ਦਿਤੀ ਹੈ। ਰਤਨ ਮਾਲਾ ਦੇ ਪਿਛੇ ਮਾੜ੍ਹਲੀ ਟਿੱਪਨੀ ਦਿਤੀ ਹੈ ॥

## ੨੫—ਬੀੜ ਸੰਮਤ ੧੯੪੯, ਢਾਕਾ ਸੰਗਤ ॥

ਇਹ ਬੀੜ ਨਥਾ ਸਾਹਿਬ ਦੀ ਸੰਗਤ ਵਾਲੀ ਸੰਮਤ ੧੯੨੬ ਦੀ ਬੀੜ ਤੋਂ ਉਤਾਰਾ ਕੀਤੀ ਗਈ। ਨਵੇਂ ਮਹਲੇ ਦੇ ਸ਼ਬਦ ਅਤੇ ਸਲੋਕ, ਉਹਨਾਂ ਬਾਵਾਂ ਤੇ ਹੀ ਆਏ ਹਨ, ਜਿਥੇ ਕਿ ਸੰਮਤ ੧੯੨੬ ਵਾਲੀ ਬੀੜ ਵਿਚ ॥ ਹੋਰ ਮਜ਼ਮੂਨ ਤੇ ਫਾਲਤੂ ਬਾਣੀਆਂ ਦੀ ਤਰਤੀਬ ਵੀ ਉਹੋ ਹੈ। 'ਚਲਿੜ੍ਹ ਜੋਤੀ ਜੋਤੀ ਸਮਾਵਣ ਬਾ' ਵਿਚ ਪਹਿਲੀਆਂ ਪੰਜ ਬਿਤਾਂ ਦੇ ਕੇ, ਉਹੋ Colophon ਟਿਪਨੀ ਅਠਵੇਂ ਮਹਲੇ ਦੇ ਹਥੀਂ ਲਿਖੀਆਂ ਅਗਲੀਆਂ ਦੇ ਬਿਤਾਂ ਬਾਬਤ ਦਿਤੀ ਹੈ। ਨਵੇਂ ਮਹਲ ਦੇ ਚਲਾਣੇ ਦੀ ਬਿਤ ਦੇ ਕੇ ਲਿਖਿਆ ਹੈ :—

ਸੰਮਤ ੧੯੪੯ ਭਾਦਚਿ ਦੀ ਪੰਚਮੀ,  
ਗ੍ਰੰਥ ਸਾਹਿਬ ਸੁਪੂਰਣ ਦਿਨ ਬੁਧ ਕੇ ਹੂਆ ॥

ਦਸਮ ਗੁਰੂ ਨੂੰ ਸਮਾਏ ੮੪ ਵਰੇਹੇ ਚੁਕੇ ਸਨ, ਪਰ ਏਸ ਲਿਖਾਰੀ ਨੇ ਉਹ ਬਿਤ ਕਿਤੇ ਹੋਰਥੋਂ ਲੈ ਕੇ ਵੀ ਨਹੀਂ ਲਿਖੀ, ਜੋ ਕੁਝ ਸਾਮਣੇ ਪਿਆ ਸੀ, ਉਸ ਦੀ ਨਕਲ ਕਰ ਛਡੀ ਹੈ। ਕਸ਼ਬੀ ਲਿਖਾਰੀ ਹੋਣਾ ਏ। ਰਤਨ ਮਾਲਾ ਦੇ ਪਿਛੇ ਭੀ ਮਾਮੂਲੀ ਟਿੱਪਨੀ ਦਿਤੀ ਹੈ।

ਏਸ ਬੀੜ ਵਿਚ ਦਰਜ ਨਾਵੇਂ ਮਹਲ ਦੇ ਸ਼ਬਦਾਂ ਦਾ, ਮੈਂ ਛਾਪੇ ਦੀ ਬੀੜ ਨਾਲ ਟਕਰਾ ਕੀਤਾ ਹੈ ਅਤੇ ਇਹ ਮਾਮੂਲ ਕੀਤਾ ਹੈ ਕਿ ਸ਼ਬਦਾਂ ਦੀ ਤਰਤੀਬ ਵਿਚ ਕਈ ਰਾਗਾਂ ਹੇਠ ਫਰਕ ਹੈ, ਜਿਸ ਤਰ੍ਹਾਂ ਰਾਗ ਜੈਤਸਰੀ ਰਾਗ ਤਿੱਲੰਗ ਤੇ ਰਾਗ ਬਸੰਤ ਹੇਠਾਂ ॥ ਤਤਕਰੇ ਵਿਚ ਦਿਤੀਆਂ ਪ੍ਰਤੀਕਾਂ ਦੀ ਤਰਤੀਬ, ਗ੍ਰੰਥ ਸਾਹਿਬ ਦੇ ਅੰਦਰ ਦਿਤੀ ਸ਼ਬਦਾਂ ਦੀ ਤਰਤੀਬ ਨਾਲੋਂ ਫਰਕ ਸਿਰ ਹੈ, ਭਾਵੇਂ ਇਕ ਦੇ ਬਾਂਧ ਪੁਰ ਹੀ ਸਹੀ। ‘ਜੈਜਾਵੰਤੀ’ ਨੂੰ ‘ਜੈਤਸਰੀ’ ਦੇ ਪਿਛੇ ਰਖਿਆ ਹੈ, ਗ੍ਰੰਥ ਸਾਹਿਬ ਦੇ ਅੰਦਰ ਤੇ ਨਹੀਂ।

ਇਹ ਬੀੜ ਅਤੇ ਮੰਮਤ ੧੯੧੧ ਦੀ ਬੀੜ, ਪਹਿਲੇ ਸਿਲਹਰ ਸ਼ਹਿਰ ਦੀ ਸੰਗਤ ਵਿਚ ਹੁੰਦੀਆਂ ਸਨ, ਜਦ ਉਹ ਸੰਗਤ ਟੁਟ ਗਈ, ਤਦ ਬੀੜਾਂ ਨੂੰ ‘ਹਜ਼ੂਰ ਸੰਗਤ’ ਵਾਕਾ ਵਿਚ ਭੇਜ ਦਿਤਾ ਗਿਆ।

## ੨੬—ਸੂਬਾ ਆਰਾਰਾ ਤੇ ਅਵਧ ਦੀਆਂ ਬੀੜਾਂ ॥

ਜੂ. ਪੀ. ਸੂਬੇ ਦੇ ਸ਼ਹਿਰਾਂ ਤੇ ਪਿੰਡਾਂ ਵਿਚ ਕਈ ਥਾਂ ਪ੍ਰਾਚੀਨ ਬੀੜਾਂ ਹਨ। ਸਭ ਤੋਂ ਪੁਰਾਣੀ ਬੀੜ ਸੰਮਤ ੧੨੧੬ ਦੀ ਲਿਖੀ ਬਾਬਾ ਰਾਮ ਰਾਇ ਜੀ ਦੇ ਦਿਹਾਰੇ ਡੇਹਰਾਵੁਨ ਵਿਚ ਹੈ। ਇਹ ਬੜੀ ਹੀ ਜ਼ਰੂਰੀ ਚੀਜ਼ ਹੈ। ਏਸੇ ਤੋਂ ਇਕ ਉਤਾਰਾ ਹੋਰ ਕੀਤਾ ਗਿਆ ਸੀ, ਜੋ ਸੰਮਤ ੧੯੪੨ ਵਿਚ ਜਾ ਕੇ ਮੁੱਕਾ। ਇਹ ਦੋ ਤੇ ਇਹਨਾਂ ਦੇ ਨਾਲ ਦੀਆਂ ਬੀੜਾਂ ਆਪਣੀ ਵਖ਼ਤੀ ਸ਼੍ਰੇਣੀ ਵਿਚ ਹਨ।

ਖਾਸ ਜੂ.ਪੀ. ਵਿਚ ਸਭ ਤੋਂ ਪੁਰਾਣੀ ਬੀੜ ਜੋ ਮੈਂ ਦੇਖੀ ਹੈ, ਉਹ ਛੋਟਾ ਮਿਰਜ਼ਾ ਪੁਰ ਵਿਚ ਹੈ, ਅਤੇ ਸੰਮਤ ੧੯੩੮ ਦੀ ਲਿਖੀ ਹੈ। (ਦਸਮੇਸ਼ ਜੀ

ਦੀ ਉਮਰ ਉਸ ਵੇਲੇ ਸੇਲਾਂ ਕੂ ਵਚੋ-ਦੀ ਸੀ)। ਦੂਜੀ ਪੁਰਾਣੀ ਬੀੜ ਨਾਨਕ ਮਤੇ ਦੀ ਸੰਮਤ ੧੭੪੨ ਦੀ ਅਤੇ ਤੀਜੀ ਲਖਨਊ ਵਿਚ ਸੰਮਤ ੧੭੪੩ ਦੀ ਹੈ। ਲਖਨਊ ਵਾਲੀ ਬੀੜ ਵਿਚ ਰਖੀ ਇਕ ਤਸਵੀਰ ਗੁਰੂ ਗੋਬਿੰਦ ਸਿੰਘ ਜੀ ਦੀ ਛੋਟੀ ਹੁੰਦੇ ਦੀ ਵੀ ਮਿਲੀ ਹੈ, ਬਸ ਇਹੋ ਕੋਈ ਯਾਰਾਂ ਬਾਰਾਂ ਵਰਿਆਂ ਦੀ ਉਮਰ ਹੀ। ਇਹ ਅਸੀਂ ਆਪਣੀ ਕਿਤਾਬ 'ਸਿਖਾਂ ਦੀ ਤਵਾਟੀਖ' ਵਿਚ ਦੇ ਰਹੇ ਹਾਂ ॥ ਇਹਨਾਂ ਸਭ ਬੀੜਾਂ ਵਿਚ ਦਸਮੇਸ਼ ਦਾ 'ਨੀਸ਼ਾਣ' ਹੈ, ਅਤੇ ਨੀਸ਼ਾਣ ਦੇ 'ਚ' ਵੇਂ ਉਪਰ ਆਪ ਦਾ ਖਾਸ ਰਿਨ੍ਹ ਬਿੰਦੀ ਅਤੇ ਚਰਖੜੀ ਦਾ (the Circle & the Cross) ਬਰੀਕ ਜਿਹਾ ਬਣਿਆਂ ਹੈ। ਏਸੇ ਸਮੇਂ ਦੀ ਬਣੀ ਇਕ ਬੀੜ ਸੰਮਤ ੧੭੫੨ ਦੀ ਬਨਾਰਸ ਵਿਚ ਹੈ। ਆਗਰੇ ਵਿਚ ਦੇ ਬੀੜਾਂ ਹਨ, ਜਿਨ੍ਹਾਂ ਪੂਰੇ ਮੰਮਤ ਤਾਂ ਨਹੀਂ ਦਿਤਾ, ਪਰ ਹੋਨਗੀਆਂ ਉਹ ਏਸੇ ਸਮੇਂ ਦੇ ਲਾਗੇ ਦੀਆਂ, ਅਰਥਾਤ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦੀਆਂ॥

ਫੇਰ ਕੋਈ ਸੋ ਵਤ੍ਰੇ ਦੀ ਵਿਥ ਤੇ ਜਾ ਕੇ ਲਿਖੀਆਂ ਬੀੜਾਂ ਮਿਲਦੀਆਂ ਹਨ। ਬਨਾਰਸ ਵਿਚ ਇਕ ਮੰਮਤ ੧੮੦੮ ਦੀ, ਅਜੁਧਿਆ ਵਿਚ ਇਕ ਸੰਮਤ ੧੮੩੮ ਦੀ, ਅਤੇ ਦੂਜੀ ੧੮੪੩ ਦੀ, (ਇਕ ਹੋਰ ਤੀਜੀ ਬੀੜ ਭੀ ਏਥੇ ਹੈ, ਜਿਸ ਪਰ ਕੋਈ ਸੰਮਤ ਨਹੀਂ ਦਿਤਾ); ਲਖਨਊ ਵਿਚ ਇਕ ਸੰਮਤ ੧੮੪੦ ਦੀ ਅਤੇ ਬਨਾਰਸ ਵਿਚ ਇਕ ਸੰਮਤ ੧੮੨੦ ਦੀ ਹੈ।

ਅਲਾਹਬਾਦ ਅਤੇ ਪਟਨਾ (ਬਿਹਾਰ) ਵਿਚ ਵੀ ਕਈ ਲਿਖਤ ਦੀਆਂ ਬੀੜਾਂ ਮੈਂ ਦੇਖੀਆਂ ਹਨ, ਪਰ ਇਹਨਾਂ ਵਿਚੋਂ ਕੋਈ ਭੀ ਡਾਫੀ ਮਹਤਵ ਵਾਲੀ ਨਹੀਂ ਸੀ।

ਬਹੁਤੀਆਂ ਬੀੜਾਂ ਦਾ ਹਾਲ ਮੈਂ ਅਗੇ ਅਖਬਾਰਾਂ ਵਿਚ ਦੇ ਦੁਕਾਂ ਹਾਂ। ਸੰਮਤ ੧੭੧੬ ਵਾਲੀ ਬੀੜ ਦਾ ਵੇਰਵੇ ਨਾਲ ਹਾਲ ਉਪਰਦਿਤਾ ਹੈ। ਹੁਣ ਬਾਕੀਆਂ ਦਾ ਚਿਕਰ ਸੰਖੇਪਨ ਨਾਲ ਵਾਰੇ ਵਾਰੀ ਕਰਦੇ ਹਾਂ।

ਜੂ. ਪੀ. ਅਤੇ ਬਿਹਾਰ ਵਿਚ ਮੁਫ਼ਤ ਤੋਂ ਹੀ ਸਿਖੀ ਦਾ ਬਹੁਤ ਪ੍ਰਚਾਰ

ੴ ਕ  
ਿ ਰ  
ਗ ਾ  
ਦ ਿ  
ਨ  
ਕ  
੨  
ਤ  
ਾ  
,

ਾ  
ਨ  
ਰ  
ਤ  
੩  
੧

ਸੀ। ਏਥੇ ਵਪਾਰ ਬੜਾ ਸੀ, ਅਤੇ ਪੰਜਾਬ ਦੇ ਬੜੀ ਵਪਾਰੀ ਹਰ ਨਿਕੇ ਮੋਟੇ ਸ਼ਹਿਰ ਕਸਬੇ ਵਿਚ ਜਾ ਵਸੇ ਹੋਏ ਸਨ। ਇਹਨਾਂ ਲੋਕਾਂ ਦਾ ਵਿਸ਼ਵਾਸ ਅਕਮਰ ਸਿਖੀ ਪੁਰ ਸੀ। ਭਾਈ ਗੁਰਦਾਸ ਆਪਣੇ ਵੇਲੇ ਇਹਨਾਂ ਸ਼ਹਿਰਾਂ ਵਿਚ ਮੌਜੂਦ ਸੰਗਤਾਂ ਦੇ ਨਾਮ ਲੈਂਦੇ ਹਨ, ਅਤੇ ਮੁਖੀਆਂ ਦੇ ਨਾਮ ਵੀ ਜਾਤ ਦੇ ਨਾਮ ਸਮੇਤ ਦਿਤੇ ਹਨ। ਮੈਨੂੰ ਏਸ ਵਿਚ ਕੋਈ ਸੰਧੇ ਨਹੀਂ ਕਿ ਜੇ ਬਿਹਾਰ ਬੰਗਾਲ ਦੇ ਸ਼ਹਿਰਾਂ ਸਹਸਰਾਮ, ਡੁਮਰਾਓ ਰਾਜ,\* ਬਰਦਵਾਨ, ਰਾਜ ਮਹਲ, ਮੁੰਗੀਰ, ਮੁਰਸ਼ਿਦਾਬਾਦ ਆਦਿ ਵਿਚ ਹਾਲੀ ਭੀ ਅਨੇਕਾਂ ਪ੍ਰਾਚੀਨ ਬੀਕਾਂ ਲੋਕਾਂ ਦੇ ਘਰੀਂ ਮਿਲ ਸਕਦੀਆਂ ਹੋਣਗੀਆਂ, ਭਾਵੇਂ ਇਨ੍ਹੇ ਦਿਨ ਏਹਨਾਂ ਦੀ ਗਿਨਤੀ ਘਟਦੀ ਜਾਂਦੀ ਹੈ। ਪਰ ਏਹਨਾਂ ਨੂੰ ਛੂੰਡ ਕੇ ਕਢਨਾ ਅਤੇ ਉਹਨਾਂ ਦਾ ਚੰਗੀ ਤਰ੍ਹਾਂ ਇਮਤਿਹਾਨ ਲੈਨਾ, ਹੁਣ ਹੋਰਨਾਂ ਦਾ ਕੰਮ ਹੋਵੇਗਾ, ਮੈਂ ਆਪਣੀ ਵਾਰੀ ਦੇ ਦੁਕਾਂ ਹਾਂ।

## ੨੭—ਬੀਜੀ ਸੰਮਤ ੧੭੩੯ । ਪੁਰਾਣੀ ਸੰਗਤ—ਛੋਟਾ ਮਿਰਜ਼ਾਪੁਰ ।

ਗੰਗਾ ਦੇ ਕੰਢੇ ਕਾਂਸੀ ਤੋਂ ਪੰਜ ਛੇ ਮੀਲ ਉਪਰ ਛੋਟਾ ਮਿਰਜ਼ਾਪੁਰ ਨਾਮ ਦਾ ਇਕ ਗ੍ਰਾਮ ਹੈ। ਏਥੇ ਗੁਰੂ ਪੰਚਮੀ ਪਾਤਸ਼ਾਹੀ ਦੇ ਵੇਲੇ ਦੀ ਇਕ ਸੰਗਤ ਸੀ, ਜੋ ਹੁਣ ਗਿਰ ਗਈ ਹੈ। ਕਾਂਸੀ ਦਾ ਮਸੰਦ, ਭਾਈ ਗੁਰਦਾਸ ਜੀ ਦੀ ਕਾਂਸੀ ਰਿਹਾਇਸ਼ ਦੇ ਵੱਲੇ, ਏਥੇ ਹੀ ਛੋਟਾ ਮਿਰਜ਼ਾਪੁਰ ਵਿਚ ਰਹਿੰਦਾ ਸੀ। ਏਸ ਪਿੰਡ ਦੇ ਆਲੇ ਦੁਆਲੇ ਵਿਚ ਹਲਵਾਈ ਬਾਣੀਏ ਆਦਿ ਪੁਰਾਣੇ ਹੋਏ ਸਿਖ ਹੁਣ ਵੀ ਬਹੁਤੇਰੇ ਹਨ। ਅਹੋਰਾ-ਰੋਡ ਸਟੋਨ ਤੇ ਉਤ੍ਰੀਏ, ਤਦ ਛੋਟਾ ਮਿਰਜ਼ਾਪੁਰ ਉਥੋਂ ਕੁਲ ਦੋ ਕੂੰ ਮੀਲ ਹੈ।

ਸੰਗਤ ਦੇ ਗਿਰ ਜਾਨ ਪਿਛੋਂ, ਇਸ ਸੰਗਤ ਦਾ ਰ੍ਰੁਥ ਸਾਹਿਬ ਸਿਖਾਂ

\*ਇਥੋਂ ਦਾ Ruling Prince ਖੜ੍ਹੀ ਹੈ।

ਵੇ ਘਰਾਂ ਵਿਚ ਰਲਾ ਗਿਆ, ਅਤੇ ਹੁਣ ਇਕ ਹਲਵਾਈ ਸਿੰਘ ਦੇ ਘਰ ਹੈ। ਸੰਮਤ ੧੯੩੮ ਦਾ ਲਿਖਿਆ ਹੈ ਅਤੇ ਇਸ ਵਿਚ ਦਸਮ ਗੁਰੂ ਦਾ 'ਨੀਸ਼ਾਣ' ਹੈ।

ਤਤਕਰੇ ਦਾ ਮੁਢ ਇਸ ਤਰ੍ਹਾਂ ਹੁੰਦਾ ਹੈ :—

"ਸੂਰੀ ਪਤ੍ਰ ਪੇਥੀ ਕਾ ਤਤਕਰਾ ਟਾਗਾਂ ਕਾ।

ਜੋਤੀਜੋਤ ਸਮਾਣੇ ਕਾ ਚਲਿਤ੍ਰ।

ਸੰਬਤ ੧੯੩੮ ਮਿਤੀ ਸਾਵਣ ਵਦੀ ਤ੍ਰਿਓਦਸੀ ਗ੍ਰੰਥ ਲਿਖਿਆ ਨੀਸ਼ਾਣ ਗੁਰੂ ਜੀ ਕੇ ਰਸਤਾਵੀ ਮਹਲਾ ੧੦।

ਜਪੁ ਗੁਰੂ ਰਾਮਰਾਸ ਜੀਓ ਕਿਆਂ ਰਸਤਾਵਾਂ ਕਾ ਨਕਲ ਕਾ ਨਕਲ ਥਾ ਤਿਸ ਕਾ ਨਕਲੁ, ਨਕਲੁ ਕਾ ਨਕਲੁ, ਨਕਲ ਕਾ ਨਕਲੁ।"

ਅਰਥਾਤ ਮੁੱਢ ਤੋਂ ਸਤਰੋਂ ਵਾਂ ਜਪੁਜੀ ਏਸ ਬੀੜ ਵਿਚ ਨਕਲ ਹੋਇਆ ਰਸਿਆ ਹੈ। ਦਸਤਿਖਾਨ ਦਾ ਨੀਸ਼ਾਣ ਇਸ ਤਰ੍ਹਾਂ ਲਿਖਿਆ ਹੈ :—

੦੪—

" ੴ ਓ ਸਤਿਗੁਰ ਪ੍ਰਸਾਦਿ

ਸਤਿਨਾਮ ਕਰਤਾ ਪੁਰਖ ਨਿਤਭਉ ਨਿਰਵੇਰ ਅਕਾਲ ਮੂਰਤਿ  
ਅਜੂਨੀ ਸੰਭਿ ਗੁਰ ਪ੍ਰਸਾਦਿ ॥"

ਦਸਤਾਵੇਜ਼ ਜੀ ਦੇ ਹੀ ਹਨ। ਇਹ ਪਹਿਲਾ 'ਨੀਸ਼ਾਣ' ਹੈ ਜੋ ਕੁਝ ਸਾਹਿਬ ਵਿਚ ਉਹਨਾਂ ਦੇ ਹਥ ਦਾ ਦਿਤਾ ਹੈ। ਆਪ ਦੀ ਉਮਰ ਏਸ ਵੇਲੇ ਸ਼ੇਲਾਂ ਸਾਲ ਦੀ ਸੀ, ਪਰ ਹਾਰਮੁਖੀ ਦਾ ਖਤ ਪੜ ਚੁਕਾ ਸੀ, ਅਤੇ ਉਹ ਆਪਣਾ ਗੁਝਾ ਚਿਨ੍ਹ ਵੀ ਆਪਣੇ ਹਥ ਦੀਆਂ ਲਿਖਤਾਂ ਤੇ ਪਾਣ ਲਗ ਪਏ ਸਨ। ਇਹ ਸਵਾਲ ਹਲ ਤਲਬ ਹੈ ਕਿ ਇਹ ਖਾਸ ਨਿਸ਼ਾਨ ਪਾਣਾ ਉਹਨਾਂ ਨੂੰ ਕਿਸ ਤਰ੍ਹਾਂ ਹੁੱਲਾ। ਹਾਲੀ ਤਕ ਉਹ ਮਾਥੇ ਵਾਲੋਂ ਕਿਤੇ ਬਾਹਰ ਨਹੀਂ ਗਏ। ਇਹ ਭੀ ਪਿਆਨ ਕਰੋ ਕਿ ਏਸ ਬੀੜ ਵਿਚ ਗੁਰੂ ਸਾਹਿਬ ਦੀ ਲਿਖਤ ਨੂੰ ਨਾਮ 'ਨੀਸ਼ਾਣ' ਦਿਤਾ ਹੈ। ਸੋ ਇਸ ਵਿਚ ਕੋਈ ਸ਼ਕ ਨਹੀਂ ਰਹਿੰਦਾ ਕਿ 'ਆਦਿ-ਬੀੜ' ਦੇ ਤਤਕਰੇ ਵਿਚ 'ਜਪੁ ਨੀਸ਼ਾਣ' ਦੇ

ਕੀ ਅਰਬਿਂ ਸਨ। ਹਾਂ ਇਥੇ 'ਨੀਸ਼ਾਣ' ਗੁਰੂ ਅਟਜਨ ਦੇਵ ਦੇ ਹਥਾਂ ਦਾ ਸੀ।

(੨) 'ਸੌ ਪੁਰਖ' ਵਾਲੇ ਚਾਰ ਸ਼ਬਦ 'ਰਹਿਰਾਸ' ਵਿਚ ਨਹੀਂ ਆਏ। ਜੈਜਾਵੰਤ ਰਾਗ ਵਿਚ ਗੁਰੂ ਤੇਰਾ ਬਹਾਦਰ ਦੇ ਚਾਰ ਸ਼ਬਦ, ਰਾਗ ਗਉੜੀ ਤੋਂ ਪਿਛੇ ਦਿਤੇ ਹਨ, ਨਾ ਕਿ ਜੈਤਸਰੀ ਦੇ ਪਿਛੇ, ਅਤੇ ਨਾ ਬਿਭਾਸ ਪ੍ਰਭਾਤੀ ਦੇ ਪਿਛੇ। ਗੁਰੂ ਤੇਰਾ ਬਹਾਦਰ ਦੇ ਹੋਰ ਸ਼ਬਦਾਂ ਤੇ ਸ਼ਲੋਕਾਂ ਦੇ ਦੇਣ ਵਿਚ ਤਰਤੀਬ ਦਾ ਅਜਕਲ ਦੇ ਗਰੰਥ ਸਾਹਿਬਾਂ ਨਾਲੋਂ ਬੜਾ ਫਰਕ ਹੈ। ਚੇਤੇ ਰਹੇ ਕਿ ਸੰਮਤ ੧੯੩੨ ਤੋਂ ਪਿਛੋਂ ਇਹ ਪਹਿਲਾ ਰ੍ਰੰਗ ਸਾਹਿਬ ਹੈ, ਜਿਸ ਵਿਚ ਨਾਵੇਂ ਗੁਰੂ ਦੀ ਬਾਣੀ ਦਰਜ ਹੋਈ ਹੈ। ਲਫ਼ਜ਼ੀ ਫਰਕ ਵੀ ਦੇਖੋ ਰਾਏ ਹਨ। ਕੁਝ ਸਮਾ ਦੇ ਕੇ ਦੰਗੀ ਤੱਤਾਂ ਪੜਤਾਲ ਦੀ ਲੋੜ ਹੈ, ਪਰ ਮੈਨੂੰ ਇਤਨੀ ਫੁਰਸਤ ਨਹੀਂ ਸੀ ਕਿ ਇਹ ਕੰਮ ਕਰ ਸਕਦਾ, ਗੱਡੀ ਪਕੜਨੀ ਸੀ।

'ਮੁੰਦਾਵਣੀ' ਪਿਛੋਂ ਤਰਤੀਬ ਵਾਰ ਇਹ ਕੁਝ ਲਿਖਿਆ ਹੈ :—

ਮੁੰਦਾਵਣੀ; ਸਲੋਕ—'ਜਿਤ ਦਰ ਲਖ ਮੁਹਮਦਾ';

ਸਲੋਕ - 'ਬਾਇ ਆਤਿਸ਼ ਆਬ';

ਸਲੋਕ ਮਹਲਾ ੯ (ਪੰਡ); ਰਤਨਮਾਲਾ; ਹਕੀਕਤ ਰਾਹ ਮੁਕਾਮ  
ਰਾਜੇ ਸਿਵਨਾਭ ਕੀ, ਅਤੇ ਰਾਗਮਾਲਾ ॥

ਇਥੇ ਤਿੰਨ ਕੋਰੇ ਪਤਰੇ ਛਡਕੇ ਫੇਰ, ਸਿਆਹੀ ਕੀ ਵਿਧੀ (ਫੋਟੀ) ਲਿਖੀ ਹੈ, ਅਤੇ 'ਚਲਿੜ੍ਹ ਜੋਤੀਜੇਤ ਸਮਾਵਣ ਕੇ' ਗੁਰੂ ਤੇਰਾ ਬਹਾਦਰ ਤਕ ਦਿਤੇ ਹਨ। ਬਾਬੇ ਗੁਰਦਿਤੇ ਦੇ ਚਲਾਣੇ ਦੀ ਥਿਤ ਨਹੀਂ ਦਿਤੀ।

ਇਹ ਬੜੀ ਪ੍ਰਮਾਣੀਕ ਬੀਜ਼ਾਂ ਵਿਚੋਂ ਇਕ ਹੈ।

੨੮-ਬੀਜ਼ ਸੰਮਤ ੧੯੪੪

‘ਪਟੇਟਾ’ ਗ੍ਰਾਮ ਦੀ

ਚੁਨਾਰ ਤੋਂ ਛੇ ਸਤ ਮੀਲ ਤੇ ਇਕ ਛੋਟਾ ਗ੍ਰਾਮ ‘ਪਟੇਟਾ’ ਹੈ।

ਏਥੇ ਪੁਰਾਣੀ ਸੰਗਤ ਹੁੰਦੀ ਸੀ, ਜੋ ਵਹਿ ਗਈ ਹੈ। ਪੁਰਾਣੇ ਗ੍ਰੰਥ ਸਾਹਿਬ ਹੁਣ ਇਕ ਦੁਕਾਨਦਾਰ ਪਾਸ ਹਨ, ਜਿਸ ਵਿਚ ਦਸ਼ਮੇਸ਼ ਦਾ 'ਨੀਸ਼ਾਣ' ਉਸੇ ਤਰ੍ਹਾਂ ਦਾ ਹੈ, ਜਿਸ ਤਰ੍ਹਾਂ ਦਾ ਛੋਟੇ ਮਿਰਜ਼ਾਪੁਰ ਵਾਲੀ ਬੀੜ ਵਿਚ, ਉਹੋ ਦਸਤਖਤ ਅਤੇ ਉਹੋ ਗੁਬਾ ਦਿਨੁ। ਬਾਬੀ ਤਰਤੀਬ ਵੀ ਸਾਰੀ ਉਹੋ ਹੈ। ਇਹ ਗ੍ਰੰਥ ਇਕ ਹਥ ਦਾ ਲਿਖਿਆ ਹੈ, ਨਿਰਸੰਧੇ ਪੁਰਾਣਾ ਹੈ, ਸਿਆਹੀ ਕਈ ਥਾਂ ਕਾਰਜ ਨੂੰ ਖਾ ਗਈ ਹੈ। ਮੁਕੰਮਲ ਹੋਣ ਦੀ ਤਾਰੀਖ ਇਉਂ ਦਿਤੀ ਹੈ :—

"ਸੰਬਤ ੧੭੪੪ ਅਸਾਫ ਬਦੀ ਏਕਾਸ਼ੀ ਗਿਰੰਥ ਲਿਖਾ  
ਨੀਸ਼ਾਣ ਗੁਰੂ ਜੀ ਕੇ ਦਸਤਖਤ ਮਹਲਾ ੧੦।"

ਵੇਖੋ ਇਥੇ ਭੀ ਲਫਜ਼ 'ਨੀਸ਼ਾਣ' ਵਰਤਿਆ ਹੈ।

(2) ਏਸ ਗ੍ਰੰਥ ਦੀ ਇਕ ਹੋਰ ਅਖਰੋ ਅਖਰ ਨੱਕਲ ਵੀ ਏਥੇ ਪਟੇਟੇ ਹੀ ਮੌਜੂਦ ਹੈ, ਮੰਗਤ ਵਿਚ ਹੁੰਦੀ ਸੀ। ਹੁਣ ਦੋਵੇਂ ਗਰੰਥ ਇਕ ਸਿਖ ਦੇ ਕਬੜੀ ਵਿਚ ਹਨ।

'ਸੇ ਪੁਰਖ' ਵਾਲੇ ਰਾਰ ਸ਼ਬਦ ਟਹਿਰਾਸ ਅੰਦਰ ਇਹਨਾਂ ਦੁਹਾਂ ਬੀੜਾਂ ਵਿਚ ਨਹੀਂ।

## ੨੯—ਬੀੜ ਸੰਮਤ ੧੭੪੩ ਲਖਨਊ

ਲਖਨਊ ਮਹਲਾ ਯਹਿਜਾਰੀਜ ਵਿਚ ਪੁਰਾਣੇ ਬਨੀਏ ਸਿੰਘ ਰਹਿੰਦੇ ਹਨ। ਜਿਸ ਗਲੀ ਵਿਚ ਇਹ ਵਸਦੇ ਹਨ, ਇਹਨਾਂ ਕਰਕੇ ਉਹ 'ਸਿੰਘਾਂ ਵਾਲੀ ਗਲੀ' ਮਸ਼ਹੂਰ ਹੈ। ਇਹ ਲੋਕ ਅਸਲ ਵਿਚ ਕੀਰਤਿ ਪੁਰ ਦੇ ਰਹਿਣ ਵਾਲੇ ਸਨ। ਦਸਮ ਪਾਤਸ਼ਾਹ ਦੇ ਵੇਲੇ ਪ੍ਰਯਾਗ ਆ ਵਸੇ। ਸੰਗਤ ਵੀ ਕਾਢਕੇਂਦ ਇਹੋ ਉਗ੍ਰਾਹਿਆ ਕਟਦੇ ਸਨ। ਮਤਲਬ ਇਹ ਕਿ ਇਹ ਲੋਕ ਏਧਰ ਦੇ ਮਸਿਦ ਸਨ। ਇਹਨਾਂ ਪਾਸ ਇਕ ਗਰੰਥ ਸਾਹਿਬ ਗੁਰੂ ਕੇ 'ਨੀਸ਼ਾਣ' ਵਾਲਾ ਅਤੇ ਦੋ ਹੁਕਮਨਾਮੇ ਹਨ। ਇਕ ਹੁਕਮਨਾਮਾ ਸੰਮਤ

੧੭੫੦ ਦਾ ਹੈ ਅਤੇ ਦੂਜਾ ਮੰਤਰ ੧੭ ਪਟ ਦਾ। ਇਕ ਤਸਵੀਰ ਗੁਰੂ  
ਗੋਬਿੰਦ ਸਿੰਘ ਦੀ ਛੋਟੇ ਹੁੰਦਿਆਂ ਦੀ ਹੈ। ਇਹ ਤਿੰਨੇ ਚੀਜ਼ਾਂ ਮੈਂ ਆਪਣੀ  
‘ਸਿਖਾਂ ਦੀ ਤ੍ਰਵਾਠੀਖ਼’ ਵਿਚ ਦੇ ਟਿਹਾਂ ਹਨ।

ਗਰੰਥ ਸਾਹਿਬ ਮੰਤਰ ੧੭੪੩ ਮਿਤੀ ਅਸਥ ਵਦੀ ਦ ਦਾ  
ਲਿਖਿਆ ਹੈ। ਗੁਰੂ ਦਸਵੇਂ ਪਾਤਸ਼ਾਹ ਦਾ ‘ਨੀਸ਼ਾਣ’ ਏਸ ਤਰ੍ਹਾਂ ਪੁਰ ਹੈ:-

੦੯

‘੧੭

ਗੁਰੂ ਸਤਿ

ਸਤਿਨਾਮ ਕਰਤਾ ਪੁਰਖ’

ਏਸ ਗਰੰਥ ਦਾ ਉਤਾਰਾ ਕਰਨ ਵਿਚ ਬਹੁਤ ਭੁਲਾਂ ਕੀਤੀਆਂ ਹਨ ਤੇ ਟਢੇ  
ਸੋਧੀਆਂ ਹਨ। ਲਿਖਤ ਭੀ ਚੰਗੀ ਨਹੀਂ, ਕਾਹਲੀ ਵਿਚ ਲਿਖਿਆ ਜਾਪਦਾ  
ਹੈ। ‘ਸੇ ਪੁਰਖ’ ਵਾਲੇ ਚਾਰ ਸ਼ਬਦ ਨਹੀਂ ਹਨ, ਨਿਤਨੇਮ ਦੀ ਬਾਣੀ  
ਵਿਚ। ਜੈਸਾਵੰਤੀ ਰਾਗ ਜੈਤਸਰੀ ਦੇ ਪਿਛੇ ਦਿਤਾ ਹੈ। ਛੇਕੜ ਪੁਰ ਬਾਣੀ  
ਦੀ ਤਰਤੀਬ ਇਉਂ ਹੈ :—

ਰਾਗ ਪ੍ਰਭਾਤੀ; ਸਲੋਕ ਸਰਸ਼ਿਤਿ; ਰਾਗਾ, ਫੁਨਹੇ, ਚਉਬੇਲੇ।  
(ਏਥੇ ਇਕ Colephon ਦਿਤੀ ਹੈ :—) “ਕਬੀਰ ਅਤੇ  
ਫਰੀਦ ਦੇ ਸਲੋਕ ਏਥ ਅਉਨੇ ਦਾਹੀਏਂ ਅਤੇ ਫੇਰ ਗੁਰੂ  
ਕੀ ਬਾਣੀ।”

ਏਸ ਨੋਟ ਤੋਂ ਪਿਛੋਂ ਦਿਤਾ ਹੈ :—ਸਲੋਕ ਵਾਰਾਂ ਤੇ ਵਧੀਕ, ਸਲੋਕ  
ਮਹਲਾ ਦ; ਸਵੈਜੇ ਸ੍ਰੀ ਮੁਖਵਾਕ; ਸਲੋਕ ਕਬੀਰ (੨੪੪);  
ਸਲੋਕ ਫਰੀਦ (੧੩੦); ਸਲੋਕ, ਜਿਤ ਦਰ ਲਖ ਮੁਹਮਦਾ;  
ਸਲੋਕ, ‘ਬਾਇ ਆਤਿਸ ਆਬ’; ਰਤਨਮਾਲਾ ਹਕੀਕਤ ਰਾਹ  
ਹਕੀਕਤ ਰਾਹ ਮੁਕਾਮ, ਰਾਗ ਮਾਲਾ, ਸਿਆਹੀ ਕੀ ਬਿਧੀ।  
ਏਸੇ ਗ੍ਰੰਥ ਤੋਂ ਇਕ ਸੁਥਰਾ ਉਤਾਰਾ ਭੀ ਏਥੇ ਹੈ, ਪਰ ਉਸ  
ਵਿਚ ਲਿਖੇ ਜਾਨ ਦਾ ਸੰਮਤ ਨਹੀਂ ਦਿੱਤਾ ਹੋਇਆ।

੩੦-ਬੀਜ ਸੰਮਤ ੧੯੪੦

## ਸੰਗਤ ਗੁਰੂ ਤੇਰ ਬਹਾਦਰ, ਲਖਨਊ

ਇਹ ਬੀਜ ਭਾਵੋਂ ਉਪਰਲੀ ਨਾਲੋਂ ਸੌ ਵਰ੍ਹਾ ਪਿਛੋਂ ਦੀ ਲਿਖੀ ਹੈ,  
ਪਰ ਲਖਨਊ ਵਿਚ ਹੋਣ ਕਰਕੇ ਏਸਦਾ ਸ਼ਿਕਰ ਭੀ ਏਥੇ ਹੀ ਕਰ ਦੇਂਦੇ  
ਹਾਂ। ਆਪਣੇ ਲਿਖੇ ਜਾਨ ਬਾਬਤ ਏਸ ਬੀਜ ਵਿਚ ਇਉਂ ਲਿਖਿਆ ਹੈ:-

ਸੰਮਤ ੧੯੪੦ ਮਿਤੀ ਫਾਰਨ ਵਦੀ ॥੫॥ ਵਾਰ ਇਤਵਾਰ ॥

ਸੂਚੀ ਪੜ੍ਹੋ ਪੇਖੀ ਕਾ ਤਤਕਰਾ । ਸ੍ਰੀ ਗੁਰਦਾਸ ਜੀ ਕੇ ਦਸਤਖਤ  
ਕਾ ਨਕਲ, ਨਕਲ ਕਾ ਨਕਲ, ਨਕਲ ਕਾ ਨਕਲ, ਨਕਲ ।'

ਲਛੜ 'ਜਪੁ' ਉਪਰਲੀ colophon ਵਿਚ ਨਹੀਂ ਹੈ, ਅਤੇ ਨਾਮ  
ਵੀ ਗੁਰੂ ਰਾਮਦਾਸ ਨਹੀਂ ਸਗੋਂ 'ਸ੍ਰੀ ਗੁਰਦਾਸ' ਲਿਖਿਆ ਹੈ। ਹੋਰ ਬੀਜਾਂ  
ਵਿਚ 'ਜਪੁ' ਬਾਬਤ ਏਸੇ ਤਰ੍ਹਾਂ ਦੀ ਇਥਾਰਤ ਵਰਤੀ ਹੁੰਦੀ ਹੈ। ਜਾਂ  
ਤਾਂ ਇਹ ਲਿਖਾਈ ਬੜਾ ਭੁਲਾ ਮਾਨਸ ਹੈ ਜੋ ਇਹ ਦਸਨ ਦੀ ਖੇਤਰ  
ਕਰਦਾ ਹੈ, ਕਿ ਉਸਦੀ ਨਕਲ ਕੀਤੀ ਬੀਜ, 'ਆਦਿ-ਬੀਜ' ਤੋਂ ਕਿਤਵੇਂ  
ਥਾਂ ਨਕਲ ਹੋਈ ਹੈ ਅਤੇ ਜਾਂ 'ਸ੍ਰੀ ਗੁਰ' ਅਤੇ 'ਦਾਸ' ਦੇ ਲਛੜਾਂ ਦੇ  
ਵਿਚਾਲੇ ਲਛੜ 'ਰਾਮ' ਲਿਖਣਾ ਭੁਲ ਗਿਆ ਹੈ, ਜਿਸਤੇ ਇਹ colophon  
ਮਾਮੂਲੀ ਹੋਰ ਬੀਜਾਂ ਵਿਚ ਦਿਤੀ colophon ਬਣ ਜਾਂਦੀ ਜੇ ਪਹਿਲੀ ਗਲ  
ਠੀਕ ਹੈ ਤਾਂ ਇਹ colophon ਆਪਣੀ ਕਿਸਮ ਦੀ ਪਹਿਲੀ ਅਤੇ  
ਇਕੱਲੀ ਹੈ। ਅਸਲ ਗਲ ਇਉਂ ਜਾਪਦੀ ਹੈ ਕਿ ਉਸ ਨੂੰ ਪੁਰਾਣੀ  
colophon ਦੀ ਸਮਝ ਨਹੀਂ ਆਈ ਅਤੇ ਉਸਨੇ ਆਪਣੇ ਵਲੋਂ  
ਉਸਦੀ ਗੁਲਤੀ ਦਰਸਤ ਕੀਤੀ ਹੈ, ਅਤੇ ਲਛੜ 'ਜਪੁ' ਛਡਕੇ ਨਾਮ  
ਸ੍ਰੀ ਗੁਰੂ ਰਾਮਦਾਸ ਤੋਂ ਸ੍ਰੀ ਗੁਰਦਾਸ ਕਰ ਦਿਤਾ ਹੈ। 'ਸ੍ਰੀ' ਦਾ ਲਛੜ  
ਏਸ ਤਰ੍ਹਾਂ ਭਾਈ ਗੁਰਦਾਸ ਵੇਂ ਨਾਮ ਦੇ ਨਾਲ ਹੋਰ ਕਿਤੇ ਨਹੀਂ  
ਵਰਤਿਆ ਗਿਆ ।

ਸਾਰੀ ਬੀਜ ਇਕੋ ਲਖਾਰੀ ਦੇ ਹਥ ਦੀ ਤੇ ਸੁਥਰੀ ਲਿਖੀ ਹੈ, ਕੁਝ

ਹਰਫ ਜਿਵੇਂ ਯ ਤੇ ਛ, ਪੁਰਾਣੀ ਬਕਲਾਂ ਦੇ ਹਨ। ਸਾਰੇ ਪੜ੍ਹੇ ੧੩੬  
ਹਨ, ਸਛੇ ਤੇ ੧੭ ਪਾਲਾਂ ਅਤੇ ਹਰ ਪਾਲ ਵਿਚ ਐਸਤਨ ੩੮ ਅਖਰ।

ਸੋ ਪੁਰਖ ਵਾਲੇ ਚਾਰ ਸਬਦ ਰਹਿਰਾਸ-ਵਿਚ ਦਿਤੇ ਹਨ। ਜੇਜਾਵੰਤੀ  
ਰਾਗ 'ਜੇਤਸਰੀ' ਦੇ ਪਿਛੇ ਰਖਿਆ ਹੈ। ਨਾਵੇਂ ਮਹਲ ਦੇ ਸਲੋਕ (੫੭)  
ਮੰਦਾਵਣੀ ਤੋਂ ਪਿਛੇ ਦਿਤੇ ਹਨ। ਅਤੇ ਉਹਨਾਂ ਤੋਂ ਪਿਛੋਂ ਤਰਤੀਬਵਾਰ  
ਇਹ ਛਾਲਤੂ ਬਾਣੀਆਂ ਆਉਂਦੀਆਂ ਹਨ :—

ਰਤਨ ਮਾਲਾ, ਹਕੀਕਤ ਰਾਹ ਮੁਕਾਮ, ਰਾਗ ਮਾਲਾ।

ਤਕਕਰਾ, 'ਪ੍ਰਭਾਤੀ ਬਣੀ ਭਰਤਾਂ ਕੀ' ਉਪਰ ਖਤਮ ਹੋ ਜਾਂਦਾ  
ਹੈ। ਅਤੇ ਇਹਨਾਂ 'ਭੇਗ ਦੀਆਂ ਬਾਣੀਆਂ' ਅਤੇ 'ਛਾਲਤੂ ਬਾਣੀਆਂ'  
ਬਚਤ ਕੋਈ ਪ੍ਰਤੀਕਾਂ ਜਾਂ ਸਿਰਨਾਵੇਂ ਨਹੀਂ ਦਿਤੇ।

ਨਾਵੇਂ ਮਹਲ ਦੇ ਸਲੋਕਾਂ ਦੀ ਤਰਤੀਬ ਅਤੇ ਪਾਠ ਦਾ ਪਿਛੇ ਆ ਕੇ ਫਰਕ  
ਹੈ। ਇਉਂ ਲਿਖਿਆ ਹੈ :—ਜਾਕੇ ਬਹੁ ਪਰਵਾਰ ॥ ੫੦ ॥ ਕਿਨੇ ਜਪਿਓ  
ਗੁਰ ਮੰਤ ॥ ੫੧ ॥ ਛਡ ਸਰਲ ਜੰਸਲ ॥ ੫੨ ॥ ਬਲ ਤੂਟਿਓ ਬੰਧਨ  
ਪਰਿਓ ਰਹਿਓ ਨ ਕਹੁ ਉਪਾਇ। ਕਹੁ ਨਾਨਕ ਅਥ ਓਟ ਹਰਿ ਗਜ  
ਜਿਓ ਹੋਇ ਸਹਾਇ ॥ ੫੪ ॥ ਬਲਹਉ ਬੰਧਨ ਛੁਟੇ ॥ ੫੫ ॥ ਰਾਮ  
ਨਾਮ ਉਰ ਮੌ ਗਹੇ ਜਾ ਕੀ ਸਮ ਨਹੀਂ ਕੋਇ ॥ ੫੬ ॥ ਬੰਧ ਸਖਾ ਸਭ  
ਤਜਿ ਗਏ ਦੀਉ ਨ ਕਾਹੁ ਸਾਬ। ਕਹ ਨਾਨਕ ਅਥ ਬਿਪਤਿ ਮਹਿ ਏਕ ਓਟ  
ਰੁਨਾਬ ॥ ੫੭ ॥

ਇਹ ਗਲ ਸਾਫ਼ ਹੈ ਕਿ ਗੁਰੂ ਤੇਗ ਬਹਾਦਰ ਜੀ ਆਪਣੀ ਪੇਰੀਂ  
ਪਈਆਂ, ਬੇੜੀਆਂ ਆਪਣੀ ਨਿਰਬਲਤਾ, ਆਪਣੇ ਦੁਖ ਦਾ ਜ਼ਿਕਰ ਏਥੇ  
ਕਰ ਰਹੇ ਹਨ।

### ੩੧—ਪੁਰਾਤਨ ਬੀਜ ਸੰਗਤ ਆਗਰਾ।

ਆਗਰੇ ਵਿਚ ਸਿਖਾਂ ਦੇ ਤਿੰਨ ਪੁਰਾਣੇ ਅਸਥਾਨ ਹਨ, ਦੋ, ਮਾਈ-  
ਬਾਨ ਮਹਲੇ ਵਿਚ ਹਨ ਜਿਥੇ ਖੜ੍ਹੀ ਵਸਦੇ ਹਨ। ਇਕ 'ਪੁਰਾਣੀ ਸੰਗਤ'

ਕਹਲਾਉਂਦੀ ਹੈ, ਜਿਥੇ ਗੁਰੂ ਨਾਨਕ ਸਾਹਿਬ ਤੇ ਗੁਰੂ ਤੇਗ ਬਹਾਦਰ ਆਏ ਰਸੇ ਜਾਂਦੇ ਹਨ। ਇਜਾ ਸ਼ਬਾਨ ਇਕ ਨਵੀਂ ਪਰਮਸਾਲਾ ਹੈ ਜੋ ਖੜ੍ਹੀਆਂ ਨੇ ਚਾਰਕੂ ਪੀਹੜੀਆਂ ਤੋਂ ਕਾਇਮ ਕੰਤੀ ਹੈ, ਕੋਈ ਸਠ ਸਤ੍ਤੁਰ ਬਰਸ ਏਸ ਨੂੰ ਕਾਇਮ ਹੋਇਆਂ ਹੋਏ ਹਨ (ਸੰਨ ੧੯੧੬ ਵਿਚ ਜਦ ਮੈਂ ਦਰਸ਼ਨ ਕੀਤੇ ।) ਹੁਣ ਵਾਲੇ ਉਦਾਸੀ ਸਾਧੂ ਕਬੀਲਦਾਰ ਹਨ, ਅਤੇ ਕੋਈ ਝੂੰਹ ਵਰ੍ਹੇ ਤੋਂ ਉਥੇ ਹਨ। ਇਹਨ ਤੋਂ ਪਹਿਲੇ ਤਿੰਨ ਪੀਹੜੀਆਂ ਕੋਈ ਸਾਹਿਬਜ਼ਾਦੇ ਰਹੇ ਹਨ। ਇਹਨ ਸਾਰਾ ਮਹਲਾ ਖੜ੍ਹੀਆਂ ਦਾ ਹੈ, ਜੋ ਅਕਸਰ ਉਚੀਆਂ ਜਾਤਾਂ, ਚਾਰਜ਼ਾਤਾਂ, ਪੰਜ ਜ਼ਾਤਾਂ ਬਿਰਾਦਰੀਆਂ ਦੇ ਹਨ, ਪੜ੍ਹੇ ਲਿਖੇ ਤੇ ਨੌਕਰੀ ਪੇਸ਼ ਹਨ। ਆਗਰੇ ਤੋਂ ਅਠ ਕੋਹ ਤੇ ਇਕ ਬਾਗ ਹੁੰਦਾ ਸੀ, ਜਿਥੇ ਆ ਕੇ ਗੁਰੂ ਤੇਗਬਹਾਦਰ ਪਹਿਲੇ ਠਹਿਰੇ ਹਨ; ਇਕ ਮਾਈ ਉਹਨਾਂ ਨੂੰ ਉਥੋਂ ਪੁਰਾਣੀ ਸੰਗਤ ਵਿਚ ਲੈ ਆਈ ਸੀ। ਤੀਜਾ ਇਕ ਹੋਰ ਸਥਾਨ ਲੱਹਾ ਮੰਡੀ ਵਿਚ ਹੈ, ਜਿਥੇ ਗੁਰੂ ਗੋਬਿੰਦ ਸਿੰਘ ਆ ਕੇ ਠਹਿਰੇ ਸਨ। ਏਥੇ ਖਾਲੀ ਨਿਸਾਨ ਸਾਹਿਬ ਅਤੇ ਮਕਾਨ ਹੈ, ਗ੍ਰੰਥ ਸਾਹਿਬ ਕੋਈ ਨਹੀਂ।

ਨਵੀਂ ਪਰਮਸਾਲਾ ਵਿਚ ਇਕ ਪੁਰਾਣਾ ਰ੍ਰੰਥ ਸਾਹਿਬ ਹੁੰਦਾ ਸੀ, ਜੋ ਇਕ ਉਦਾਸੀ ਸਾਧੂ ਲੈ ਰਾਏ। ਹੁਣ ਛਾਪੇ ਦੇ ਦੋ ਰ੍ਰੰਥ ਸਾਹਿਬ ਹਨ ॥

ਪੁਰਾਣੀ ਸੰਗਤ ਦੀ ਇਮਾਰਤ ਬਹੁਤ ਨਵੀਂ ਅਤੇ ਸੁਥਰੀ ਹੈ, ਛਤਾਂ ਲਈ ਲੋਹੇ ਦੇ ਗਾਰਡਰ ਵਰਤੇ ਹਨ। ਪੁਰਾਣਾ ਨਿਸ਼ਾਨ ਇਕ ਸੁਕੇ ਹੋਏ ਬੋਹੜ ਦਾ ਤਨਾ ਹੈ, ਜਿਸ ਦੇ ਹੇਠਾਂ ਇਕ ਬੜੀ ਬਣਾ ਕੇ ਉਸ ਪੁਰ ਸੰਗ ਮਰਮਰ ਦੀ ਇਕ ਸਿਲਾ ਨੌਂ ਇੰਚ × ਨੌਂ ਇੰਚ ਗੱਡੀ ਹੈ। ਏਸ ਸਿਲਾ ਉਤੇ ਦੋ ਛੋਟੇ ਪੋਰ ਉਕਰੇ ਹਨ, ਜੋ ਇਸ ਰਲ ਦਾ ਨਿਸ਼ਾਨ ਹਨ ਕਿ ਗੁਰੂ ਨਾਨਕ ਸਾਹਿਬ ਨੇ ਉਥੇ ਚਟਣ ਪਾਏ। ਉਹਨਾਂ ਦੇ ਸਮੇਂ ਰਾਜਪਾਲੀ ਇਹੋ ਆਗਰਾ ਮੀ। ਸਿਲਾ ਉਤੇ ਗੁਰਮੁਖੀ ਅਖਰਾਂ ਵਿਚ ਲਿਖਿਆ ਹੈ :—

“ਸਨ ਬਾਰੂ ਸੈਤ੍ਰੇਪਨ ਮਾਘ ਸੁਦੀ ਬਸੰਤ ਪੰਚਮੀ ਸੰਗਤ ਬੜੀ।  
ਸ੍ਰੀ ਗੁਰੂ ਨਾਨਕ ਜੀ ਕੀ ਚਰਣ ਪਾਦਕਾ। ਬਾਨ ਗੁਰੂ ਤੇਗ  
ਬਹਾਦਰ ਕਾ। ੧ ਓ ਸਤਿਨਾਮ ਗੁਰੂ ਫੁਟਜ ਪ੍ਰਕਾਸ ਰ੍ਰੰਥ।”

ਇਹ ਸੰਕ 'ਮੁਲਕੇ' ਜਾਂ 'ਫਸਲੀ' ਹੈ। ਅਕਬਰ ਨੇ ਸੁਰਜੀ ਸਾਲ ੩੬੮  
ਦਿਨ ਕਾ ਮੁਕਰਰ ਕਰਕੇ, ਵਰਤਮਾਨ ਹਿਜਰੀ ਮੰਨ ਤੋਂ ਸ਼ੁਗੂ ਕੀਤਾ ਸੀ।  
ਸੰਨ ੧੨੫੩ ਫਸਲੀ, ਈਸਵੀ ਸੰਨ ੧੯੪੬ ਦੇ ਬਾਬਰ ਪੰਦਾ ਹੈ।  
ਸੁਰਜ ਪ੍ਰਕਾਸ਼ ਜਿਸ ਦੇ ਆਧਾਰ ਪੁਰ ਉਪਰਲੀ ਇਬਾਰਤ ਥੜੀ ਉਤੇ  
ਲਿਖੀ ਹੈ, ਸੰਨ ੧੯੪੩ ਵਿਚ ਖਤਮ ਹੋ ਕੇ ਪ੍ਰਕਾਸ਼ਤ ਹੋਇਆ ਸੀ। ਹੁਣ  
ਵਾਲੀ ਇਮਾਰਤ ਤੀਜੀ ਹੈ ਜੇ ਰੋਬੀ ਪੰਜਵੀਂ ਨਹੀਂ।

ਇਸ ਪੁਰਾਣੀ ਸੰਗਤ ਵਿਚ ਲਿਖਤ ਦਾ ਇਕ ਗ੍ਰੰਥ ਸਾਹਿਬ ਹੈ,  
ਜਿਸ ਵਿਚ ਲਿਖੇ ਜਾਨ ਦਾ ਕੋਈ ਸੰਮਤ ਨਹੀਂ ਦਿੱਤਾ। ਪਰ ਅਥਰਾਂ ਦੀਆਂ  
ਸ਼ਕਲਾਂ, ਆਮਹਾਲਤ, ਅਤੇ ਅੰਦਰਲੀ ਰਾਵਾਹੀ ਤੋਂ ਦੋ ਸੌ ਵਰ੍ਹੇ ਤੋਂ  
ਕਥ ਉਪਰ ਪੁਗਾਣਾ ਹੈ, ਸੰਮਤ ੧੭੭੫ ਦੇ ਲਾਗੇ ਦਾ। ਸਿੱਲ੍ਹੇ ਅਤੇ  
ਉੱਲੀ ਨਾਲ ਛੇਕੜਲੇ ਬਹੁਤ ਸਾਰੇ ਪੜ੍ਹੇ ਜੁੜ ਗਏ ਹਨ, ਅਤੇ ਉਹਨਾਂ  
ਨੂੰ ਖੇਲ੍ਹਨਾ ਐਥਾ ਹੈ। ਇਹ ਹਾਲ ਮੈਂ ਸਤੰਬਰ ੧੯੭੧ ਵਿਚ ਵੇਖਿਆ।

ਇਹ ਗ੍ਰੰਥ ਕਿਸੇ ਹੋਰ ਪੁਰਾਣੀ ਬੀਕੜ ਤੋਂ ਨਕਲ ਕੇਤਾ ਗਿਆ ਹੈ,  
ਜਿਸ ਵਿਚ ਨਾਵੇਂ ਮਹਲ ਦੀ ਬਾਣੀ ਨਹੀਂ ਸੀ। ਨਕਲ ਕਰਦੇ ਸਮੇਂ ਇਹ  
ਬਾਣੀ ਕਿੱਤੇ ਹੋਰਬੋਂ ਲੈ ਕੇ ਚਾਹੜੀ ਹੈ, ਅਤੇ ਬਾਣੀ ਦੀ ਤਰਤੀਬ  
ਮੰਦਾਵਣੀ ਤੋਂ ਅਗੇ ਤੇ ਪਿਛੇ ਉਹੋ ਰਖੀ ਹੈ। ਤਤਕਰੇ ਤੋਂ ਰਿਸਦਾ ਹੈ  
ਕਿ ਮੰਦਾਵਣੀ 'ਭੇਤ੍ਰਾ ਦੀ ਬਾਣੀ' ਦੇ ਵਿਚਾਲ ਆਈ ਸੀ। ਉਸ ਤੋਂ ਪਹਿਲੇ  
ਸ਼ਲੋਕ ਸਹਸਕ੍ਰਿਤਿ, ਰਾਬਾ, ਦੁਨਹੇ, ਚਉਥੇਲੇ, ਸਲੋਕ ਵਾਰਾਂ ਤੇ ਵਧੀਕ  
ਸਨ। ਫੇਰ ਮੰਦਾਵਣੀ ਵਾਲਾ ਸ਼ਲੋਕ ਆ ਕੇ ਪਿਛੋਂ ਤਰਤੀਬਵਾਰ ਇਹ  
ਬਾਣੀਆਂ ਸਨ :— ਸ਼ਲੋਕ ਮਹਲਾ ੯; ਸ਼ਲੋਕ ਕਬੀਰ ਜੀ ਕੇ ਸ਼ਲੋਕ, ਸ਼ੇਖ  
ਫਰੀਦ ਦੇ, ਸਵੈਜੇ ਸ੍ਰੀ ਮੁਖਵਾਕ ਮਃ ੫; ਸਵੈਜੇ ਭੋਟਾਂ ਕੇ; ਸ਼ਲੋਕ,  
ਜਿਤ ਦਰ ਲਖ ਮੁਹਮਦਾ'; ਗੋਸਟ ਮਲਾਰ ਨਾਲ ਹੋਈ; ਰਤਨ ਮਾਲਾ;  
ਹਕੀਕਤ ਰਾਹ ਮੁਕਾਮ; ਅਤੇ ਸਭ ਤੋਂ ਪਿਛੇ ਰਾਗ ਮਾਲਾ, ਜਿਸ ਤੋਂ ਪਿਛੇ  
ਖਾਲੀ ਸਿਆਹੀ ਕੀ ਬਿਧੀ ਲਿਖੀ ਹੈ।

## ੩੨—ਪੁਰਾਤਨ ਬੀੜਾਂ, ਬਨਾਰਸ ਸੰਗਤ ਬੀੜ ਸੰਮਤ ੧੭੫੨ ॥

ਲਿਖਤ ਦੇ ਕਿਤਨੇ ਹੀ ਗ੍ਰੰਥ ਸਾਹਿਬ ਬਨਾਰਸ ਸੰਗਤ ਵਿਚ ਹਨ। ਸੰਜ੍ਞਾਂਦ ਵਾਲੇ ਦਿਨ ਸਭ ਦਾ ਪ੍ਰਕਾਸ਼ ਹੁੰਦਾ ਹੈ। ਮੈਂ ਜੋ ਤਿੰਨ ਦੇਖੇ ਹਨ, ਉਠਨਾਂ ਦੀ ਪੜਤਾਲ ਦਾ ਸਿਟਾ ਦੇਂਦਾ ਹਾਂ। ਸਭ ਤੋਂ ਪੁਰਾਣੀ ਬੀੜ ਏਥੇ ਸੌਮਤ ੧੭੫੨ ਦੀ ਹੈ। ਤਤਕਰੇ ਤੋਂ ਪਹਿਲੇ ਇਕ ਕੋਰੇ ਪਤਰੇ ਪੁਰ ਬਾਈ ਵਾਰਾਂ ਦਾ 'ਵਧੇਜ' ਮਤਲਬ ਫਹਿਜਿਸਤ ਹੈ, ਅਤੇ ਨਾਲ ਹੀ ਉਸੇ ਸਫੇ ਤੇ ਲਿਖਿਆ ਹੈ :—

“ਸੰਬਤ ੧੭੫੨ ਮਿਤੀ ਵਸਾਖ ਵਦੀ ੧

ਗਿਰੰਥ ਲਿਖਿਤ ਪੂਰਾ ਹੋਇਆ।”

ਅਖਰ ਲ, ਹ, ਛ, ਯ ਵਰੋਂ ਪੁਰਾਣੀ ਸ਼ਕਲਾਂ ਦੇ ਹਨ। ਰਾਗ ਜੈਜਾਵੰਤੀ, ਰਾਗ ਜੈਤਸਰੀ ਦੇ ਪਿਛੋਂ ਇਤਾਂ ਹੈ, ਜਿਸ ਤੇ ਰਾਗ ਬਿਭਾਸ ਪ੍ਰਭਾਤੀ ਛੇਕੜਲਾ ਰਾਗ ਹੀ ਰਹਿੰਦਾ ਹੈ। ਜਿਸ ਦੇ ਪਿਛੋਂ ਦਸਤੂਰ ਮੁਜਬ ਸ਼ਲੋਕ ਸਹਸ਼ਕ੍ਰਿਤ, ਗਾਥਾ, ਫੁਨਦੇ, ਚਉਬੋਲੇ, ਸ਼ਲੋਕ ਵਾਰਾਂ ਤੋਂ ਵਧੀਕ ਦੇ ਕੇ— ਮੰਦਾਵਣੀ—ਵਾਲਾ ਸ਼ਲੋਕ ਹੈ। ਉਸ ਦੇ ਪਿਛੋਂ ਦਸਤੂਰ ਮੁਜਬ ਆਉਂ ਦੇ ਹਨ ਸ਼ਲੋਕ ਮਹਲਾ ੯; ਸ਼ਲੋਕ ਕਬੀਰ ਜੀ; ਸ਼ਲੋਕ ਫ਼ਨੀਦ ਦੇ। ਸਵੈਜੇ ਸ਼੍ਰੀ ਮੁਖਵਾਕ, ਸਵੈਜੇ ਸ਼ਕਨਾਂ ਭੋਟਾਂ ਦੇ, ਅਤੇ ਛੇਕੜ ਰਾਗ ਮਾਲਾ।। ਹੋਰ ਢਾਲਤੂ ਬਾਣੀ ਕੋਈ ਨਹੀਂ ਦਿਤੀ।

‘ਸੂਚੀ ਪੜ੍ਹ ਪੋਥੀ’ ਵਿਚ ਜੈਜਾਵੰਤੀ ਰਾਗ ਹੇਠਾਂ ਚਾਰ ਸਤਰਾਂ ਖਾਲੀ ਛੱਡੀਆਂ ਹਨ, ਚਾਰ ਸ਼ਬਦਾਂ ਦੀਆਂ ਪ੍ਰਤੀਕਾਂ ਦਰਜ ਕਰਨ ਲਈ, ਪਰ ਫੇਰ ਭੁਲ ਗਿਆ ਹੈ। ਏਸੇ ਤਰ੍ਹਾਂ ਰਾਗਮਾਲਾ ਦੇ ਪਿਛੋਂ, ‘ਬੰਸਤ ਕੀ ਵਾਰ ਮ: ੫..... ਪਤਿ.....’ ਲਿਖਿਆ ਹੈ, ਪਰ ਰਾਰੰਥ ਸਾਹਿਬ ਦੇ ਅੰਦਰ ਰਾਗਮਾਲਾ ਤੋਂ ਪਿਛੋਂ ਬੰਸਤ ਕੀ ਵਾਰ ਨਹੀਂ ਦਿਤੀ। ਮਤਲਬ ਹੈ ਕਿ ‘ਸੂਚੀ ਪੜ੍ਹ ਪੋਥੀ’ ਕਿਤੋਂ

ਉਤਾਰਾ ਕੀਤੀ ਹੈ, ਤੇ ਗਰੰਥ ਸਾਹਿਬ ਕਿਤੇਂ ਹੋਰਥੋਂ, ਨਹੀਂ ਤਾਂ ਗਰੰਥ  
ਸਾਹਿਬ ਵਿਚ ਆਪਣੀ ਮਰਜ਼ੀ ਨਾਲ ਕਈ ਬਾਣੀ, ਜਿਵੇਂ ‘ਬਸੰਤ ਕੀ  
ਵਾਰ’, ਏਧਰ ਓਧਰ ਪਾ ਦਿਤੀਆਂ ਹਨ। ਨਾਵੇਂ ਮਹਲੇ ਦੇ ਸ਼ਬਦਾਂ ਸਲੋਕਾਂ  
ਵਿਚ ਉਹੋ ਲੜਜ਼ੀ ਫੁਟਕ ਏਥੇ ਭੀ ਹਨ, ਜਿਨ੍ਹਾਂ ਦਾ ਜ਼ਿਕਰ ਉਪਰ ਕਈ  
ਵਾਰੀ ਕੀਤਾ ਹੈ ।

## ਬੀੜ ਸੰਮਤ ੧੯੦੯

ਉਪਟਲੇ ਗ੍ਰੰਥ ਸਾਹਿਬ ਨਾਲੋਂ ੬੦ ਵਰੇ ਪਿਛੋਂ ਦੂਜਾ ਗ੍ਰੰਥ ਸਾਹਿਬ  
ਸੰਮਤ ੧੯੦੯ ਦਾ ਆਉਂਦਾ ਹੈ। ਲਿਖਿਆ ਹੈ ਕਿ :

ਸੰਮਤ ੧੯੦੯ ਮਿਤੀ ਭਾਵੋਂ ਵਦੀ।

ਸੂਚੀ ਪੜ੍ਹੋਥੀ ਕਾ ਤਤਕਰਾ।

ਜਪੁ ਸ੍ਰੀ ਗੁਰੂ ਰਾਮਦਾਸ ਜੀਉ ਰੇ ਦਸਤਖਤ ਕਾ ਨਕਲ, ਨਕਲ  
ਕਾ ਨਕਲ, ਨਕਲ ਕਾ ਨਕਲ ਕਾ ਨਕਲ।

ਗੋਇਆ ਇਹ ਗ੍ਰੰਥ ਛੇਵੇਂ ਥਾਂ ਉਤਾਰਾ ਹੈ। ‘ਸੋ ਪੁਰਖ’ ਵਾਲੇ  
ਚਾਰ ਸ਼ਬਦ ਇਸ ਵਿਚ ਨਿਤਨੇਮ ਦੀ ਬਾਣੀ ਅੰਦਰ ਰਿਤੇ ਹਨ।  
ਜੇਜਾਵੰਤੀ ਰਾਗ ਜੇਤਸਰੀ ਦੇ ਪਿਛੇ ਦਿੱਤਾ ਹੈ। ‘ਮੰਦਾਵਣੀ’ ਦਾ ਸਲੋਕ  
ਬਾਣੀ ਦੇ ਵਿਚਾਲੇ ਹੈ, ਗ੍ਰੰਥ ਦੇ ਅਖੀਰ ਤੇ ਨਹੀਂ। ਏਹਦੇ ਪਿਛੋਂ ਕਰਮਵਾਰ  
ਇਹ ਬਾਣੀਆਂ ਹਨ:- ਸਲੋਕ ਨਾਵੇਂ ਮਹਲ ਕੇ, ਸਲੋਕ ਜਿਤ ਦਰ ਲਖ  
ਮੁਹਮਦਾ, ਸਲੋਕ, ਬਾਇ ਅਤਿਸ ਆਬ, ਰਤਨਮਾਲਾ; ਹਕੀਕਤ ਰਾਹ  
ਮੁਕਾਮ; ਅਤੇ ਰਾਗ ਮਾਲਾ। ਛੇਕੜ ਤੇ ਸਿਆਹੀ ਕੀ ਬਿਧੀ ਹੈ।

‘ਸੂਚੀ ਪੜ੍ਹੋਥੀ’ ਦੇ ਪਿਛੇ ਡੇਢ ਫਲਾ ਕੇਰਾ ਛਡਕੇ ‘ਚਲਿੜ੍ਹ  
ਜੋਤੀ ਜੋਤ ਸਮਾਵਣ ਕਾ’ ਦਿੱਤਾ ਹੈ, ਅਤੇ ਆਪਣੇ ਵਲੋਂ ਕੁਝ ਦਰਸਤੀਆਂ  
ਕਰਕੇ ਗਲਤੀਆਂ ਪਾ ਦਿਤੀਆਂ ਹਨ। ਦਸ਼ਮੇਸ਼ ਜੀ ਦੇ ਚਲਾਣੇ ਦੀ ਬਿਤ  
ਏਸ ਤ੍ਰੂਂ ਦਿਤੀ ਹੈ :-

‘ਸੰਮਤ ੧੯੬੪ ਕਾਤਿਕ ਸੁਦੀ.....ਗੁਰੂ ਗੋਕਿੰਦ ਸਿੰਘ ਜੀ

ਸਮਾਣੇ।' ਬਿੱਤ ਜੋ ਸਿਖਾਂ ਵਿਚ ਮਲੀ ਹੋਈ ਹੈ, ਉਹ ਕਤਿਕ ਸੁਦੀ ਪ ਸੰਮਤ ੧੭੬੫ ਹੈ, ਨਾਕਿ ੧੭੬੪। ਅਖ਼ਨੂਰ ਦੀ ਇਕ ਬੋੜ ਵਿਚ ਸੰਮਤ ੧੭੬੬ ਦਿੱਤਾ ਗੈ, ਜੋ ਵਧੀਕ ਠੀਕ ਮਾਲੂਮ ਦੇਂਦਾ ਹੈ, ਕਿਉਂਕਿ ਬਈ ਘਟਨਾਅਂ ੧੭੬੫ ਠੀਕ ਮੰਨਕੇ ਦਰਸਤ ਨਹੀਂ ਬੰਦੀਆਂ, ਉਹ ੧੭੬੬ ਦਰਸਤ ਮਨਿਆਂ ਢੁਕ ਜਾਂਦੀਆਂ ਹਨ।

## ਬੀੜ ਸੰਮਤ ੧੮੭੦

ਹੋਰ ਸਠ ਵਾਰੇ ਪਿਛੋਂ ਦੀ ਇਕ ਬੀੜ ਭੀ ਏਥੇ ਹੈ। ਗ੍ਰੰਥੀ ਜੀ ਨੇ ਦਸਿਆ ਕਿ 'ਇਹ ਗ੍ਰੰਥ ਸਾਹਿਬ ਉਹ ਸਭ ਤੋਂ ਪੁਰਾਣਾ ਮਨਦੇ ਆਏ ਹਨ ਅਤੇ ਤਤਕਰਾ ਹੋਰ ਬੀੜਾਂ ਵਿਚੋਂ ਕਢਕੇ ਲਗਾਇਆ ਹੋਇਆ ਹੈ।' ਕਾਗਜ ਦਾ ਕੁਝ ਫਰਕ ਜ਼ਰੂਰ ਹੈ, ਤਤਕਰੇ ਅਤੇ ਅੰਦਰ ਗ੍ਰੰਥ ਦਾ ਕਈ ਗਲਾਂ ਵਿਚ ਨਾ ਮਿਲਨਾ ਉਹਨਾਂ ਨੂੰ ਦੋ ਅਡ ਅਡ ਸੋਮਿਆਂ ਤੋਂ ਨਿਕਲਿਆ ਦਿਸਦਾ ਹੈ। ਤਤਕਰੇ ਵਿਚ ਸੋ ਪੁਰਖ ਵਾਲੇ ਚਾਰ ਲੋਕਾਂ ਦੀ ਪ੍ਰਤੀਕ ਨਹੀਂ ਦਿਤੀ, ਪਰ ਉਹ ਲੋਕ ਗ੍ਰੰਥ ਸਾਹਿਬ ਵਿਚ ਹਨ। ਤਤਕਰੇ ਵਿਚ ਗੁਰੂ ਸਾਹਿਬ ਦੇ 'ਨੀਸ਼ਾਣ' ਦਾ ਭੀ ਸ਼ਿਕਰ ਹੈ, ਜੋ ਅੰਦਰ ਗ੍ਰੰਥ ਸਾਹਿਬ ਵਿਚ ਨਹੀਂ ਅਤੇ ਨਾ ੧੮੭੦ ਵਿਚ ਕਿਸੇ ਗੁਰੂ ਦੇ 'ਨੀਸ਼ਾਣ' ਮਿਲਨ ਦੀ ਸੰਭਾਵਣਾ ਹੈ। ਜਿਸ ਗੰਢ ਤੋਂ ਤਤਕਰਾ ਨਕਲ ਕੀਤਾ ਹੈ, ਉਸ ਵਿਚ 'ਨੀਸ਼ਾਣ' ਹੁੰਦਾ ਹੋਵੇਗਾ। ਕਾਗਜ ਵਿਚਲੀ ਬੀੜ ਦਾ ਵੀ ਕੋਈ ਡਾਫਾ ਪੁਰਾਣਾ ਨਹੀਂ, ਬਹੁਤ ਚੰਗੀ ਹਾਲਤ ਵਿਚ ਹੈ; ਤਤਕਰੇ ਦੇ ਕਾਗਜ ਨਾਲੋਂ ਜ਼ਰਾ ਘਸਮੈਲੜਾ ਹੈ। ਤਤਕਰੇ ਅਤੇ ਅੰਦਰ ਬੀੜ ਵਿਚ ਲਿਖਾਈ ਦਾ ਕੋਈ ਫਰਕ ਨਹੀਂ ਦਿਸਦਾ, ਇਕੋ ਲਿਖਾਰੀ ਮਾਲੂਮ ਹੁੰਦਾ ਹੈ। ਲਿਖਾਈ ਸੰਦਰ ਮੌਟੇ ਅਖਰਾਂ ਵਿਚ ਹੈ। ਗ੍ਰੰਥੀ ਜੀ ਦਾ ਖਿਆਲ ਗਲਤ ਜਾਪਦਾ ਹੈ। ਮਾਲੂਮ ਦੇਂਦਾ ਹੈ ਕਿ ਗ੍ਰੰਥ ਇਕ ਬੋੜ ਤੋਂ ਨਕਲ ਕੀਤਾ ਹੈ ਅਤੇ ਤਤਕਰਾ ਦੂਜੀ ਤੋਂ। ਤਤਕਰੇ ਦਾ ਮੁਫ਼ਤ ਇਸ ਤਰ੍ਹਾਂ ਪੁਰ ਹੁੰਦਾ ਹੈ:-

ਸੂਚੀ ਪੜ੍ਹੇ ਪੌਥੀ ਕਾ ਤਤਕਰਾ ਰਸਾਂ ਕਾ ।  
 ਜੋਤਿਜੋਤ ਸਮਾਵਣੇ ਕਾ ਚਲਿੜ੍ਹ ।  
 ਸੰਮਤ ੧੮੭੦ ਮਿਤਿ ਅਸਾਫ ਸੁਦੀ ੨ ।  
 ਨੀਬਾਣ ਗੁਰੂ ਜੀ ਕੇ ਦਸਤਖਤਾਂ ਕਾ ਮਹਲਾ ॥

ਸੂਚੀ ਪੜ੍ਹੇ ਪਿਛੇ 'ਚਲਿੜ੍ਹ ਜੋਤਿਜੋਤ ਸਮਾਵਣੇ ਕਾ' ਵਿਚ ਨਾਵੇਂ ਮਹਲ  
 ਤਕ ਦੀਆਂ ਬਿਤਾਂ ਦਿਤੀਆਂ ਹਨ, ਅਤੇ ਅਗੇ ਇਹ ਬਿਤ ਵਧਾਈ ਹੈ :—

“ਸੰਮਤ ੧੯੨੧ ਕਤਕ ਵਦੀ ੫ ਵੀਰਵਾਰ ਪਹਿਰ ਡੇਵ ਰਾਤ  
 ਗੁਰਦੀ ਸ੍ਰੀ ਮਾਤਾ ਬਸੀ ਜੀ ਸਮਾਣੇ ।”

ਇਹ ਮਾਤਾ ਬਸੀ ਜੀ ਕੋਣ ਸਨ ? ਮੈਨੂੰ ਬਖਰ ਨਹੀਂ । ਸ਼ਾਇਦ ਗੁਰੂ  
 ਹਰਿਗਾਇ ਜੀ ਦੇ ਘਰੋਂ ਬਾਬਾ ਰਾਮਗਾਇ ਦੀ ਮਾਤਾ ਹੋਵੇ । ਬਾਬਾ  
 ਗੁਰਦਿਤਾ ਜੀ ਦੇ ਚਲਾਣੇ ਦੀ ਬਿਤ ਨਾਮ ਦੇ ਕੇ ਦਿਤੀ ਹੈ ਸੰਮਤ ੧੬੮੫ ॥

ਬੀੜ ਵਿਚ ਰਹਿਰਾਸ ਵਿਚ 'ਸੋ ਪੁਰਖ' ਵਾਲੇ ਰਾਰ ਸ਼ਬਦ ਤੇ ਰਾਗ  
 ਮਾਨੂੰ ਹੇਠਾਂ ਮੀਰਾਂਬਾਈ ਦਾ ਸ਼ਬਦ, ਅਤੇ ਸਾਰੰਗ ਹੇਠਾਂ ਸੂਰਦਾਸ ਦੇ ਦੋ  
 ਸ਼ਬਦ ਦਿਤੇ ਹਨ । ਕਬੀਰ ਦੇ ੨੪੪ ਸਲੋਕ ਅਤੇ ਫਰੀਦ ਦੇ ੧੩੦ ॥  
 ਰਾਗ ਬਿਭਾਸ ਪ੍ਰਭਾਤੀ ਦੇ ਪਿਛੇ ਤਰਤੀਬ ਵਾਰ ਬਾਣੀਆਂ ਇਉਂ  
 ਦਿਤੀਆਂ ਹਨ :—

ਸਲੋਕ ਸਹਸ਼ਕ੍ਰਿਤੀ, ਗਾਬਾ, ਫੁਨਹੇ, ਚਉਬੋਲੇ, ਸਲੋਕ ਕਬੀਰ  
 ਜੀ, ਸਲੋਕ ਫਰੀਦ, ਸਵਈਏ ਸ੍ਰੀ ਮੁਖ ਵਾਕ; ਸਵੈਯੇ ਭੱਟਾਂ ਕੇ,  
 ਸਲੋਕ ਵਾਨਾਂ ਤੇ ਵਧੀਕ ॥ ਮੁੰਦਾਵਣੀ ਮਹਲਾ ੫ ॥

ਬਾਣੀ ਦੀ ਇਹ ਤਰਤੀਬ ਗ੍ਰੰਥ ਨੂੰ ਨਵਾਂ ਸਿਧ ਕਰਦੀ ਹੈ ॥ ਮੁੰਦਾਵਣੀ ਦੇ  
 ਪਿਛੋਂ ਆਉਂਦੇ ਹਨ :—ਸਲੋਕ ਜਿਤ ਦਰ ਲਖ ਮੁਹਮਦਾ; ਸਲੋਕ ਬਾਇ  
 ਆਤਿਸ਼ ਆਬ; ਰਤਨ ਮਾਲਾ ( ਮਾਮੂਲੀ ਟਿੱਪਨੀ ਸੰਮਤ ); ਹਕੀਕਤ  
 ਰਾਹ ਮੁਕਾਮ, ਅਤੇ ਛੇਕੜ ਰਾਗ ਮਾਲਾ ਤੇ ਸਿਆਹੀ ਕੀ ਬਿਧੀ ॥

## ੩੩—ਗੁਰਦਵਾਰਾ ਨਾਨਕਸਾਹੀ

### ਬ੍ਰਹਮਕੁਡ ਅਜੰਧਿਆ

ਇਸ ਗੁਰਦਵਾਰੇ ਵਿਚ ਤਿੰਨ ਲਿਖਤ ਦੀਆਂ ਬੀੜਾਂ ਹਨ, ਇਕ ੧੮੩੮ ਦੀ, ਦੂਜੀ ੧੮੪੩ ਦੀ, ਅਤੇ ਇਕ ਤੀਜੀ ਜਿਸ ਪੁਰ ਕੋਈ ਸੰਮਤ ਨਹੀਂ ਦਿੱਤਾ। ਤਿੰਨਾਂ ਗ੍ਰੰਥ ਸਾਹਿਬ ਇਕੋ ਹੀ ਨਮੂਨੇ ਵੇਂ ਹਨ। ਲਿਖਾਰੀਆਂ ਦੀਆਂ ਗਲਤੀਆਂ ਹਾਸੋਹੀਨੀਆਂ ਹਨ। ਨਾਵੇਂ ਮਹਲ ਦੀ ਬਾਣੀ ਪਿਛੋਂ ਚੜ੍ਹਨ ਲਈ, ਅਤੇ ਉਤਾਰਾ ਕਟਨ ਦਾ ਸੰਮਤ ਦੇਣ ਲਈ ਕੁਝ ਬੋੜੀ ਨਵੀਂ ਗਲ ਕਟਨੀ ਪੈਂਦੀ ਸੀ, ਉਹ ਭੀ ਏਹਨਾਂ ਤੋਂ ਹੋ ਨਹੀਂ ਆਈ।

ਇਸ ਗੁਰਦਵਾਰੇ ਦੀ ਮੁਖ ਬੀੜ ਵੱਡੇ ਅਕਾਰ ਦੀ, ਸੁਨਹਿਰੇ ਹਾਸ਼ੀਏ ਵਾਲੀ, ਬੜੇ ਵਧੀਆ ਕਾਗਜ਼ ਪੁਰ ਲਿਖੀ ਹੈ। ਇਸ ਦੇ ਤਤਕਾਰੇ ਦਾ ਮਹ ਇਉਂ ਕੀਤਾ ਹੈ :—

“ਸੂਰੀ ਪੜ੍ਹੇ ਪੇਖੀ ਤਤਕਾਰਾ ਰਾਗਾਂ ਕਾ।

ਚਲਿਤ ਜੋਤੀਜੋਤ ਸਮਾਵਣ ਕਾ।

ਸੰਮਤ ੧੯ ੩੮ ਪੁਸ਼ ਵਈ ੩

ਗੁਦਰੀ ਪੇਖੀ ਲਿਖਿ ਪਹੁਚੇ ॥”

‘ਪੇਖੀ ਲਿਖਿ ਪਹੁਚੇ’ ਨੂੰ ਇਹਨਾਂ ਲਿਖਾਰੀਆਂ ਨੇ ਇਕ ਜਾਦੂ ਦਾ ਮੰਤਰ ਸਮਝ ਰਖਿਆ ਸੀ, ਜਿਸ ਕਰਕੇ ਇਸ ਨੂੰ ਦੁਹਰਾਉਣਾ ਜ਼ਰੂਰੀ ਸੀ, ਭਾਵੇਂ ਇਹਨਾਂ ਲਫਜ਼ਾਂ ਦੇ ਅਸਲੀ ਮਤਲਬ ਤੋਂ ਉਹ ਅਤੇ ਹੋਰ ਆਮ ਸਿਖ ਭੀ ਅਨੁਜਾਣ ਸਨ ਤੇ ਹਨ। ‘ਪੁਸ਼ ਵਈ ੩ ਗੁਦਰੀ’ ਦੀ ਵੀ ਚੰਗੀ ਕਹੀ ਹੈ। ਵਿਚਾਰੇ ਲਿਖਾਰੀ ਨੇ ਪੜ੍ਹਿਆ ਹੋਇਆ ਸੀ, ‘ਇਕ ਪਹਰ ਤਿੰਨ ਘੜੀਆਂ ਰਾਤ ਗੁਦਰਾਂ’ ਫਲਾਣੇ ਗੁਰੂ ਜੀ ਸਮਾਏ ॥

ਤਤਕਾਰੇ ਵਿਚ ਇਹ ਭੀ ‘ਪ੍ਰਤੀਕ’ ਦਿੱਤੀ ਹੈ :—‘ਨੀਸ਼ਾਣ ਗੁਰੂ ਕੇ ਰਸਤਖਤ,’ ਪਰ ਅੰਦਰ ਬੀੜ ਵਿਚ ਕੋਈ ‘ਨੀਸ਼ਾਣ’ ਨਹੀਂ ਅਤੇ ਨਾ ਸੰਮਤ

੧੮੩੯ ਵਿਚ ਹੋ ਸਕਦਾ ਸੀ। ਦਸੰਬੰਦ ਜੀ ਨੂੰ ਚਲਾਣਾ ਕੀਤੇ ਵੀ ਪੈਣੀ ਸਟੀ ਲੰਘ ਰਕੀ ਸੀ॥

‘ਸੋ ਦਰ’ ਰਹਿਰਾਸ ਵਿਚ ਚਾਰ ਸ਼ਬਦ ‘ਸੋ ਸੁਰਖ’ ਵਾਲੇ ਦਿਤੇ ਹਨ। ਰਾਗ ਸਾਰੰਗ ਹੇਠਾਂ ਦੇਵੇਂ ਸ਼ਬਦ ਸੂਰਦਾਸ ਦੇ ਦਿਤੇ ਹਨ। ਜੇਹੜਾ ਸ਼ਬਦ, ‘ਹਰਿਕੇ ਸੰਗ ਬਸੇ’ ਵਾਲਾ ਸਭ ਵਿਚ ਆਉਂਦਾ ਹੈ, ਉਸ ਦੇ ਸਿਰ ਤੇ ਇਹ ਸਿਰਨਾਵਾਂ ਦਿਤਾ ਹੈ :—

“ਰਾਗ ਸਾਰੰਗ ਮਹਲਾ ੫। ਸੂਰਦਾਸ॥

੧ ਓ ਸਤਿਗੁਰ ਪ੍ਰਸਾਦਿ ।”

ਇਹ ਦਰੁਸਤੀ (ਮਹਲਾ ੫) ਲਿਖਾਰੀਆਂ ਦੀ ਕੀਤੀ ਹੈ ਅਤੇ ਗੁਰੂ ਹਰਗੋਬੰਦ ਸਾਹਿਬ ਦੇ ਵਕਤ ਤੋਂ ਚਲੀ ਆਉਂਦੀ ਹੈ, ਆਦਿ-ਬੀਜ ਵਿਚ ਇਹ ਨਹੋਂ ਹੋ ਸਕਦੀ। ਕਰਤਾਰਪੁਰ ਵਾਲੀ ਈਜ਼ ਵਿਚ ਹੈ। ਲਿਖਾਰੀਆਂ ਨੇ ‘ਸੂਰਦਾਸ’ ਤੋਂ ਮਤਲਬ ਉਸ ਅਨੁਸਾਰ ਸੂਰਦਾਸ ਤੋਂ ਲਿਆ ਜੋ ਸਾਹਜਾਨ ਦੇ ਵਕਤ ਹੋਇਆ ਹੈ। ਅਤੇ ਜਿਸ ਦੀ ਰਚਨਾ ‘ਸੂਰ ਸਾਗਰ’ ਦੀ ਭਾਖਾ ‘ਟਕਸਾਲੀ’ ਹਿੰਦੀ ਮੰਨੀ ਜਾਂਦੀ ਹੈ। ਇਹ ਗ੍ਰੰਥ ਸਾਹਿਬ ਦੀ ਈਜ਼ ਬਣਨ ਤੋਂ ਪਿਛੋਂ ਹੋਇਆ ਸੀ। ਸੋ ਕਿਸੇ ਸਿਆਣੇ ਲਿਖਾਰੀ ਨੇ ਸੋਚਿਆ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਉਸ ਨੇ ਛੈਸਲਾ ਕੀਤਾ ਕਿ ਸੂਰਦਾਸ ਦੇ ਨਾਮ ਪੁਰ ਇਹ ਸ਼ਬਦ ਪੰਜਵੀਂ ਪਾਤਸ਼ਾਹੀ ਨੇ ਰਚ ਲਿਆ। ਉਸ ਨੇ ਜਾਂ ਉਸ ਤੋਂ ਪਿਛਲਿਆਂ ਨੇ ਇਹ ਕਹਾਣੀ ਚੁਕ ਬਨਾਈ, ਕਿ ਹੋਣ ਵਾਲੇ ਸੂਰਦਾਸ (Future Surdas) ਨੂੰ ਗੁਰੂ ਸਾਹਿਬ ਨੇ ਆਪਣੀ ਆਤਮਕ ਸ਼ਕਤੀ ਨਾਲ ਮਿਲਕੇ ਪਹਿਲੋਂ ਹੀ ਇਹ ਸ਼ਬਦ ਉਸ ਦੇ ਨਾਮ ਪੁਰ ਬਨਾਇਆ ਸੀ :

‘ਹਰਿ ਕੇ ਸੰਗ ਬਸੇ ਹਰਿ ਲੋਕਾ ।’ ਭਾਵੇਂ ਇਹ ਸ਼ਬਦ ਉਸ ਦੇ ‘ਸੂਰ ਸਾਗਰ’ ਵਿਚ ਹੈ ਭੀ ਨਹੀਂ । ਇਹਨਾਂ ਕਹਾਣੀ ਘੜਨ ਵਾਲਿਆਂ ਨੂੰ ਇਹ ਖਸ਼ਰ ਨਹੀਂ ਸੀ ਕਿ ਇਕ ਹੋਰ ਸੁਰਦਾਸ ਸੀ ਜੋ ਅਕਬਰ ਦੇ ਵੇਲੇ ਹੋਇਆ ਹੈ, ਅਤੇ ਜਿਸ ਦਾ ਜ਼ਿਕਰ ‘ਭਕਤ ਮਾਲ’ ਗ੍ਰੰਥ ਵਿਚ ਆਇਆ ਹੈ । ਇਹ ਸ਼ਖਸ਼ ਜਾਤ ਦਾ ਬ੍ਰਹਮਣ ਅਤੇ ਸਰਕਾਰੀ ਅਮੀਨ ਸੀ, ਅਤੇ ਸਰਕਾਰੀ ਰੂਪਿਆ ਸਾਧਾਂ ਸੰਤਾਂ ਨੂੰ ਖੁਅ ਕੇ ਸਾਧ ਹੋ ਵੈਠਾ ਸੀ । ਏਸ ਦੇ ਨਾਮ ਪੁਰ ਇਹ ਸ਼ਬਦ ਸਾਧਾਂ ਵਿਚ ਮਸ਼ਹੂਰ ਸੀ, ਜਿਥੋਂ ਗੁਰੂ ਸਾਹਿਬ ਨੂੰ ਪ੍ਰਾਪਤ ਹੋਇਆ ॥

ਮੀਠਾਬਾਈ ਦਾ ਸ਼ਬਦ : ‘ਮਨ ਹਮਾਰੇ ਬਾਧਿਓ ਮਾਈ’ ਰਾਕ ਮਾਰੁ ਹੋਣਾ ਦਿਤਾ ਹੈ । ਕਬੀਰ ਦੇ ੨੪੫ ਸਲੋਕ ਦਿਤੇ ਹਨ ੨੪੬ ਦੀ ਥੋੜੀ ਕਬੀਰ ਦੇ ਨਾਮ ਪੁਰ ਇਕ ਸ਼ਬਦ ਗੁਰੂ ਅਰਜਨ ਦੇ ੩ ਨੇ ਬਨਾਕੇ ਪਾਇਆ ਦਸਿਆ ਜਾਂਦਾ ਹੈ—  
“ਜੇ ਪਾਚਰ ਕੇ ਕਹਿਤੇ ਦੇਵ, ਤਾਕੀ ਬਿਰਬਾ ਹੋਵੇ ਸੇਵ ।”

ਰਾਮ ਤੁਗਤ ਹੈ ਸਦਾ ਸੁਖਾਲੋ ॥

ਅਸੀਂ ਉਪਰ ਕਹਿ ਆਏ ਹਾਂ ਕਿ ਅਜਿਹਾ ਕਹਿਨ ਵਾਲੇ ਮੂਰਖ ਨਹੀਂ ਸਮਝਦੇ, ਕਿ ਉਹ ਗੁਰੂ ਅਰਜਨ ਦੇਵ ਪੁਰ ਠਗੀ ਕਰਨ ਦਾ ਦੇਸ਼ ਲਾ ਰਹੇ ਹਨ, ਅਜਿਹਾ ਕਰਨ ਦੀ ਗੁਰੂ ਸਾਹਿਬ ਨੂੰ ਲੋੜ ਹੀ ਕੀ ਸੀ । ਏਸ ਕਹਾਣੀ ਘੜਨ ਦੀ ਵਜ਼ਹ ਇਹ ਹੈ ਕਿ ਕਿਸੇ ਬੀੜ ਵਿਚ ਕਿਸੇ ਲਿਖਾਰੀ ਦੀ ਭੁਲ ਨਾਲ ਏਸ ਸ਼ਬਦ ਦੇ ਪਹਿਲੇ ‘ਮਹਲਾ\* ਪ’ ਲਿਖਿਆ

ਵਿੰਜੀਲ ਦੀ ਯੋਹੀ ਹੋਈ ਫੌਡੀਨ ਤਿਆਰ ਕਰਨਵਿਚ ਸੰਧਕ ਮੱਡਲ ਨੇ ਬਾਹਿਤ ੩੬੦੦੦ ਗਲਤੀਆਂ ਨਿਕੀਆਂ ਮੌਟੀਆਂ ਪਕੜੀਆਂ ਸਨ। ਕੰਬਸਾਹਬ ਦਾ A : orised Version ਤਿਆਰ ਕਰਨ ਲਈ ਜਿਸ ਸਿਖ ਵਿਦਵਾਨ ਮੱਡਲ ਦੀ ਅਸੀਂ ਉਪਰ ਸਿਫਾਰਸ਼ ਕਰ ਆਏ ਹਾਂ, ਮਾਲੂਮ ਨਹੀਂ ਉਹ ਕਿਤਨੀਆਂ ਗਲਤੀਆਂ ਫੜਨ ।

ਗਿਆ, ਦੂਜੇ ਉਸ ਨੂੰ ਸਨਦੀ ਬੀੜ ਜਾਣ ਕੇ ਨਕਲ ਕਰਦੇ ਚਲੇ ਗਏ ਅਤੇ ਗਲਤੀ ਫੈਲਦੀ ਗਈ। ਪਿਛੋਂ ਆ ਕੇ ਇਕ ਕਹਾਣੀ ਘੜਨੀ ਪਈ। ਜਿਸ ਵੀ ਬੀੜ ਵਿਚ ਇਹ ਲਫਜ਼ ‘ਮਹਲਾ ੫’ ਏਸ ਸ਼ਬਦ ਦੇ ਪਹਿਲੇ ਲਿਖਿਆ ਹੈ, ਉਥੇ ਹੀ ਇਹ ਪ੍ਰਤੱਖ ਗਲਤੀ ਹੈ, ਭਾਵੇਂ ਕਰਤਾਰਪੁਰ ਵਾਲੀ ਬੀੜ ਹੋਵੇ, ਤੇ ਭਾਵੇਂ ਬਨੋਂ ਵਾਲੀ ॥

ਜੈਸਾਵੰਤੀ ਰਾਗ ਦੇ ਚਾਰ ਸ਼ਬਦ ਗ੍ਰੰਥ ਸਾਹਿਬ ਦੇ ਅਖੀਰ ਪੁਰਾਂ ਬਿਭਾਸ ਪ੍ਰਭਾਤੀ ਦੇ ਪਿਛੇ ਰਖੇ ਹਨ ॥ ਰਾਗਾਂ ਦੇ ਪਿਛੋਂ 'ਭੋਗ ਦੀ ਬਾਣੀ' ਦੀ ਤਰਤੀਬ ਇਹ ਹੈ :-

‘ਸੰ-ਗ-ਣੁ-ਚੇ’ Slab), ਸਵਜਾ (ਦੇਨੇ ਕਿਸਮ ਦੇ); ਸਲੋਕ ਵਾਰਾਂ ਤੇ ਵਧੀਕ; ਸਲੋਕ ਮਹਲਾ ਦ, ਸਲੋਕ ਕਬੀਰ ਤੇ ਫਰੀਦ; ਮੰਦਾਵਣੀ ॥ ਅਤੇ ਏਸ ਤੋਂ ਪਿਛੋਂ—ਸਲੋਕ, ‘ਜਿਤ ਦਰ ਲਖ ਮੁਹਮਦਾ’; ਸਲੋਕ, ‘ਬਾਇ ਆਤਿਸ ਆਬਾਈ’; ਰਾਗ ਰਾਮਕਲੀ ਦੀ ਰਤਨਮਾਲਾ (ਹਸਥ ਦਸਤੂਰ ਟਿੱਪਨੀ ਸਮੇਤ); ਹਕੀਕਤ ਰਾਹ ਮੁਕਾਬ; ਅਤੇ ਰਾਗ ਮਾਲਾ ॥ ਮੰਦਾਵਣੀ’ ਅਤੇ ‘ਰਾਗਮਾਲਾ’। ਮੰਦਾਵਣੀਤੇ ਰਾਗ ਮਾਲਾ ਦੇ ਵਿਚਾਲੇ ਫਾਲਤੂ ਬਾਣੀਆਂ ਏਸੇ ਤਰਾਂ ਹੋਰ ਬੀਬੀਆਂ ਵਿਚ ਵੀ ਦਰਜ ਹਨ ॥

‘ਗਾਗਮਾਲਾ ਤੋਂ ਪਿਛੇ ਦਿਤਾ ਹੈ ‘ਚਲਿੜ੍ਹ ਜੋਤੀਜੋਤ ਸਮਾਵਣ ਕਾ’ ਜਿਸ ਵਿਚ ਦਸਾਂ ਗੁਰੂਆਂ ਦੇ ਚਲਾਣੇ ਦੀਆਂ ਬਿਤਾਂ ਦਿਤੀਆਂ ਹਨ। ਅਖੀਰ ਪੁਰ ‘ਸਿਆਹੀ ਕੀ ਬਿਧੀ’ ਲਿਖੀ ਹੈ।

ਇਸ ਬੀਜ਼ ਵਿਚ, “ਬਲ ਹੁਉ ਬੰਪਨ ਛੁਟੇ ਸਭੁ ਕਿਛੁ ਹੋਤ  
ਓਪਾਇ” ਵਾਲੇ ਦੁਹਰੇ ਦੇ ਪਹਿਲੇ ‘ਪਾਤਸ਼ਾਹੀ ੧੦’ ਦੇ ਲੁਫਜ਼  
ਨਹੀਂ ਲਿਖੇ ॥

‘ਨਾਵੇਂ ਮਹਿਲ ਦੇ ਸਲੋਕਾਂ’ ਵੇ ਪਿਛੇ ਕਿਹਾ ਹੈ :—‘ਜੁਮਲਾ ਸਲੋਕਾਂ  
ਤੀਬ੍ਰ ੨੧੦’। ਇਸ ਵਿਚ ਸਾਰੇ ਗੁਰੂਆਂ ਦੇ ਸਲੋਕ ਸ਼ਾਮਲ ਹਨ। ਆਪ

ਦੇਖ ਸਕਦੇ ਹੋ ਕਿ ਸ਼ਬਦਾਂ ਦੇ ਪਿਛੇ ਗਿਨਤੀ ਦੇ ਅੰਕ 'ਲਿਖਾਰੀ' ਬਦਲ ਲੈਂਦੇ ਸਨ, ਸੋ ਇਹਨਾਂ ਪੁਰ ਜੋਰ ਦੇਣਾ, ਜਿਸ ਤਰ੍ਹਾਂ ਕਿ ਮੈਂ ਇਕ ਸਿਖ ਵਿਰਵਾਨ ਨੂੰ ਕਰਦੇ ਵੇਖਿਆ ਹੈ, ਵਿਅਰਥ ਹੈ ॥

ਇਕ ਹੋਰ ਬੀੜ ਸੰਮਤ ੧੯੪੩ ਦੀ ਹੈ :-

"ਸੰਬਤ ੧੯੪੩ ਮਿਤੀ ਅਸਾਫ ਵਦੀ ਤ੍ਰਿਚਿਦਸ਼ੀ ਗਿਰਿਬ ਲਿਖਿਆ ਹੈ। ਨੀਸ਼ਾਣ ਗੁਰੂ ਜੀ ਕੇ ਦਸਤਖਤਾ ਕਾ ਮਹਲਾ ੧੦" ਨੀਸ਼ਾਣ ਗੁਰੂ ਜੀ ਦਾ ਅੰਦਰ ਕੋਈ ਨਹੀਂ। ਜਿਸ ਬੀੜ ਤੋਂ ਇਹ ਗ੍ਰੰਥ ਉਤਾਰਾ ਕੀਤਾ ਗਿਆ, ਉਹ ਦਸਵੇਂ ਗੁਰੂ ਦੇ ਵੇਲੇ ਦੀ ਬਨੀ ਸੀ, ਉਸ ਵਿਰ 'ਨੀਸ਼ਾਣ ਮਹਲਾ ੧੦' ਹੋਵੇਗਾ, ਲਿਖਾਰੀ ਨੇ ਨਕਲ ਕਰਦੇ ਸਮੇਂ ਮਖੀ ਤੇ ਮਖੀ ਮਾਰ ਕੇ ਰਖ ਦਿਤੀ। ਬਾਣੀ ਦੀ ਤਰਤੀਬ ਵਿਚ ਕੁਝ ਫਰਕ ਹੈ।

ਜੈਜਾਵੰਤੀ ਰਾਗ ਜੈਤਸਰੀ ਦੇ ਪਿਛੇ ਰਖਿਆ ਹੈ। 'ਭੇਗ ਦੀ ਬਾਣੀ' ਦੀ ਤਰਤੀਬ 'ਸਿਵਾਇ ਸ਼ਲੋਕ ਮਹਲਾ ੯' ਦੇ ਮਾਮੂਲੀ ਛਾਪੇ ਦੇ ਗ੍ਰੰਥ ਸਾਹਿਬਾਂ ਦੇ ਮੁਤਾਬਕ ਦਿਤੀ ਹੈ, ਅਤੇ 'ਮੁੰਦਾਵਣੀ' ਪੁਰ ਖਾਤਮਾ ਕੀਤਾ ਹੈ। 'ਮੁੰਦਾਵਣੀ' ਤੋਂ ਪਿਛੇ ਤਰਤੀਬ ਵਾਰ ਇਹ ਬਾਣੀਆਂ ਹਨ :-

ਗੋਸਟ ਮਲਾਰ ਨਾਲ ਹੋਈ; ਸ਼ਲੋਕ ਮਹਲਾ ੯; ਰਤਨ ਮਾਲਾ ਮਹਲਾ ੧; ਹਕੀਕਤ ਰਾਹ ਮੁਕਾਮ ਰਾਜੇ ਸ਼ਿਵਨਾਭ ਕਾ; ਰਾਗਮਾਲਾ, ਸਿਆਹੀ ਕੀ ਬਿਧੀ॥ 'ਚਲਿੜ੍ਹ ਜੋਤੀਜੇਤ ਸਮਾਵਣ ਕਾ' ਵਿਚ ਖਾਲੀ ਨੋਂ ਗੁਰੂ ਸਾਹਿਬਾਨ ਦੀਆਂ ਥਿਤਾਂ ਦਿਤੀਆਂ ਹਨ।

ਇਕ ਤੀਜੀ ਬੀੜ ਭੀ ਏਥੇ ਹੈ, ਜਿਸ ਵਿਚ ਕੋਈ ਸੰਮਤ ਉਸ ਦੇ ਲਿਖੇ ਜਾਣ ਦਾ ਨਹੀਂ ਦਿਤਾ। ਜੈਜਾਵੰਤੀ ਛੇਕੜਲਾ ਰਾਗ ਬਨਾਇਆ ਹੈ, ਅਤੇ ਨਾਵੇਂ ਮਹਿਲ ਦੇ ਸ਼ਲੋਕ ਮੁੰਦਾਵਣੀ ਤੋਂ ਅੰਦਰ ਹਨ, 'ਸ਼ਲੋਕ ਵਾਰਾਂ ਤੇ ਵਧੀਕ' ਤੋਂ ਬੁੱਟ ਹੀ ਪਿਛੋਂ ॥

'ਮੁੰਦਾਵਣੀ' ਤੋਂ ਪਿਛੇ ਆਉਂਦੇ ਹਨ :-

ਸਲੋਕ ਭਗਤ ਕਬੀਰ(੨੪੩); ਸਲੋਕ 'ਭਨਾਤ' ਫਰੀਦ (੧੩੦)  
ਸਵਈਏ ਸ੍ਰੀ ਮੁਖ ਵਾਕ, ਸਵੈਂ ਭਟਾਂ ਕੇ ਪੰਜਵੇਂ ਮਹਲ ਤਕਦੇ,  
ਰਾਗਮਾਲਾ 'ਮਹਲਪ' ॥

ਸਿਆਹੀ ਕੀ ਬਿਧੀ ॥

ਸੇ 'ਮੁਦਾਵਣੀ' ਤਾਂ 'ਭੇਗ ਦੀ ਬਾਣੀ' ਦੇ ਵਿਚਾਲੇ ਆਪਨੇ ਥਾਂ ਸਿਰ ਆਈ  
ਹੈ ਜਿਥੇ 'ਆਦਿ-ਬੀੜ' ਵਿਚ ਸੀ, ਪਰ ਹੋਰ ਫਰਕ ਹਨ। ਫਰੀਦ ਦੇ ਨਾਮ  
ਨਾਲ 'ਭਗਤ' ਲਛਾ ਲਗਾ, ਅਤੇ ਰਾਗਮਾਲਾ ਦੇ ਨਾਲ 'ਮਹਲਪ'  
ਲਿਖਿਆ ਮੌਜੂਦ ਏਥੇ ਹੀ ਦੇਖਿਆ ਹੈ ॥

ਏਸੇ ਗੁਰਦਵਾਰੇ ਵਿਚ ਇਕ ਇੱਥਤ ਦਾ 'ਦਸਮ ਗ੍ਰੰਥ' ਵੀ ਹੈ,  
ਜਿਸ ਵਿਚ-

'ਸੁਖਮਨਾ ਸਾਹਿਬ ਵਾਰ ਮਾਲਕੋਸ ਕੀ'

ਅਤੇ ਹੋਰ ਕਈ ਨਵੀਆਂ ਬਾਣੀਆਂ ਦਸਮ ਗੁਰੂ ਦੇ ਨਾਮ ਪੁਰ ਦਿਤੀਆਂ ਹਨ॥

**ਬਾਵਾ ਮਾਧੇਦਾਸ ਦੀ ਸੰਗਤ**

**ਰਾਣੂ ਪਾਲੀ, ਅਜੂਧਿਆ।**

ਏਸ ਗੁਰਦਵਾਰੇ ਵਿਚ ਕਿਤਨੇ ਹੀ ਪੁਰਾਣੇ ਲਿਖਤ ਦੇ ਗ੍ਰੰਥ  
ਸਾਹਿਬ ਹਨ ਅਤੇ ਹੋਰ ਪੇਖੀਆਂ ਭੀ ਹਨ।

### ੩੪—ਪਕੀ ਸੰਗਤ ਅਲਹਾਬਾਦ

ਦੀਆਂ ਪੁਰਾਤਨ ਬੀੜਾਂ

ਅਲਾਹਾਬਾਦ ਵਿਚ ਏਸ ਪੱਕੀ ਸੰਗਤ ਤੋਂ ਬਿਨਾਂ ਹੋਰ ਕਈ ਸਥਾਨ  
ਸਿਖਾਂ ਦੇ ਹਨ, ਜਿਨ੍ਹਾਂ ਸਭ ਵਿਚ ਪੁਰਾਤਨ ਲਿਖਤ ਦੀਆਂ ਬੀੜਾਂ ਤੇ ਹੋਰ  
ਪੇਖੀਆਂ ਮੌਜੂਦ ਹਨ, ਜਿਸ ਤਰ੍ਹਾਂ ਪੰਚਾਇਤੀ ਅਖਾੜਾ ਨਿਰਮਲਿਆਂ,  
ਕੀਟਰੀਜ ਵਿਚ; ਬੜਾ ਪੰਚਾਇਤੀ ਅਖਾੜਾ ਉਦਾਸੀਆਂ; ਨਵਾਂ ਅਖਾੜਾ  
ਸੂਰਦਾਸ ਯਹਯਾਪੁਰ ਵਿਚ; ਸੰਗਤ ਮੌਜੂਜ ਦਰਯਾਓ (ਨਵੀਂ ਸੰਗਤ)

ਊਦਾਸੀਆਂ ਦੀ) ॥ ਪਕੀ ਸੰਗਤ ਅਲੁਬਾਦ ਦੇ ਨਾਲ ਕੱਝ ਜਾਰੀਰ ਹੈ, ਜਿਸ ਦੀ ਆਮਦਨ ਖਾਲਸ (੩੦੦) ਸਾਲ ਆਉਂਦੀ ਹੈ, ਅਤੇ ਇਕ ਨਿਰਮਲੇ ਸੰਤ ਏਥੇ ਰਹਿੰਦੇ ਹਨ। ਉਹਨਾਂ ਤੋਂ ਪਤਾ ਲਗਾ ਕਿ ਅਹੋਰਾਂ ਗ੍ਰਾਮ (ਮੁਤਸਿਲ ਮਿਰਜ਼ਾਪੁਰ) ਵਿਚ ਬਿਨੇਸ਼ਰੀ ਸਿੰਘ, ਜਗਨਨਾਥ ਸਿੰਘ ਖੜ੍ਹੀਆਂ ਦੇ ਪਾਸ ਇਕ ਬਹੁਤ ਪੁਰਾਣਾ ਗਰੰਥ ਸਾਹਿਬ ਹੈ, ਅਤੇ ਏਸੇ ਤਰ੍ਹਾਂ ਬੜੀ ਸੰਗਤ ਕਾਸੀ ਵਿਚ ਗ੍ਰੰਥ ਹਨ ॥

‘ਪਕੀ ਸੰਗਤ’ ਚਲਿਕ ਅਲੁਬਾਦ ਦੀ ਸੰਘਣੀ ਵਜੋਂ ਵਿਚ ਬਣੀ ਹੈ। ਉਹ ਕੇਠੜੀ ਜਿਸ ਵਿਚ ਗੁਰੂ ਤੌਂਗ ਬਹਾਰਰ ਰਹੇ ਸਨ, ਉਸ ਵਿਚ ਇਕ ਪਥਰ ਦੀ ਚਲਿਕੀ ਰਖੀ ਹੈ, ਜਿਥੇ ਗੁਰੂ ਸਾਹਿਬ ਦਾ ਪਲੰਗ ਹੁੰਦਾ ਸੀ। ‘ਤਹੀ ਪ੍ਰਕਾਸ਼ ਹਮਾਰਾ ਭਯੇ ।’

ਲਿਖਤ ਦੇ ਤਿੰਨ ਗਰੰਥ ਸਾਹਿਬ ਅਤੇ ਇਕ ਛਾਪੇ ਦਾ ਏਥੇ ਹੈਨ। ਲਿਖਤ ਦੇ ਦੋ ਕੁਝ ਅਜਿਹੇ ਪੁਰਾਣੇ ਨਹੀਂ ਅਤੇ ਕਿਸੇ ਪੜਤਾਲ ਦੇ ਮੁਹਤਾਜ਼ ਨਹੀਂ। ਪਰ ਤੀਜਾ ਲਿਖਤ ਦਾ ਗਰੰਥ ਖਾਸਾ ਪੁਰਾਣਾ ਦਿਸਦਾ ਹੈ, ਭਾਵੇਂ ਉਸ ਦੇ ਲਿਖੇ ਜਾਨ ਦਾ ਸੰਮਤ ਉਸ ਵਿਚ ਕੋਈ ਨਹੀਂ ਦਿਤਾ। ਅੰਦਰੂਨੀ ਨਾਵਾਹੀ ਤੋਂ ਜਾਂ ਹੋਰ ਚਿਨ੍ਹਾਂ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਵਕਤ ਦਾ ਦਿਸਦਾ ਹੈ, ਜਾਂ ਕਿਸੇ ਅਜਿਹੀ ਬੀੜ ਤੋਂ ਕੀਤੀ ਪੁਰਾਣੀ ਨਕਲ ਹੈ। ਲਿਖਤ ਕੋਈ ਡਾਈ ਚੰਗੀ ਨਹੀਂ, ਕਾਟਕੂਟ, ਦਾਗ, ਧਬੇ ਬਥੇਰੇ ਤੇ ਹਰ ਸਫੇ ਤੇ ਹਨ। ਸਿਰਨਾਵੇਂ ਤੇ ਸ਼ਬਦਾਂ ਦੀ ਗੋਨਤਰੀ ਸੁਰਖ ਰੰਗ ਵਿਚ ਕੀਤੀ ਹੈ। ਦੋ ਲਿਖਾਰੀਆਂ ਨੇ ਮਿਲ ਕੇ ਲਿਖਿਆ ਹੈ, ਅਤੇ ੧੦੪੨ ਵਰਕੇ ਪੁਰ ਮੁਕਾ ਹੈ। ਇਹ ਹੁਣਿਆਰ ਲਿਖਾਰੀ ਪੜ੍ਹੇ ੧੦੧੧ ਤੋਂ ੧੦੨੧ ਤਕ ਨੂੰ ੧੦੦੧੧-੧੦੦੨੧ ਲਿਖਦੇ ਹਨ।

ਤਰਤੀਬ ਵਜੋਂ ਜੋਜਾਵੰਤ ਰਾਗ ਨੂੰ ਜੈਤਸਰੀ ਦੇ ਪਿਛੇ ਰਖਿਆ ਹੈ। ਸ਼ਲੋਕ ਮਹਲਾ ਦ, ਮੁੰਦਾਵਣੀ ਦੇ ਪਿਛੋਂ ਆਉਂਦੇ ਹਨ ਅਤੇ ਉਹਨਾਂ ਵਿਚ ਪਾਠਾਂਤ੍ਰ ਵੀ ਬਹੁਤ ਹਨ। ਮੁੰਦਾਵਣੀ, ਬਾਣੀ ਦੇ ਵਿਚਾਲੇ ਆਉਂਦੀ ਹੈ, ਸ਼ਲੋਕ ਕਬੀਰ ਤੇ ਡਰੀਦ ਪਹਿਲੇ ਆਏ ਹਨ, ਅਤੇ ਪਿਛੇ ਲਿਖੀਆਂ

ਬਾਣੀਆਂ ਦੀ ਤਰਤੀਬ ਇਹ ਹੈ :—

ਸਲੋਕ ਮਹਲਾ ੯; ਸਲੋਕ 'ਜਿਤ ਦਰ ਲਖ ਮੁਹਮਦਾ'; ਸਲੋਕ,  
'ਬਾਇ ਆਤਿਸ਼ ਆਬ,' ਰਤਨਮਾਲਾ (ਮਾਮੂਲੀ ਟਿੱਪਨੀ ਸਮੇਤ);  
ਹਕੀਕਤ ਰਾਹ ਮੁਕਾਮ; ਰਾਗ ਮਾਲਾ, ਅਤੇ ਸਿਆਹੀ ਕੀ  
ਬਿਧੀ (ਫੋਟੀ) ॥

੨ ੩ ਵਾਂ ਫੁਨਹਾ ਰਹਿ ਗਿਆ ਸੀ, ਪਿਛੋਂ ਹੋਰ ਸਿਆਹੀ ਵਿਚ ਨਕਲ  
ਕੀਤਾ ਹੈ ॥

### ੩੫—ਤਖਤ ਪਟਨਾ ਸਾਹਿਬ।

'ਤਖਤ' ਹੇਣ ਕਰਕੇ ਇਥੇ 'ਰਹਿਤ' ਬਥਤ ਪੁਛ ਗਿਛ ਬਹੁਤ  
ਉਦੀਹੀ ਹੈ, ਅਤੇ ਸਭ ਤੋਂ ਪੁਛਾਣਾ \*ਗਰੰਥ ਸਾਹਿਬ ਇਕਾਇਸ਼ੀ ਵਾਲੇ ਦਿਨ  
ਤੋਂ ਬਿਨਾ ਖੇਡਿਆ ਨਹੀਂ ਜਾਂਦਾ, ਸਿਵਾਇ ਪ੍ਰਾਸ ਤੌਰ ਪੁਰ ਲੰਗਰ ਆਦਿ  
ਕਰਾਨ ਦੇ ॥ ਜੋ ਮੈਂ †ਅਪਣੇ ਉਥੇ ਜਾਣ ਦਾ ਪੂਰਾ ਫਾਇਦਾ ਨਹੀਂ  
ਉਠਾ ਸਕਿਆ । ਮਾਮੂਲੀ ਲਿਖਤ ਦੇ ਗਰੰਥ ਸਾਹਿਬ ਜੋ ਬਾਹਰ ਸਨ, ਉਹ  
ਮੈਂ ੨੪ ਮਾਰਚ ਸੰਨ ੧੯੧੯ ਨੂੰ ਵੇਖੇ । ਕੋਈ ੩੦ ਸਵਾਰਾ ਸਾਹਿਬ  
ਏਥੇ ਹਨ, ਅਤੇ ਇਹਨਾਂ ਤੋਂ ਵਖ ੧੯ ਹੁਕਮਨਾਮੇ ਹਨ (੧੦ ਗੁਰੂ  
ਤੇਗਭਾਦਰ ਜੀ ਦੇ ੪ ਗੁਰੂ ਗੋਬਿੰਦ ਸਿੰਘ ਜੀ ਦੇ ਜਿਨ੍ਹਾਂ ਵਿਚੋਂ ਇਕ ਉਹਨਾਂ

---

\*'ਗੁਰਮਾਲਾ ਪਬੈਧ' ਵਿਚ ਕਿਸੇ ਗਿਆਈ ਸਾਹਿਬ ਸਿੰਘ ਨੇ ਲਿਖਿਆ  
ਹੈ (ਸੰਨ ੧੯੧੯) :— 'ਦਮੰਨ ਪਿਤਾ ਜੀ ਨੇ ਆਨੰਦਪੁਰ ਸਾਹਿਬ ਵਿਖੇ 'ਭਾਈ  
ਬਨੋ ਜੀ ਚੀ ਬੀਬੀ' ਦਾ ਉਤਾਰਾ ਫਪਵਾਏਆ, ਅਤੇ ਨਵੀਂ ਸੰਤਰੂਪਾਂ ਦੀ ਬਾਣੀ  
ਕ੍ਰਮ ਤੇ ਉਸ ਬੋੜ ਪੁਰ ਲਿਖੀ, ਅਤੇ ਅੰਤ ਕੇ ਰਾਗਮਾਲਾ ਲਿਖੀ ਅਤੇ ਆਦਿ ਮੈਂ  
ਆਪਣੇ ਕਰਕਮਲਾਂ ਸੇ ਦਸਖਤ ਭੀ ਕੀਤੇ । ਇਹ ਬਾਬਾ ਜੀ ਤਖਤ ਪਟਨਾ  
ਸਾਹਿਬ ਮੈਂ ਬ੍ਰਾਜਮਨ ਹਨ, ਤ ਹਰ ਦੇਕ ਇਕਾਇਸ਼ੀ ਨੂੰ ਸੰਗਤ ਕੇ ਦਰਸ਼ਣ ਦੇਂਦੇ  
ਹਨ ॥' ਲੇਖਕ ਦੀ ਲੇਖਕ ਜਾਨੋ ॥

+ਪਹਿਲੀ ਵਾਰੀ ਮੈਂ ਖੁਦ ਮਹੱਤ ਫੁੰਝੇ ਸਿੰਘ ਹੋਂਦਾ ਤੋਂ ਅੰਮ੍ਰਿਤ ਛਕਿਆ  
ਸੀ । ਉਸ ਤੋਂ ਪਿਛੋਂ ਦੇ ਵਾਰੀ ਤਖਤ ਰੂਪ ਸਾਹਿਬ ਤੇ; ਹੁਣ ਚੋਥਾ ਵਾਰੀ ਮੈਂ  
ਛਕਣਾ ਨਹੀਂ ਸਾਂ ਚਾਹੁੰਦਾ, ਜੋ ਮੇਰੇ ਪੁਰ ਬਹੁਤ ਲਗਾਈ ਕੇਂਦੀ ਸੀ ।

ਦਾ ਦਸਤਖਤੀ ਹੈ, ਅਤੇ ਪੁਰਖਮਨਾਮੇ ਮਾਤਾ ਸ੍ਰੀਦਰੀ ਜੀ ਤੇ ਮਾਤਾ ਸਾਹਿਬ  
ਦੇਵਾਂ ਜੀ ਦੇ) ॥ ਬਹੁਤ ਸਾਰੀਆਂ ਪੁਰਾਣੀਆਂ ਤਸਵੀਰਾਂ ਵੀ ਹਨ। ਤਸਵੀਰਾਂ  
ਤੇ ਹੁਕਮਨਾਮੇ ਸਭ ਇਕ ਜ਼ਿਲਦ ਵਿਚ ਬਧੇ ਹਨ, ਅਤੇ ਹੁਕਮ ਨਾਮਿਆਂ  
ਪੁਰ ਮੰਤ ਸੁਮੇਰ ਸਿੰਘ ਜੀ ਨੇ ਲਿਖ ਦਿਤਾ ਹੋਇਆ ਕਿ ਕਿਹੜਾ ਹੁਕਮ  
ਨਾਮਾ ਕਿਸ ਮੌਕਿਆ ਪੁਰ ਆਇਆ ਆਇ ॥

ਮੈਂ ਤਿੰਨ ਆਇ ਗ੍ਰੰਥ ਅਤੇ ਇਕ ਦਸਮ ਗ੍ਰੰਥ ਵੇਖ ਸਕਿਆ ।

ਪਹਿਲਾ ਗ੍ਰੰਥ ਸਾਹਿਬ ਬਹੁਤ ਨੇੜੇ ਦੇ ਸਮੇਂ ਦਾ ਲਿਖਿਆ ਸੀ ਏਸ  
ਵਿਚ ਕੋਈ ਤਾਰੀਖ ਸੰਮਤ ਏਸ ਦੇ ਲਿਖੇ ਜਾਣ ਦਾ ਨਹੀਂ ਦਿਤਾ ਸੀ। ਛਾਪੇ  
ਦੇ ਗ੍ਰੰਥਾਂ ਵਾਂਗ ਫਾਲਤੂ ਬਾਣੀ ਖਾਲੀ ਰਾਗਮਾਲਾ ਹੀ ਹੈ, ਹੋਰ ਕੁਝ ਨਹੀਂ ॥

ਉਜੇ ਗ੍ਰੰਥ ਵਿਚ ਵੀ ਲਿਖੇ ਜਾਨ ਦਾ ਕੋਈ ਸੰਮਤ ਨਹੀਂ ਸੀ, ਅਤੇ  
ਹੈ ਇਹ ਭੀ ਨਵਾਂ ਈ ਸੀ। ਏਸ ਵਿਚ ਤਤਕਰਾ ਭੀ ਮੌਜੂਦ ਨਹੀਂ।  
ਤਤਕਰਾ ਕਈ ਵਾਰੀ ਪਿਛੋਂ ਨਕਲ ਕੀਤਾ ਜਾਂਦਾ ਸੀ, ਸੋ ਨਕਲ ਕਰਕੇ  
ਰਹਿ ਗਿਆ। ਹੋਵੇਗਾ; ਬਣੀਰ ਤਤਕਰੇ ਦੇ ਹੀ ਜ਼ਿਲਦ ਬਨ੍ਹਾ ਲਈ।  
ਉਤਾਰਾ ਕਰਦੇ ਸਮੇਂ ਦੇ ਵਰਕੇ ਮਹਾਬ ਹੋ ਗਏ ਸਲ; ਇਸ ਖਿਆਲ  
ਨਾਲ ਕਿ ਬੀਅਦਵੀ ਨਾ ਹੋਵੇ, ਉਹ ਭੀ ਜ਼ਿਲਦ ਵਿਚ ਬਨ੍ਹਾ ਦਿਤੇ ਹਨ।

ਕੋਈ ਖਾਸ ਗਲ ਇਸ ਬਾਰੇ ਲਿਖਣ ਵਾਲੀ ਨਹੀਂ ।

ਤੀਜਾ ਆਦਿ-ਗ੍ਰੰਥ ਪਥਰ ਦੇ ਛਾਪੇ ਦਾ ਕਿਸੇ ਮੁਸਲਮਾਨਾਂ ਦੇ  
ਛਾਪੇਖਾਨੇ ਦਾ ਛਫਿਆ ਹੈ। ਬਾਹਰਲੇ ਟਾਈਟਲ ਪੇਜ ਪੁਰ ਲਿਖਿਆ ਹੈ  
ਕਿ ਕਰਤਾਰਪੁਰ ਵਾਲੇ ਗ੍ਰੰਥ ਨਾਲ ਸੋਧਿਆ ਗਿਆ ਹੈ।

ਚੌਥਾ ਗਾਰੰਥ ਜੋ ਮੈਂ ਦੇਖਿਆ, ਉਹ ਦਸਮ-ਗ੍ਰੰਥ ਸੀ। ਮਜ਼ਮੁਨ ਦੀ  
ਤਰਤੀਬ ਛਾਪੇ ਦੇ ਦਸਮ-ਗ੍ਰੰਥਾਂ ਨਾਲੋਂ ਕੁਝ ਵਖ ਹੈ। ਸਭ ਤੋਂ ਛੇਕੜ  
'ਜ਼ਫਰਨਾਮਾ' ਹੈ। 'ਅਸਫੇਟਕ ਕਬਿਤ ਸਵੈਜੇ' ਦਿਤੇ ਹੀ ਨਹੀਂ। ਮਿਸਰ  
ਦੇ ਰੋ ਦੇਨ ਵਾਲਾ ਸਵੇਜਾ 'ਬਚਿੜ੍ਹ ਨਾਟਕ' ਤੋਂ ਪਿਛੇ ਆਉਂਦਾ ਹੈ।  
'ਤ੍ਰਿਆ ਚਰਿਤ੍ਰ' ਦਿਤਾ ਹੈ ॥

ਗੁਰਦਵਾਰੇ ਤੋਂ ਬਾਹਰ ਪਟਨੇ ਦੇ ਲੋਕਾਂ ਦੇ ਘਰੀਂ, ਅਤੇ ਨੇੜੇ

ਤੇਤੇ ਦੇ ਪਿੰਡਾਂ ਕਸ਼ਬਿਆਂ ਵਿਚ ਅਨੇਕਾਂ ਹੀ ਲਿਖਤ ਦੇ ਗ੍ਰੰਥ ਸਾਹਿਬ  
ਮੌਜੂਦ ਹਨ ॥

## ੩੬—ਦਖਣ ਦੇਸ ਦੀਆਂ

### ਸਿਖ ਸੰਗਤਾਂ ॥

ਮੁਗਲਾਂ ਦੇ ਵੇਲੇ ਪੰਜਾਬ ਦੇ ਵਪਾਰੀ ਖੜੀ ਹਿੰਦੁਸਤਾਨ ਦੇ ਜਿਸ  
ਪ੍ਰਾਂਤ ਵਿਚ ਵੀ ਗਏ, ਸਿਖੀ ਧਰਮ ਆਪਣੇ ਨਾਲ ਲੈ ਗਏ ਅਤੇ ਉਥੇ  
ਜਾ ਕੇ ਸਿਖ ਸੰਗਤਾਂ ਕਾਇਮ ਕੀਤੀਆਂ। ਭਾਈ ਗੁਰਦਾਸ ਦੀ ਵਾਰ  
ਤੋਂ, ਜਿਥੇ ਸੰਗਤਾਂ ਦੇ ਅਤੇ ਉਥੋਂ ਦੇ ਉਸ ਵੇਲੇ ਦੇ ਮੁਖੀ ਸਿਖਾਂ ਦੇ ਨਾਮ  
ਗਿਣੇ ਹਨ, ਪਤਾ ਲਗ ਜਾਂਦਾ ਹੈ, ਕਿ ਨਾ ਨਿਗ ਆਗਰੇ ਆਦਿ ਨੇੜੇ  
ਦੀਆਂ ਥਾਵਾਂ ਵਿਚ ਸਰੋਂ ਰਾਜਪੁਤਾਨੇ, ਕੇਂਦਰੀ ਹਿੰਦ, ਮਧ ਪ੍ਰਾਂਤ  
ਬੇਰਾਰ ਆਦਿ ਵਿਚ ਸਭ ਵੱਡੇ ਸ਼ਹਿਰਾਂ ਵਿਖੇ ਸਿਖ ਸੰਗਤਾਂ  
ਉਸ ਵੇਲੇ ਤੱਕ ਕਾਇਮ ਹੋ ਚੁਕੇ ਆਂ ਸਨ। ਪਿਛੋਂ ਇਹ ਸਿਲਸਿਲਾ ਹੋਰ  
ਫੇਲਿਆ ਅਤੇ ਮਰਦਾਸ ਅਹਾਤੇ ਵਿਚ ਵੀ ਭਾਟਿਆਂ, ਬਨਜਾਰਿਆਂ  
ਆਦਿ ਨੇ ਕਿਤੇ ਕਿਤੇ ਸੰਗਤਾਂ ਬਣਾਈਆਂ, ਜੈਸਾ ਕਿ ‘ਹਕੀਕਤ ਰਾਹ  
ਮੁਕਾਬ ਰਾਜੇ ਸਿਵਨਾਭ ਕੀ’ ਤੋਂ ਮਾਲੂਮ ਦੇਂਦਾ ਹੈ। ਹੋਰ ਭੀ ਪਿਛੋਂ ਜਦ  
ਗੁਰੂ ਗੋਬਿੰਦ ਸਿੰਘ ਜੀ ਦਖਣ ਗਏ, ਅਤੇ ਉਥੇ ਹੀ ਸਮਾਏ, ਤਦ ਹਜ਼ੂਰ  
ਸਾਹਿਬ ਨੂੰ ਬੁਰਹਾਨਪੁਰੋਂ ਜੋ ਦੇ ਰਸਤੇ ਜਾਂਦੇ ਸਨ, ਉਹਨਾਂ ਪੁਰ ਥਾਂ ਥਾਂ  
ਸਾਧੂ ਬੈਠ ਗਏ ਅਤੇ ਸੰਗਤਾਂ ਕਾਇਮ ਕਰ ਲਈਆਂ। ਸੰਧ ਵਿਚ  
ਬਨਖੰਡੀ ਜੀ ਨੇ ਸਾਧ ਬੇਲਾ (ਸਖ ਭੱਕਰ) ਵਿਚ ਆਪਣਾ ਵੱਡਾ  
ਅਖਾੜਾ ਕਾਇਮ ਕੀਤਾ, ਅਤੇ ਸੰਧ ਦੀ ਸਾਰੀ ਹਿੰਦੂ ਆਬਾਦੀ ਨੂੰ  
ਸਿਖੀ ਦੇ ਦਾਇਰੇ ਅੰਦਰ ਲੈ ਆਂਦਾ ॥ ਗਵਾਲੀਅਰ, ਗਵਾਲੀਅਰ ਲਸ਼ਕਰ  
ਉਜੈਨ, ਇੰਦੋਰ, ਅਜਮੇਰ, ਬੁਰਹਾਨਪੁਰ, ਐਲਚਪੁਰ, ਅਮਰਾਉਤੀ,  
ਅਕੋਲਾ, ਬਾਲਾਪੁਰ, ਖਾਮਗਾਊ, ਬਾਸਿਮ ਹਿੰਗੋਲੀ, ਮੁਰਤਿਜ਼ਾਪੁਰ,

ਮਲਕਾਪੁਰ, ਬਲਦਾਨਾਂ ਸਤ ਜਗਾ ਸਿਖ ਸੰਗਤਾਂ ਹੁੰਦੀਆਂ ਸਨ, ਅਤੇ  
 ਇਹਨਾਂ ਸੰਗਤਾਂ ਵਿਚ ਗ੍ਰੰਥ ਸਾਹਿਬ ਦੀਆਂ ਲਿਖਤ ਦੀਆਂ ਬੀਜ਼ਾਂ; ਅਤੇ  
 ਜਿਥੇ ਕਿਉਂ ਕੋਈ ਵਿਦਵਾਨ ਸਾਧੂ ਟਿਕਿਆ ਰਿਹਾ, ਉਥੇ ਹੋਰ ਗ੍ਰੰਥ ਭੀ,  
 ਜਨਮਸਾਖੀ ਆਦਿ, ਮੌਜੂਦ ਸਨ। ਕਿਉਂ ਕਿਉਂ ਰਜੇ ਘਰਾਂ ਵਿਚ ਆਪਣੇ  
 ਗ੍ਰੰਥ ਸਾਹਿਬ ਭੀ ਹੁੰਦੇ ਸਨ, ਜੋ ਹੁਣ ਤਕ ਮੌਜੂਦ ਹਨ। ਬੁਰਹਾਨਪੁਰ ਦੀ  
 ਸੰਗਤ ਗੁਰੂ ਅਰਜਨਦੇਵ ਜੀਏ ਵੇਲੇ ਵੀ ਵੱਡੀ ਸੀ, ਕਿਉਂ ਜੋ ਇਹ ਥਾਂ ਦਖਣ  
 ਵਿਚ ਦਾਰੁਲਖਿਲਾਫਤ ਸੀ। ਪਰ ਗੁਰੂ ਗੋਬਿੰਦ ਸਿੰਘ ਜੀ ਦੇ ਪਿਛੋਂ ਮਾਤਾ  
 ਜੀ ਦੇ ਮੁੰਹ-ਬੋਲੇ ਪੁਤਰ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਆਪ ਨੂੰ  
 ਗੁਰੂ ਪ੍ਰਗਟ ਕੀਤਾ ਅਤੇ ਆਪਣੀ ਗੱਦੀ ਬੁਰਹਾਨਪੁਰ ਵਿਚ ਕਾਇਮ ਕੀਤੀ।  
 ਇਹਨਾਂ ਦੇ ਪਿਛੋਂ ਇਹਨਾਂ ਦਾ ਬੇਟਾ ਗੁਰੂ ਹਠੀ ਸਿੰਘ ਜੀ ਪਦ ਵਰ੍ਹੇ ਗੁਰੂ  
 ਰਹੇ। ਸੋ ਏਥੇ ਦੀ ਸਿਖ ਸੰਗਤ, ਤੱਖਤ ਅਬਰਲ ਨਗਰ ਤੋਂ ਬਾਹਰ,  
 ਸਾਰੇ ਦਖਣ ਤੇ ਰਾਜਪੁਤਾਨੇ ਦੇ ਸਿਖਾਂ ਵਿਚ ਸਿਖੀ ਦਾ ਪ੍ਰਸਿਧ ਕੇਂਦਰ  
 ਸੀ। ਕਦਰਤੀ ਤੌਰ ਤੇ ਏਥੇ ਗ੍ਰੰਥ-ਪੋਖੀਆਂ ਬਹੁਤ ਸਨ, ਜਿਨ੍ਹਾਂ ਬਾਬਤ  
 ਇਕ ਲੋਖ ਮੈਂ ਰਸੂਲੇ ਫੁਲਵਾੜੀ, ਵਿਚ ਦਿਤਾ ਸੀ, ਜੋ ਹੇਠਾਂ ਨਕਲ  
 ਕੀਤਾ ਜਾਂਦਾ ਹੈ। ਬੇਗਾਰ ਅਤੇ ਸੀ. ਪੀ. ਦੀਆਂ ਹੋਰ ਸੰਗਤਾਂ ਮੈਂ ਸੰਨ  
 ੧੯੦੪-੦੫ ਦੇ ਲਾਗੇ ਦੇਖੀਆਂ ਸਨ, ਕਈ ਸੰਗਤਾਂ ਵਿਚ ਕਿਨੇ ਕਿਨੇ  
 ਪੁਰਾਣੇ ਗਰੰਥ ਸਾਹਿਬ ਸਨ, ਅਤੇ ਉਧਰ ਵਸ ਗਏ ਖਤ੍ਰੀ ਘਰਾਂ ਵਿਚ  
 ਵੀ ਕਈ ਗ੍ਰੰਥ ਸਾਹਿਬ ਦੇਖੇ, ਪਰ ਉਦੋਂ ਇਹ ਸ਼ੋਕ ਨਹੀਂ ਸੀ, ਕਿ  
 ਇਹਨਾਂ ਬਾਬਤ ਨੇਟ ਲੈਂਦਾ। ਪਰ ਮੈਨੂੰ ਯਾਦ ਹੈ ਕਿ ਖਾਮਰਾਓ ਵਿਚ ਖਾਸੀ  
 ਲਾਈਬ੍ਰੇਰੀ ਜਾਂ ਪੁਸਤਕ-ਕੰਡਾਰ ਇਕ ਸੰਤ ਨੇ ਇਕੱਠਾ ਕੀਤਾ ਹੋਇਆ  
 ਸੀ। ਹੋ ਸਕਦਾ ਹੈ ਕਿ ਪਿਛਲੇ ਚਾਲੀ ਵਰ੍ਗਿਆਂ ਵਿਚ ਕੁਝ ਭੀ ਨਾ  
 ਰਹਿ ਗਿਆ ਹੋਵੇ।

## ੩੭—“ਮੇਲ ਵੱਡਾ ਬੁਰਹਾਨਪੁਰ”

ਸਨਮੁਖ ਸਿਖ ਸਹਜ ਪ੍ਰਗਾਸੁ ।

ਭਗਤ ਭਾਈਆ ਭਗਵਾਨ ਦਾਸ, ਨਾਲ ਬੋਦਲਾ ਘਰੇ ਉਦਾਸ ॥

ਮੁਲਕ ਕਟਾਰੂ ਜਾਣੀਐ, ਪਿਰਥੀਮਲ ਜਗਾਹੀ ਖਾਸ ॥”

[ਭਾਈ ਗੁਰਦਾਸ ।

‘ਵੱਡਾ ਮੇਲ’ ਬਨਣ ਲਈ, ਪ੍ਰਤਖ ਹੈ, ਜੋ ਨਿਖਿ ਭਾਈ ਗੁਰਦਾਸ ਦੇ ਲਿਖਣ ਕੋਲੋਂ, ਢੇਰ ਚਿਰ ਪਹਿਲੋਂ ਬੁਰਹਾਨਪੁਰ ਅਪੜੀ ਹੋਵੇਗੀ। ਦਸਮੇਸ਼ ਜੀ ਜਦ ਬਹਾਦਰਸ਼ਾਹ ਨਾਲ ਰਖਣ ਵਲ ਗਏ ਹਨ, ਤਦ ਇਥੇ ਕੁਝ ਦਿਨ ਠਹਿਰੇ ਸਨ। ਅਤੇ ਏਸੇ ਤਰ੍ਹਾਂ ਭਾਈ ਦਯਾ ਸਿੰਘ ਜਦ ਐਰੰਗਜ਼ੇਬ ਪਾਤਸ਼ਾਹ ਕੋਲ ਮਹਾਰਾਜ ਦੀ ‘ਪਰਰੀ’ ਪੁਰਾਨ ਗਏ ਹਨ, ਤਦ ਉਹ ਭੀ ਬੁਰਹਾਨਪੁਰ ਸੰਗਤ ਵਿਚ ਠਹਿਰੇ ਸਨ। ਸਬਬ ਇਹ ਕਿ ਦਿਲੀ ਤੋਂ ਜੋ ਸੜਕ ਰਖਣ ਨੂੰ ਜਾਂਦੀ ਸੀ, ਉਹ ਬੁਰਹਾਨ ਪੁਰੋਂ ਹੋ ਕੇ ਲੰਘਦੀ ਸੀ। ਢੇਰ ਚਿਰ ਇਹ ਥਾਂ ਰਖਣ ਦੇ ਸੂਬੇ ਦੀ ਰਾਜਧਾਨੀ ਰਹੀ। ਦਸਮੇਸ਼ ਜੀ ਜਦ ਬਾਤਸ਼ਾਹ ਦੇ ਨਾਲ ਅਗਾਹਾਂ ਨੰਦੇੜ ਗਏ, ਤਦ ਸਾਹਿਬ ਅਜੀਤ ਸਿੰਘ ਪਿਛੇ ਏਥੇ ਬੁਰਹਾਨਪੁਰ ਹੀ ਰਹਿ ਗਏ ਸਨ, ਅਤੇ ਏਥੇ ਹੀ ਆਪਣੀ ਗੁਰੂ-ਗਾਰੀ ਬਨਾ ਲਈ ਸੀ। ਇਹਨਾਂ ਦੀ ਨਿਸਥਤ ਮਸ਼ਹੂਰ ਹੈ ਕਿ ਦਿਲੀ ਆ ਕੇ ਪਿਛੋਂ ਕੇਸਾਂ ਦੀ ਬੇ-ਅਦਬੀ ਕਰ ਦਿੱਤੀ ਸੀ। ਪ੍ਰੈਰ, ਜਿਤਨਾ ਚਿਰ ਬੁਰਹਾਨਪੁਰ ਰਹੇ, ਸੰਗਤ ਨੂੰ ਰੌਣਕ ਦਿੱਤੀ। ਇਹਨਾਂ ਦੇ ਪਿਛੋਂ ਇਹਨਾਂ ਵੇਂ ਬੇਟੇ ਹਠੀ ਸਿੰਘ ਜੀ ਰਾਵੀ ਪੁਰ ਫੌਥੇ, ਜਿਨ੍ਹਾਂ ਦੇ ਵੇਲੇ ਸੰਗਤ ਨੂੰ ਝੂਬ ਹੀ ਰੌਣਕ ਮਿਲੀ ॥

ਸੰਨ ੧੯੨੮ ਵਿਚ ਮੈਂ ਦੇਸ ਸੰਗਤ ਦੇ ਦਰਸ਼ਨ ਕਰਨ ਗਿਆ ਸਾਂ ਅਤੇ ਪੰਜ ਕੁ ਘੰਟੇ ਟਿਕਿਆ ਸਾਂ, ਜੋ ਕੁਝ ਹਾਲਾਤ ਮਾਲੂਮ ਹੋ ਸਕੇ, ਉਹ ਹੇਠਾਂ ਦਰਜ ਕਰਦਾ ਹਾਂ ॥

(ੴ) ਨਾਨਕ ਬਾੜੀ। ਇਹ ਸਭ ਤੋਂ ਪੁਰਾਣਾ ਸਥਾਨ  
ਮੰਨਿਆ ਜਾਂਦਾ ਹੈ। ਸ਼ਾਇਰ ਇਹੋ ਪੁਰਾਣੀ ਸੰਗਤ ਭਾਈ ਗੁਰਦਾਸ ਦੇ  
ਵੇਲੇ ਸੀ, 'ਵੱਡਾ ਮੇਲ' ਹੁੰਦਾ ਸੀ। ਇਹ ਸਥਾਨ ਹੁਣ ਜੰਗਲ ਵਿਚ ਹੈ।  
ਫ਼ਹਾਰੇ, ਬਾਉਲੀ ਅਦਿ ਦੇ ਪੁਰਾਣੇ ਖੋਲੇ ਮੌਜੂਦ ਹਨ ਅਤੇ ਅੰਬਾਂ  
ਦਾ ਇਕ ਬਗੀਰਾ ਹੈ। ਉਦਾਸੀਆਂ ਦਾ ਸਥਾਨ ਹੁੰਦਾ ਸੀ, ਹੁਣ ਉਥੇ  
ਕੋਈ ਨਹੀਂ ਰਹਿੰਦਾ ॥

(ਅ) ਪੁਰਾਣੀ ਸੰਗਤ : ਜੋ ਅਜੀਤ ਮਿੰਧ ਜੀ ਨੇ ਕਾਇਮ  
ਕੀਤੀ ਅਤੇ ਪਿਛੋਂ ਹਠੀ ਸਿੰਘ ਜੀ ਦੇ ਵੇਲੇ ਇਸ ਨੂੰ ਪੂਰੀ ਰੋਣਕ ਮਿਲੀ।  
ਹਠੀ ਸਿੰਘ ਜੀ ਦੀ ਸਮਾਪਤੀ ਏਥੋਂ ਦੀ ਹੈ। ਇਕ ਹੋਰ ਸਮਾਪਤ ਕਿਸੇ  
ਮਾਈ ਦੀ ਹੈ। ਪਾਸ ਆਬਾਈ ਹੁੰਦੀ ਸੀ, ਪਰ ਹੁਣ ਉਥੇ ਕੇਤ ਹਨ।  
ਸ਼ਹਿਰ ਕੋਈ ਪਾਉ ਮੀਲ ਦੀ ਵਿਥ ਤੇ ਦਖਣ ਵਲ ਹੈ। ਸਿਵਾਏ ਦੇ  
ਸਮਾਧਾਂ ਤੇ ਇਕ ਦਾਲਾਨ ਦੇ ਜਿਥੇ ਪ੍ਰਕਾਸ਼ ਕਰ ਸਕੀਦਾ ਹੈ, ਹੋਰ ਮਕਾਨ  
ਖਸਤਾ ਹਾਲਤ ਵਿਚ ਹਨ, ਜਿਥੇ ਮਾਲ ਢੰਗਰ ਬਕਦਾ ਹੈ। ਦੁਆਲੇ ਦੀ  
ਪੱਕੀ ਰਾਰ ਦੀਵਾਰੀ ਜੋ ਕਦੇ ਪੂਰੀ ਨਹੀਂ ਹੋਈ ਸੀ, ਅਤੇ ਡੱਜੇਵੀ ਭੀ ਢੂ  
ਗਈ ਹੈ। ਕੋਈ ਦੇਖਣ ਵਾਲਾ ਅਤੇ ਬਾਕਾਇਦਾ ਪੁਜਾਰੀ ਨਹੀਂ। ਮੈਂ  
ਜਿਸ ਦਿਨ ਗਿਆ ਸਾਂ ਸੰਗਤ ਇਕੱਲੀ ਪਈ ਸੀ। ਛੇਕੜਲੀ ਮਾਲਕਨ,  
ਇਕ ਪੁਜਾਰਨ, ਸਭ ਜਮੀਨ ਆਦਿ ਆਪਣੇ ਨਾਮ ਕਰਾਕੇ, ਸੁਣੀਦਾ ਹੈ,  
ਕਿਸੇ ਨਾਲ ਉਠ ਗਈ ਤੇ ਹੁਣ ਭੁਪਾਲ ਦਲੀ ਗਈ ਹੈ। ਸਾਲ ਦੇ ਸਾਲ  
ਆਉਂਦੀ ਹੈ ਤੇ ਮਾਲੀਆ ਉਗਾਹ ਕੇ ਲੈ ਜਾਂਦੀ ਹੈ। ਇਕ ਮਿੰਧ ਹੁਣ  
ਬੇੜੀ ਬਹੁਤੀ ਬਕਰਦਾਰੀ ਰਖਦਾ ਹੈ। ਸੰਗਤ ਦਾ ਮਾੜਾ ਮੋਟਾ ਇੰਡਜ਼ਾਮ  
ਅਤੇ ਦੇਖ ਭਾਲ ਬੁਰਹਾਨਪੁਰ ਦੇ ਖੜ੍ਹੀ ਕਰਦੇ ਹਨ। ਇਹ ਲੋਕ ਇਰਾਂ  
ਤੋਂ ਇਥੇ ਆ ਕੇ ਵਸੇ ਰੋਏ ਹਨ, ਅਤੇ ਸ਼ਾਇਰ ਇਹੋ ਸਿਖੀ ਨੂੰ ਏਥੇ  
ਲਿਆਏ ਸਨ ॥ ਅਜ ਕਲ ੨੫ ਕੁ ਘਰ ਇਹਨਾਂ ਦੇ ਏਥੇ ਵਸਦੇ ਹਨ, ਤੇ  
ਹੁਣ ਏਧਰ ਦੇ ਹੀ ਹੋ ਰਏ ਹਨ। ਮਰਦਾਂ ਦੀ ਪੋਸ਼ਾਕ ਤੇ ਤੀਵੀਆਂ ਦੇ  
ਗਹਣੇ ਨਥ ਆਦਿ ਮਹਾਰਾਸ਼ਟਰੀ ਨਮੂਨੇ ਦੇ ਹਨ, ਪਰ ਤੀਵੀਆਂ ਨੇ

ਘਗਰੀ ਤੇ ਓਹੜਨੀ ਹਾਲੀ ਨਹੀਂ ਛੱਡੀ ਅਤੇ ਨਾ ਰਿਹਾਰੇ ਮੁਹਰੇ ਵਿਚ  
ਛਰਕ ਆਇਆ ਹੈ। ਵਿਆਹ ਸ਼ਾਦੀਆਂ ਏਧਰ ਦੇ ਫ਼ਹਿਰਾਂ ਵਿਚ ਵਸੇ ਬੋਡੇ  
ਬਹੁਤੇ ਖੜੀਆਂ ਵਿਚ ਹੋ ਜਾਂਦੀਆਂ ਹਨ। ਪਹਿਲੇ ਇਹ ਸਭ ਸਿਖਾਂ ਵਿਚ  
ਸਨ, ਪਰ ਹੁਣ ਕੁਝ ਅਜਿਹੀ ਪਰਵਾਹ ਨਹੀਂ ਕਰਦੇ। ਕੁਝ ਆਰੀਆ  
ਸਮਾਜੀ ਤੇ ਕੁਝ ਸੂਖੀ ਨਾਗਾਇਣ ਦੇ ਚੇਲੇ ਹੋ ਗਏ ਹਨ ॥ ਸੰਗਤ ਦੇ  
ਨਾਲ ਜੋ ਜਾਮੀਨ ਹੈ, ਉਸ ਤੋਂ ਵਖ 'ਲਾਲਬਾਗ' ਵਿਚ (੩੦੦) ਸਾਲ ਦਾ  
ਹਿੱਸਾ ਸੰਗਤ ਦਾ ਸੀ ॥ ਸੰਗਤ ਵਿਚ ਕੁਝ ਪੁਰਾਣੇ ਗਲੀਚੇ (ਇਕ ਬਹੁਤ  
ਵੱਡਾ), ਹਠੀ ਸਿੰਘ ਜੀ ਦੀਆਂ ਤਲਵਾਰਾਂ ਆਦਿ ਸ਼ਸਤਰ ਤੇ ਕੁਝ  
ਬਹੁਮਲੇ ਗ੍ਰੰਥ ਹਨ, ਜਿਨ੍ਹਾਂ ਦਾ ਜ਼ਿਕਰ ਅਸੀਂ ਅਗੇ ਚਲਕੇ ਕਰਾਂਗੇ।  
ਏਸ ਸੰਗਤ ਵਿਚ ਇਹ ਤਿੰਹਾਂ ਮਨਾਏ ਜਾਂਦੇ ਹਨ :—ਫਗਨ ਦੀ  
ਦਸਮੀ, ਦੀਵਾਲੀ, ਸਰਾਧਾਂ ਵੀ ਪੰਚਮੀ, ਕਤਕ ਪੂਰਣਮਾਸੀ ਤੇ ਬਰੰਤ  
ਪੰਚਮੀ ॥ ਹਠੀ ਸਿੰਘ ਜੀ ਦੀ 'ਫੂਲ-ਮੰਡਲੀ' ਪੇਹ ਚੌਦਸ ਨੂੰ ਅਤੇ ਉਹਨਾਂ  
ਦਾ ਜਨਮ ਦਿਨ ਭੀ ਮਨਾਏ ਜਾਂਦੇ ਹਨ ॥

(੯) ਰਾਜਘਾਟ ਦੀ ਸੰਗਤ । ਇਹ ਉਦਾਸੀਆਂ ਦੀ ਸੰਗਤ  
ਚੰਗੀ ਰੋਣਕ ਵਿਚ ਹੈ, ਜਿਥੇ ਕੁਝ ਏਧਰ ਦੇ ਲੋਕੀ ਜੁਲਾਹੇ ਆਦਿ ਭੀ ਆ ਕੇ  
ਪਾਠ ਕਰਦੇ ਸੁਣਦੇ ਹਨ ।

(੧੦) ਸੁਥਰੇ ਦਾ ਸਥਾਨ । ਚੋਕ ਵਿਚ ਹੈ ।

(ਹ, ਕ, ਖ) ਇਹ ਭੀ ਉਦਾਸੀਆਂ ਦੀਆਂ ਕਾਇਮ ਕੰਤੀਆਂ  
ਸੰਗਤਾਂ ਹਨ ਅਤੇ ਵਧ ਘਟ ਰੋਣਕ ਵਿਚ ਚਲ ਰਹੀਆਂ ਹਨ।  
‘ਪੁਰਾਣੀ ਸੰਗਤ’ ਵਿਚ ਜੋ ਗ੍ਰੰਥ ਹਨ, ਉਹਨਾਂ ਦਾ ਵੇਰਵਾ ਹੇਠਾਂ  
ਕੀਤਾ ਜਾਂਦਾ ਹੈ। ਸਭ ਤੋਂ ਪਹਿਲੇ ਇਕ ਆਦਿ-ਗ੍ਰੰਥ ਸਾਹਿਬ ਹਨ।  
ਇਹ ਉਤਾਰਾ ਸ੍ਰੀ ਦਸ਼ਮੇਸ਼ ਜੀ ਦੇ ਵੇਲੇ ਹੋਇਆ ਪ੍ਰਤੀਤ ਹੁੰਦਾ ਹੈ। ਅਤੇ  
‘ਸੰਗਤ’ ਵਿਚ ਸਭ ਤੋਂ ਪੁਰਾਣਾ ਗ੍ਰੰਥ ਇਹੋ ਹੈ। ਇਕ ਹਥ ਦਾ ਕਸ਼ਮੀਰੀ  
ਰੋਗਨੀ ਕਾਗਜ਼ ਦੇ ੯੧੧ ਪਤਿਆਂ ਪੁਰ ਲਿਖਿਆ ਹੈ, ਅਤੇ ਐਸੇ

ਲਿਖਾਂਦੀ ਦਾ, ਜਿਸ ਨੇ ਕੁਝ ਆਪਣੀ ਸਮਝ ਵੀ ਵਰਤੀ ਹੈ, ਤੇ ਨਿਗਾ ਮਖੀ ਤੇ ਮਖੀ ਮਾਟਨੀ ਪਹੁੰਚ ਨਹੀਂ ਕੀਤੀ। ਛੇਕੜ ਤੇ ਜਾ ਕੇ ਤਰਤੀਬ ਮਜ਼ਮੂਨ ਦੀ ਕੁਝ ਵਖਤੀ ਹੈ (ਅਤੇ ਆਦਿ-ਬੀਤ੍ਰ ਦੇ ਮੁਤਾਬਕ ਹੈ)। 'ਸੋ ਪੁਰਖ' ਦੇ ਚਾਰ ਸਥਦ ਰਹਿਰਾਸ ਵਿਚ ਦਿੱਤੇ ਹਨ। ਜੈਜਾਵਿੰਤੀ ਰਾਗ ਨੂੰ ੩੧ਵਾਂ ਰਾਗ ਬਨਾਇਆ ਹੈ। ਉਸ ਤੋਂ ਪਿਛੋਂ ਤਰਤੀਬ ਵਾਰ ਆਉਂਦੇ ਹਨ :—

ਸਲੋਕ ਸੰਸਕ੍ਰਿਤੀ, ਗਾਥਾ, ਫੁਨਹੇ, ਚਉਬੋਲੇ, ਸਲੋਕ ਵਾਰਾਂ ਤੇ ਵਧੀਕ (੨੩); 'ਮੁੰਦਾਵਣੀ' (ਖਾਲੀ ਪਹਿਲਾ ਸਲੋਕ)

ਸਲੋਕ ਮਹਲਾ ੯, 'ਗੁਣ ਗੋਬਿੰਦ' ਤੋਂ 'ਜਪਿਆ ਗੁਰਮੰਤ' ॥੫੭॥੨੦੧॥ ਤਕ; ਸਵੈਜੇ ਸ੍ਰੀ ਮੁਖਵਾਕ ਮਹਲਾ ੫; ਸਵੈਜੇ ਭਟਾਂਕੇ, ਮਹਲੇ ਪਹਿਲੇ, ਦੂਜੇ, ਤੀਜੇ, ਚਉਥੇ ਅਤੇ ਪੰਜਵੇਂ ਕੇ; ਸਲੋਕ ਭਗਤ ਕਬੀਰ ਜੀਉ ਕੇ (੨੪੩); ਸਲੋਕ ਸ਼ੇਖ ਫਰੀਦ ਕੇ (੧੩੦)।

ਏਥੇ ਗ੍ਰੰਥ ਸਾਹਿਬ ਖਤਮ ਹੋ ਜਾਂਦਾ ਹੈ। ਹੋਰ ਕੋਈ ਫਾਲਤੂ ਬਾਣੀ, ਰਤਨ ਮਾਲਾ, ਹਕੀਕਤ ਰਾਹ ਮੁਕਾਮ, ਸਲੋਕ 'ਜਿਤ ਦਰ ਲਖ ਮੁਹਮਦਾ,' ਸਲੋਕ 'ਬਾਇ ਆਤਸ਼ ਆਬ' ਨਹੀਂ ਦਿੱਤੀ, ਅਤੇ ਨਾ ਹੀ ਰਾਨਾਮਾਲਾ ਦਿੱਤੀ ਹੈ! 'ਸਿਆਹੀ ਕੀ ਬਿਧ' ਭੀ ਨਹੀਂ ॥

'ਮੁੰਦਾਵਣੀ' ਜਿਸਤਰਾਂ ਕਿ ਛਾਪੇ ਦੇ ਗ੍ਰੰਥਾਂ ਵਿਚ ਹੁੰਦੀ ਹੈ ਉਸ ਦਾ ਦੂਸਰਾ ਸਲੋਕ 'ਤੇਰਾ ਕੀਤਾ' ਤੋਂ ਲੈ ਕੇ 'ਬੀਵੇ ਹਰਿਆ' ਤਕ, ਇਹ ਪੰਜਵੇਂ ਮਹਲੇ ਦੇ 'ਵਧੀਕ ਸਲੋਕਾਂ' ਵਿਚ ੨੩ਵਾਂ ਹੈ, ਜਿਥੇ 'ਮੁੰਦਾਵਣੀ' ਤੋਂ ਪਹਿਲੇ ਗਿਨਤੀ ਦਿਉਂ ਕੀਤੀ ਹੈ :—॥੨੩॥੩੩॥੬੧॥੨੭॥੧੪੪॥ 'ਮੁੰਦਾਵਣੀ' ਨੂੰ ਵਖਰਾ ਦਿਖਾਇਆ ਹੈ ਅਤੇ '੧ ਓ ਸਤਿਗੁਰ ਪ੍ਰਸਾਦ' ਲਿਖ ਕੇ ਤੇ 'ਮੁੰਦਾਵਣ' ਦਾ ਸਿਰਨਾਵਾਂ ਦੇ ਕੇ ਸਲੋਕ ਲਿਖਿਆ ਹੈ, ਠੀਕ ਜਿਸਤਰੂਂ ਕਿ ਇਹ ਆਦਿ ਬਾਬੜ ਵਿਚ ਹੁੰਦੀ ਸੀ ਅਤੇ ਹੁਣ ਭੀ ਕਈ ਬੀਜ਼ਾਂ ਵਿਚ ਹੈ।

ਤਤਕਰੇ ਦੇ ਅੰਤ ਪਰ 'ਚਲਿੜ੍ਹ ਜੋਤੀਜੋਤ ਮਾਮਾਵਣ ਦਾ' ਉਸੇ ਹਥ  
ਦਾ ਲਿਖਿਆ ਹੈ, ਜਿਸ ਦੀ ਕਿ ਬੀਤੀ। ਏਸ ਲਿਖਾਈ ਨੇ ਨਾਵੀਂ ਪਾਤਸ਼ਾਹੀ  
ਤਕ ਦੇ ਸਮਾਣੇ ਦੀਆਂ ਕਿਤਾਂ ਵਿਤੀਆਂ ਹਨ। ਪਿਛੇ ਕਿਸੇ ਹੋਰ ਨੇ  
ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਤੇ ਸਾਹਿਬ ਅਜੀਤ ਸਿੰਘ ਜੀ ਦੇ ਸਮਾਣ ਦੇ  
ਮੰਮਤ ਵਧਾਏ ਹਨ; ਅਤੇ ਇਕ ਤੀਜੇ ਨੇ ਹਠੀ ਸਿੰਘ ਜੀ ਦੀ ਬਿਤ ਦਿਤੀ  
ਹੈ। ਕੁਝ ਜ਼ਰੂਰੀ ਹਿੱਸੇ ਏਸ ਦਲਿੜ੍ਹ ਦੇ ਅਸੀਂ ਹੇਠਾਂ ਨਕਲ ਕਰਦੇ ਹਾਂ ॥

“ਚਲਿੜ੍ਹ ਜੋਤੀਜੋਤ ਸਮਾਵਣ ਦਾ।

ਸੰਮਤ ੧੫੮੯ ਅਸੂ ਵਦੀ ਦਸਵੀਂ ਸ੍ਰੀ ਗੁਰੂ ਬਾਬਾ ਨਾਨਕ ਦੇਵ  
ਜੀ ਸਮਾਣੇ। (ਏਸੇ ਤਰ੍ਹਾਂ ਸੰਮਤ ੧੬੦੯, ੧੬੩੧, ੧੬੩੮,  
ਤੇ ੧੬੬੩ ਜੇਠ ਸੁਦੀ ਚਾਰ ਸੁਕਰਵਾਰ ਦੇ ਕੇ ਲਿਖਿਆ ਹੈ।)

ਮਹਲਾ ੮ ਅਠਵੇਂ ਜੀ ਕਾ ਨਕਲ ਹੈ ਖਾਸ ਕਲਮ  
ਆਪਣੀ ਹਥੀ ਲਿਖਿਆ ਕਰਤੇ ਪੁਰਖੁ।

ਸੰਮਤ ੧੬੮੫ ਚੇਤ ਸੁਦੀ ੧੦ ਸ੍ਰੀ ਗੁਰੂ ਬਾਬਾ ਜੀ ਸਮਾਣੇ  
ਕੀਰਤਪੁਰ। ਸੰਮਤ ੧੭੦੧ ਚੇਤ ਸੁਦੀ ੫ ਆਇਤਵਾਰ ਨੇ  
ਘੜੀਆਂ ਰਾਤ ਜਾਂਦੀ ਨੂੰ ..... ਰਾਜ ਕਹਿਲੂਰ ਕੇ ਵਿਚ  
ਅਗੇ ਜੋ ਗੁਰੂ ਭਾਵੈਗਾ ਸੌ ਹੋਵੇਗਾ। ਤਾਂ ਕੋਈ ਜੀਵੈ ਸੋ ਲਖੇਗਾ  
ਗੁਰੂ ਕੀ ਗੁਰੂ ਜਾਣੈ ॥

ਸੰਮਤ ੧੭੬੮ ਕਤਕ ਵਦੀ ਦ ਆਇਤਵਾਰ ਘੜੀਆਂ ਛੇ ਦਿਨ  
ਰਹੀਂ ਦੇ ਕੀਰਤਪੁਰ.....

ਸੰਮਤ ੧੭੨੧ ਚੇਤ ਸੁਦੀ ੧੪ ਦੁਪਵਾਰ ਦੁਇ ਪਹਿਰ ਦੁਇ  
ਘੜੀਆਂ ਰਾਤ ਗੁਦਰੀ.....

ਸੰਮਤ ੧੭੩੨ ਮਘ ਸੁਦੀ ੫ ਵੀਰਵਾਰ ਬਾਰਾਂ ਘੜੀਆਂ ਦਿਨ  
ਚੜ੍ਹਿਆ ਤੇਹਰਵੀਂ ਦੇ ਅਮਲਿ.....

ਸੰਮਤ ੧੭੬੫ ਕਤਕ ਸੁਦੀ ੫ ਸ੍ਰੀ ਵਾਹਿਗੁਰੂ ਗੋਬਿੰਦ ਸਿੰਘ  
ਜੀ ਸਮਾਣੇ ॥

ਸੰਮਤ ੧੯੮੦ ਮਾਘ ਸੁਦੀ ੫ ਸ੍ਰੀ ਵਾਹਿਗੁਰੂ ਅਜੀਤ ਸਿੰਘ  
ਸਮਾਣੇ ਦਿਲੀ ਵਿਚ ਸੁਕਰਵਾਰ ਛੇ ਘੜੀ ਦਿਨ ਚੜ੍ਹੇ। ਆਗੇ  
ਗੁਰੂ ਭਾਵੇਂ ਕਾ ਖਾਵੇਂ ਹੈ ॥

ਸੰਮਤ ੧੮ ਤੰਦ ਫਰਾਨ ਸੁਦੀ ੧੦ ਬੁਧ ਵਾਰ ਦੋ ਘੜੀਆਂ ਦਿਨ  
ਗਹਿੰਦੇ ਹੰਸਵਾਰਾ ਸ੍ਰੀ ਗੁਰੂ ਕਰਣ ਕਾਰਣ ਸਮਰਥ ਸ੍ਰੀ ਵਾਹਿਗੁਰੂ  
ਹਠੀ ਸਿੰਘ ਜੀ ਸਮਾਣੇ। ਵੀਰਵਾਰ ਸਵਾ ਪਹਿਰ ਵਿਨ ਅੰਗਰ  
ਛੇਤ੍ਰ ਸਰਬਤ ਸੰਗਤ ਮਿਲ ਕਰ ਕੀਆ ਬੁਰਹਾਨ ਪੁਰ ਹੁਣ ਪੁਰੇ।

ਏਸ ਤੋਂ ਅਜੋ ਇਕ ਟੰਗਾਮੌਜ਼ੀ ਵਕਕੇ ਪੁਰ ਇਕ ‘ਨਿਸ਼ਾਣ’ ਹੈ,  
ਜਿਸ ਵਿਚ ਦਸਾਮੇਸ਼ ਜੀ ਦੇ ‘ਨਿਸ਼ਾਣ’ ਦੀ ਅਤੇ ਹੁਕਮਨਾਮਿਆਂ ਦੀ  
ਲਿਖਤ ਦੀ ਨਕਲ ਉਤਾਰਨ ਦੀ ਕਿਸੇ ਅੰਜਾਨ ਨੇ ਕੋਸ਼ਿਸ਼ ਕੀਤੀ ਹੈ।  
ਨਕਲ ਸਾਫ ਸਾਫ ਦਿਸ ਰਹੀ ਹੈ। ਕੁਝ ਚਿਨ੍ਹ ਪਏ ਹਨ ਜੋ ਹਰਫ ਨਹੀਂ,  
ਅਤੇ ਜਿਥੇ ਹਰਫ ਹਨ, ਉਥੇ ਉਹਨਾਂ ਨੂੰ ਜੋੜ ਕੇ ਕੋਈ ਲਫਜ਼ ਨਹੀਂ  
ਬਣਦਾ। ਪਰ ਇਸ ਵਿਚ ਕੁਝ ਸ਼ਕ ਨਹੀਂ ਕਿ ਇਹ ਬੀੜ ‘ਆਦਿ-ਬੀੜ’  
ਤੋਂ ਦੁਜੇ ਥਾਂ, ਅਰਥਾਤ ਸਿਧੀ \*ਨਕਲ ਦੀ ਨਕਲ ਹੈ ॥

ਦੁਸਰੇ ਆਦਿ ਗ੍ਰੰਥ ਸਾਹਿਬ, ਜੋ ਇਸ ਸੰਗਤ ਵਿਚ ਬੁਖ ਗ੍ਰੰਥ ਹਨ,  
ਸਨਹਿਰੀ ਟੰਗਾਮੌਜ਼ੀ ਹਾਸ਼ੀਏ ਵਾਲੇ ਕਾਗਜ਼ ਪੁਰ ਲਿਖੇ ਹਨ। ਸਜਾਵਟ  
ਸੁੰਦਰ ਅਤੇ ਲਿਖਾਈ ਉਮਰਾ ਹੈ। ਕਾਗਜ਼ ਪਤਲਾ ਰੋਗਨੀ ਵਧੀਆ  
ਪਤਰੇ ੧੩ ਇੰਚ×੯ ਇੰਚ ਚੌੜੇ ੧੫੫। ਤਤਕਰੇ ਦੇ ਪਿਛੇ ‘ਚਲਿੜ੍ਹ  
ਜੋਤੀਜੋਤ ਸਮਾਵਣ ਕਾ’ ਨਾਵੇਂ ਮਹਲ ਤਕ ਹੈ। ਉਤਾਰਾ ਦਸਾਮੇਸ਼ ਜੀ ਦੇ  
ਜੋਤੀਜੋਤ ਸਮਾਣ ਤੋਂ ਪਹਿਲਾਂ ਜਾਂ ਥੋੜਾ ਚਿਰ ਹੀ ਬਾਅਦ ਹੋਇਆ।  
ਬਾਣੀ ਦੇ ਮੁਢ ਵਿਚ ਇਕ ‘ਨਿਸ਼ਾਨ’ ਹੈ, ਜਿਸ ਨੂੰ ਮੈਂ ਟੇਸ ਤੇ ਕਰ ਲਿਆ  
ਸੀ, ਪਰ ਫੇਟੇ ਨਹੀਂ ਸੀ ਲੈ ਸਕਿਆ। ਦਸਾਮੇਸ਼ ਜੀ ਦੇ ਦਸਤਖਤ ਦੀ

\*ਉਹ ਸਿਧੀ ਨਕਲ ਹੁਣ ਅਸਾਂ ਲਤ ਲਈ ਹੈ, ਉਚ ਸੰਮਤ ੧੯੯੮  
ਵਾਲੀ ਬੀੜ ਹੈ ਜਿਸ ਦਾ ਚਿਕਰ ਉਪਰ ਕੀਤਾ ਹੈ, ਅਤੇ ਜਿਸ ਦੋ ਉਹ ਲਫਜ਼ ਹਨ,  
ਜੇ ਅਸਾਂ ਉਪਰ ਮੇਟੇ ਕਰਕੇ ਦਿਖਾਈ ਹਨ।

ਨਕਲ ਉਤਾਰੀ ਹੈ, ਪਰ ਬੜੀ ਚੰਗੀ ॥

ਇਸ ਗ੍ਰੰਥ ਸਾਹਿਬ ਵਿਚ ਜੋਜਾਵੰਤੀ ਰਾਗ ਜੋਤਸਰੀ ਦੇ ਪਿਛੇ ਦਿਤਾ ਹੈ। ਅਤੇ ਮੰਦਿਵਣੀ ਤੋਂ ਪਹਿਲੇ ਮਾਮੂਲੀ ਬਾਣੀਆਂ ਦੇਂਦੇ ਇਹ ਫਾਲਤੂ ਬਾਣੀਆਂ ਆਉਂਦੀਆਂ ਹਨ :—ਗੋਬਟ ਮਲਾਰ ਨਾਲ ਹੋਈ, ਰਤਨਮਾਲਾ, ਹਕੀਕਤ ਰਾਹ ਮੁਕਾਮ ਅਤੇ ‘ਰਾਗਮਾਲਾ’; ਤੇ ਫੇਰ ਸਿਆਹੀ ਕੀ ਲਿਖੀ ਹੈ ॥

ਤੀਸਰੇ ਆਦਿ ਗ੍ਰੰਥ ਅਜੀਤ ਸਿੰਘ ਜੀ ਦੇ ਵੇਲੇ ਉਤਾਰਾ ਕੀਤੇ ਗਏ। ‘ਸਚੀ ਪੜ੍ਹ ਪੋਥੀ ਦਾ ਤਤਕਰਾ ਰਾਗਾਂ ਕਾ’ ਸਿਰਨਾਵਾਂ ਦੇ ਕੇ ਅਗੇ ਲਿਖਿਆ ਹੈ :—

“ਸੰਮਤ ੧੯੮੮ ਮਿਤੀ ਸਾਵਨ ਸ਼ੁਦੀ ੨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਤ ਪਿਆ। ਜਪ ਗੁਰੂ ਰਾਮਦਾਸ ਜੀ ਦੇ ਦਸਖਤਾਂ ਕਾ  
ਨਕਲ ਪਤਿ ੧ ॥”

ਰਾਗਾਂ ਅਤੇ ਸਥਦਾਂ ਦੇ ਤਤਕਰੇ ਦੇ ਕੇ ‘ਚਲਿਤ੍ਰ ਜੋਤੀਜੋਤ ਸਮਾਵਣਿ ਕਾ’ ਆਉਂਦਾ ਹੈ। ਦਸਮੇਸ਼ ਜੀ ਦੇ ਸਮਾਣੇ ਦੀ ਥਿਤ ਕਤਕ ‘ਵਦੀ ਪ’ ਦਿਤੀ ਹੈ ਬਜ ਦਿ ਕਤਕ ‘ਸੁਦੀ ਪ’ ਦੇ, ਜੋ ਦੂਜਿਆ ਗ੍ਰੰਥਾਂ ਵਿਚ ਹੈ, ਅਰਥਾਤ ਪੰਦਰਾਂ ਦਿਨ ਪਿਛੋਂ ਜੋ ਆਪ ਦੇ ਹੈਰਟਾਬਾਦ (ਦਖਣ) ਜਾਣ ਆਉਣ ਲਈ ਕੁਝ ਹੋਰ ਸਮਾਂ ਦੇਂਦੀ ਹੈ। ਬਬੇ ਗੁਰਦਿਤੇ ਦੇ ਚਲਾਣੇ ਦਾ ਸੰਮਤ ਨਹੀਂ ਦਿੱਤਾ। ਕਿਸੇ ਹੋਰ ਦੇ ਹਥਾਂ ਦਾ ਲਿਖਿਆ ਸ਼੍ਰੀ ਅਜੀਤ ਸਿੰਘ ਜੀ ਦੇ ਚਲਾਣੇ ਦਾ ਸੰਮਤ ੧੯੮੦ ਮਾਘ ਸ਼ੁਦੀ ਪ ਸੁਕਰਵਾਰ ਦਿੱਤਾ ਹੈ। ਹੋਰ ਇਕ ਤੀਜੇ ਨੇ ਹਠੀ ਸਿੰਘ ਜੀ ਦੇ ਚਲਾਣੇ ਦਾ ਸੰਮਤ ੧੯੩੯ ਫਰਾਨ ਸ਼ੁਦੀ ਦ ਤਿਥੀ ੧੦ ਬੁਧਵਾਰ ਚਾਰ ਘੜੀ ਦਿਨ ਰਹੇ ਲਿਖਿਆ ਹੈ, ਜਿਸਦਾ ਉਪਰ ਦਿਤੇ ਨਾਲੋਂ ਕੁਝ ਫਰਕ ਦਿਸਦਾ ਹੈ। ਸਾਇਦ ਫਰਾਨ ਦ ਹਸਾਬ ਕੀਤਿਆਂ ਪ੍ਰਵਿਸ਼ਟਾ ਤਾਰੀਖ ਨਿਕਲੇ। ਏਸਤੋਂ ਹੇਠ ਇਕ ਹੋਰ ਤਾਰੀਖ ਸੰਮਤ ੧੯੩੨ ਪੋਹ ਵਦੀ ੧੩ ਬੁਧਵਾਰ, ਏਸੇ ਤੀਜੇ ਲਿਖਾਰੀ ਦੀ ਹਥ ਦੀ ਲਿਖੀ ਹੈ, ਪਰ ਨਾਲ ਵੇਰਵਾ ਕੁਝ ਨਹੀਂ ਦਿਤਾ।

ਕਿ ਇਹ ਬਿਤ ਕਿਸ ਦੇ ਮਨੁੰ ਵੀ ਹੈ। ਕੀ ਗੁਰੂ ਹਠੀ ਮਿਥੇ ਦੇ  
ਘਰੋਂ ਇਸ ਤਾਰੀਖ ਚਲਾਣਾ ਕੀਤਾ ਨਾਂ, ਜਿਸਦੀ ਸਮਾਧ ਓਥੇ ਹੈ?  
ਹੋਰ ਹੇਠਾਂ ਜਾਕੇ ਹਠੀ ਸਿੰਘ ਜੀ ਦੀ ਬਤੀ ਸ਼ੱਭਾ ਕੀਤੀ ਹੈ ਜਿਥੇ ਉਹਨਾਂ  
ਨੂੰ ਰਾਮ ਅਤੇ ਕ੍ਰਿਸ਼ਣ ਦੇ ਅਵਤਾਰ ਕਿਹਾ ਹੈ। ਫੇਰ ਇਕ ਮੁਹਰ ਜਾਂ  
ਛਾਪ ਲਗਾਈ ਹੈ, ਜਿਸ ਵਿਰਿ ਇਹ ਅਖਰ ਪੜੇ ਜਾਂਦੇ ਹਨ:-

‘ਤਿਸ ਨਾਨਕ ਗੋਬਿੰਦ.....

ਅਜੀਤ ਹਠੀ ਮਿੱਥ ਗਰੁ ਜਪਨੀਤ ।

ਸਾਇਟ ਜੋ ਲਫਜ਼ ਪੜ੍ਹੇ ਨਹੀਂ ਜਾ ਸਕਦੇ, ਓਹ 'ਕਉ ਪਰੈ ਚੀਤ' ਹੋਣ। ਹਠਾਂ ਸਿੰਘ ਜੀ ਪੰਜਾਬ ਵਿਚ ਸਿਖਾਂ ਦਾ ਰਾਜ ਹੋ ਜਾਨ ਦੇ ਵੇਲੇ ਤਕ ਜ਼ਿੰਦਾ ਵਹੇ। ਐਲਾਦ ਕੋਈ ਨਹੀਂ ਸੀ, ਸੋ ਗੱਦੀ ਦਾ ਇਹਨਾਂ ਪੁਰਖਾਤਮਾ ਹੋ ਗਿਆ।

ਜੋ ਜਾਵੰਤੀ ਰਾਗ ਸੈਤਰੀ ਦੇ ਪਿਛੇ ਰਖਿਆ ਹੈ, ਅਤੇ ਮੁੰਦਾਵਣੀ ਦੇ ਪਿਛੇਂ ਤਰਤੀਬਵਾਟ ਇਹ ਫਾਲ੍ਕੂ ਬਾਣੀਆਂ ਲਿਖੀਆਂ ਹਨ : ਫਲੋਕ 'ਜਿਤ ਦਰ ਲਖ ਮੁਹਮਦਾ'; ਰਤਨਮਾਲ, ਹਰੀਕਤ ਰਾਹ ਮੁਕਾਮ, ਸਿਆਹੀ ਕੀ ਬਿਧੀ।

ਤਿੰਨ ਹੋਰ ਆਦਿ ਗ੍ਰੰਥ ਸਾਹਿਬ ਲਿਖਤ ਦੇ ਜੋ ਇਸ ਮੰਗਤ ਵਿਚ  
ਹਨ, ਉਹਨਾਂ ਵਿਚੋਂ ਇਕ ਬਹੁਤ ਵੱਡੇ ਆਕਾਰ ('੨੪'-'੧੫')<sup>(1)</sup>  
ਦੇ ੧੦੫ ਪਤ੍ਰਿਆਂ ਪੁਰ ਹੈ। ਇਹ ਉਤਾਰਾ ਹਠੀ ਸਿੰਘ ਜੀ ਦੇ ਵਕਤ  
ਹੋਇਆ। ਇਕੋ ਹਥ ਦਾ ਮੋਟੀ ਕਲਮ ਦਾ ਲਿਖਿਆ ਹੈ, ਪਰ ਅਜਿਹਾ  
ਲੁਖ਼ਬਤ ਨਹੀਂ। ਭੇਗ ਦੀ ਬਾਣੀ ਦੀ ਤਰਤੀਬ ਵਿਚ ਹੋਰਨਾਂ ਨਾਲੋਂ ਕੁਝ  
ਫਰਕ ਹੈ: ਸਲੋਕ ਮਹਲਾ ਦ ਅਤੇ 'ਮੈਂਦਾਵਣੀ' ਵਾਲਾ ਪਹਿਲਾ ਸਲੋਕ  
ਦੇਕੇ ਪਿਛੋਂ ਇਹ ਬਾਣੀਆਂ ਤਰਤੀਬਵਾਰ ਆਉਂਦੀਆਂ ਹਨ:- ਸਲੋਕ  
ਕਬੀਰ, ਸਲੋਕ ਫਰੀਦ ਸਵੈਜੇ ਸ਼੍ਰੀ ਮੁਖਵਾਕ, 'ਜਿਤ ਦਰ ਲਖ ਮੁਹਮਦਾ',  
ਤੁਟਨਾਲਾ; ਹਕੀਕਤ ਰਾਹ ਮਕਾਮ, ਰਾਗਮਾਲਾ; ਸਿਆਹੀ ਕੀ ਬਿਧੀ।

ਚਲਾਣੇ ਵੀਆਂ ਬਿਤਾਂ ਅਜੀਤ ਮਿਥਜ਼ੀ ਤਕ ਦਿਤੀਆਂ ਹਨ, ਦਸਮੇਸ਼

ਜੀ ਦਾ ਚਲਾਣਾ ਕਤਕ ਸੁਦੀ ਪ ਅਤੇ ਅਜੀਤ ਸਿੰਘ ਜੀ ਦਾ ਮਾਧ ਸੁਦੀ  
ਪ ਦਿੱਤਾ ਹੈ ।

ਮਰਮੂਨ ਦੀ ਏਸੇ ਤਰਤੀਬ ਵਾਲੇ ਇਕ ਹੋਰ ਆਦਿ-ਗ੍ਰੰਥ ਸੁਦਰ  
ਲਿਖਾਈ ਦੇ ਪੀਲਾ ਹਾਸ਼ਮੀਆ ਦੇਕੇ ਬਨੇ ਵੀ ਏਥੇ ਹਨ । ਪਰ ਨਾ  
ਉਤਾਰਾ ਕਰਨ ਦਾ ਸੰਮਤ ਅਤੇ ਨਾ ਚਲਾਣੇ ਦੇ ਸੰਮਤ ਇਤੇ ਹਨ ।

ਇਹਨਾਂ ਨਾਲ ਹੀ ਮਿਲਦੇ ਹੋਰ ਗ੍ਰੰਥ ਸਾਹਿਬ ਹਨ । ਇਹ ਉਤਾਰਾ  
ਕਿਸੇ ਰਾਮਰਾਈਆਂ ਦੀ ਬੀੜ ਤੋਂ ਕੀਤਾ ਹੈ, ਚਲਾਣੇ ਦੀਆਂ ਬਿਤਾਂ ਦੇ ਦੇ  
ਲਿਖਿਆ ਹੈ :—

‘ਸੰਮਤ ੧੯੬੮ ਪੰਤ ਸਦੀ ਚਾਰ ਵਾਰ ਬੁਧ ਬਾਬਾ ਗੁਰਦਿੱਤਾ  
ਸਮ ਲੈ । ਸੰਮਤ ੧੭੪੪ ਭਾਰਤੋਂ ਸੁਦੀ ਦ ਆਇਤਵਾਰ ਪੰਜ ਘੜੀਆ  
ਦਿਨ ਛਿਪਦੇ ਅਮਲ ਸ੍ਰੀ ਗੁਰੂ ਰਾਮ ਰਾਇ ਜੀ ਸਮਾਣੇ ਗੜ੍ਹਵਾਲ ਦੇਸ ।’

ਦਸਮ ਗ੍ਰੰਥ ਦੀ ਇਕ ਬੀੜ ਬੜੀ ਸੰਦਰ ਲਿਖਾਈ ਦੀ ਵੀ ਮੌਜੂਦ  
ਹੈ । ਕੁਝ ਥੋੜੇ ਲਫੜਾਂ ਦੇ ਅਦਲ ਬਦਲ ਦੇ ਸਿਵਾਇ ਹੋਰ ਕੋਈ ਗਲ  
ਲਿਖਣ ਜੇਤੀ ਮੇਰੀ ਨਜ਼ਰੇ ਨਹੀਂ ਚੜ੍ਹੀ ।

ਪਰ ਜਿਨ੍ਹਾਂ ਗ੍ਰੰਥਾਂ ਨੂੰ ਵੇਖਕੇ ਮੈਂ ਹੈਰਾਨ ਹੋਇਆ ਓਹ  
ਓਥੋਂ ਦੇ ਹੀ ਖਾਸ ਗ੍ਰੰਥ ਹਨ, ਜੋ ਮੈਂ ਹੋਰਥੇ ਕਿਤੇ ਨਹੀਂ ਦੇਖੇ । ਸਭ ਤੋਂ  
ਪਹਿਲੇ ਮੈਂ ਉਸ ਗ੍ਰੰਥ ਦਾ ਜਿਕਰ ਕਰਨਾ ਚਾਹੁੰਦਾ ਹਾਂ, ਜਿਸ ਵਿਚ  
ਜਿਤਨੀ ਬਾਣੀ ਦਿੱਤੀ ਹੈ ਓਹ ਗ੍ਰੰਥ ਸਾਹਿਬ ਦੀ ਹੀ ਸੁਖਮਲੀ ਭੀ ਹੈ, ਜਿਸਤੋਂ  
ਪ੍ਰਤਥ ਹੈ ਕਿ ਇਹ ਗ੍ਰੰਥ, ਗੁਰੂ ਗ੍ਰੰਥ ਸਾਹਿਬ ਨਾਲੋਂ ਪਿਛੋਂ ਦਾ ਬਨਿਆ  
ਹੈ । ਪਰ ਤਰਤੀਬ ਬਾਣੀ ਦੀ ਅਸਲੋਂ ਹੀ ਅੱਡ ਹੈ । ਭਾਈ ਮਨੀ ਸਿੰਘ  
ਜੀ ਵਾਲੀ ਬੀੜ ਦੀ ਭੀ ਇਹ ਨਕਲ ਨਹੀਂ ਸੀ । ਕੀ ਇਹ ਹੋ  
ਸਕਦਾ ਹੈ ਕਿ ਇਹ ਗੁਰਬਾਣੀ ਦੇ ਕਿਸੇ ਪ੍ਰਾਚੀਨ ਮਜ਼ਮੂਏ ਦੀ ਨਕਲ  
ਹੈ, ਜਿਸ ਵਿਚ ਪੈਜਾਵੇਂ ਗੁਰੂ ਦੀ ਬਾਣੀ ਵੀ ਕਿਤੇ ਕਿਤੇ ਸ਼ਾਮਲ ਕਰ  
ਲਈ ਹੈ? ਮੇਰਾ ਇਰਾਦਾ ਸੀ ਕਿ ਫੇਰ ਕਿਸੇ ਵੇਲੇ ਬੁਰਹਾਨਪੁਰ ਜਾਕੇ  
ਦੇਖਾਂ ਕਿ ਇਹ ਕੀ ਚੀਜ਼ ਹੈ । ਪਰ ਮੈਂ ਫੇਰ ਜਾ ਨਹੀਂ ਸਕਿਆ ।

ਇਕ ਹੋਰ ਗ੍ਰੰਥ 'ਬਾਣੀ ਪਾਤਸ਼ਾਹੀ ੧੦' ਮੈਂ ਏਥੇ ਦੇਖਿਆ। ਇਹ ਚੰਗਾ ਸਮਝ ਨਾਲ ਕੀਤਾ ਮਜ਼ਮੂਲਾ ਦਸ਼ਮੇਸ਼ ਜੀ ਦੀ ਬਾਣੀ ਦਾ ਹੈ, ਜਿਸ ਤਰ੍ਹਾਂ ਦਾ ਕਿ ਮੈਂ ਕਦੇ ਆਪ ਕਰਨਾ ਚਾਹੁੰਦਾ ਸਾਂ। 'ਚਲਿੜ੍ਹ ਪਖਿਆਲ' ਸਿਰਫ਼ ਹੇਠਾਂ ਸੁਭਧ ਵਜੀਰ ਦੀ ਕਹਾਣੀ ਦੇਕੇ ਇਕ ਹੋਰ ਤ੍ਰਿਆ ਚਲਿੜ੍ਹ ਦੇ ਸਿਵਾਇ ਕੁਝ ਨਹੀਂ ਦਿਤਾ।

ਇਕ ਹੋਰ ਦਸਮ ਗ੍ਰੰਥ ਭੀ 'ਤ੍ਰਿਆ ਚਲਿੜ੍ਹਾਂ' ਤੋਂ ਬਿਨਾਂ ਏਥੇ ਹੈ।

ਇਕ ਹੋਰ ਨਵੀਂ ਕਿਤਾਬ ਹੈ 'ਸ-ਪਰਮਾਟਥ ਗੋਸਟਾਂ' ਜਨਮ ਸਾਖੀਆਂ ਵਿਚੋਂ ਲਈ ਹੈ। ਏਸਦੇ ਨਾਲ ਹੈ 'ਪਰਚੀਆਂ ਭਗਤਾਂ ਦੀਆਂ' ਜਿਸ ਵਿਚ ਭਗਤਾਂ ਦੀਆਂ ਜੀਵਨ ਕਥਾਵਾਂ ਦਿਤੀਆਂ ਹਨ।

ਬਾਹਰਵੇਂ ਪੁਸਤਕ ਵਿਚ ਹਨ: 'ਪਰਿਛਾ', 'ਚਾਣਕਜ ਭਾਸ਼ਜ' ਅਤੇ 'ਪਰਚੀ ਪਾਤਸ਼ਾਹੀ ਦਸਵੀਂ ਕੀ'।

ਏਸ ਪਰਚੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਖੀਆਂ ਹਨ ਅਤੇ ਅੰਤ ਵਿਚ ਇਹ ਇਉਂ... ਬੜੀ ਚੜੂਰੀ ਆਉਂਦੀ ਹੈ:-

"ਬੇਲਹ ਭਾਣੀ ਜੀ ਵਹਿਗੁਰੂ।

ਸਾਖੀਆਂ ਪੱਠੋ ਮੰਪਟਣ ਹੋਈਆਂ ॥੫੦॥

ਸੇਵਾਦਾਸ ਉਦਾਸੀ ਕੀਣੀ ਪਰਚੀ।

ਗੁਰ ਉਸਤਤ ਕੀ ਪ੍ਰਮੇਸ਼ਰ ਚਰਚੀ।

ਅਠ ਸਾਖੀਆਂ ਮਹਲਾ ਅਠਾਂ ਦੀਆਂ ਇਕ ਇਕ ਮਹਲ

ਮਹਲ ਦੀ। ਚਾਰ ਸਾਖੀਆਂ ਮਹਲੇ ਨਾਵੇਂ ਦੀਆਂ

ਅਠੱਤੀ ਸਾਖੀਆਂ ਮਹਲੇ ਦਸਵੇਂ ਦੀਆਂ। ਦਸਾਂ

ਮਹਲਾ ਦੇ ਸਾਖੀਆਂ ਦਾ ਜੁਮਲਾ ਪੱਠੋ ॥"

ਇਸ ਤੋਂ ਪਿਛੋਂ ਦਸਾਂ ਗੁਰਾਂ ਦੀ ਗੁਰਿਆਈ ਦੀਆਂ ਮਿਆਦਾਂ ਦੇਕੇ ਸਾਰੇ ੨੩੯ ਵਰ੍ਹੇ ਮਹੀਨੇ ਅਤੇ ਛੇ ਦਿਨ ਬਨਾਏ ਹਨ। ਉਪ੍ਰੰਤ ਅਜੀਤ ਸਿੰਘ ਜੀ ਦੇ ੩੫ ਵਰ੍ਹੇ ਤਿੰਨ ਮਹੀਨੇ, ਸੰਮਤ ੧੧੮੮ ਦੇਕੇ ਪਿਛੋਂ 'ਚਲਿੜ੍ਹ ਜੋਤਿ ਜੋਤ ਮਮਾਵਣ ਦਾ' ਦਰਜ ਕੀਤਾ ਹੈ ਅਤੇ ਸਭ ਦੇ ਅੰਤ ਵਿਚ ਇਹ

ਇਆ।  
ਦਾ  
ਵਿਚੁ  
ਹੋਰ  
ਹੈ।  
ਨਮ  
ਅੰ  
ਜ'  
ਮਾਂ

ਸਤਰਾਂ ਲਿਖੀਆਂ ਹਨ :—

‘ਸੰਮਤ ੧੮੧੦ ਮਿਤੀ ਵੇਸਾਖ ਸ਼ੁਦੀ ੩ ਸੌਮਵਾਰ ੩ ਅਥੇ ਤੀਜ  
ਦਿਨ ਭੋਗ ਪਾਇਆ ਜੀ। ਸਾਖੀਆਂ ਦੀ ਪੋਥੀ ਨਿਹਦਲ ਨਗਰ  
ਮੌਜੂਦਪੂਰਣ ਹੋਈ ਲਿਖਾਰੀ ਬਹਾਲ ਸਿੰਘ ਜੀ।’

ਗੋਇਆ ਬਹਾਲ ਸਿੰਘ ਲਿਖਾਰੀ ਨੇ ਇਹ ਨਕਲ ਫੰਨ ਈਸਵੀ  
੧੭੫੩ ਵਿਚ ਮੁਕਾਬਲੀ, ਜਦ ਹਾਲੀ ਪੰਜਾਬ ਵਿਚ ਟਾਜ਼ ਲਈ ਸਿਖਾਂ  
ਤੇ ਪਠਾਣਾਂ ਦੀਆਂ ਲੜਾਈਆਂ ਹੋ ਰਹੀਆਂ ਸਨ। ਸੇਵਾਦਾਸ ਉਦਾਸੀ  
ਨੇ ਇਹ ਪੋਥੀ ਹੋਰ ਭੀ ਪਹਿਲੇ ਲਿਖੀ। ਸੇਵਾਦਾਸ ਦਾ ਨਾਮ ਜਨਮ  
ਸਾਖੀ ਨਾਲ ਜੋੜਿਆ ਜਾਂਦਾ ਹੈ, ਜੋ ਅਜ ਤਕ ਨਹੀਂ ਲਭੀ। ਬਹੁਤ ਕਰਕੇ  
ਉਸਦਾ ਮਤਲਬ ਇਹਨਾਂ ਸਾਖੀਆਂ ਤੋਂ ਹੀ ਹੈ, ਹੋਰ ਕਿਸੇ ਜਨਮ ਸਾਖੀ  
ਤੋਂ ਨਹੀਂ। ਗੁਰੂ ਗੋਬਿੰਦ ਸਿੰਘ ਦੇ ਚਲਾਨੇ ਤੋਂ ੩੪ ਵਰ੍ਹੇ ਤਿੰਨ ਮਹੀਨੇ  
ਸੰਮਤ ੧੭੯੮ ਦੇ ਅਖੀਰ ਆਕੇ ਪੈਂਦੇ ਹਨ, ਜੋ ਅਜੀਤ ਸਿੰਘ ਜੀ  
ਦੇ ਉਪਰ ਦਿਤੇ ਚਲਾਣੇ ਦੇ ਸੰਮਤ ੧੭੯੦ ਨਾਲ ਮੇਲ ਨਹੀਂ ਖਾਂਦਾ।  
ਹਾਂ ਏਸ ਤਾਰੀਖ ਦੇ ਠੀਕ ਮਨਿਆਂ ਹਠੀ ਸਿੰਘ ਜੀ ਦੀ ਗਦੀ ਨਸ਼ੀਨੀ ਦੀ  
ਮਿਆਦ ਪਦ ਤੋਂ ਘਟਕੇ ੪੧ ਵਰ੍ਹੇ ਰਹਿ ਜਾਇਂਦੀ। ਜੋ ਵਧੀਕ ਠੀਕ ਹੋ  
ਜਾਂਦੀ ਹੈ। ਅਤੇ ਜਾਂ ੩੪ ਵਰ੍ਹੇ ੩ ਮਹੀਨੇ ਦੀ ਥਾਂ ੧੪ ਵਰ੍ਹੇ ੩ ਮਹੀਨੇ  
ਮੰਨੇ ਚਾਹੀਏ, ਜੋ ਗਾਲਬਨ ਠੀਕ ਹੈ। ਅਜੀਤ ਸਿੰਘ ਹਾਲੀ ਸੋਲਾਂ ਕੁ  
ਵਰ੍ਹੇ ਦੇ ਪ੍ਰੰਤੇ ਹੀ ਸੀ ਜੇ ਮਾਤਾ ਜੀ ਨੇ ਉਮਰ ਅਤੇ ਸ਼ਕਲ ਵਿਚ ਆਪਣੇ  
ਸ਼ਹੀਦ ਬਚੇ ਨਾਲ ਮਿਲਦੇ ਵੇਖਕੇ, ਏਸ ਨੂੰ ਆਪਣਾ ਮੂੰਹ-ਦੋਲਾ ਪ੍ਰਤੀ  
ਬਣਾ ਲਿਆ ਸੀ, ਇਹ ਸੰਮਤ ੧੭੯੨-੯੩ ਦੀ ਗਲ ਹੈ। ਜੇ ਕਰ  
ਉਹ ਮਾਘ ਸ਼ੁਦੀ ੫ ਸੰਮਤ ੧੭੯੦ ਨੂੰ ਸਮਾਇੇ, ਤਦ ਉਹਨਾਂ ਦੀ ਉਮਰ  
ਉੱਸ ਵੇਲੇ ੩੪ ਵਰ੍ਹੇ ੩ ਮਹੀਨੇ ਦੀ ਹੋਵੇਗੀ, ਨਾ ਕਿ ਗਦੀ ਨਸ਼ੀਨੀ ਦੀ  
ਮਿਆਦ। ਜਿਸ ਤੇ ਉਹਨਾਂ ਦਾ ਜਨਮ ਕਤਕ ਸੰਮਤ ੧੭੯੬ ਵਿਚ ਆ  
ਰਹੇਂਦਾ ਹੈ, ਅਤੇ ਇਹੋ ਸੰਮਤ ਸ਼ਹੀਦ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ  
ਜਨਮ ਦਾ ਹੈ॥ ਗੁਰੂ ਅਜੀਤ ਸਿੰਘ ਜੀ ਜਿਸ ਵੇਲੇ ਗੁਰੂ ਸਾਹਿਬ ਦੇ

ਸ਼ੱਖ ਵਿਚ ਦਖਣ ਜਾਂਦੇ ਬੁਰਹਾਨਪੁਰ ਵਿਚ ਹੀ ਪਿਛੇ ਰਹਿ ਗਏ ਸਨ, ਉਸ ਵਕਤ ਕੰਵਾਰੇ ਸਨ। ਕੁਰਹਾਨਪੁਰ ਹੀ ਖੜੀਆਂ ਦੇ ਘਰ ਸ਼ਾਈ ਕਰ ਲਈ ਹੋਣੀ ਏ। ਏਸ ਤਰ੍ਹਾਂ ਗੁਰੂ ਹਠੀ ਸਿੰਘ ਜੀ ਦੀ ਉਮਰ ਸੰਮਤ ੧੮੩੮ ਵਿਚ, ਜਦ ਉਹਨਾਂ ਚਲਾਣਾ ਕੀਤਾ, ਕੋਈ ੭੨ ਵਰ੍ਹੇ ਦੀ ਸੀ, ਜੋ ਠੀਕ ਹੈ।

ਤੇਹਰਵੀਂ ਕਿਤਾਬ ਏਸ ਸੰਗਤ ਵਿਚ ਗੀਤਾ ਦਾ ਤਰਜਮਾ ਮਰਹੱਟੀ ਜ਼ਬਾਨ ਪਰ ਗੁਰਮੁਖੀ ਅਖਾਰਾਂ ਵਿਚ ਲਿਖਿਆ ਸੀ। ਅਤੇ ਚੌਪਈ ਥਾਂ ਅਸੀਂ ਓਹਨਾਂ ਸਨਦਾਂ ਦਾ ਕੁਝਨ ਕਰ ਸਕਦੇ ਹਾਂ ਜੋ ਪੁਜਾਰਨ ਦੇ ਕਬਜ਼ੇ ਵਿਚ ਹਨ ਤੇ ਮੈਂ ਜਿਨ੍ਹਾਂ ਨੂੰ ਨਹੀਂ ਵੇਖ ਸਕਿਆ।

ਏਸ 'ਪੁਰਾਣੀ ਸੰਗਤ' ਤੋਂ ਬਿਨਾਂ ਮੈਂ ਸਿਰਫ ਬੜੀ ਸੰਗਤ ਤੇ ਪੰਚਾਇਤੀ ਅਖਾਰੇ ਦੇ ਦਟੱਸ਼ਨ ਕਰ ਸਕਿਆ। ਏਥੇ ਤਿੰਨ ਆਦਿ-ਗ੍ਰੰਥ ਸਾਹਿਬ ਲਿਖਤ ਦੇ ਹਨ, ਦੋ ਪੁਰਾਤਨ ਤੇ ਇਕ ਨਵਾਂ। ਦੋਹਾਂ ਪੁਰਾਤਨ ਬੀੜਾਂ ਵਿਚ ਚਾਰ ਫਾਲਤੂ ਬਾਣੀਆਂ (ਜਿਤ ਦਰ ਲਖ ਮੁਹਮਦਾ, ਰਤਨਮਾਲਾ, ਹਕੀਕਤ ਰਾਹ ਮੁਕਾਮ ਅਤੇ ਰਾਗ ਮਾਲਾ) ਲਿਖੀਆਂ ਹਨ, ਜਿਨ੍ਹਾਂ ਵਿਚੋਂ ਰਾਗਮਾਲਾ ਛੇਕੜ ਪੁਰ ਹੈ। ਦਸਾਂ ਗੁਰੂਆਂ ਦੇ ਚਲਾਣੇ ਦੇ ਸੰਮਤ ਦਿਤੇ ਹਨ।

## ੩੮-ਕੁਝ ਹੋਰ ਪੁਰਾਣੀਆਂ ਬੀੜਾਂ।

### ਸੁਥਾ ਸਰਹਦ।

ਪਸਾਵਰ, ਇਕ ਪੁਰਾਣਾ ਗ੍ਰੰਥ ਸਾਹਿਬ ਜਿਸ ਵਿਚ ਦਸੇਸ਼ ਜੀਦਾ 'ਨੀਸ਼ਾਣ' ਹੈ, ਮਾਈ ਬੁਧਕੀ ਦੇ ਘਰ ਹੈ, ਜਿਸ ਪਾਸ ਹੋਰ ਕਈ ਯਾਦਗਾਰੀ ਚੀਜ਼ਾਂ (relics) ਭੀ ਹਨ, ਜਿਵੇਂ ਗੁਰੂ ਨਾਨਕ ਸਾਹਿਬ ਦੀ ਦਸਤਾਰ, ਗੁਰੂ ਗੋਬਿੰਦ ਸਿੰਘ ਦੇ ਛੋਟੇ ਹੁੰਦੇ ਦੀ ਜੁੱਤੀ ਦਾ ਇਕ ਪੈਰ, ਗੁਰੂ ਗੋਬਿੰਦ ਸਿੰਘ ਜੀ ਦੇ ਦੋ ਬੜੇ ਝੜੂਰੀ ਹੁਕਮਨਾਮੇ, ਇਕ ਹੁਕਮਨਾਮਾ ਲਿਖਾਰੀ ਦੇ ਹਥ ਦਾ ਲਿਖਿਆ ਧੋਲ ਦੀ ਸੰਗਤ ਵਲ। ਧੋਲ ਜ਼ਿਲਾ ਗੁਜਰਾਤ ਵਿਚ

ਗਏ  
ਸ਼ਾਦੀ  
ਸੰਮੱਤ  
ਸੀ,  
ਹੋਟੀ  
ਬਾਂ  
ਬਜ਼ੇ  
। ਤੇ  
ਗ੍ਰੰਥ  
ਤਨ  
ਸ਼,  
ਚੋ  
। 3

ਮਾਂਗਟ ਤੋਂ ਤਿੰਨ ਕੋਹ ਪੁਰ ਹੈ। ਗ੍ਰੰਥ ਸਾਹਿਬ ਨੂੰ ਮੈਂ ਕਿਸੇ ਨੁਕਤਾਚੀਨੀ  
ਦੀ ਨਿਗਾਹ ਨਾਲ ਨਹੀਂ ਸੀ ਵੇਖਿਆ, ਸੋ ਕੋਈ ਝਾਸ ਗਾਲ ਦਸ  
ਨਹੀਂ ਸਕਦਾ।

ਕਥੜਾਂ ਦੇ ਮਹਲੇ ਇਕ ਧਰਮਸਾਲ ਵਿਚ ਪ੍ਰਾਚੀਨ ਸ੍ਰੀ ਗੁਰੂ  
ਗ੍ਰੰਥ ਸਾਹਿਬ ਹਨ, ਜੋ ਸੰਮੱਤ ੧੯੨੩ ਵਿਚ, ਜਾਂ ਏਸਤੋਂ ਦੋ ਚਾਰ  
ਵਰ੍਷ ਪਿਛੋਂ ਲਿਖੇ ਗਏ ਸਨ। ਇਸ ਵਿਚ ਗੁਰੂ ਤੇਗ ਬਹਾਦਰ ਦੀ ਬਾਣੀ  
ਕੋਈ ਨਹੀਂ ਅਤੇ ਲਿਖਤ ਦੇ ਅਖਰ ਬਹੁਤ ਪੁਰਾਣੇ ਹਨ\*।

ਫਾਰਸੀ ਅਖ਼ਰਾਂ ਵਿਚ ਲਿਖਿਆ ਇਕ ਪੁਰਾਤਨ ਗ੍ਰੰਥ ਸਾਹਿਬ  
ਭੀ ਦੇਖੇ ਹੈ। ਬਾਣੀ ਵਿਚ ਬਹੁਤ ਸਾਰੇ ਵਾਧੇ ਘਾਟੇ ਅਤੇ ਤਰਤੀਬ  
ਊਲਟ ਪੁਲਟ ਹੋਈ ਹੋਈ ਮਿਲਦੀ ਹੈ। ਕਥੀਰ ਆਦਿ ਭਰਤਾਂ ਦੀ ਬਹੁਤ  
ਸਾਰੀ ਵਾਧੂ ਬਾਣੀ ਦਿੱਤੀ ਹੈ। ਕੁਝ ਬਾਣੀ ਛੇਵੇਂ ਗੁਰੂ ਦੇ ਨਾਮ ਪੁਰ  
ਭੀ ਹੈ। ਅੰਤ ਪੁਰ 'ਬਸੰਤ ਕੀ ਵਾਰ', ਫੇਰ ਰਾਗ ਮਾਲਾ ਦੇਕੇ ੩੦  
ਵਰਕੇ ਹੋਰ ਫਾਲਤੂ ਬਾਣੀਆਂ ਦੇ ਦਿਤੇ ਹਨ, ਅਤੇ ਕਈ ਝਰ੍ਹਾਂ ਦੀਆਂ  
ਯਾਦਦਾਸ਼ਤਾਂ ਦਰਜ ਹਨ।

ਸ਼ਬਕਰਰ, ਬਡਗਾਂਉ, ਆਦਿ ਬਾਵਾਂ ਵਿਚ ਮੈਂ ਕਿਤਨੇ ਹੀ  
ਪੁਰਾਣੇ ਗ੍ਰੰਥ ਸਾਹਿਬ ਦੇਖੇ ਹਨ, ਬਾਣੀ ਵਿਚ ਅਜੀਬ ਅਜੀਬ ਊਲਟ  
ਪੁਲਟ ਅਤੇ ਵਾਧੇ ਘਾਟੇ ਮਿਲਦੇ ਹਨ। ਇਕ ਗ੍ਰੰਥ ਸਾਹਿਬ ਵਿਚ ਮੈਂ  
ਕੁਝ ਤਸਵੀਰਾਂ ਵੀ ਵੇਖੀਆਂ। ਪਿੰਡੀ ਘੇਬ ਜਿਲ੍ਹਾ ਅਟਕ ਵਿਚ ਵੀ  
ਤਿੰਨ ਪੁਰਾਣੇ ਗ੍ਰੰਥ ਸਾਹਿਬ ਹਨ, ਜਿਨ੍ਹਾਂ ਵਿਚੋਂ ਇਕ ਦਾ ਸੰਮੱਤ ਗੁਰੂ  
ਹਰ ਗੋਬਿੰਦ ਸਾਹਿਬ ਦੇ ਵੇਲੇ ਪੰਦਾ ਹੈ।

ਹੋਰ ਭੀ ਕਈ ਪ੍ਰਾਚੀਨ ਬੀਜ਼ਾਂ ਹਨ ਜਿਨ੍ਹਾਂ ਦੇ ਇਮਤਿਹਾਨ  
ਕਰਨ ਦੀ ਲੋੜ ਹੈ, ਅਤੇ ਜਿਨ੍ਹਾਂ ਤੋਂ ਕੁਝ ਨਵੀਆਂ ਗਲਾਂ ਪ੍ਰਾਪਤ ਹੋਨ  
ਦੀਆਂ ਆਸ ਕੀਤੀ ਜਾ ਸਕਦੀ ਹੈ। ਅਸੀਂ ਦੂਜੀ ਐਡੀਸ਼ਨ ਵਿਚ ਇਹਨਾਂ

\*ਦੇਖੋ ਮੌਰਾ ਲੰਖ 'ਫੁਲਵਾਜੀ' ਵਿਚ, ਨੁਲਾਈ ੧੯੮੩ ਦਾ ਪਰਚਾ।

ਾਬਤ ਭੀ ਲਿਖਣ ਦਾ ਜਤਨ ਕਰਾਂਗੇ। ਇਹ ਬੀਜ਼ਾਂ ਹਨ:-

- (੧) ਸੰਮਤ ੧੬੬੮ ਦੀ ਬੀਜ਼, ਸਜਦ ਕਸਰਾਂ, ਜਿਲ੍ਹਾ ਜੇਹਲਮ।
- (੨) ਪ੍ਰਾਚੀਨ ਬੀਜ਼, ਕਾਦਿਰਾਬਾਦ, ਜ਼ਿਲ੍ਹਾ ਗੁਜਰਾਤ।
- (੩) „ ਗੋਦਲਾਂਵਾਲਾ, ਜ਼ਿਲ੍ਹਾ ਗੁਜਰਾਂਵਾਲਾ।
- (੪) „ ਤਰਨ ਤਾਰਨ।
- (੫ ਤੋਂ ਦ) ਪ੍ਰਾਚੀਨ ਬੀਜ਼ਾਂ, ਬੁਰਜ ਆਲਾ ਸਿੰਘ ਬਟਿਆਲਾ।  
ਆਦਿ।

ਦਾਸ ਉਹਨਾਂ ਸਜਨਾਂ ਦਾ ਬੜਾ ਹੀ ਧਨਵਾਦੀ ਹੋਵੇਗਾ ਜੋ ਹੋਰ  
ਪ੍ਰਾਚੀਨ ਬੀਜ਼ਾਂ ਦਾ, ਜੋ ਗੁਰੂ ਸਾਹਿਬਾਨ ਦੇ ਵਕਤ ਤਕ ਬਢ ਚੁਕੀਆਂ  
ਸਨ, ਪਤਾ ਦੇਣਗੇ। ਇਹਨਾਂ ਸਭਨਾਂ ਦੀ ਪੜਤਾਲ ਕਰਨ ਦਾ ਜਤਨ  
ਕੀਤਾ ਜਾਣੇਗਾ।

---

ਕੁਗ ਤੀਜਾ



## ਪ੍ਰਾਚੀਨ ਬੀੜਾਂ ਦੇ ਪਿਛੇ ਫਾਲਤੂ ਬਾਣੀਆਂ

ਪਾਠਕ ਉਪਰ 'ਫਾਲਤੂ ਬਾਣੀਆਂ' ਦੇ ਲਫਜ਼ ਅਤੇ ਉਹਨਾਂ ਦੇ ਨਾਮ ਘੜੀ ਟੁੱਕੀ ਪੜ੍ਹਕੇ ਥੱਕ ਤੋਂ ਅੱਕ ਗਏ ਹੋਣਗੇ। ਹੁਣ ਇਹ ਦੇਖੋ ਜੋ 'ਫਾਲਤੂ ਬਾਣੀਆਂ' ਕੀ ਹਨ ਅਤੇ ਉਹਨਾਂ ਦੀ ਅਸਲੀਅਤ ਕੀ ਹੈ? ਏਸਨੂੰ ਪੜ੍ਹਕੇ ਅਕੇਵਾਂ ਕੁਝ ਦੂਰ ਹੋ ਜਾਏਗਾ।

ਪ੍ਰਾਚੀਨ ਬੀੜਾਂ ਦੇ ਪਿਛੇ ਹਿਫਾਜ਼ਤ ਲਈ ਲਾਏ ਜਾਂ ਕੋਰੇ ਰਹਿ ਗਏ ਪਤਿਆਂ ਪੁਰ ਅਕਸਰ ਟੇਠ ਦਸੀਆਂ ਫਾਲਤੂ ਬਾਣੀਆਂ ਲਿਖੀਆਂ ਮਿਲਦੀਆਂ ਹਨ :-

੧. ਬੰਸਤ ਕੀ ਵਾਰ ਮਹਲਾ ੫।
੨. ਸਲੋਕ ਮਹਲਾ ੧—‘ਜਿਤ ਦਰ ਲਖ ਮੁਹਮਦਾ’ ਵਾਲੇ
੩. ਸਲੋਕ ਮਹਲਾ ੧—‘ਬਾਇ ਆਤਿਸ ਆਬ ਧਾਕ’, ਵਾਲੇ।
੪. ਇਹਨਾਂ ਦਾ ਨਾਮ ਹੀ ‘ਗੋਸ਼ਟ ਮਲਿਆਰ ਨਾਲ ਹੋਈ’ ਹੈ।
੫. ਰਾਗ ਰਾਮਕਲੀ ਰਤਨਮਾਲਾ ਮਹਲਾ ੧।
੬. ਇਹ ਪਹਿਲੇ ਫਾਰਸੀ ਅਖਰਾਂ ਵਿਚ ਲਿਖੀ ਰਾਈ ਸੀ।
੭. ਹਕੀਕਤ ਰਾਹ ਮੁਕਾਮ ਰਜੇ ਸ਼ਿਵ ਨਾਭ ਕੀ।
੮. ਰਾਗ ਮਾਲਾ।
੯. ਸਿਆਹੀ ਕੀ ਬਿਧੀ।
੧੦. ਚਲਿਤ੍ਰ ਜੋਤਿ ਜੋਤ ਸਮਾਵਣ ਕਾ। (ਗੁਰੂ ਸਾਹਿਬਾਨ ਦੇ ਚਲਾਣੇ ਦੀਆਂ ਬਿਤਾਂ, ਬਹੁਤ ਕਰਕੇ ਤਤਕਾਰੇ ਦੇ ਪਿਛੇ।)

### ੯. ਸਾਖੀ ਮਹਲਾ ਪੰਜ ।

ਤਾਰੰਬ ਸਾਹਿਬ ਦੀਆਂ 'ਪ੍ਰਾਚੀਨ' ਬੀੜਾਂ ਵਿਚ ਤਾਂ ਨਹੀਂ, ਪਰ ਅਤੇ ਛੋਟੇ ਛੋਟੇ ਰਸਾਲਿਆਂ ਦੀ ਸ਼ਕਲ ਵਿਚ ਅਤੇ ਅਜ ਕਲ ਨਿਤਨੇਮ ਦੇ ਗੁਟਕਿਆਂ ਵਿਚ ਇਹ ਤਿੰਨ ਬਾਣੀਆਂ ਮਿਲਦੀਆਂ ਹਨ :—

੧੦. ਨਸੀਹਤ ਨਾਮਾ ਕਾਰੂੰ ।

੧੧. ਪੰਤੀਸ ਅਖਰੀ, ਅਤੇ

੧੨. ਹਾਜਿਰ ਨਾਮਾ

ਇਹ ਤਿੰਨੇ ਵੀ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਮੁੜ ਗਈਆਂ ਹਨ ।

ਹੋਰ ਕਿਤਨੇ ਹੀ ਫੁਟਕਲ ਸਲੋਕਾਂ ਸ਼ਹਦਾਂ ਤੋਂ ਇਲਾਵਾ ਦੇ ਵੱਡੇ ਆਕਾਰ ਦੀਆਂ ਰਚਨਾਵਾਂ ਗੁਰੂ ਅਰਜਨ ਦੇਵ ਜੀ ਦੇ ਵੇਲੇ ਤਕ ਬਣ ਚੁੱਕੀਆਂ ਸਨ । ਇਕ ਸੀ 'ਮਕੇ ਦੀ ਗੋਸ਼ਟ' ਅਤੇ ਦੂਜੀ 'ਪ੍ਰਾਣ ਸੰਗਲੀ' ਦਾ ਕੁਝ ਹਿੱਸਾ, ਹੋਰ ਨਾਵਾਂ ਹੇਠ । ਗੁਰੂ ਹਰ ਗੋਬਿੰਦ ਸਾਹਿਬ ਦੇ ਵੇਲੇ 'ਜਗਾਵਲੀ' ਲਿਖੀ ਗਈ, ਅਤੇ ਉਸਤੋਂ ਪਿਛੋਂ 'ਅਜਿਤੇ ਰੰਧਾਵੇ ਦੀ ਗੋਸ਼ਟ' 'ਗਿਆਨ ਸੁਰੋਦਸ' ਆਦਿ । ਪਰ ਇਹਨਾਂ ਪਿਛੋਂ ਰਚੀਆਂ ਬਾਣੀਆਂ ਨਾਲ ਏਸ ਕਿਤਾਬ ਵਿਚ ਬਹੁਤ ਥੋੜ੍ਹਾ ਵਾਸਤਾ ਪੈਂਦਾ ਹੈ; ਉਪਰ ਦਿੜੀਆਂ ਬਾਰਾਂ ਫਾਲਤੂ ਬਾਣੀਆਂ ਦੇ ਸਬੰਧ ਵਿਚ ਹੀ ਕੁਝ ਕਹਿਣਾ ਹੈ । 'ਚਲਿੜ੍ਹ ਜੋਤਿ ਜੋਤ ਸਮਾਵਣ ਕੇ' 'ਹਕੀਕਤ ਰਾਹ ਮੁਕਾਮ  
ਰ ਜੇ ਸ਼ਿਵਨਾਭ ਕੀ'

ਇਤਿਹਾਸਕ ਤੌਰ ਪੁਰ ਬੜੀਆਂ ਜ਼ਰੂਰੀ ਚੀਜ਼ਾਂ ਹਨ, ਜਿਨ੍ਹਾਂ ਦੀ ਮਦਦ ਨਾਲ ਅਸੀਂ 'ਪ੍ਰਾਚੀਨ ਬੀੜਾਂ' ਦੇ ਬਨਣ; ਅਤੇ ਉਹਨਾਂ ਵਿਚ ਬਾਣੀਆਂ ਦੇ ਵਧਾ ਘਟਾ ਦੀਆਂ ਤਾਰੀਖਾਂ ਮੁਕਰਰ ਕਰ ਸਕੇ ਹਾਂ । ਗੁਰੂ ਸਾਹਿਬਾਨ ਦੇ ਚਲਾਣੇ ਦੀਆਂ ਬਿਤਾਂ ਬੀੜ ਵਿਚ ਦੇਣ ਦੀ ਰਸਮ ਤਾਂ ਖੁੱਲ੍ਹ ਪੰਚਮ ਪਾਤਸ਼ਾਹੀ ਨੇ ਟੋਰੀ ਸੀ, ਜਿਨ੍ਹਾਂ ਨੇ ਆਦਿ ਬੀੜ ਤਿਆਰ ਕਰ ਕੇ ਉਸ ਦੇ ਅੰਤ ਵਿਚ ਇਕ ਅੰਕ ਦਿੱਤੇ ਪਰ ਕੋਰੇ

ਵਰਕੇ ਦੇ ਪਿਛਲੇ ਪਾਸੇ ਪਹਿਲੇ ਚਾਰ ਗੁਰੂਆਂ ਦੇ ਚਲਾਣੇ ਦੇ ਬਿਤ ਸੰਮਤ  
 ਸਾਦੇ ਜਿਹੇ ਲੁਫੜਾਂ ਵਿਚ ਬਤੋਰ ਯਾਦਦਾਸ਼ਤ ਦਰਜ ਕਰਾ ਦਿਤੇ, ਅਤੇ  
 ਜੋ ਉਤਾਰੇ ਇਸ ਬੀੜ ਤੋਂ ਓਹਨਾਂ ਦੇ ਜੀਉਂਦਿਆਂ, ਓਹਨਾਂ ਦੀ  
 ਮੌਜੂਦਰੀ, ਅਤੇ ਉਹਨਾਂ ਦੀ ਮੁਖਰ ਵਿਚ ਹੋਏ, ਉਹਨਾਂ ਵਿਚ ਇਹ ਤਾਟੀਖਾਂ  
 ਉਸੇ ਤਰ੍ਹਾਂ ਨਕਲ ਕਰ ਲਈਆਂ ਗਈਆਂ। ਪੱਜਵੇਂ ਗੁਰੂ ਦੇ ਚਲਾਣੇ ਦੀ  
 ਬਿਤ ਗੁਰੂ ਹਰ ਗੋਬਿੰਦ ਸਾਹਿਬ ਨੇ ਆਪ ਦਰਜ ਕੀਤੀ ਜਾਂ ਕਿਥੇ  
 ਕਿਸੇ ਸਿਖ ਨੇ ਕਿਵੇਂ ਕਰਾਈ। 'ਆਦਿ-ਬੀੜ' ਤੋਂ ਉਤਾਰੇ ਜੋ ਇਸ ਵੱਲੇ  
 ਹੋਏ, ਅਰਥਾਤ ਗੁਰੂ ਹਰਗੋਬਿੰਦ ਸਾਹਿਬ ਦੇ ਵਕਤ, ਅਤੇ ਜਿਨ੍ਹਾਂ ਵਿਚ  
 ਪ੍ਰਾਲੀ ਪਹਿਲੇ ਪੰਜ ਗੁਰੂ ਸਾਹਿਬਾਨ ਦੇ ਚਲਾਣੇ ਦੀਆਂ ਬਿਤਾਂ ਹੀ ਦਿਤੀਆਂ  
 ਹਨ, ਉਹ ਭੀ ਮੌਜੂਦ ਹਨ। ਇਹ ਇੰਦਰਾਜ ਗੁਰੂ ਹਰਗੋਬਿੰਦ ਸਾਹਿਬ  
 ਦੇ ਗਵਾਲੀਅਰ ਤੋਂ ਰਿਹਾ ਹੋਕੇ ਵਾਪਸ ਅੰਮ੍ਰਿਤਸਰ ਆ ਜਾਨ ਪਿਛੋਂ  
 ਕਦੇ ਹੋਇਆ। ਏਸ ਤੋਂ ਪਿਛੋਂ 'ਆਦਿ-ਬੀੜ' ਵਿਚ ਦੋ ਹੋਰ ਬਿਤਾਂ ਸੰਮਤ  
 ੧੭੧੭-੧੮ ਵਿਚ ਜਾਕੇ ਸ੍ਰੀ ਹਰਿ ਝਿਸਣ ਜੀ ਦੀ ਹਥੀਂ ਦਰਜ  
 ਹੋਈਆਂ, ਜਦੋਂ ਉਹ ਹਾਲੀ ਗੁਰੂ ਨਹੀਂ ਬਣੇ ਸਨ। ਏਥੇ ਪਹੁੰਚਕੇ ਇਕ  
 ਡਾਢੀ ਅਜੀਬ ਗਲ ਹੋਈ ਹੈ। ਇਹਨਾਂ ਦੇ ਬਿਤਾਂ, (ਬਾਬੇ ਗੁਰਦਿੰ ਦੀ  
 ਅਤੇ ਗੁਰੂ ਹਰ ਗੋਬਿੰਦ ਸਾਹਿਬ ਦੀ) ਦੇ ਦਰਜ ਹੋਣ ਤੋਂ ਪਿਛੋਂ ਜੋ ਪਹਿਲਾ  
 ਹੀ ਉਤਾਰਾ ਆਦਿ-ਬੀੜ ਤੋਂ ਹੋਇਆ, ਉਹ ਸਾਡੀ ਮੁਸ਼ਕਿਸਮਤੀ ਨਾਲ  
 ਮੌਜੂਦ ਹੈ। ਏਸ ਉਤਾਰੇ ਦੇ ਲਿਖਾਰੀ ਨੇ ਇਹ ਪਿਛਲੀਆਂ ਦੇ ਬਿਤਾਂ  
 ਨਕਲ ਕਰਦੇ ਸਮੇਂ ਉਹਨਾਂ ਬਾਬਤ ਇਹ ਹਾਸ਼ੀਆਂ ਆਪਣੇ ਉਤਾਰੇ  
 ਵਿਚ ਚੜ੍ਹਾ ਦਿੱਤਾ :—

“ਮਹਲ ਦ ਅਠਵੇਂ ਜੀ ਕਾ ਨਕਲੁ ਹੈ। ਖਸ ਕਲਮ

ਆਪਣੀ ਹਥੀਂ ਲਿਖਿਆ ਕਰਤੇ ਪੁਰਖ ।”

ਇਹ colophon ਸਾਡੇ ਬੜੇ ਕੰਮ ਆਈ ਹੈ। ਸਤਵੇਂ ਅਤੇ ਅਠਵੇਂ  
 ਗੁਰੂਆਂ ਦੇ ਚਲਾਣੇ ਦੀਆਂ ਬਿਤਾਂ ‘ਆਦਿ-ਬੀੜ’ ਵਿਚ ਨਹੀਂ ਲਿਖੀਆਂ  
 ਗਈਆਂ। ਏਸ ਤੋਂ ਪਿਛੋਂ ਜੋ ਬੀੜ ਨਾਵੇਂ ਗੁਰੂ ਸਾਹਿਬ ਨੇ ਆਪਣੇ ਪਿਛਲੇ

ਵਰ੍ਹੇ ਵਿਚਤਿਆਰ ਕਰਵਾਈ ਸੀ ਅਤੇ ਜੋ ਸੰਮਤ ੧੯੩੨ ਅਗਹਨ ਵਦੀ ੭  
ਨੂੰ ਪੂਰਣ ਹੋਈ ਸੀ, ਉਸ ਵਿਚ ਪਹਿਲੀ ਵਾਰੀ ਸਤਵੇਂ, ਅਠਵੇਂ ਅਤੇ ਨਾਵੇਂ  
ਗੁਰੂਆਂ ਦੀ ਬਿਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦਰਜ ਹੋਈਆਂ।  
ਏਸ ਵੇਲੇ ਜਾਂ ਚਿਰ ਪਿਛੋਂ ਤਕ ਉਤਾਰੇ ਜੋ ਸੰਮਤ ੧੯੩੨ ਵਾਲੀ ਬੀੜ  
ਤੋਂ ਸਿਧੇ ਜਾਂ ਹੋਰ ਬੀੜਾਂ ਦੀ ਰਾਹੀਂ ਹੋਏ, ਜਾਂ ਜਿਨ੍ਹਾਂ ਪੁਰਾਣੀਆਂ ਬੀੜਾਂ  
ਵਿਚ ਨਾਵੇਂ ਗੁਰੂ ਦੀ ਬਾਣੀ ਏਸ ਸੰਮਤ ੧੯੩੨ ਵਾਲੀ ਬੀੜ ਤੋਂ  
ਲੈਕੇ ਦਰਜ ਕੀਤੀ ਗਈ, ਓਹਨਾਂ ਨੇ ਇਹ ਤਿੰਨ ਬਿੱਤਾਂ ਇਥੋਂ ਹੀ  
ਨਕਲ ਕੀਤੀਆਂ।

ਦਸਵੇਂ ਗੁਰੂ ਦੇ ਚਲਾਣੇ ਦੀ ਬਿਤ ਪਹਿਲੇ ਪਹਿਲ ਬੁਰਹਾਨਪੁਰ  
ਅਤੇ ਯੂ. ਪੀ. ਵਿਚ ਤਿਯਾਰ ਹੋਈਆਂ ਬੀੜਾਂ ਵਿਚ ਦਿਸਦੀ ਹੈ।  
ਬੁਰਹਾਨ ਪੁਰ ਦੀਆਂ ਬੀੜਾਂ ਵਿਚ ਇਹ ਬਿਤ ਸੰਮਤ ੧੯੮੦ ਤੋਂ ਪਿਛੋਂ  
ਗੁਰੂ ਹਠੀ ਸਿੰਘ ਜੀ ਦੇ ਛੁਟੂ ਅਹਿਦ ਵਿਚ ਦਰਜ ਹੋਈ, ਸਮਝੇ ਕੋਈ  
ਵੀਹ ਵਰ੍ਹੇ ਪਿਛੋਂ। ਯੂ. ਪੀ. ਚੀ ਸਭ ਤੋਂ ਪੁਰਾਣੀ ਬੀੜ ਜਿਸ ਵਿਚ  
ਇਹ ਬਿਤ ਦਰਜ ਹੈ, ਉਹ ਬਨਾਰਸ ਮੰਗਤ ਦੀ ਸੰਮਤ ੧੮੦੯ ਵਾਲੀ  
ਬੀੜ ਹੈ, ਅਰਥਾਤ ਗੁਰੂ ਸਾਹਿਬ ਦੇ ਚਲਾਣੇ ਤੋਂ ਕੋਈ ਤ੍ਰਿਤਾਲੀ ਚੁਤਾਲੀ  
ਵਰ੍ਹੇ ਪਿਛੋਂ। ਇਸ ਬੀੜ ਵਿਚ ਇੰਦ੍ਰਾਜ ਇਉਂ ਕੀਤਾ ਹੈ:—“ਸੰਮਤ  
੧੯੬੪ ਕਾਤਿਕ ਸੁਦੀ.....ਗੁਰ ਗੋਬਿੰਦ ਜੀ ਸਮਾਣੇ।” ਲਿਖਾਰੀ ਨੇ  
ਬਿਤ ਨਹੀਂ ਦਿੱਤੀ, ਸੂਣੀ ਬਿਤ ਤੇ ਕੁਝ ਸੋਕ ਸਾਸੂ, ਪਛਕੇ ਜਾਂ ਪੱਕੀ  
ਕਰਕੇ ਫੇਰ ਲਿਖਣ ਲਈ ਥਾਂ ਛਡ ਦਿੱਤੀ। ਸੰਮਤ ਜੋ ਦਿੱਤਾ ਹੈ, ਉਹ  
ਬੁਰਹਾਨਪੁਰ ਦੀਆਂ ਬੀੜਾਂ ਨਾਲ ਨਹੀਂ ਮਿਲਦਾ। ਉਹਨਾਂ ਬੀੜਾਂ ਵਿਚ  
“ਸੰਮਤ ੧੯੬੫ ਕਤਕ ਸੁਦੀ ੫” ਲਿਖਿਆ ਹੈ। ਬੁਰਹਾਨਪੁਰ  
ਦੀ ਸੰਗਤ ਦਾ ਅਬਦਲਾ ਨਗਰ ਤਖਤ ਨਾਲ ਵਾਸਤਾਂ ਵਧੀਕ ਪੈਂਦਾ  
ਰਿਹਾ ਹੈ ਅਤੇ ਓਹ ਲੋਗ ਸੰਗਤ ਵਿਚ ਸਰਾਧਾਂ ਦੀ ਪੰਚਮੀ ਨੂੰ ਗੁਰੂ  
ਗੋਬਿੰਦ ਸਿੰਘ ਅਤੇ ਗੁਰੂ ਅਜੀਤ ਸਿੰਘ ਦੇ ਸ਼ਾਧ ਕਰਦੇ ਆਏ ਹਨ।  
ਇਹ ਓਹਨਾਂ ਦੇ ਮੁਖ ਤਿਓਹਾਰਾਂ ਵਿਚੋਂ ਸੀ। ਸੋ ਬਿਤ ਪੰਚਮੀ ਬਾਬਤ ਤਾਂ

ਵਰੇ ਵਿਚਤਿਆਰ ਕਰਵਾਈ ਸੀ ਅਤੇ ਜੋ ਸੰਮਤ ੧੯੩੨ ਅਗਹਨ ਵਰੀ ੭ ਨੂੰ ਪੁਰਣ ਹੋਈ ਸੀ, ਉਸ ਵਿਚ ਪਹਿਲੀ ਵਾਰੀ ਸਤਵੇਂ, ਅਠਵੇਂ ਅਤੇ ਨਾਵੇਂ ਗੁਰੂਆਂ ਦੀ ਬਿਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦਰਜ ਹੋਈਆਂ। ਏਸ ਵੇਲੇ ਜਾਂ ਚਿਰ ਪਿਛੋਂ ਤਕ ਉਤਾਰੇ ਜੋ ਸੰਮਤ ੧੯੩੨ ਵਾਲੀ ਬੀੜ ਤੋਂ ਸਿਧੇ ਜਾਂ ਹੋਰ ਬੀੜਾਂ ਦੀ ਰਾਹੀਂ ਹੋਏ, ਜਾਂ ਜਿਨ੍ਹਾਂ ਪੁਰਾਣੀਆਂ ਬੀੜਾਂ ਵਿਚ ਨਾਵੇਂ ਗੁਰੂ ਦੀ ਬਾਣੀ ਏਸ ਸੰਮਤ ੧੯੩੨ ਵਾਲੀ ਬੀੜ ਤੋਂ ਲੈਕੇ ਦਰਜ ਕੀਤੀ ਗਈ, ਉਹਨਾਂ ਨੇ ਇਹ ਤਿੰਨ ਬਿੱਤਾਂ ਇਥੋਂ ਹੀ ਨਕਲ ਕੀਤੀਆਂ।

ਦਸਵੇਂ ਗੁਰੂ ਦੇ ਚਲਾਣੇ ਦੀ ਬਿਤ ਪਹਿਲੇ ਪਹਿਲੇ ਪੁਰਹਾਨਪੁਰ ਅਤੇ ਯੂ. ਪੀ. ਵਿਚ ਤਿਯਾਰ ਹੋਈਆਂ ਬੀੜਾਂ ਵਿਚ ਰਿਸਾਰੀ ਹੈ। ਬੁਰਹਾਨ ਪੁਰ ਦੀਆਂ ਬੀੜਾਂ ਵਿਚ ਇਹ ਬਿਤ ਸੰਮਤ ੧੯੮੦ ਤੋਂ ਪਿਛੋਂ ਗੁਰੂ ਹਠੀ ਸਿੰਘ ਜੀ ਦੇ ਸ਼ੁਰੂ ਅਹਿਦ ਵਿਚ ਦਰਜ ਹੋਈਆਂ, ਸਮੇਂ ਕੋਈ ਵੀਹ ਵਰੇ ਪਿਛੋਂ। ਯੂ. ਪੀ. ਚੀ ਸਭ ਤੋਂ ਪੁਰਾਣੀ ਬੀੜ ਜਿਸ ਵਿਚ ਇਹ ਬਿਤ ਦਰਜ ਹੈ, ਉਹ ਬਨਾਰਸ ਸੰਗਤ ਦੀ ਸੰਮਤ ੧੮੦੯ ਵਾਲੀ ਬੀੜ ਹੈ, ਅਰਥਾਤ ਗੁਰੂ ਸਾਹਿਬ ਦੇ ਚਲਾਣੇ ਤੋਂ ਕੋਈ ਟ੍ਰਿਡਲੀ ਚੁਤਾਲੀ ਵਰੇ ਪਿਛੋਂ। ਇਸ ਬੀੜ ਵਿਚ ਇੰਦ੍ਰਾਜ ਇਉਂ ਕੀਤਾ ਹੈ:- “ਸੰਮਤ ੧੯੬੪ ਕਾਤਿਕ ਸੁਦੀ.....ਗੁਰ ਗੋਬਿੰਦ ਜੀ ਸਮਾਣੇ।” ਲਿਖਾਂਗੀ ਨੇ ਬਿਤ ਨਹੀਂ ਦਿੱਤੀ, ਸੁਣੀ ਬਿਤ ਤੇ ਕੁਝ ਸੋਕ ਸਾਸੂ, ਪੁਛਕੇ ਜਾਂ ਪੱਕੀ ਕਰਕੇ ਫੇਰ ਲਿਖਣ ਲਈ ਥਾਂ ਛਡ ਦਿੱਤੀ। ਸੰਮਤ ਜੋ ਦਿੱਤਾ ਹੈ, ਉਹ ਬੁਰਹਾਨਪੁਰ ਦੀਆਂ ਬੀੜਾਂ ਨਾਲ ਨਹੀਂ ਮਿਲਦਾ। ਉਹਨਾਂ ਬੀੜਾਂ ਵਿਚ “ਸੰਮਤ ੧੯੬੪ ਕਤਕ ਸੁਦੀ ੫” ਲਿਖਿਆ ਹੈ। ਬੁਰਹਾਨਪੁਰ ਦੀ ਸੰਗਤ ਦਾ ਅਬਦਲਾ ਨਗਰ ਤਖਤ ਨਾਲ ਵਾਸਤਾ ਵਧੀਕ ਪੈਂਦਾ ਰਿਹਾ ਹੈ ਅਤੇ ਉਹ ਲੋਗ ਸੰਗਤ ਵਿਚ ਸਰਣਾਂ ਦੀ ਪੰਚਮੀ ਨੂੰ ਗੁਰੂ ਗੋਬਿੰਦ ਸਿੰਘ ਅਤੇ ਗੁਰੂ ਅਜੀਤ ਸਿੰਘ ਦੇ ਸ੍ਰਾਪ ਕਰਦੇ ਆਏ ਹਨ। ਇਹ ਉਹਨਾਂ ਦੇ ਮੁਖ ਤਿੰਫ਼ਹਾਰਾਂ ਵਿਚੋਂ ਸੀ। ਸੋ ਬਿਤ ਪੰਚਮੀ ਬਾਬਤ ਤਾਂ

ਕੋਈ ਸ਼ੱਕ ਨਹੀਂ ਹੋ ਸਕਦਾ, ਪਰ ਸੰਮਤ ਚੂੰਕਿ ਵੀਹ ਜਾਂ ਵਧੀਕ ਵਰੇ ਪਿਛੋਂ ਲਿਖਿਆ ਗਿਆ ਸੀ, ਉਸ ਬਾਬਤ ਸ਼ੱਕ ਕਰਨ ਦੀ ਗੁਜਾਇਸ਼ ਹੈ। ਹਰ ਹਾਲਤ ਵਿਚ ਸੰਮਤ ੧੯੬੪, ਬਨਾਰਸ ਸੰਮਤ ਦੀ ਬੀੜ ੧੮੦੯ ਦੇ ਸੰਮਤ ੧੯੬੪ ਨਾਲੋਂ ਵਧੀਕ ਸਹੀ ਹੈ।

ਪਰ ਬੁਹਾਨਪੁਰ ਦੀਆਂ ਬੀੜਾਂ ਨਾਲੋਂ ਪੁਰਾਣੀ ਇਕ ਬੀੜ ਅਖਨੂਰ (ਜੰਮ੍ਹ) ਵਿਚ ਹੈ, ਉਸ ਉਤੇ ਬਨਣ ਦਾ ਸੰਮਤ ਤਾਂ ਨਹੀਂ ਲਿਖਿਆ, ਪਰ ਅੰਦਰਲੀ ਗਵਾਹੀ ਤੋਂ ਉਸਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਚਲਾਣੇ ਤੋਂ ਪਿਛੋਂ ਬੜੇ ਚਿਰ ਅੰਦਰ ਹੀ ਬਣੀ ਮੰਨਿਆ ਜਾ ਸਕਦਾ ਹੈ। ਉਸ ਵਿਚ ਬਿਤ “ਕਾਤਕ ਸੁਦੀ ੫ ਸੰਮਤ ੧੯੬੬” ਲਿਖਿਆ ਹੈ, ਇਹ ਸੰਮਤ ਵਧੀਕ ਇਤਥਾਰ ਕਰਨੇ ਜਾਂਗ ਹੈ। ਸਾਰੀਆਂ ਘਟਨਾਵਾਂ ਜੋ ਗੁਰੂ ਸਾਹਿਬ ਦੇ ਚਲਾਣੇ ਤੋਂ ਕੁਝ ਚਿਰ ਪਹਿਲੋਂ ਜਾਂ ਪਿਛੋਂ ਹੋਈਆਂ, ਉਹ ਸੰਮਤ ੧੯੬੬ ਨੂੰ ਸਹੀ ਮੰਨਕੇ ਬਹੁਤ ਢੁਕਵੀਆਂ ਤੇ ਥਾਂਓਂ ਥਾਂਈਆਂ ਸੋਹਣੀਆਂ ਬੈਠ ਜਾਂਦੀਆਂ ਹਨ। ਸੋ ਮੈਂ ਕਾਤਿਕ ਸੁਦੀ ੫ ਸੰਮਤ ੧੯੬੬ ਦੇ ਹੱਕ ਵਿਚ ਹਾਂ।

ਸੋ ਆਪ ਨੇ ਦਸਾਂ ਗੁਰਾਂ ਦੇ ਚਲਾਣੇ ਦੇ ਬਿਤ ਸੰਮਤ ਗ੍ਰੰਥ ਸਾਹਿਬ ਦੀਆਂ ਬੀੜਾਂ ਵਿਚ ਦਰਜ ਹੋਣ ਦੀ ਕਹਾਣੀ ਸੁਣ ਲਈ ਹੈ। ਪਰ ‘ਚਲਾਣੇ ਦੀਆਂ ਬਿਤਾਂ’ ਕਿਉਂ? ਜਨਮ ਦੀਆਂ ਪ੍ਰਵਿਸਟਾਂ ਤਾਰੀਖਾਂ ਕਿਉਂ ਨਾ? ਜੋ ਜਨਮ ਪਟ੍ਰੀਆਂ ਜਾਂ ਟੇਵਿਆਂ ਤੋਂ ਮਾਲੂਮ ਹੋ ਸਕਦੀਆਂ ਸਨ। ਇਸ ਦਾ ਇਕ ਸਥਾਨ ਸੀ। ਮੇਈ ਦੇ ਨਾਲ ਉਸਦੇ ਨਾਲ ਦਬ ਦੇਣੀਆਂ ਜਾਂ ਚਿਤਾ ਉਤੇ ਰਖ ਕੇ ਉਸਦੇ ਨਾਲ ਸਾਜ਼ ਦੇਣੀਆਂ ਇਹ ਹੀ ਹਰ ਤਰ੍ਹਾਂ ਦੀ ਪੂਜਾ ਪਰਮਤਸ਼ ਦਾ ਮੁਫ਼ਤ ਹੈ, ‘ਪਿੜ੍ਹੀ ਪੂਜਾ’ ਧਰਮ ਕਰਮ ਦੀ ਪਹਿਲੀ ਸ਼ਕਲ ਹੈ। ਜਿਕੁਰ ‘ਪਿੜ੍ਹੀ’, ਸਮਾਂ ਪਕੇ, ਤੇ ਪੁਰਾਣੇ ਅਤੇ ਮੌਜੂਦ ਨਸਲਾਂ ਨਾਲੋਂ ਬਹੁਤ ਦੁਰੰਭੋਗ ਹੋਕੇ, ਦੇਵੀ ਦੇਵ ਬਨ ਗਏ, ਤਿਵੇਂ ਹੀ ਪਿੜ੍ਹੀ ਪੂਜਾ, ਦੇਵ ਪੂਜਾ ਵਿਚ ਵਟ ਗਈ। ਉਹਨਾਂ ਦੀਆਂ ਮਨ ਰਖੀਆਂ ਲੋੜਾਂ

ਪੁਰੀਆਂ ਕਰਕੇ ਓਹਨਾਂ ਨੂੰ ਰਿਝਾਉਣਾ ਮਤਲਬ ਸੀ, ਜਿਸਤੇ ਓਹ ਪ੍ਰਸੰਨ  
 ਹੱਕੇ ਸੁਖ ਵਰਤਾਉਣ ਤੇ ਮੁਗਦਾਂ ਪੂਰੀਆਂ ਕਰਨ। ਭਾਵੇਂ ਮੁਖ ਭਾਵ  
 ਤਾਂ ਏਸ ਧਰਮ ਕਰਮ ਵਿਚ ਖੁਦ ਗਰੜੀ ਸੀ, ਪਰ ਪ੍ਰੇਮ ਦੇ ਜਚਬੇ  
 ਦਾ ਕੁਝ ਅੰਨ ਇਸ ਵਿਚ ਸੀ। ਜੋ ਭਾਵ ਪਿਤਾ ਪੁਤ੍ਰ ਵਿਚ ਆਖੇ ਬਹੁਤ  
 ਵਰ੍ਹੇ ਰਿਹਾ, ਓਹ ਮੌਤ ਨਾਲ ਛਠ ਟਟ ਨਹੀਂ ਸਾ ਜਾਂਦਾ, ਮੌਏ ਵਲ ਓਹੋ  
 ਪੁਰਾਣੀ ਸਾਂਝ ਅਤੇ ਪ੍ਰੇਮ ਦੀ ਛੋਰ ਮੌਤੋਂ ਪਿਛੇ ਚਿਰ ਤਕ ਕਾਇਮ ਰਹਿੰਦੀ  
 ਸੀ ਅਤੇ ਸਹਿਜੇ ਸਹਿਜੇ ਟੁਟਦੀ ਸੀ। ਮੌਏ ਦੀ ਖੁਸ਼ੀ ਵੇਂ ਕੰਮ ਕਰਕੇ  
 ਕਰਨ ਵਾਲੇ ਦੇ ਚਿੱਤ ਨੂੰ ਆਪ ਪਰਸੰਨਤਾ ਹੁੰਦੀ ਸੀ। ਏਸ ਸ਼ਰਧਾ ਨਾਲ  
 ਕੀਤੇ ਕੰਮ ਸ਼ਰਾਪ ਸਨ ਅਤੇ ਮੌਏ ਵਾਸਤੇ ਇਹ ਸ਼ਰਧਾ ਦੇ ਕੰਮ ਇਹੋ  
 ਸ਼ਕਲਾਂ ਅਖ਼ਤਿਆਰ ਕਰ ਸਕਦੇ ਸਨ। ਕਿ ਉਸ ਦੇ ਨਾਮ ਪੁਰ ਗਾਂਧੀਆਂ  
 ਮਹਤਾਜਾਂ ਨੂੰ ਕੁਝ ਦੇ ਦਿਉ, ਖੁਆ ਦਿਉ ਜਾਂ ਉਸ ਦੇ ਨਮਿਤ  
 ਕੌਈ ਪੂਜਾ ਪਾਠ ਕਰੋ ਕਰਾਉ। ‘ਪਿਤ੍ਰੀ ਪੂਜਾ’ ਆਰੀਆ-ਧਰਮ ਦਾ ਮੁਫ਼  
 ਤੋਂ ਹੀ ਮੁਖ ਭਾਗ ਰਿਹਾ ਹੈ। ਹਰ ਮਨੁਖ ਦੇ ਤਿੰਨ ਬੜੇ ਫਰਜ ਸਮਝੇ ਜਾਂਦੇ  
 ਸਨ, ਇਹ ਉਸ ਪੁਰ ਕਰਜੇ ਜਾਂ ਰਿਣ ਸਨ, ਜੋ ਉਸਨੇ ਆਪਣੇ ਜੀਵਨ  
 ਵਿਚ ਉਤਾਰਕੇ ਹੁੰਦੇ ਸਨ। ‘ਪਿਤ੍ਰੀ-ਰਿਣ’ ਅਜਿਹਾ ਹੀ ਜ਼ਰੂਰੀ ਸੀ  
 ਜਿਹਾ ‘ਦੇਵ-ਰਿਣ’। ਮੌਏ ਲਈ ਸ਼ਰਾਪ ਕਰਨ ਲਈ ਸਭ ਤੋਂ ਚੰਗਾ  
 ਵੇਲਾ ਵਰ੍ਹੇ ਪਿਛੋਂ ਉਹ ਦਿਨ ਸੀ, ਜਿਸ ਦਿਨ ਯਾ ਵਾਰ ਉਹ ਮੌਇਆ ਸੀ।  
 ਹਿੰਦੂ ਬਜ਼ੁਰਗਾਂ ਨੇ ਪਿਛੋਂ ਆ ਕੇ ਅਜਿਹੇ ਸ਼ਰਾਪ ਕਰਨ ਲਈ ਇਕ ਪਖ  
 (ਭਾਦਰੋਂ ਮਹੀਨੇ ਦਾ ਹਨੇਰਾ ਪਖ) ਮੁਕਰਰ ਕਰ ਦਿਤਾ, ਜਿਸਤੇ ਰੇਖੇ ਰੇਖੀ,  
 ਬਰਮੇ ਕੁਸ਼ਰਮੀ ਸਾਰੇ ਲੋਕ ਇਹ ਸ਼ਰਾਪ ਕਰਨ ਨੂੰ ਮਜ਼ਬੂਰ ਹੋਣ, ਭਾਵੇਂ  
 ਸ਼ਰਧਾ ਹੋਵੇ ਭਾਵੇਂ ਨਾ। ਹਰ ਪਖ ਵਿਚ ਪੰਦਰਾਂ ਬਿਤਾਂ ਹੁੰਦੀਆਂ ਹਨ।  
 ਸੋ ਹਰ ਹਿੰਦੂ ਮਾਤ੍ਰ ਲਈ ਮਰਨ ਦੀ ‘ਬਿਤ’ ਦਾ ਮਾਲੂਮ ਹੋਣਾ ਬੜਾ  
 ਹੀ ਜ਼ਰੂਰੀ, ਸਗੋਂ ਅਵਸ਼ੇਸ਼ ਸੀ। ਅਤੇ ਏਸੇ ਬਿਆਲ ਨਾਲ ਗੁਰੂ  
 ਸਾਹਿਬਾਨ ਦੇ ਚਲਾਣੇ ਦੀਆਂ ਬਿਤਾਂ ਯਾਦਦਾਸ਼ਤ ਲਈ ਲਿਖ ਲਈਆਂ  
 ਗਈਆਂ ਸਨ। ਅਤੇ ਹੋਰ ਹਿੰਦੂਆਂ ਵਾਂਗ ਸਿਖ ਵੀ ਮੁਫ਼ ਤੋਂ ਹੀ ਗੁਰੂ

ਸਾਹਿਬਾਨ ਦੀਆਂ ਬਿਤਾਂ ਨੂੰ ਮਨਾਂਦੇ ਆਏ ਹਨ, ਖਾਸ ਕਰਕੇ ਉਸ ਸਥਾਨ ਵਿਚ ਜਿਸ ਨਾਲ ਕਿਸੇ ਗੁਰੂ ਸਾਹਿਬ ਦਾ ਆਪਣੇ ਜੀਵਨ ਵਿਚ ਵਧੀਕ ਵਾਸਤਾ ਰਿਹਾ। ਹੁਣ ਤਕ ਪਾਠ ਰਖਾਂਦੇ, ਗ੍ਰੰਥ ਸਾਹਿਬ ਦੇ ਭੋਗ ਪਾਂਦੇ ਅਤੇ ਯਗ ਜਾਂ ਲੰਗਰ ਕਰਕੇ ਸਿਖਾਂ ਨੂੰ ਪ੍ਰਸ਼ਾਸਨ ਛਕਾਂਦੇ ਹਨ। ਅਤੇ ਇਸ ਵਿਚ ਕੋਈ ਗਲ ਅਯੋਗ ਜਾਂ ਇਤਿਹਾਸ ਦੇ ਲਾਇਕ ਵੀ ਨਹੀਂ।

ਏਸੇ ਉਲਟ ਜਨਮ ਦਿਨ ਨੂੰ ਕੋਈ ਵਡਿਤਨ ਹਿੰਦੁਆਂ ਵਿਚ ਨਹੀਂ ਸੀ ਦਿੱਤੀ ਜਾਂਦੀ। ਨਾ ਕੋਈ ਜਨਮ ਦਿਨ ਮਨਾਇਆ ਕਰਦਾ ਸੀ। ਬਾਦਸ਼ਾਹ ਅਪਣਾ 'ਸਰਕਾਰ', ਗੁਨਾਹਾਂ ਦਾ ਬੋੜ ਸਿਰੋਂ ਲਾਹਨ ਲਈ ਦੇਂਦੇ ਸਨ ਤੇ ਤੁਲਾਦਾਨ ਕਰਦੇ ਸਨ। ਹਿੰਦੂ ਰਾਜੇ ਭੀ ਏਸੇ ਖਿਆਲ ਨਾਲ ਜਨਮ ਦਿਨ ਨੂੰ ਤੁਲਾ ਦਾਨ ਕਰਦੇ ਸਨ। ਆਮ ਲੋਕੀ, ਛਨਿਛਰਵਾਰ ਨੂੰ ਤਿਲ ਮਾਂਹ ਡਕੌਤ ਨੂੰ ਦੇਕੇ ਹੀ ਹੌਲੇ ਹੋ ਜਾਂਦੇ ਹਨ। ਪਰ ਇਹ ਸਭ ਕੁਝ ਜੀਉਂਦੇ ਨੇ ਆਪ ਕਰਨਾ ਹੁੰਦਾ ਸੀ। ਖਾਸ ਹਾਲਤਾਂ ਵਿਚ ਕਿਸੇ ਬਚੇ ਦੇ ਜਨਮ-ਦਿਨ ਨੂੰ ਕੁਝ ਵਰਿਆਂ ਲਈ ਯਾਦ ਰਖਿਆ ਜਾਂਦਾ ਸੀ। ਜਿਸ ਘਰ ਵਿਚ ਐਲਾਦ ਨਹੀਂ ਸੀ ਹੁੰਦੀ, ਜਾਂ ਹੋਕੀ ਛੋਟੀ ਉਮਰ ਵਿਚ ਹੀ ਮਰ ਜਾਂਦੀ ਸੀ, ਤਦ ਮਾਂ ਪਿਉ ਸੁਖਨਾਂ ਸੁਖਦੇ ਅਤੇ ਸੁਖਾਂ-ਲਘੇ ਬਚੇ ਦੀ ਵਰ੍ਹੇ-ਗੱਢ ਮਨਾਂਦੇ ਸਨ, ਅਤੇ ਹਰ ਜਨਮ ਦਿਨ ਨੂੰ ਚਾਂਦੀ ਦੀ ਇਕ ਨਵੀਂ ਹੱਸੀ ਉਸ ਦੇ ਗਲ ਪਾ ਦੇਂਦੇ ਸਨ। ਜਦ ਉਹ ਬੱਚਾ ਮਰ ਦੁਕੇ ਬਚਿਆਂ ਦੀ ਉਮਰ ਦੀ ਹੱਦ ਟਪ ਜਾਂਦਾ ਸੀ, ਤਦ ਇਕੱਠੀਆਂ ਹੋਈਆਂ ਹੱਸੀਆਂ, ਜਿਸ ਦੇਵ ਪੀਰ ਦੀ ਸੁਕਨਾ ਸੁਖੀ ਸੀ, ਉਸੇ ਸਥਾਨ ਤੇ ਚੜ੍ਹਾ ਦਿਤੀਆਂ ਜਾਂਦੀਆਂ ਸਨ, ਤੇ ਫੇਰ ਜਨਮ ਦਿਨ ਭੁਲ ਭੁਲਾ ਜਾਂਦਾ ਸੀ। ਜਨਮ ਦਿਨ ਮਨਾਨ ਦੀ ਰਸਮ ਅਸਾਂ ਅਜ ਕਲ ਯੁਰੋਪੀਨਾਂ ਤੋਂ ਮਾਂਗਦੀਂ ਲਈ ਹੈ। ਅੰਗਰੇਜ਼ੀ ਫੇਸ਼ਨ ਵਾਲੇ ਘਰਾਂ ਵਿਚ ਹੁਣ ਨਵੀਂ ਬਣੀ ਮਾਂ ਆਖਦੀ ਹੈ ਅਜ ਮੇਰੇ 'ਬੇਬੀ ਦਾ ਬਰਬ-ਡੇ' ਹੈ, ਜੋ ਮਿਤ੍ਰ ਸਰਬੰਧੀ ਬਚੇ ਨੂੰ ਤੁਹਾਡੇ ਦੇਂਦੇ ਹਨ। ਬੀਬੀਆਂ ਆਪਣੇ ਜਨਮ ਦਿਨ

”ਤੇ ਵਿਆਹ ਦੇ ਦਿਨਾਂ ਨੂੰ ਰੀ ਮਨਾਂਦੀਆਂ ਹਨ, ‘ਸਿਲਵਰ ਵੈਡਿੰਗ’ ਤੇ ‘ਗੋਲਡਨ ਵੈਡਿੰਗ’ ਨੂੰ ਪਤੀ ਕੀਮਤੀ ਤੁਹਾਫੇ ਦੇਂਦੇ ਹਨ। ‘ਡਾਇਮਾਂਡ ਵੈਡਿੰਗ’ ਮਨਾਣਾ ਤਾਂ ਕਿਸੇ ਬੜੀ ਭਾਗਵਾਲੀ\* ਦੇ ਨਸੀਬ ਹੈਂਦਾ ਹੈ ॥ ਏਸੇ ਤਰ੍ਹਾਂ ਗੁਰੂਆਂ ਦੇ ਜਨਮ ਦਿਨ ਮਨਾਉਣੇ ਇਕ ਨਵੀਂ ਰਸਮ ਹੈ। ਜਨਮ ਦੀ ਤਾਰੀਖ (ਪ੍ਰਵਿਸ਼ਟਾ) ਹਰ ਐਸਤ ਵਰਜੇ ਦੇ ਹਿੰਦੂ ਘਰ ਵਿਚ ਪਾਂਧੇ ਜਾਂ ਝੌਤਸੀ ਤੋਂ ਲਿਖਵਾ ਲਈ ਜਾਂਦੀ ਸੀ, ਪਰ ਏਹ ਟੇਵਾ ਜਾਂ ਜਨਮ-ਪੜਾ ਜਨਮ ਦਿਨ ਮਨਾਨ ਦੀ ਗਾਰਜ਼ ਨਾਲ ਨਹੀਂ ਸੀ ਬਨਵਾਇਆ ਜਾਂਦਾ, ਪਰੋਂ ਵਰਸ਼ਫਲ ਜਾਨਣ ਲਈ, ਵਿਆਹ ਜਾਂ ਹੋਰ ਵਡੇ ਸੁਛ ਕਾਰਜਾਂ ਵਾਸਤੇ ਲਗਾਨਵੇਲਾ ਕਢਨ ਲਈ ॥ ਗੁਰੂ ਸਾਹਿਬਾਨ ਅਤੇ ਉਹਨਾਂ ਦੇ ਲੜਕਿਆਂ ਦੇ ਜਨਮ ਦੀਆਂ ਤਾਰੀਖਾਂ ਬਹੁਤ ਕਰਕੇ ਇਹਨਾਂ ਚਲਾਣੇ ਦੀਆਂ ਬਿਤਾਂ ਤੋਂ ਹੀ ਪਿਛੇ ਵਲ ਹਿਸਾਬ ਕਰਕੇ ਕੱਢੀਆਂ ਗਈਆਂ ਹਨ।

ਜੇ ਕੁਝ ਵੀ ਹੋਵੇ, ਸਾਡੇ ਨੁਕਤਾਂ ਖਿਆਲ ਤੋਂ ਇਹ ਚਲਾਣੇ ਦੀਆਂ ਬਿਤਾਂ ਦਾ ਪ੍ਰਾਚੀਨ ਬੀਕਾਂ ਦੇ ਪਿਛੇ ਲਿਖੇ ਜਾਣਾ ਬੜਾ ਹੀ ਲਾਭਦਾਇਕ ਸਾਬਤ ਹੋਇਆ ਹੈ। ਅਸੀਂ ਉਹਨਾਂ ਦੀ ਮਦਰ ਨਾਲ ਬੀਕਾਂ ਦੇ ਬਨਣ ਦੀਆਂ ਤਾਰੀਖਾਂ ਅਤੇ ਵਧਾ ਵਧਾਏ ਜਾਨ ਦੇ ਸੰਮਤ ਕਰ ਸਕੇ ਹਾਂ।

ਸਿਖ ਤਵਾਰੀਖ ਵਿਚ ਤਾਂ ਇਹੋ ਚਲਾਣੇ ਦੀਆਂ ਬਿਤਾਂ, ਪਕੀਆਂ ਬੁਰਜੀਆਂ ਜਾਂ ਬੈਂਚਮਾਰਕ ਸਿਧ ਹੋਈਆਂ ਹਨ। ਜੇ ਕਰ ਚਲਾਣੇ ਦੀਆਂ ਬਿਤਾਂ ਏਸ ਤਰ੍ਹਾਂ ਲਿਖੀਆਂ ਸਾਡੇ ਪਾਸ ਨਾ ਹੁੰਦੀਆਂ, ਤਦ ਸਿਖ ਤਵਾਰੀਖ ਵਿਚ ਬੜੀ ਹੀ ਗੋੜ ਬੜ ਹੁੰਦੀ। ਇਹਨਾਂ ਦੇ ਹੁੰਦਿਆਂ ਵੀ ਸਿਖ ਇਤਿਹਾਸਕਾਰਾਂ ਅਤੇ ਗੁਰ ਪ੍ਰਣਾਲੀਆਂ ਤਿਆਰ ਕਰਨ ਵਾਲਿਆਂ ਨੇ ਇਹਨਾਂ ਬਿਤਾਂ ਤੋਂ ਹਿਸਾਬ ਨਾਲ ਹੋਰ ਤਾਰੀਖਾਂ ਕਰਨ ਵਿਚ ਬੜੀਆਂ ਭੁਲਾਂ ਕੀਤੀਆਂ ਹਨ। ਛੇਵੇਂ ਗੁਰੂ ਦੇ ਪਿਛੋਂ ਚਲਾਵੇਂ ਗੁਰੂ ਦੇ ਵੇਲੇ ਤਕ

---

\*ਪਗਾਣ ਸਮੇਂ ਸਾਡੇ ਵੀ ਬੜੀ ਬੁਦਾ ਪੇਂਚਰਾ ਹੋਣ ਪੁਰ ਸੋਨੇ ਦੀ ਪਉੜੀ ਚੜ੍ਹਦੇ ਸਨ ਪਰ ਇਹ ਸੋਨੇ ਦੀ ਪਉੜਾ ਦਾਨ ਵਿਚ ਟੱਟੀ ਜਾਂਦਾ ਸੀ, ਬੁਦੀ ਬੁਦਾ ਨਹੀਂ ਸਨ ਸਾਂਭ ਲੋਂਦੇ।

ਗੁਰੂ ਨਾਨਕ ਦੇਵ ਮਿਸ਼ਨ  
ਪੰਜਾਬ ਪ੍ਰਦੀਪ  
ਲਾਈਬ੍ਰੇਰੀ ਅਤੇ ਮਹਿਸੂਸ ਸੰਗ੍ਰਹਿ

ਵਧੀਕ ਗਲੜੀਆਂ ਦਾ ਕਾਰਣ, ਇਹਨਾਂ ਚਲਾਣੇ ਦੀਆਂ ਬਿਤਾਂ ਵਿਚੋਂ  
ਹੀ ਇਕ ਬਿਤ ਹੋਈ ਹੈ, ਜੋ ਇਕ ਬਰੇ ਦੀ ਹਥੀਂ ਲਿਖੀ ਗਈ ਸੀ। ਇਹ  
ਬਿਤ ਸੀ ਬਾਬਾ ਗੁਰਦਿਤਾ ਜੀ ਦੇ ਚਲਾਣੇ ਦੀ, ਜਿਸ ਵਿਚ ਬਾਬੇ ਗੁਰਦਿਤੇ  
ਦਾ ਨਾਮ ਨਹੀਂ ਸੀ ਦਿਤਾ ਗਿਆ, ਖਾਲੀ ‘ਬਾਬਾ ਜੀ’ ਲਿਖਿਆ ਸੀ।

ਜੇਤੀਜੇਤ ਸਮਾਣ ਦੀਆਂ ਬਿਤਾਂ ਵਾਂਗ ਹੀ, ‘ਹਕੀਕਤ ਰਾਹ  
ਮਕਾਮ ਰਾਜੇ ਸਿਵਨਾਭ ਕੀ’ ਨੇ ਵੀ ਬੜਾ ਕੰਮ ਦਿਤਾ ਹੈ। ਲਿਖਣ  
ਵਾਲੇ ਨੇ, ਜੋ ਕੋਈ ਵੀ ਉਹ ਸੀ, ਭਾਈ ਪੈੜਾ ਕਿ ਕੋਈ ਭਾਟੜਾ, ਉਸ ਵਿਚ  
ਇਕ ਦਵਨ ਮਰਗਾਸ ਅਹਾਤੇ ਦੇ ਸ਼ਹਿਰ ਤੌਰੇ ਵਿਚ ‘ਨਾਜਿਕਾਂ’ ਦੇ ਰਾਜ  
ਹੋਨ ਦਾ ਜ਼ਿਕਰ ਕਰ ਰਿਤਾ ਹੈ, ਅਤੇ ਇਕ ‘ਨਾਜਿਕ’ ਰਾਜੇ ਦਾ ਨਾਮ  
ਲਿਆ ਹੈ। ਉਸ ਨੇ ਤਾਂ ਕੋਈ ਸੰਮਤ ਸਾਲ ਨਹੀਂ ਦਿਤਾ, ਪਰ ਅਸੀਂ  
ਲਭ ਸਕਦੇ ਹਾਂ ਕਿ ਤੌਰੇ ਵਿਚ ‘ਨਾਜਿਕਾਂ’ ਦਾ ਰਾਜ ਕੱਦ ਤੋਂ ਕੱਦ ਤਕ  
ਰਿਹਾ ਅਤੇ ਜਿਸ ਰਾਜ ਦਾ ਉਸ ਨੇ ਨਾਮ ਲਿਆ ਹੈ, ਉਹ ਕੌਣ ਹੋ ਸਕਦਾ ਹੈ  
ਅਤੇ ਕਦ ਹੋ ਸਕਦਾ ਹੈ। ਸੋ ਤਾਰੀਖਾਂ ਤੋਂ ਪਤਾ ਲਗਦਾ ਹੈ ਕਿ ਜਿਸ ਰਾਜੇ  
ਵਲ ਉਸ ਦਾ ਇਸ਼ਾਗਾ ਹੈ, ਉਹ ਸੰਨ ੧੯੫੩ (ਸੰਮਤ ੧੯੩੦ ਵਿਚ)  
ਬੜੇ ਚਿਰ ਲਈ ਹੀ ਰਾਜਾ ਸੀ। ਅਤੇ ਇਹ ਸੰਮਤ ਗੁਰੂ ਤੇਗ ਬਹਾਦਰ  
ਦੀ ਸ਼ਹਾਦਤ ਤੋਂ ਦੋ ਵਰ੍ਹੇ ਪਹਿਲੇ ਪੌਂਦਾ ਹੈ। ਜੇ ਅਸੀਂ ਬੜੀ ਹੀ ਖਿਚ  
ਘਸ਼ਟ ਕਰੀਏ ਅਤੇ ਅਜਿਹੀਆਂ ਮਨੋਤਾਂ ਮੰਨ ਲਈਏ ਜੋ ਮੰਨਣ ਯੋਗ  
ਨਹੀਂ, ਤਦ ਅਸੀਂ ਪਿਛੇ ਜਹਾਂਗੀਰ ਦੇ ਅਖੀਰ ਸਮੇਂ ਜਾਂ ਸਾਹਜਹਾਨ ਦੇ  
ਵੇਲੇ ਤਕ ਅਪੜ ਜਾਂਦੇ ਹਾਂ। ਇਹ ਤਾਂ ਰਿਹਾ ਨਾ ਉਹ ਸਾਲ ਜਿਸ ਵਿਚ  
ਭਾਟੜਾ ਉਧਰ ਗਿਆ; ਇਸ ਸਾਲ ਤੋਂ ਕੁਝ ਚਿਰ, ਪਿਛੋਂ ਹੀ ਉਸ ਨੇ  
ਇਹ ਲਿਕਤ ਲਿਖੀ ਹੋਵੇਗੀ, ਅਤੇ ਕਈ ਵਰ੍ਹੇ ਪਿਛੋਂ ਪ੍ਰਾਚੀਨ ਬੀਜ਼ਾਂ ਵਿਚ  
ਦਰਜ ਅਤੇ ਨਕਲ ਦਰ ਨਕਲ ਹੋਣ ਲਗੀ ਹੋਵੇਗੀ। ਸੋ ਅਸੀਂ ਮੁੜ  
ਐਹਿਗਜ਼ੀਬ ਦੇ ਸਮੇਂ ਤਕ ਹੀ ਆ ਪਹੁੰਚਦੇ ਹਾਂ। ਫਟਕ ਖਾਲੀ ਕੁਝ ਵਰ੍ਹੇ  
ਏਧਰ ਉਧਰ ਦਾ ਹੀ ਰਹਿ ਜਾਂਦਾ ਹੈ।

ਹੁਣ ਜਿਥੇ ਜਾਂ ਜਿਸ ਬੀੜ ਵਿਚ ਇਹ ਲਿਖਤ ਹੋਵੇ, ਉਸ ਦੀ ਤਾਰੀਖ ਮੁਕਰਰ ਹੋ ਗਈ। ਪ੍ਰਾਚੀਨ ਬੀੜਾਂ ਵਿਚ ਜੋ ਸੰਮਤ ੧੭੩੨ ਤੋਂ ਪਿਛੋਂ ਲਿਖੀਆਂ ਜਾ ਚੁਕੀਆਂ ਸਨ, ਉਹਨਾਂ ਵਿਚ ਇਹ ਲਿਖਤ ‘ਹਕੀਕਤ ਰਾਹ ਮੁਕਾਮ ਰਾਜੇ ਸਿਵਨਾਭ ਕੀ’ ਪਿਛੋਂ ਪਾਏ ਵਰਕਿਆਂ ਪੁਰ ਕਿਸੇ ਦੂਜੇ ਬਾਹਰਲੇ ਲਿਖਾਗੇ ਦੀ ਕਲਮ ਦੀ ਲਿਖੀ ਮਿਲਦੀ ਹੈ, ਜਿਸਤੇ ਇਹਨਾਂ ਪਿਛੋਂ ਕੀਤੇ ਵਾਧਿਆਂ ਦੇ ਸੰਮਤ-ਸਾਲ ਦਾ ਸਾਨੂੰ ਪਤਾ ਲਗ ਜਾਂਦਾ ਹੈ। ਅਤੇ ਉਸਦੀ ਤਾਈਦ ਨਾਵੇਂ ਗੁਰੂ ਦੀ ਬਾਣੀ ਦਾ ਦਰਜ ਹੋਣਾ, ਜਾਂ ਉਹਨਾਂ ਦੇ ਚਲਾਣੇ ਦੀ ਖਿੱਤ ਦਾ ਦਿੱਤਾ ਹੋਣਾ ਕਰ ਦੇਂਦੇ ਹਨ।

‘ਹਕੀਕਤ ਰਾਹ ਮੁਕਾਮ’ ਪੁਰ ਪੂਰੀ ਬਹਿਸ ਮੇਰੀ ਦੂਜੀ ਕਿਤਾਬ ‘ਸਾਖੀਆਂ ਦੀ ਹਕੀਕਤ’ ਵਿਚ ਕੀਤੀ ਗਈ ਹੈ।

ਰਾਗਮਾਲਾ ਦੇ ਬਨਣ ਦੀ ਤਾਰੀਖ ਵੀ ਸਾਨੂੰ ਮਾਲੂਮ ਹੈ। ਕਰਤਾ ਨੇ ਖੁਦ ਹੀ ਸਾਲ ੯੪੧ ਹਿਜਰੀ ਮੁਤਾਬਿਕ ੫੨ ਈਸਵੀ ੧੫੮੩ ਦੇ ਦਿੱਤਾ ਹੈ, ਅਰਥਾਤ ਜਿਸ ਸਾਲ ਅਕਬਰ ਪਾਤਸ਼ਾਹ ਕਸ਼ਮੀਰ ਗਿਆ ਹੈ ਅਤੇ ਪਿਛੋਂ ਆਕੇ ਚੌਦਹ ਵਰ੍਷ੇ ਸੰਨ ੧੫੮੮ ਤਕ ਲਾਹੌਰ ਨੂੰ ਹੀ ਰਾਜਧਾਨੀ ਬਣਾਈ ਰਖਿਆ ਹੈ। ਰਾਗਮਾਲਾ ਬਾਬਾ ਮੋਹਨ ਵਾਲੀਆਂ ਪੋਥੀਆਂ ਵਿਚ ਨਹੀਂ ਹੋ ਸਕਣੀ ਕਿਉਂਕਿ ਇਹ ਬਣੀ ਹੀ ਪਿਛੋਂ ਹੈ। ਅਤੇ ਜਾਂ ਦੂਜੀ ਪੋਥੀ ਸੰਮਤ ੧੬੪੧ ਦੇ ਕਰੀਬ ਮੁਕੀ।

ਇਹਨਾਂ ਦੇ ਅੰਦਰ ਹੀ ਕਿਸੇ ਸਾਲ ੧੫੮੮ ਦੇ ਲਗ ਪਤਾ ਕਿਸੇ ਮੁਸਲਮਾਨ ਫਕੀਰ ਨੇ, ਇਮਾਮ ਅਲਗਜ਼ਾਲੀ ਦੇ ਰਸਾਲੇ ‘ਨਸੀਹਤ-ਉਲ-ਮਲੂਕ’ ਦਾ ਖੁਲਾਸਾ ਪੰਜਾਬੀ ਛੈਂਤਾਂ ਵਿਚ ਲਿਖਕੇ ਉਜਦਾ ਨਾਮ ‘ਪੰਦ-ਨਾਮ’ ਜਾਂ ‘ਨਸੀਹਤ ਨਾਮਾ ਕਾਨੂੰ’ ਰਖਿਆ। ਇਸ ਪੁਰ ਭੀ ਅਜਾਂ ‘ਸਾਖੀਆਂ ਦੀ ਹਕੀਕਤ’ ਵਿਚ ਬਹਿਸ ਕੀਤੀ ਹੈ।

‘ਜਿਤ ਦਰ ਲਖ ਮੁਹਮਦਾ’ ਅਤੇ ‘ਬਾਇ ਆਤਿਸ਼ ਆਬ’ ਵਾਲੇ ਸਲੋਕ ਇਹ ਦੋਵੇਂ ਬਾਬਾ ਮੋਹਨ ਵਾਲੀਆਂ ਪੋਥੀਆਂ ਵਿਚ ਸਨ,

ਅਤੇ ਉਥੋਂ ਹੀ ਲੈਕੇ ਪ੍ਰਾਚੀਨ ਬੀਜ਼ਾਂ ਦੇ ਲਿਖਾਰੀਆਂ ਨੇ ਆਪਣੀਆਂ ਬੀਜ਼ਾਂ ਵਿਚ ਦਰਜ ਕੀਤੇ ਸਨ।

ਹਜ਼ਰਤ ਮੁਹਮਦ ਸਾਹਿਬ ਭਾਵੇਂ ਆਪਣੇ ਆਪ ਨੂੰ ਦੁਦਾ ਦਾ ਬੰਦਾ ਸ਼ਾਨਦੇ ਸਨ, ਪਰ ਨਾਲ ਹੀ ਆਪਣੇ ਆਪ ਨੂੰ ਨਈ ਜਾਂ ਰਸੂਲ ਅਤੇ ਖਾਤਿਮ-ਉਲ-ਮੁਰਸਲੀਨ ਦਸਤੇ ਸਨ। ਮੁਸਲਮਾਨਾਂ ਲਈ ਓਹ ਜੁਬਤ-ਉਲ-ਕਾਇਨਾਤ, ਫਰਵਰੇ ਦੇ ਆਲਮ, ਖਤਮੀ ਮਰਤਬਤ, ਸ਼ਹਿਨਸ਼ਾਹ ਕੌਨੀਨ ਰਸੂਲੇ ਮਕਬੂਲ, ਫ੍ਰਿਸ਼ਤਿਆਂ ਵਿਚੋਂ ਬਰਗੁਜ਼ੀਦਾ ਅਤੇ ਚੋਟੀ ਪੁਰ ਹਨ, ਓਹਨਾਂ ਲਈ

‘ਹਰ ਗੁਲ ਮੈਂ ਹਰ ਬੜਾ ਮੈਂ ਮੁਹਮਦ ਕਾ ਨੂਰ ਹੈ।’

ਐਸੀ ਉਚੀ ਹਸਤੀ ਨੂੰ ਲਖਾਂ ਵਿਚੋਂ ਇਕ ਬਨਾਣਾ ਅਤੇ ‘ਲਖ ਮੁਹਮਦਾ’ ਲਿਖਣਾ, ਹਜ਼ਰਤ ਮੁਹਮਦ ਦੀ ਨਿਰਾਦਰੀ ਹੈ॥ ਹੇਠਲੀਆਂ ਮਾਮੂਲੀ ਜਿਹੀਆਂ ਸਤਰਾਂ ਪੁਰ ਬਾਬਾ\* ਰਾਮ ਰਾਇ ਦੇ ਸਾਥੀਆਂ ਨੂੰ ਬਾਣੀ ਨੂੰ ਥੋੜਾ ਬਦਲਕੇ ਪੜ੍ਹਨ ਦੀ ਲੋੜ ਪਈ ਸੀ :—

‘ਮਿਟੀ ਮੁਸਲਮਾਨ ਦੀ ਪੇੜੇ ਪਈ ਘਮਿਆਰ।

ਘੜ ਭਾਂਡੇ ਇੱਟਾਂ ਕੀਆਂ ਜਲਤੀ ਕਰੋ ਪੁਕਾਰ।’

ਇਹਨਾਂ ਦੇ ਸਤਰਾਂ ਵਿਚ ਇਕ ਮਾਮੂਲੀ ਗਲ ਆਖੀ ਸੀ, ਜਿਸ ਦੇ ਸਚ ਮਨਣ ਤੋਂ ਮੁਸਲਮਾਨਾਂ ਨੂੰ ਬੀ ਇਨਕਾਰ ਨਹੀਂ ਸੀ ਹੋ ਸਕਦਾ, ਪਰ ਅਸਲ ਵਿਚ ਇਹ ਇਕ ਇਸਲਾਮੀ ਵਿਸ਼ਵਾਸ ਦਾ ਖੰਡਨ ਸੀ, ਭਾਵੇਂ ਸਿਹਾ ਜਾ ਸਕਦਾ ਸੀ। ਪ੍ਰਤੀ ਮੁਸਲਮਾਨਾਂ ਦੇ ਰਾਜ ਸਮੇਂ ‘ਲਖ ਮੁਹਮਦਾ’ ਨੂੰ ਬਹੁਤ ਥੋੜੇ ਠੰਡੇ ਜਿਗਰੇ ਨਾਲ ਸੁਣ ਸਕਦੇ ਸਨ, ਭਾਵੇਂ ਅੱਲਾਹ ਦੇ ਦਰ ਦਾ ਹੀ ਜ਼ਿਕਰ ਕਿਉਂ ਨਾ ਹੋ ਰਿਹਾ ਹੋਵੇ।

ਨਾਲ ਹੀ ‘ਲਖ ਬ੍ਰਹਮੇ ਬਿਬਨ ਮਹੇਸ, ਲਖ ਲਖ ਰਾਮ’ ਆਦਿਕ

\*ਬਾਬਾ ਰਾਮਰਾਇ ਦੀ ਉਮਰ ਉਸ ਦੇਲੇ ਸਤ ਅਨ ਵਰ੍ਹੇ ਤੋਂ ਵਧੀਯ ਨਹੀਂ ਹੋ ਸਕਦੀ।

ਕਹਿਕੇ, ਹਿੰਦੂਆਂ ਦੇ ਦੇਵੀ ਦੇਵਾਂ ਅਤੇ ਅਵਤਾਰਾਂ ਦੀ ਵੀ ਨਿਰਾਦਰੀ ਕੀਤੀ ਸੀ। ਸੋ ਕੋਈ ਅਜਬ ਨਹੀਂ ਕਿ ਬ੍ਰਾਹਮਣਾਂ ਅਤੇ ਪਕੇ ਹਿੰਦੂਆਂ ਨੇ ਇਹੋ ਜਿਹੇ ਸਲੋਕ ਸੁਣਾਕੇ ਹੀ ਗਜ਼ਾ ਬੀਟਬਲ ਪਾਸ ਸ਼ਿਕਾਇਤ ਕੀਤੀ ਹੋਵੇ, ਜਿਸ ਨੇ ਅਗੋਂ ਬਾਦਸ਼ਾਹ ਦੇ ਕੰਨ ਭਰੇ ਕਿ ਸਿਖਾਂ ਦੀਆਂ ਪੋਥੀਆਂ ਵਿਚ ਮਸ਼ਲਮਨਾਂ ਅਤੇ ਹਿੰਦੂਆਂ ਦੇ ਬਜ਼ੁਰਗਾਂ ਦੀ ਨਿਰਾਦਰੀ ਕੀਤੀ ਹੈ ਅਤੇ ਉਹਨਾਂ ਦੇ ਇਹਤਕਾਰਾਂ ਦੀ ਤਰਦੀਦ। ਇਹੋ ਵਜਹ ਜਾਪਵੀ ਹੈ ਕਿ ਜਦ ਗੁਰੂ ਅਰਜਨ ਦੇਵ ਨੇ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ ਤਦ ਇਸ ਸ਼ਬਦ ਨੂੰ ਗ੍ਰੰਥ ਸਾਹਿਬ ਵਿਚ ਦਰਜ ਨਹੀਂ ਕੀਤਾ। ਨਹੀਂ ਤਾਂ ਹੋਰ ਕੋਈ ਵਜਹ ਇਹਨਾਂ ਸਲੋਕਾਂ ਨੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਨਾ ਮੰਨਨ ਦੀ ਨਹੀਂ ਹੋ ਸਕਦੀ ਸੀ। ਇਹ ਸ਼ਬਦ ਠੀਕ ਸਿਖੀ ਦੇ ਆਸੇ ਅਨੁਸਾਰ ਹੈ। ਹਾਂ ਏਸ ਦੀ ਪੁਰ ਜੋਰ ਇਬਾਰਤ ਅਤੇ ਇਸਦਾ ਖੰਡਨ-ਆਤਮਕ ਹੋਣਾ ਇਸਨੂੰ ਗੁਰੂ ਨਾਨਕ ਸਾਹਿਬ ਦੀ ਪਹਿਲੀ ਅਵਸਥਾ ਦੀ ਰਚਨਾ ਪ੍ਰਗਟ ਕਰਦਾ ਹੈ। ਏਸਦੀ ਸਿਧੀ ਠੇਠ ਪੰਜਾਬੀ ਬੋਲੀ ਵੀ ਇਹੋ ਕੁਝ ਦਸਦੀ ਹੈ। ਇਸ ਸ਼ਬਦ ਦੇ ਤਿੰਨ ਬੰਦ ਹਨ। ਵਿਚਲਾ ਬੰਦ ਗੁਰੂ ਨਾਨਕ ਸਾਹਿਬ ਦੇ ਨਾਮ ਹੋਣਾਂ ਗ੍ਰੰਥ ਸਾਹਿਬ ਵਿਚ ਦਿੱਤਾ ਹੋਇਆ ਹੈ। ਪ੍ਰਤਖ ਹੈ ਕਿ ਏਸ ਸ਼ਬਦ ਦੇ ਤਿੰਨੇ ਬੰਦ ਜਾਂ ਇਹ ਸ਼ਾਰਾ ਸ਼ਬਦ ਹੀ ਗੁਰੂ ਅਰਜਨ ਦੇਵ ਦੇ ਸਾਹਮਣੇ ਮੌਜੂਦ ਸੀ। ਇਕ ਬੰਦ ਚੁਣ ਲੈਣਾ ਅਤੇ ਬਾਕੀ ਦੋ ਨੂੰ ਛਡ ਦੇਣਾ ਸਾਬਤ ਕਰਦਾ ਹੈ ਕਿ ਇਹ ਦੋ ਬੰਦ ਜਾਣ ਬੁਝਕੇ ਛੱਡੇ ਗਏ ਸਨ। ਜੋ ਵੰਦ ਗ੍ਰੰਥ ਸਾਹਿਬ ਵਿਚ ਦਿੱਤਾ ਹੈ, ਉਸਦੇ ਲੁਝਨ ਕੁਰੂ ਨਾਨਕ ਸਾਹਿਬ ਦੀ ਅਵਸਥਾ ਨੂੰ ਸਾਫ਼ ਦਸ ਰਹੇ ਹਨ। ਆਪ ਹਾਲੇ ਸ਼ਾਇਰ ਹੀ ਸਨ, ਅਤੇ ਉਹਨਾਂ ਦੇ ਹੋਰ ਆਮ ਹਿੰਦੂ ਮਸ਼ਲਮਾਨਾਂ ਨਾਲੋਂ ਵਖਰੇ ਖਿਆਲਾਂ ਨੂੰ ਸੁਣਕੇ, ਉਹਨਾਂ ਦੇ ਘਰ ਵਾਲੇ ਤੇ ਦੂਸਰੇ ਲੋਕੀ ਉਹਨਾਂ ਨੂੰ ਬਕਵਾਸੀ, ਬੇਅਕਲ, ਸ਼ੇਰੀ, ਕੁਰਾਹੀਆ ਆਦਿ ਨਾਮ ਦੇਂਦੇ ਸਨ। ਲਿਖਿਆ ਹੈ:-  
 ਏਸ ਕਲੀਉ ਪੰਜ ਭੀਤੀਉ, ਕਿਉ ਕਰ ਰਖਾਂ ਪਤਿ।

ਜੇ ਬੋਲਾਂ ਤਾਂ ਆਖੀਐ, ਬੜ ਬੜ ਕਰੇ ਬਹੁਤੁ ।  
 ਚੁਪ ਕਰਾਂ ਤਾਂ ਆਖੀਐ, ਇਤੁ ਘਟ ਨਾਹੀ ਮਤੁ ।  
 ਜੇ ਬਹ ਰਹਾਂ ਆਖੀਐ, ਬੈਠ ਸਬਰੁ ਘਤਿ ।  
 ਉਠਿ ਜਾਈਂ ਤਾਂ ਆਖੀਐ, ਛਾਰੁ ਗਇਆ ਸਿਰ ਘਤਿ ।  
 ਜੇ ਨਿਵਾਂ ਤਾਂ ਆਖੀਐ, ਢਰਦਾ ਕਰੇ ਭਰਤਿ ।  
 ਕਾਈ ਗਲ ਨ ਮੇਵਣੀ, ਜਿਥੇ ਕਢਾਂ ਝਤਿ ।  
 ਏਥੇ ਓਥੈ ਨਾਨਕ ! ਕਰਤਾ ਰਖੈ ਪਤਿ ॥ ੨ ॥

ਏਸ ਵੇਲੇ ਦੀ ਗੁਰੂ ਸਾਹਿਬ ਦੇ ਮਨ ਦੀ ਦਸ਼ਾ ਕਿਹੀ ਸੋਹਣੀ ਤਰ੍ਹਾਂ  
 ਵਿਖਾਈ ਹੈ । ਕਿਨੀ ਚੰਗੀ ਕਵਿਤਾ ਹੈ। ਬੇਲੀ ਗੁਰੂ ਨਾਨਕ ਦੀ, ਲਿਖਣ-ਸੇਲੀ  
 ਗੁਰੂ ਨਾਨਕ ਦੀ, ਮਿਆਲ ਗੁਰੂ ਨਾਨਕ ਦੇ । ਤਾਂਤੇ ਮੈਂ ਏਸ ਸਾਰੇ ਸ਼ਬਦ  
 ਨੂੰ ਗੁਰੂ ਨਾਨਕ ਸਾਹਿਬ ਦੀ ਅਪਣੀ ਰਚਨਾ ਮੰਨਦਾ ਹਾਂ ।

‘ਰੋਸ਼ਟ ਮ’ਲਾਅਰ ਨਾਲ ਟੋਈ’ ਵਿਚ ਇਕ ਮੁਸਲਮਾਨ  
 ਅਗਈਂ ਨੂੰ ਉਪਦੇਸ਼ ਹੈ, ਸੋ ਮੁਸਲਮਾਨੀ ਬੇਲੀ ਵਰਤੀ ਹੈ, ਅਤੇ ਦੇਸ਼ਪ  
 ਦੀ ਭਾਵੀ ਭਜਾਨਕ ਤਸਵੀਰ, ਫਰੀਦ ਆਦਿ ਮੁਸਲਮਾਨਾਂ ਦੇ ਲਭਜਾਂ  
 ਵਿਚ, ਖਿੜੀ ਹੈ, ਪਰ ਅੰਦਰਖਾਨੇ ਮੁਸਲਮਾਨੀ ਵਿ਷ਵਾਸਾਂ ਦਾ ਖੰਡਨ  
 ਹੈ । ਉਪਰਲੇ ਸ਼ਬਦ ਵਾਂਗ ਇਹ ਸ਼ਬਦ ਭੀ ਖੰਡਨ-ਆਤਮਕ ਹੈ, ਅਤੇ ਉਸੇ  
 ਸਮੇਂ ਦੀ ਰਚਨਾ ਹੈ । ਜ਼ੇਹਾ ਹੇਠਲੀਆਂ ਕੁਝ ਸਤਗਾਂ ਨੂੰ ਜੋ ਦੋ ਬੇਦਾਂ ਵਿਚੋਂ  
 ਲਈਆਂ ਹਨ, ਵਿਚਾਰੇ :—

ਪੁਛੈ ਸਾਰੇ ਬੇਵ ਮੈਂ, ਲੇਖੈ ਅੰਤ ਨ ਪਾਇ ।  
 ਚਾਰ ਬਤੇਬਾਂ ਪੁੱਛੀਆਂ ਕੀਮਤ ਕਹਣ ਨ ਜਾਇ ।  
 ਨਵ ਖੰਡ ਪੁਛੈ ਮੇਦਨੀ, ਇਕਦੂ ਇਕ ਰਚਾਉ ॥ ੧ ॥  
 ਸ਼ਾਇਰ ਸਭ ਦੰਡੋਲਿਆ ਬੋਹੁਦਿਲ ਦਰਿਆਉ ॥ ੧ ॥  
 ਬੁਹਮਾ ਆਇ ਨ ਆਖਸੀ; ਵੇਦ ਪੜੇ ਮੁਖ ਚਾਰਿ ।  
 ਕਿਲਨ ਕਿਸੰਦਾ ਬਪੁੜਾ, ਜਿ ਹੁਕਮਿ ਲਏ ਅਉਤਾਰੁ ।  
 ਸ਼ਿਵ ਸਾਲਾਹਿਨਿ ਦਰ ਖੜੇ ਦੇਵੀ, ਦੇਵ ਅਸੰਖਾ ॥

ਅਪੁਠਾ ਹੋਇ ਤਾ ਝੂਰਿ ਮਰਾਂ, ਸਚ ਸਦਾ ਬਖਸ਼ੰਦ ॥੧੬॥

ਏਸ ਬਾਣੀ ਨੂੰ ਗ੍ਰੰਥ ਸਾਹਿਬ ਵਿਚੇ ਨਾ ਚਾਹੜਨ ਦੀ ਵਜਾ ਉਹੀ  
ਹੋਈ ਹੈ। ਜਿਸ ਤਰ੍ਹਾਂ 'ਲਿਖਾਰੀਆਂ' ਨੇ ਪਿਛੋਂ ਗ੍ਰੰਥ ਸਾਹਿਬ ਦੇ ਬਲਕ ਤੋਂ  
ਬੋਜਾ ਚਿਰ ਈ ਬਾਅਦ, ਏਸਨੂੰ ਪ੍ਰਾਚੀਨ ਬੀਜ਼ਾਂ ਵਿਚ ਦਰਜ ਕਰ ਲਿਆ,  
ਉਸੇ ਤਰ੍ਹਾਂ ਪ੍ਰਾਣ ਸੰਗਲੀ ਦੇ ਕਰਤਾ ਨੇ ਆਪਣੀ ਰਚਨਾਂ ਵਿਚ ਏਸਨੂੰ  
ਇਕੀਹਵਾਂ ਧਿਆਇ ਬਣਾਇਆ, ਅਤੇ ਏਸ ਧਿਆਏ ਦਾ ਨਾਮ 'ਜੀਵ  
ਨਸੀਹਤ ਕਰਣ' ਰਖਿਆ। ਮੈਂ ਇਹਨਾਂ ਸਲੋਕਾਂ ਨੂੰ ਵੀ ਗੁਰੂ ਨਾਨਕ  
ਸਾਹਿਬ ਦੀ ਸ਼ਰੀਰ ਰਚਨਾ ਮੰਨਦਾ ਹਾਂ।

ਪ੍ਰਾਣ ਸੰਗਲੀ ਦੇ ਕਰਤਾ ਨੇ ਰਤਨਮਾਲਾ ਨੂੰ ਭੀ ਆਪਣੀ  
ਕਿਤਾਬ ਦਾ ਉਨੀਸਵਾਂ ਧਿਆਏ ਬਣਾਇਆ ਹੈ, ਅਤੇ ਨਾਮ ਰਤਨਮਾਲਾ  
ਹੀ ਕਾਇਮ ਰਖਿਆ ਹੈ। ਪਰੋਂ ਪਾਠ ਦਾ ਬਹੁਤ ਡਰਕ ਹੈ। ਪ੍ਰਾਚੀਨ  
ਬੀਜ਼ਾਂ ਦੇ ਪਿਛੇ ਜਿਸ ਤਰ੍ਹਾਂ ਇਹ ਰਤਨ ਮਾਲਾ ਦਿੱਤੀ ਹੁੰਦੀ ਹੈ ਉਸ  
ਵਿਚ ੨੫ ਬੰਦ ਜਾਂ stanzas ਹਨ, ਪ੍ਰਾਣਸੰਗਲੀ ਵਿਚ ਕਿਤੇ ਵਧੀਕ  
ਹਨ, ਅਤੇ ਰਤਨ ਮਾਲਾ ਦੇ ਕੁਝ ਬੰਦ ਛੱਡ ਭੀ ਦਿੱਤੇ ਹਨ। ਇਹ 'ਛੋਟੀ  
ਰਤਨ ਮਾਲਾ' ਹੈ। ਪ੍ਰਾਣ ਸੰਗਲੀ ਵਿਚ ਇਕ ਹੋਰ ਲਮਾਂ ਧਿਆਇ ਹੈ,  
ਜਿਸਨੂੰ 'ਛੱਡੀ ਰਤਨਮਾਲਾ' ਕਿਹਾ ਹੈ।

ਪ੍ਰਾਣ ਸੰਗਲੀ ਦੇ ਕਬਨ ਮੁੜਾਬ ਇਹ ਰਤਨਮਾਲਾ ਪਹਿਲੀ  
ਪਾਤੇਬਾਹੀ ਨੇ ਗੋਰਖਨਾਥ ਅਤੇ ਭਰਥਰੀ ਦੀ ਬੇਕਤੀ ਪੁਰ ਰਚੀ  
ਸੀ। ਸੋ ਏਸਦਾ ਜਾਅਲੀ ਹੋਣਾ ਅਤੇ ਮੁਦ ਪ੍ਰਾਣ ਸੰਗਲੀ ਦਾ ਪਾਰਥਡ,  
ਏਤਨੀ ਰਲ ਤੋਂ ਹੀ ਪ੍ਰਗਟ ਹੋ ਗਿਆ। ਨਾ ਬੋਲੀ ਗੁਰੂ ਨਾਨਕ ਦੀ  
ਨਾ ਈ ਕਿਆਲ। ਅਤੇ ਨਾ ਹੀ ਨਾਨਕ 'ਨਿਰੰਕਾਰੀ' ਅਜਿਹੇ ਛੜ੍ਹਲ  
ਹਠ-ਯੋਗ ਦੇ ਅਮਲਾਂ ਦੀ ਸਿਖਿਆ ਦੇ ਸਕਦੇ ਸਨ, ਜੋ ਇਸ ਵਿਚ  
ਦਿੱਤੀ ਹੈ। ਨਮੂਨੇ ਲਈ ਕੁਝ ਸਤਗਾਂ ਹੇਠਾਂ ਦੇਂਦੇ ਹਾਂ :—

ਕੋਟ ਕਟੰਤਰਿ ਤਤ ਕਾ ਬੇਤਾ।

ਗਰਨ ਮੰਡਲ ਮਹਿ ਰਾਖੇ ਚੇਤਾ॥

ਸਿੰਚ ਪਿਆਲ ਗਰਨ ਸਰਿ ਭਰੈ ।  
 ਜਾਇ ਤ੍ਰਿਬੇਣੀ\* ਮਜ਼ਨ ਕਰੈ ॥  
 ਸਤ ਪੰਚ ਨਉਂ ਲਗਾ ਰਖਣ ।  
 ਨਾਨਕ ਕਹੇ ਜੋਗ ਕੇ ਲਖਣ ॥ ੪ ॥  
 ਪੁਰਬ ਚੜ੍ਹੈ ਹੈ ਪਸਚਿਮ ਆਵੈ ।  
 ਰਵਿ ਸਸਿ ਦੁਹਾ ਇਕੜ੍ਹ ਮਿਲਾਵੈ ॥  
 ਅਹਟ ਪਟਨ ਕੀ ਚੀਨੇ ਬਾਟ ।  
 ਤਾ ਪਰਿ ਬੂਝੈ ਅਉਘਟ ਘਾਟ ॥  
 ਨਉਂ ਖੰਡ ਦੇਖੈਂ ਪੁਰਬ ਪਛਮ ਉੜ੍ਹ ਦਖਣ ।  
 ਨਾਨਕ ਬਹੇ ਜੋਗ ਕੇ ਲਖਣ ॥ ੫ ॥  
 ਸਤ ਸਤਾਈ ਚਉਦਹ ਈਚਾਰਿ ।  
 ਤਕੈ ਆਗੈ ਖੜ੍ਹੇ ਦੁਆਰ ।  
 ਪ੍ਰਥਮੇ ਪੁਰਬਿ ਗਉਣ ਕਰੈ ।  
 ਦੁਤੀਆਂ ਦਖਣ ਕਉ ਦ੍ਰਿਸ਼ਟਿ ਧਰੈ ॥  
 ਪਛਮ ਤੇ ਚੜ੍ਹੈ ਸੁਮੇਰਿ ।  
 ਆਵੈ ਪਰਿਦੜਨ ਕੈ ਫੇਰਿ ॥  
 ਪਰੀਆਂ ਸਾਤ ਉਪਰਿ ਕਉਲਾਸਣ ।  
 ਤਿਥੇ ਪਾਰਬੁਹਬ ਕਾ ਆਸਣੁ ॥  
 ਗਰਨ ਮੰਡਲ ਗਉ ਜਿਨ੍ਹ ਚੌਈ ।  
 ਨਾਨਕ ਕਹੈ ਉਦਾਸੀ ਸੋਈ ॥ ੧੨ ॥  
 ਪਰ ਘਰ ਜਾਇ ਨਾ ਕੀਜੈ ਕਥ ।  
 ਇਹ ਹੈ ਸਤਿਗੁਰ ਕੀ ਨਥਾ ॥

\*ਪ੍ਰਾਣਯਾਮ ਕਰਨ ਦੀ ਸਿਖਿਆ ਹੈ। +ਯੋਕ ਦਰਸ਼ਨ ਦੇ ੨੧ ਤਤਵ।  
 ਮਸਦਾ ਫਿਰਦਾ ਰਹੇ। ਦੁਬਾਰਥ ਥੀਰ। ੧ਕਈ ਉਦਾਸੀ ਸਾਧੂ ਜਗਾਲਤ  
 ਬਰਕੇ ਇੰਦ੍ਰੀ ਥਾਸ ਕਰਨ ਲਈ ਲਿੰਗ ਨੂੰ ਨੱਥ ਦੇਂਦੇ ਸਨ, ਕਈ ਹੋਰ ਡੱਲੇ ਚਥਾ  
 ਛਲਦੇ ਸਨ। ਉਸ ਕਲ ਵਲ ਇਸ਼ਾਰਾ ਹੈ। ਇਹ ਪਾਲ ਫੇਰ ਅਗੇ ਜਾਵੇ  
 ਸੂਹਗਾਈ ਹੈ।

ਬੈਰਾਗੀ ਸੇ ਜੋ ਬੈ ਮਹਿ ਆਵੈ ।  
 ਸਿਵ ਕੈ ਅਗੈ ਸਕਤਿ ਨਿਵਾਰੈ ॥  
 ਅਜਹੁ ਵਸਤੁ ਅਗੋਚਰ ਜਰੈ ॥  
 ਤਾਮਸ ਤਿਸਨਾ ਮਨ ਮਹ ਤਿਆਗੀ ।  
 ਨਾਨਕ ਕਹੈ ਸੋਈ ਬੈਰਾਗੀ ॥ ੨੫ ॥ ੧ ॥

ਸਾਫ਼ ਤੌਰ ਤੇ ਇਹ ਰਤਨਮਾਲਾ ਕਿਸੇ ਉਦਾਸੀ ਸਾਧੂ ਦੀ ਲਿਖੀ  
 ਹੈ ਜੋ ਹਠ-ਯੋਗੀਆਂ ਅਤੇ ਸਾਕਤਾਂ ਦੇ ਢਹੇ ਚੜ੍ਹ ਗਿਆ ਸੀ । ਅਤੇ  
 ਲਿਖੀ ਭੀ ਉਸਨੇ ਇਹ ਰਤਨ ਮਾਲਾ ਤੌਰਕੀ ਅਖਰਾਂ ਵਿਚ । ਪਰ  
 ਪ੍ਰਾਚੀਨ ਬੀਝਾਂ ਦੇ ਲਿਖਾਗੀਆਂ ਨੇ ਏਸ ਵਿਚ ਕੀ ਛਿੱਠਾ ਜੋ ਗ੍ਰੰਥ  
 ਸਾਹਿਬ ਦੇ ਪਿਛੇ ਦਰਜ ਕਰ ਦਿੱਤਾ, ਮੈਂ ਨਹੀਂ ਕਹਿ ਸਕਦਾ । ਸਾਇਦ  
 ਇਹ ਭੀ ਪੇਖੀਆਂ ਵਿਚ ਦਰਜ ਸੀ\* ।

੧ ਓ ਸਤਿਗੁਰ ਪ੍ਰਸਾਦਿ ॥

## ਸਲੋਕ ਮਹਲਾ ੧ ॥

ਜਿਤੁ ਦਰ ਲਖ ਮੁੰਹਮਦਾ, ਲਖ ਬ੍ਰਹਮੇ ਬਿਸ਼ਨ ਮਹੇਸ਼ ।  
 ਲਖ ਲਖ ਰਾਮ ਵਡੀਰੀਅਹਿ, ਲਖ ਰਾਹੀਂ ਲਖ ਵੇਸ ।  
 ਲਖ ਲਖ ਓਥੇ ਜੱਤੀਆ, ਤੇ ਸਨਿਆਸੀਆਂ ।  
 ਲਖ ਲਖ ਓਥੇ ਗੋਰਖਾਂ, ਲਖ ਲਖ ਨਾਥਾਂ ਨਾਥ ।  
 ਲਖ ਲਖ ਓਥੇ ਆਸਨਾ, ਗੁਰ ਚੇਲੇ ਰਹ ਰਾਸਿ ।  
 ਲਖ ਲਖ ਦੇਵੀ ਦੇਵਤੇ, ਦਾਨੂੰ ਲਖ ਕਿਵਾਸ ।  
 ਲਖ ਪੀਰ ਪਿਰਬਰ ਅਉਲੀਐ, ਲਖ ਕਾੜੀ ਮੁਲਾ ਸ਼ੇਖ ।

\* ਪ੍ਰਾਣ ਸੰਗਲੀ', ਸੰਘਲਾਈਪ ਕੀ ਸਾਖੀ' ਅਤੇ 'ਹਕੀਕਤ ਰਾਹ ਮੁਕਾਮ'  
 ਪਰ ਜੋ ਤਿਨੇ ਆਪੇ ਵਿਚ ਸਬੰਧਤ ਹੈ, 'ਸਾਖੀਆਂ ਦੀ ਹਕੀਕਤ' ਵਿਚ ਅਸ' ਪੁਰੀ  
 ਬਹਿਸ ਗੀਤੀ ਹੈ ।

ਕਿਸੇ ਸਾਂਤ ਨ ਅਸ਼ੀਆ, ਕਿਨ ਸਤਿਗੁਰ ਕੇ ਉਪਰੋਸ ।  
 ਸਾਧਕ ਸਿਧ ਅਗਨਤ ਹੈ, ਕੇਤੇ ਲਖ ਅਪਾਰ ।  
 ਏਤੜਿਆਂ ਅਪਵਿਤੁ ਹੈ, ਬਿਨ ਸਤਿਜੁਰ ਕੇ ਸ਼ਬਦ ਵਿਚਾਰ ।  
 ਸਿਰ ਨਾਥਾਂ ਕੇ ਏਕ ਨਾਥ, ਸਤਿਨਾਮ ਕਰਤਾਰੁ ।  
 ਨਾਨਕ ਤਾ ਕੀ ਕੀਮਤ ਨ ਪਵੈ ਬੇਅੰਤ ਬੇਹਮਾਰ ॥੧॥  
 ਏਸ ਕਲਿਉ ਪੰਜ ਛੀਡੀਉ, ਕਿਉ ਕਰ ਰਖਾਂ ਪਤਿ ।  
 ਜੇ ਬੇਲਾਂ ਤਾਂ ਆਖੀਐ, ਬੜ ਬੜ ਕਰੇ ਬਹੁਤੁ ।  
 ਚੁਪ ਕਰਾਂ ਤਾਂ ਆਖੀਐ, ਇਉ ਘੰਟ ਨਾਹੀਂ ਮਤੁ ।  
 ਜ ਬਹ ਰਹਾਂ ਆਖੀਐ, ਬੇਠਾ ਸਬਰੁ ਘਤਿ ।  
 ਉਠਿ ਜਾਈ ਤਾਂ ਆਖੀਐ, ਛਾਰੁ ਗਇਆ ਸਿਰ ਘਤਿ ।  
 ਜੇ ਨਿਵਾਂ ਤਾਂ ਆਖੀਐ, ਡਰਦਾ ਕਰਦੇ ਭਗਤਿ ।  
 ਕਾਈ ਗਲ ਨ ਮੇਵਣੀ ਜਿਥੇ ਕਵਾਂ ਝਤਿ ।  
 ਏਥੈ ਓਥੈ ਨਾਨਕਾ ਕਰਤਾ ਰਖੈ ਪਤਿ ॥੨॥  
 ਦਿਸ਼ਟਿ ਨ ਰਹੀ ਨਾਨਕਾ ਰਹਿਆ ਵਰਿ ਵਰਜਿ ।  
 ਦਿਸ਼ਟਿ ਵਿਰਾਗੀ ਕਿਆ ਕਰੇ ਖਾਦਾ ਲੋੜੈ ਰਜਿ ।  
 ਰਜਿ ਖਾਉਂ ਜੇ ਪੰਜਾ ਮਾਰੈ ਗੁਰਮੁਖ ਰਹੈ ਸਹਜਿ ।  
 ਭਰਿਆ ਭਾਂਡਾ ਉਛਲੈ ਭੈ ਵਿਚ ਰਖਹੁ ਕਜਿ ।  
 ਸਾਹਿਬ ਦੇ ਵਰਿ ਅਛਾ ਪੁਣੀਐ ਛੁਟਹੁਗੇ ਕਿਉ ਪਜਿ ।  
 ਘਣੀ ਨਿਪਗਿ ਨਾਨਕਾ ਛਿੰਝ ਪਈ ਦ੍ਰਵਜਿ ॥੩॥

੧ ਓ ਸਤਿਗੁਰ ਪ੍ਰਸਾਦਿ ।  
 ਸਲੋਕ ਮਹਲੇ ਪਹਿਲੇ ਕੇ ॥੧॥  
 ਗੋਸ਼ਟ ਮਲਾਰ ਨਾਲ ਹੋਈ ।

ਬਾਇ ਆਤਿਸ਼ ਆਬ ਖਾਕ ਇਨਾ ਜਾਤੀ ਬਚਸੀ ।  
 ਉਮਤਿ ਪੈਦੇ ਪੰਜਿ ਟੋਲ ਹਰਰਥ ਪਾਕ ਖੁਦਾਇ ।

ਜੇਕਰ ਵੱਡੀ ਛਾਲ ਦੇਇ ਭੀ ਫਿਰ ਪਰਤੀ ਪਾਹਿ ।  
 ਜੇਕਰ ਉੱਡੇ ਪੰਖਣੁ ਪਾਣੀ ਪਉਣ ਰਜਾਇ ।  
 ਸੇ ਕਿਸੁ ਜੇਵਡੁ ਆਖੀਐ ਕਿਸ ਨੇ ਪੁੜਾ ਜਾਇ ।  
 ਵਡੀ ਵੱਡਾ ਵੱਡੁ ਮੇਰਨੀ ਹਉਮੈ ਕਰਿ ਕਰਿ ਰਜਾਇ ।  
 ਪੁੜੀ ਚਾਂਚੇ ਬੇਟ ਮੈ ਲੇਖੇ ਅੰਤੁ ਨ ਪਾਇ ।  
 ਚਾਰ ਕਤੇਬਾਂ ਪਛੀਆਂ ਕੀਮਤ ਕਹਣ ਨ ਜਾਇ ।  
 ਨਵਖੰਡ ਪੁੱਛੇ ਮੌਦਨੀ ਇਕ ਦੂ ਇਕ ਚੜਾਉ ।  
 ਸ਼ਾਇਰ ਸਭ ਢੰਡੇਲਿਆ ਬੋਹੁਥੁ ਦਿਲ ਰਗਿਆਉ ।  
 ਨਦੀਆਂ ਨਾਲੇ ਵਸਿਆ ਅਠ ਸਠ ਤੰਰਬ ਨਾਇ ।  
 ਵਣ ਤ੍ਰਿਣ ਤ੍ਰਿਭਵਣ ਵਸਿਆ ਕਉੜਾ ਮਿਠਾ ਖਾਇ ।  
 ਸਪਤ ਪਾਤਾਲਾਂ ਦੇਖਿਆਂ ਅਸਮਾਣੀ ਅਸਮਾਣੁ ।  
 ਨਾਨਕ ਭਰ੍ਹੇ ਕਰਣੀ ਜੇ ਮਿਲੈ ਸਚ ਰਹੈ ਈਮਾਣੁ ॥੧॥  
 ਵੀਰ ! ਸਲਾਮਲੇਖੁ ਬਰਾਂ ਖੁਦਾਇ ਸਚਉ ਦਰਗਹ ਕਿਤ ਵਿਸੇਖੁ ।  
 ਜਿਹਾ ਬੀਜੇ ਸੁ ਲੁਣੇ ਹਕਮੀ ਮਿਲੈ ਸੁ ਖਾਇ ।  
 ਨਾਨਕ ਸਚੇ ਨਾਮ ਬਿਨੁ ਬਧਾ ਦੁਖ ਸਹਾਇ ॥੨॥  
 ਖਾਲਿਕ ਕੁ ਸੁਬਹਾਨੁ ਗੋਰ ਨਿਮਲੀ ਅੰਧਰੀ ਕੁਦਰਤਿ ਕੇ ਨੀਸਾਣੁ ॥  
 ਆਇ ਹੁਕਮੀ ਫਰੇਸਤੇ ਕੁਦਰਤ , ਕਿ ਅਉਗਾਨ ।  
 ਤਰਗਸ ਗੁਰਜਾ ਛਹਵੀਆਂ ਖੰਨੇ ਹਥ ਕਮਾਨ ।  
 ਸਾਂਗਾਂ ਸਿਪਰਾਂ ਆਤਸ਼ੀ ਪਵਨਿ ਗਲੀ ਜੰਜੀਰ ।  
 ਹੁਕਮੀ ਬੰਨ ਚਲਾਇਆ ਨਿੰਦਕ ਜਿਉ ਬੇ ਪੀਰ ।  
 ਨਾਨਕ ਦਰਗਹ ਮੰਨੀਐ ਸਚੁ ਨਾਮੁ ਕਲ ਪੀਰ ।  
 ਸਿੰਘ ਜਿਆਲਹੁ ਸਰਪਹੁ-ਡਰਪਹੁ, ਸੋ ਘਰ ਕੀਨਾ ਗੋਰ ।  
 ਧਟੈ ਖਉਰੁ ਕਰਿ ਗਈ, ਦੁਸ਼ਮਣ ਠੜੈ ਵੈਰ ।  
 ਭਾਈ ਸਕੇ ਮੁਹਬਤੀ ਜੇਹੜੇ ਫਾਤਿਆ ਦੇਨਿ ਦੁਆਈ ।  
 ਨਾਨਕ ਗਲਾਂ ਕੁੜੀਆਂ ਸੱਚਾ ਏਕ ਖੁਦਾਇ ॥੪॥

ਗੁਨਹੀ ਸੰਦੀ ਪੋਟਲੀ ਚੁਕਿ ਨ ਸ਼ਕਾਂ ਭਾਰੁ ।  
 ਅਗੇ ਢੂੰਠਗ ਧੁੰਪਲੀ ਪਿਛੇ ਸਿਰਿ ਜੰਦਾਰੁ ।  
 ਆਗੇ ਸਾਗਰ ਆਤਸ਼ੀ ਕਿਉ ਕਰ ਉਤ੍ਰਾਂ ਪਾਰ ।  
 ਕਉਏ ਮਾਟਹਿ ਸੀਸ ਚੜਿ ਵਰਖਨਿ ਜਿਉ ਅੰਗਿਆਰ ।  
 ਨਾਨਕ ਕਿਥੈ ਛੁਟੀਐ ਹੁਕਮੀ ਹੋਵੇ ਮਾਰ ॥੫॥  
 ਚਸਮੇ ਕਛੇ ਅਉਗਣੀ ਅੰਧ ਕੋਰ ਅੰਧਿਆਰੁ ।  
 ਕੰਨੀ ਕੋਲੂ ਪੀੜੀਐ ਨਾਸੀ ਗੰਧ ਗੁਬਾਰ ।  
 ਜੀਭ ਕਟਾਏ ਕਉਲ ਸਿਰਿ ਸਚ ਵਿਸਾਰਣਹਾਰੁ ।  
 ਕੋਪੁਰ ਉਤ੍ਰੇ ਛਾਵੜੀ ਜਲਤੀ ਕਰੇ ਪੁਕਾਰਿ ।  
 ਤਿਸਨਾ ਰਖਿ ਨ ਸਕਈ ਬੇਪੀਰ ਗਾਵਾਰ ।  
 ਅਉਗਣ ਗੁਣੀ ਬਕਸੀਅਨਿ ਨਾਨਕ ਜੋਈ ਸਾਰੁ ॥੬॥  
 ਜਿਉ ਤਿਲ ਤਾਵਣਿ ਪੀੜੀਅਹਿ ਪਿੰਡੇ ਤੇਦ ਚੜਾਇ ।  
 ਕਾਂਗਲ ਵਾਂਝੀ ਕੁਟੀਆ ਮੰਗਲੀਏ ਇਸਥ ਚੜਾਇ ।  
 ਲੋਹੇ ਵਾਂਝੀ ਤਾਂਈਆਂ ਭੁਖੈ ਤੇ ਬਿਲ ਲਾਇ ।  
 ਸੰਨੀ ਪਕੜਿ ਚਲਾਈਐ ਅਹਨਣਿ ਸਿਰਿ ਵਿਚਾਰੁ ।  
 ਘਣੀਅਰੁ ਮਾਰੇ ਤਿਤੁ ਤਗਲ ਜਿਉ ਕਰੇ ਲੁਹਾਰੁ ॥  
 ਨਾਨਕ ਸਚੇ ਨਾਮ ਬਿਨ ਨ ਉਰਵਾਰਿ ਨ ਪਾਰਿ ॥੭॥  
 ਪੈਰੀਂ ਕੰਡੇ ਸਾਰ ਦੇ ਸਿਰ ਤਪੈ ਆਕਾਸ ।  
 ਪਤਾਲੋਂ ਪਤਿ ਉਤਰੇ ਪਰ ਤ੍ਰਿਆ ਰਤਾ ਮਾਸਿ ।  
 ਬੰਮਾਂ ਨਾਲਿ ਲਗਾਈਐ ਕੋਇ ਨ ਆਵੈ ਪਾਸਿ ।  
 ਭੀ ਫਿਰੇ ਲਾਇ ਵਿਛੋੜੀਐ ਤੇਬਾ ਕਰੇ ਫਿਰਯਾਦਿ ।  
 ਅਉਗਣਆਵੇ ਨਾਨਕਾ ਸਕੇ ਕੋਈ ਵਾਦਿ ॥੮॥  
 ਭੱਟੀ ਅੰਦਰਿ ਪਾਈਆ ਮਿਲੀ ਅਗਨਿ ਜਲਾਇ ।  
 ਅੰਦਰ ਭੁਜੇ ਧਾਣ ਜਿਉ ਤੜਵੜੇ ਤੇ ਬਿਲਲਾਇ ।

ਅਪਿ ਬਖਸੇ ਨਾਨਕਾ ਕਿਸ ਨੂੰ ਕਹੀਐ ਜਾਇ ॥੯॥  
 ਇਥੁ ਜਿਵੇਂ ਰਸ ਕਹੀਐ ਸਭ ਸਿਰਿ ਆਈਆ ਭਾਰਿ ।  
 ਖਾਣਾ ਪੀਣਾ ਪਹਿਨਣਾ ਮਨ ਕੀ ਝੁਸ਼ੀ ਦੁਆਰ ।  
 ਮਨ ਬਉ ਲੇਖਾ ਮੰਗੀਐ ਜਿਨਿ ਕੀਤਾ ਵਾਪਾਰ ।  
 ਹਥਾਂ ਪੈਰਾਂ ਚਾਕਰੀ ਕਰ ਫੁਰਮਾਇ ਕਾਰ ।  
 ਜੀਭ ਪੁਕਾਰੇ ਦਰ ਖੜੀ ਚਖਿ ਚਖਿ ਸੁਆਦ ਬਿਕਾਰ ।  
 ਕੇਨ ਦੇਨ ਉਗਾਹੀਐ ਮਨੁ ਝੂਠਾ ਬੂਝਿਆਰ ।  
 ਨਾਸਾਂ ਲੋਇਣ ਮੁਕਰੇ ਅੰਧੇ ਦੇ ਸਿਰਿ ਮਾਰ ।  
 ਇੰਦ੍ਰੀ ਸਭ ਜਗ ਮੇਹਿਆ, ਬਾਧਾ ਜਮ ਦੁਆਰ ।  
 ਕਾਰਿਲਿ ਕਰਿ ਵਿਧਣਿ ਸੁਟਿਆ ਆਟਣ ਜਿਉ ਲੁਹਾਰਿ ।  
 ਨਾਨਕ ਸਤਿਗੁਰ ਸਹਿਜ ਨ ਭੇਟਿਆ ਨ ਓਰਵਾਰਿ ਨ ਪਾਗਿ॥੧੦॥  
 ਸਤਰਿ ਵੇਰਾਂ ਰੇਤੀਐ ਤੀਰ ਜਿਵੇਂ ਬਲਬੁਤ ।  
 ਸੋਨਾ ਵਾਂਗ ਢਾਲੀਐ ਸਹਿਜ ਇਹੁ ਕਮੁ ਕੀਤੁ ।  
 ਘੋੜੇ ਵਾਂਝੀ ਫੁਲਾਇਆ ਅਜਗਰੁ ਜੀਨੁ ਸੁਹਾਇ ।  
 ਨਾਨਕ ਬਧਾ ਕਾਲ ਕਾ ਫਿਰਿ ਫਿਰਿ ਆਵੈ ਜਾਇ ॥੧੧॥  
 ਜਲ ਬਲ ਦੁਸ਼ਮਨਿ ਕੇਤੜੇ ਵਣਿ ਤ੍ਰਿਣ ਮਾਰਨ ਹਾਰ ।  
 ਘਰ ਘਰ ਵੇਰੀ ਨਾਨਕਾ ਸਚੀ ਸੁਟਤ ਅਪਾਰ ॥੧੨॥  
 ਤ੍ਰੈ ਜਮ ਜੋਹਿਨਿ ਲੋਇਣੀ ਕਰਤ ਨੇਤ੍ਰ ਵਿਕਰਾਲੁ ।  
 ਸਭ ਜਗ ਤਿਸਕਾ ਭਖੁ ਹੈ ਨਿਰਦਇਆ ਜਮਕਾਲੁ ।  
 ਨਾਨਕ ਪੜੜ ਚਲਾਇਆ ਹੁਕਮੀ ਹੁਕਮ ਵੀਚਾਰੁ ।  
 ਇਹੁ ਤਨੁ ਅਗੇ, ਤੂ ਖਸਮ, ਤੂ ਰਖਹਿ, ਤੂ ਮਾਰਿ ॥੧੩॥  
 ਮਾਤ ਪਿਤਾ ਨ ਬੰਧਪੇ ਨ ਬਈਅਰ ਨ ਵੀਰ ।  
 ਨ ਤਰਗਸ ਨ ਧਨਬੜੇ ਨ ਸਿਪਰ ਤਲਵਾਰ ।  
 ਤੁਪੇ ਕੜਾਹਾ ਅਹਿਨਿਸਿ ਦੇਖਹੁ ਗੁਰ ਬੀਚਾਰੁ ॥੧੪॥

ਧਰਮ ਘੜਾ ਸਤ ਜੀਨੁ ਕਤ ਜਤ ਕੀ ਪਾਖਰੁ ਸਾਨ ।  
 ਪੰਜ ਤਤ ਸਰ ਬਾਣੁ ਖਗੇ ਸਿਪਰ ਸਚ ਨਿਦਾਨ ।  
 ਨਾਨਕ ਗੁਰਮੁਖ ਸਚੁ ਮਨਿ ਦਰਗਹ ਪਾਵਹਿ ਮਾਨ ॥੭੮॥  
 ਬੁਹਮਾ ਆਇ ਨ ਆਖਸੀ ਵੇਦ ਪੜ੍ਹੇ ਮੁਖ ਚਾਰਿ ।  
 ਕਿਸਨ ਕਿਸੰਦਾ ਬਪੁੜਾ ਜਿ ਹੁਕਮਿ ਲਏ ਅਉਤਾਰੁ ।  
 ਸਿਉ ਸਾਲਾਹਿਨਿ ਦਰ ਖੜੇ ਦੇਵੀ ਦੇਵ ਅਸੰਖ ।  
 ਅਪੁਨਾ ਹੋਇ ਤ ਝੂਰਿ ਮਰਾਂ ਸਚ ਸਦਾ ਬਖਸੰਦ ॥ ੧੬ ॥

### ਰਤਨਮਾਲਾ

ਉਪਰ ਅਸੀਂ ਦਸ ਆਏ ਹਾਂ ਕਿ ਕਿਸ ਤਰ੍ਹਾਂ ਪੰਜਵੇਂ ਗੁਰੂ ਜੀ ਨੇ  
 'ਪ੍ਰਾਣ ਸੰਗਲੀ' ਨੂੰ ਸੰਗਲਾਵੀਪ ਤੋਂ ਪੈੜੇ ਨੂੰ ਭੇਜਕੇ ਮੰਗਵਾਇਆ, ਅਤੇ  
 ਵੇਖਕੇ ਪਾਣੀ ਵਿਚ ਸ਼ੁਟ ਪਾਇਆ। ਅਤੇ ਫੇਰ ਇਕ ਪ੍ਰੇਮੀ ਸਿਖ ਦੀ ਬੜੀ  
 ਯਾਚਨਾ ਕਰਕੇ ਉਸਨੂੰ ਪਾਣੀ ਵਿਚੋਂ ਕਢ ਲੈਣ ਦੀ ਆਗਿਆ ਦੇ ਇੱਤੀ।  
 ਸੰਤ ਸੰਪੂਰਣ ਸਿੰਘ ਜੀ ਲਿਖਦੇ ਹਨ ਕਿ ਭਾਵੇਂ ਗੁਰੂ ਸਾਹਿਬ ਨੇ ਤਾਂ  
 ਇਸ ਕਿਤਾਬ ਨੂੰ ਜਲ-ਪ੍ਰਵਾਹ ਕਰ ਦਿਤਾ ਸੀ, ਪਰ

"ਭਾਈ ਬਾਨੇ ਨੇ ਗੁਰੂ ਜੀ ਦੀ ਆਗਿਆ ਕੇ ਬਿਨਾਂ ਹੀ, ਦੇ ਤੀਨ  
 ਅਧਿਆਏ 'ਪ੍ਰਾਣ ਸੰਗਲੀ' ਕੇ ਆਪਣੀ ਬੀੜ ਉਤਾਰਾ ਕਟਵਾਉਂਦੇ ਸਮੇਂ  
 ਉਸਮੋਂ ਸ਼ਾਮਲ ਕਰਦੀਜੇ ਥੇ। ਪ੍ਰੰਤੂ ਆਪਣੇ ਅਨੁਜ ਨੇ ਵੱਕ ਕੀ ਪ੍ਰੇਮ ਮਈ  
 ਪਰਉਪਕਾਰੀ ਵਿੱਤੀ ਪਰ ਬੀੜ ਕੀ ਪ੍ਰਵਾਨਗੀ ਕੀ ਮਹਰ ਲਗਾਉਂਦੇ ਹੂਏ ਸ੍ਰੀ  
 ਗੁਰੂ ਮਹਾਰਾਜਾ ਨੇ, ਉਸ ਕੇ ਖਾਰੀ ਬੀੜ ਕੇ ਨਾਮ ਸੇ ਸੰਬੰਧਨ ਕਰ ਦੀਯਾ ਥਾ।  
 ਉਸੀ ਬੀੜ ਮੋਂ ਪ੍ਰਾਣ ਸੰਗਲੀ ਕੇ ਆਰੰਭ ਮੋਂ ਜਿਹ ਨੋਟ ਲਿਖਾ ਹੁਆ ਹੈ  
 ਕਿ ਜਿਹ ਪ੍ਰਾਣ ਸੰਗਲੀ\* ਤੇਰਕੀ ਅਖਰੋਂ ਸੇ ਲਿਖੀ ਗਈ। ਕਿਸੀ ਇੱਕ  
 ਪ੍ਰਤੀ ਮੋਂ ਲਿਖਾਠੀ ਸੇ ਜਿਹ ਨੋਟ ਛੂਟਾ ਹੁਆ ਭੀ ਚ੍ਰਿਸ਼ਟੀ ਆਯਾ ਹੈ।

\*ਇਹ Colophen ਰਤਨਮਾਲਾ ਦੇ ਵੰਡਬੱਧ ਪੁੰਦ ਲਿਖਿਆ ਹੁੰਦਾ ਹੈ,  
 ਅਤੇ ਵਿਚ ਨਹੀਂ।

ਜਿਸ ਸੇ ਅਨੁਮਾਨ ਹੋਤਾ ਹੈ ਕਿ ਪ੍ਰਥਮ ਜਿਹ ਗ੍ਰੰਥ ਤੋਰਕੀ ਅਖਰੋਂ ਹੀ ਮੌਜੂਦਾ ਲਿਖਾ ਗਿਆ ਹੋਗਾ। ਸੂਬੰਧ ਸ੍ਰੀ ਗੁਰੂ ਨਾਨਕ ਦੇਵ ਜੀ ਕਾ ਬਚਨ ਭੀ ਇਸ ਬਾਤ ਕਾ ਸੁਰਕ ਪ੍ਰਤੀਤ ਹੋਤਾ ਹੈ, ਜੋ ਕਿ ਉਪਦੇਸ਼ ਸਮਾਪਤੀ ਪਰ ਉਨ੍ਹਾਂ ਨੇ ਆਗਿਆ ਰੂਪ ਮੌਜੂਦਾ ਰਾਜਾ ਸਿਵਨਾਭ ਕੇ ਕਹਾ ਥਾ, ‘ਜਬ ਪੰਜਾਬਾਂ ਸੇ ਹਮਾਰਾ ਕੋਈ ਸਿਖ ਜਿਹ ਗ੍ਰੰਥ ਲੇਨੇ ਆਵੇ ਤੇ ਉਸੇ ਲਿਖਵਾ ਦੇਨਾ’। ਜੇਸਾ ਕਿ ਸ੍ਰੀ ਗੁਰੂ ਅੰਗਰ ਦੇਵ ਦੂਸਰੇ ਪਤਿਸ਼ਾਹ ਕੇ ਸਮਾਜ ਕਾ ਪ੍ਰਸਿਧ ਆਦਿ ਲਿਖਾਰੀ ਭਾਈ ਪੈਂਡਾ ਹੀ ਸੰਗਲਾਦੀਪ ਮੌਜੂਦਾ ਰਾਜਾ ਥਾ, ਜੋ ਕਿ ਗ੍ਰੰਥ ਕੇ ਲਾਗਾ। ਸੰਭਵ ਹੈ ਕਿ ਵੇਹ ਤੋਰਕੀਂ ਅਖਰੋਂ ਸੇ ਹੀ ਗੁਰਮੁਖੀ ਮੌਜੂਦਾ ਲਿਖ ਕਰ ਲਾਗਾ ਹੋਵੇ। ਜਿਹ ਕਾਰਣ ਉਸ ਕਾਲ ਮੌਜੂਦਾ ਗੁਰਮੁਖੀ ਅਖਰੋਂ ਕੀ ਅਪ੍ਰਗਟਤਾ ਸੇ, ਪਸ਼ਚਾਤ ਗੁਰਮੁਖੀ ਅਖਰੋਂ ਮੌਜੂਦਾ ਆਨੇ ਕਾ ਹੈ।”

ਦੋ ਤਿੰਨ ਅਧਿਆਇ ਜਿਨ੍ਹਾਂ ਵਲ ਉਪਰਲੇ ਲੇਖ ਵਿਚ ਇਸ਼ਾਰਾ ਹੈ, ਇਹ ਸ਼ੁਣ :—

(੧) ਰਤਨਮਾਲਾ ਜਾਂ, ਸਲੋਕ ‘ਆਸਨ ਸਾਧ ਨਿਰਾਲਮ’, ਜਿਸਨੂੰ ਉਪਰ ‘ਪ੍ਰਾਣ ਸੰਗਲੀ’ ਨਾਮ ਦਿਤਾ ਹੈ।

(੨) ‘ਗੋਬਟ ਮਲਾਰ ਨਾਲ ਹੋਈ’, ਜਾਂ ਸਲੋਕ, ‘ਥਾਇ ਆਤਿਸ਼ ਆਥ’ ਵਾਲੇ ਜੋ ਉਪਰ ਇਤੇ ਗਏ ਹਨ। ‘ਪ੍ਰਾਣ ਸੰਗਲੀ’ ਨਾਮ ਕਿਤਾਬ ਵਿਚ, ਏਸ ਨੂੰ ‘ਜੀਵ ਨਸੀਹਤ ਕਰਣ’ ਦਾ ਨਾਮ ਦਿਤਾ ਹੈ।

ਇਹ ਦੋਵੇਂ ਰਚਨਾਵਾਂ ਪ੍ਰਾਚੀਨ ਬੀਜ਼ਾਂ ਦੇ ਪਿਛੇ ਲਿਖੀਆਂ ਮਿਲਦੀਆਂ ਹਨ।

+‘ਪੰਜਾਬ’ ਨਾਮ ਦੇਸ ਦੇਸ ਦਾ ਅਕਬਰ ਨੇ ਗਿਆ ਸੀ; ਸੋ ਗੁਰੂ ਨਾਨਕ ਦੇਸ ਨੂੰ ਠਹੋਂ ਸਨ ਘਰਤ ਸਕਦੇ।

‡ਏਸਦਾ ਪ੍ਰਤਲਥ ਤਾਂ ਇਹ ਹੋਇਆਂ ਕਿ ਤੋਰਕੀ ਜਾਂ ਡਾਇਸੀ ਅਖਠਾਂ ਦਾ ਮਿਥਲਾਦੀਪ ਵਿਚ ਪਵਚਾਰ ਸੀ, ਤੇ ਇਹ ਰਾਜਾ ਸਿਵਨਾਭ ਜਾਨਦਾ ਸੀ: ਜੇ ਬਜਾਏ ਪੁਦ ਗਲਤ ਹੈ।

(੩) 'ਸੁਣ ਮਹਲ ਕੀ ਕਥਾ', ਜੋ ਅੱਡ ਪੇਥੀ\* ਦੀ ਸ਼ਬਦ ਵਿਚ ਮਿਲਦੀ ਹੈ, ਅਤੇ 'ਪ੍ਰਾਣ ਸੰਗਲੀ' ਕਿਤਾਬ ਦਾ ਦੂਜਾ ਨਾਮ ਇਹੋ 'ਸੁਣ ਮਹਲ ਕੀ ਕਥਾ' ਹੈ। ਇਹ ਭੀ ਪ੍ਰਾਣ ਸੰਗਲੀ ਦਾ ਇਕ ਧਿਆਇ ਹੈ। ਇਹ ਰਚਨਾ ਪ੍ਰਾਰੰਥ ਬੀਜ਼ਾਂ ਦੇ ਪਿਛੇ ਨਹੀਂ ਮਿਲਦੀ।

ਅਸੀਂ ਆਪਣੀ ਕਿਤਾਬ 'ਸਾਖੀਆਂ ਦੀ ਹਕੀਕਤ' ਵਿਚ ਇਸ ਪਰ ਵਿਚਾਰ ਕੀਤੀ ਹੈ ਅਤੇ ਦਸਤਾਵੇਜ਼ ਹੈ ਕਿ ਇਹ ਤਿਨ ਰਚਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਤਕ ਮੌਜੂਦ ਹੋ ਗਈਆਂ ਸਨ, ਕਿਉਂ ਜੋ ਸੰਮਤ ੧੭੩੨ ਤੋਂ ਇਹ ਗ੍ਰੰਥ ਸਾਹਿਬਾਂ ਦੇ ਪਿਛੇ ਲਿਖੀਆਂ ਜਾਣ ਲਗੀਆਂ ਸਨ। ਪਹਿਲੇ ਲਿਖੀਆਂ ਜਾ ਚੁਕੀਆਂ ਬੀਜ਼ਾਂ ਵਿਚ ਇਹ ਨਾਵੇਂ ਗੁਰੂ ਦੀ ਬਾਣੀ ਸਮੇਤ ਪਿਛੋਂ ਘਤੇ ਵਰਕਿਆਂ ਪੁਰ ਹਨ, ਪਿਛਲੇ ਲਿਖਾਰੀਆਂ ਦੀ ਹਥੀਂ ਲਿਖੀਆਂ। ਇਹੋ ਰੱਗ ਭਾਈ ਬੱਨੇ ਵਾਲੀ ਬੀਜ਼ ਦੀ ਹੈ। 'ਹਕੀਕਤ ਰਾਹ ਮੁਕਾਬ' ਜੋ ਇਹਨਾਂ ਰਚਨਾਂ ਦੇ ਨਾਲ ਦਿੱਤਾ ਹੁੰਦਾ ਹੈ, ਉਹ ਵਾਪੂ ਫਰਕੇ ਪਾਏ ਜਾਣ ਦਾ ਸਮਾਂ ਨੀਯਤ ਕਰ ਦੇਂਦੀ ਹੈ।

'ਰਤਨਮਾਲਾ' ਜਿਸ ਤਰ੍ਹਾਂ ਕਿ ਉਪਰ ਕਿਹਾ ਹੈ ਪ੍ਰਾਣ ਸੰਗਲੀ ਦਾ ਉਨੀਸਵਾਂ ਧਿਆਇ ਹੈ, ਜਿਥੇ ਏਸੁਨ੍ਹ ਪਾਠ ਅਤੇ ਤਰਤੀਬ ਦੇ ਫਰਕਾਂ ਨਾਲ ਦਿੱਤਾ ਹੈ। ਪਾਠ ਦੇ ਚੇਥੇ ਵਡੇ ਵਡੇ ਫਰਕ ਹਨ। ਸਾਰੇ ਬੰਦ ਗ੍ਰੰਥ ਸਾਹਿਬਾਂ ਦੇ ਪਿਛੇ ੨੫ ਹੁੰਦੇ ਹਨ, ਪਰ ਪ੍ਰਾਣ ਸੰਗਲੀ ਵਿਚ ਅਠਾਈ ਰਿਤੇ ਹਨ। ਬੀਜ਼ਾਂ ਵਿਚੇ ਬੰਦ ੧ ਤੋਂ ੬ ਤਕ ਦੇ 'ਪ੍ਰਾਣ ਸੰਗਲੀ' ਵਿਚ ੧੧ ਤੋਂ ੧੬ ਹੋ ਜਾਂਦੇ ਹਨ, ਅਤੇ ਇਥੇ ਦਾ ੨ ਪਵਾਂ, 'ਪ੍ਰਾਣ ਸੰਗਲੀ' ਵਿਚ ੨੮ ਵਾਂ ਜਾਂ ਬਨਦਾ ਹੈ। ਬੀਜ਼ਾਂ ਵਿਚ ੨੪ ਵੇਂ ਬੰਦ ਦੀਆਂ ਖਾਲੀ ਦੋ ਸਤਰਾਂ ਪਹਿਲੀ ਤੇ ਪਿਛਲੀ ਦਿਤੀਆਂ ਹਨ, ਵਿਚਲੀਆਂ ਚਾਰ ਨਕਲ'

\*ਏਸੇ ਵਾਗ ਅੱਡ ਪੇਥੀ + ਗਰ ਨਾਨਕ ਸਾਹਿਬ ਦੇ ਨਾਮ ਨਾਲ ਜੁੜੀਆਂ ਹੋਰ ਭੀ ਹਨ, ਜਿਸ ਤੋਂ:- ਗਿਆਣ ਪ੍ਰੰਤੁਰ (ਪ੍ਰਾਣ ਸੰਗਲੀ ਟਾਲ ਮਿਲਦਾ ਜਲਦਾ ਮਲਮੂਨ), ਬਾਬਾ ਲਗਲ ਨਾਲ ਰੋ਷ਟ (ਜਿਸ ਦੇ ਕੋਲ 'ਦਾਰਾ ਛਿਕਹ ਨੇ ਉਪਨਿਧਾ ਪੜ੍ਹਕੇ ਤਰਜਮਾ ਕੀਤੇ ਸਨ); ਜਨਕ ਦੀ ਕੋ਷ਟ; ਕਾਛੀਆਂ ਆਇ ॥

ਕਰਨੇ ਰਹਿ ਗਈਆਂ ਹਨ। ਇਹ ਚਾਰ ਸਤਵਾਂ ਅਸੀਂ 'ਪ੍ਰਾਣ ਸੰਗਲੀ' ਵਿਚੋਂ ਨਕਲ ਕਰ ਦਿੱਤੀਆਂ ਹਨ ਅਤੇ ਏਸੇ ਤਰ੍ਹਾਂ 'ਪ੍ਰਾਣ-ਸੰਗਲੀ' ਵੇਖਾਉਂ ਤਿਨ ਬੰਦ ਭੀ। ਤੀਸਰੇ, ਸਾਹਮਣੇ ਅਤੇ ਸੋਹਲਵੇਂ ਬੰਦ ਵਿਚ ਜੋ ਪਾਦ ਨਹੀਂ ਓਹ 'ਪ੍ਰਾਣ-ਸੰਗਲੀ' ਵਿਚ ਭੀ ਨਹੀਂ। ਸਤਾਰ੍ਹੇਂ ਬੰਦ ਤੋਂ ਵਜਨ ਬਦਲ ਜਾਂਦਾ ਹੈ। ਚੌਪਈ ਦੀ ਥਾਂ ਦੁਹਗ ਹੋ ਜਾਂਦਾ ਹੈ।

ਆਸਨ ਸਾਧ ਨਿਰਾਲਮ ਬਹੈ। ਪੰਜ ਤਤ ਕਾ ਨਿਗੁਹ ਰਾਹੈ।

ਬੇਤੀ ਨਿਦਰਾ ਅਲਪ ਆਹਾਰੀ। ਸਾਧ ਕਾ ਪਿੰਡ ਸਦਾ ਬਿਚਾਰੀ॥

ਜਤ ਸਤ ਸੰਜਮ ਸਰਤਿ ਬਿਰਖਣ।

ਨਾਨਕ ਕਹੇ ਜੋਗ ਕੇ ਲਖਣ ॥ ੧ ॥ (੧੨)

ਜਾਂ ਬੁਲੇ ਤਾਂ ਬ੍ਰਹਮ ਗਿਆਣੁ। ਅਹਨਿਸ ਜਾਗੈ ਰਹੈ ਧਿਆਨੁ॥

ਦ੍ਰਿਨ ਮੰਡਲ ਮਹਿ ਡੋਰੀ ਧਰੈ। ਗੁਰ ਪ੍ਰਸਾਦਿ ਕਦੇ ਨ ਮਰੈ॥

ਇਨਿ ਬਿਧਿ ਕੀਜੈ ਗੁਰ ਕੀ ਸੇਵਾ। ਤਾਕਉ ਬੰਧਹਿ ਸਲਲੇ ਦੇਵਾ।

ਜੇਭਾ ਭੇਦ ਨ ਦੇਈ ਚਖਣ।

ਨਾਨਕ ਕਹੇ ਜੋਗ ਕੇ ਲਖਣ ॥ ੨ ॥ (੧੨)

ਤਾਂਮਸ ਤਿਸਨਾ ਲੋਭ ਨਿਵਾਰੈ। ਪੰਚ ਅਗਨਿ ਘਟਿ ਭੀਤਰ ਜਾਰੈ॥

ਅਹਨਿਸ ਰਹੁੰ ਰਾਡੀਰ ਚੜਾਈ। ਸਹਜਿ ਉਪਜੈ ਦੁਰਮਤਿ ਜਾਇ॥

ਸਾਧੇ ਨਿਵਾਜੈ ਬਾਧੇ ਚੇਰ। ਜਮ ਜਾਗਾਤੀ ਨਾ ਲਾਗੈ ਤੇਰ॥

\*ਹਰਿ ਬਿਨ ਮੰਤ੍ਰ ਨ ਜਪੀਐ ਹੋਰ।

ਉਤਮ ਭਲ ਜਿਨਾ ਕੇ ਜਖਣ।

ਨਾਨਕ ਕਹੇ ਜੋਗ ਕੇ ਲਖਣ ॥ ੩ ॥ (੧੩)

ਪੰਚੇ ਦਿੰਦ੍ਰੀ ਦਿੜ੍ਹ ਕਰ ਰਾਪੈ। ਜਿਹਬਾ ਅਸਤ ਕਦੇ ਨ ਭਾਬੈ॥

ਕੋਟ ਕਟੰਤਰਿ ਤਤ ਕਾ ਬੇਤਾ। ਗਗਨ ਮੰਡਲ ਮਹਿ ਰਾਬੈ ਚੇਤਾ॥

ਸਿੰਚ ਪਿਆਲਾ ਗਗਨ ਸਰਿ ਭਰੈ। ਜਾਇ ਤ੍ਰੇਬੇਣੀ ਮਜਨ ਕਰੈ॥

---

\*ਪ੍ਰਾਣ-ਸੰਗਲੀ ਬਿਚ ਇਹ ਪਹਿਲਾ ਪਾਦ ਜਾ ਮਿਸਰਹ ਕੀ ਨਹਾ ਹੈ।  
ਮਤਲਬ ਪ੍ਰਗੀ ਬੰਦ ਮੌਜੂਦ ਨਹੀਂ।

ਸਤ ਪੰਚ ਨਉ ਲੋਗਾ ਰਖਣ ।

ਨਾਨਕ ਕਹੇ ਜੋਗ ਕੇ ਲਖਣ ॥ ੪ ॥ (੧੪)

ਪੂਰਬਿ ਚੜਹੈ ਪਸਚਿਮ ਆਵੈ । ਰਵਿ ਸਸਿਦੁਹਾ ਇਕੜ੍ਹ ਮਿਲਾਵੈ ॥  
ਅਹਟ ਪਟਨ ਕੀ ਚੀਨੇ ਬਾਟ । ਤਾ ਪਰਿ ਬੁੜ੍ਹੇ ਅਉਘਟ ਘਾਟ ॥

• ਨਉਕੰਡ ਦੇਖੋ ਪ੍ਰਥ ਪਛਮ ਉੜ੍ਹ ਰਖਣ ।

ਨਾਨਕ ਕਹੇ ਜੋਗ ਕੇ ਲਖਣ ॥ ੫ ॥ (੧੫)

ਜਿਹ ਤਨ ਭਾਂਡਾ ਸੁਰਤਿ ਕਰ ਦੂਧ । ਪਾਇ ਸਚੁ ਸਮਾਇਣ ਸੁਧੁ ॥

ਜੁਗਤ ਜਤਨ ਕਰਿ ਸਹਜਿ (ਜਮਾਇਆ ।

ਜੁਗਤਿ ਵਿਹੁਣਾ ਕਿਕਉ ਜਾਯਾ ॥\*)

ਗਿਆਣੁ ਮਧਾਣੀਨੇਤ੍ਰਾ ਨਾਮੁ । ਇਨ ਬਿਧਿ ਜਪੀਐ ਕੇਵਲ ਰਾਮੁ ॥  
ਰੋਲਿ ਬਿਰੋਲਿ ਲੀਜੈਂ ਮਖਣ ।

ਨਾਨਕ ਕਹੇ ਜੋਗ ਕੇ ਲਖਣ ॥ ੬ ॥ (੧੬)

ਤ੍ਰਿਹ ਕਾ ਮਾਰ ਮਿਲਾਵੈ ਮਾਨੁ । ਪੰਚਾ ਮਹਿ ਹੋਵੈ ਪ੍ਰਧਾਨੁ ॥

ਪੰਚਾ ਕਾ ਜੋ ਜਾਣੈ ਭੇਤ੍ਰੇ । ਸੋਈ ਕਰਤਾ ਸੋਈ ਐਤ੍ਰੇ ॥

ਅਗਮ ਨਿਗਮ ਜੋ ਵਾਚੈ ਜਾਣਿ । ਬੰਧੇ ਨਵਗ੍ਰਿਹ ਘਰਿ ਆਣਿ ॥

• ਸਤ ਸਤਾਈ ਚਉਦਹ ਚਾਰਿ । ਤਾ ਕੇ ਆਗੈ ਖੜੈ ਦੁਆਰੇ ॥

ਅਠ ਅਠਾਰਾ ਬਾਰਾਂ ਬੀਸ (੫੮) ।

ਤਾਂਕੇ ਆਗੈ ਕਢਹਿ ਖੜੈ ਆਈਸਾਂ ॥

ਉਚੀ ਨਦਰਿ ਸਗਾਈ ਹੋਇ । ਨਾਨਕ ਬਹੈ ਉਦਾਸੀ ਸੋਈ॥੭॥(੧)

ਸੌ ਉਦਾਸੀ ਜੋ ਪਾਲੇ ਉਦਾਸੁ । ਰੁਖ ਬਿਰਖ ਕਰਿ ਕੰਦਰਿ ਵਾਸੁ ।

ਅਹਿਨਿਸ ਰਹਿਬੇ ਜੋਗ ਅਭਿਆਸ । ਪਰਸੈ ਅੰਗ ਨ ਲਾਵੈ ਪਾਸੁ ॥

\*ਇਹ ਬੀੜ ਵਿਚ ਨਹੀਂ ਸੀ, 'ਪ੍ਰਾਣ ਸੰਗਲੀਂ ਵਿਚੋਂ ਨਕਲ ਕੀਤਾ ਹੈ।  
ਬੀੜ ਕਿਉ ਪਹਿਲੇ ਮਿਨ੍ਹਰੇ ਦੇ ਅਤ ਲੱਡੇ 'ਸਮਾਇਣ' ਲਿਖਿਆ ਸੀ।

+ਖਣ ਸੰਕਲਪ ਵਿਚ ਪਾਠ 'ਬਦੀਸ' ਹੈ ਅਤੇ ਮਤਲਬ ਪਾਪ ਪੁਨ  
ਦੀ ਵਹੀ ਤੋਂ ਹੈ।

ਜਿਤੁ ਤਨਿ ਦੁਤੀਆ ਮੇਲ ਨ ਹੋਈ ।  
 ਨਾਨਕ ਕਹੇ ਉਦਾਸੀ ਸੋਈ ॥ ੯ ॥ (੧ )  
 ਗਿਆਨੁ ਖੜਗੁ ਲੇ ਮਨਸੇ ਲੂੰਝੇ । ਮਰਮੁ ਦਸਾ ਪੰਚਾਂ ਕਾ ਬੁੜੇ ॥  
 ਮਨ ਮਿਰਤਕ ਕੀ ਪਾਵੈ ਕੰਠੀ । ਤੀਰਥ ਧਰਸੇ ਤ੍ਰੈਸਥ (ਸੰਠੀ)\* ।  
 ਜਿਨਿ ਜਿਹ ਮੌਲੁ ਮਨੇ ਕੀ ਬੋਈ ।  
 ਨਾਨਕ ਕਹੇ ਉਦਾਸੀ ਸੋਈ ॥ ੧੦ ॥ (੨ )  
 ਰੇਹੀ ਅੰਦਰ ਅਠ ਸਭ ਹਾਟ । ਤਾਕੇ ਬਜਰ ਜੁੜਾਏ ਕਪਾਟ ॥  
 ਅਉਘਟ ਪਾਟ ਬਿਖਮ ਹੈਬਾਟ ।  
 ਐਸਾ ਮਾਰਗ ਗੁਰੂ ਦਖਾਇਆ ।  
 ਦਸ ਦਿਸ ਦੇਖਿ ਸਹਜ ਘਰ ਆਇਆ ।  
 ਅਠ ਦਸ ਰੱਠੀ ਖੋਲੇ ਕੋਈ ।  
 ਨਾਨਕ ਕਹੇ ਉਦਾਸੀ ਸੋਈ ॥ ੧੧ ॥ (੩ )  
 ਪ੍ਰਿਥਮੇ ਪੂਰਬਿ ਗਉਣ ਕਰੈ । ਦੁਤੀਆ ਦਖਣ ਕਉ ਦਿਮਟਿ ਧਰੈ ॥  
 ਪਛਮ ਤੇ ਚੜ੍ਹੇ ਸੁਮੇਰਿ । ਆਵੈ ਪਰਦਫਨ ਕੈ ਵੇਰਿ ॥  
 ਪੁਰੀਆਂ ਸਾਤ ਉਪਰਿ ਕਉਲਾਸਣ ।  
 ਤਿਥੇ ਪਾਰ ਬਹਮ ਕਾ ਆਸਣ ॥  
 ਜਿਨਹਿ ਹੀਰੇ ਰਤਨ ਮਾਲ ਪਰੋਈ ।  
 ਨਾਨਕ ਕਹੇ ਉਦਾਸੀ ਸੋਈ ॥ ੧੨ ॥ (੪ )  
 ਕਹਾ ਸੁ ਗਰਨ ਦੇਵ ਕਾ ਭਵਨ । ਅਹਿਨਿਸ ਬੂੰਝੇ ਦੁਰਜਨ ਦਉਣੁ ॥  
 ਬਧੈ ਬੰਸੰਤੜ੍ਹ ਪਾਣੀ ਪਉਣ ।  
 ਗਰਨ ਮੰਡਲ ਗਰੂ ਜਿਨਹ ਚੋਈ ।  
 ਨਾਨਕ ਕਹੇ ਉਦਾਸੀ ਸੋਈ ॥ ੧੩ ॥ (੫ )  
 ਗੁਰ ਕਾ ਭਗਤੁ ਦਿੰਦ੍ਰੀ ਕਾ ਜਤੀ ।  
 ਹਿਰਦੈ ਕਾ ਮੁਕਤਾ ਮੁਖ ਕਾ ਸਤੀ ॥

\* 'ਸੰਠੀ' ਲਾਡਕ ਬੀੜ ਵਿਚ ਨਹੀਂ ਸੀ, ਪ੍ਰਾਣ ਸੰਗਲੀ ਨੇ ਲਿਆ ਹੈ।

ਦਿਸਟਿ ਰਦਿਆਲ ਦਇਆ ਕਰਿ ਦਾਨੁ ।

ਜੇ ਘਟੁ ਨਿਵੈ ਤ ਨਿਵਿਆ ਜਾਨੁ ॥

ਬਰਨ ਸਬਦ ਕਾ ਸੁਫਲਾ ਹੂਤੁ ।

ਨਾਨਕ ਕਹੇ ਸੋਈ ਅਉਧੂਤੁ ॥ ੪੩ ॥ (੨)

ਚੰਚਲ ਚਾਇ ਨ ਜਾਇ ਤਮਾਸੇ । ਜੂਐ ਜਾਇ ਨ ਖੇਲੈ ਪਾਸੇ ।

ਅੰਗੀ ਚੰਗੀ ਚਿਤੁ ਨ ਲਾਏ । ਗੁਰ ਕਾ ਦਿੱਤਾ ਅੰਗਾ\* ਹੰਡਾਏ ।

ਪਰ ਘਰ ਜਾਇ ਨ ਕੀਜੈ ਕਥਾਂ । ਇਹ ਹੈ ਸਤਿਗੁਰ ਕੀ ਨਥੁ ॥

ਗੁਰ ਕੀ ਸੀਖਿਆ ਸੁਣਿ ਰੇ ਪੂਤ ।

ਨਾਨਕ ਕਹੇ ਸੋਈ ਅਉਧੂਤੁ ॥ ੧੪ ॥ (੮)

ਅਉਸੁਰਾ ਨਦੀ ਅਪਠੀ ਤਰੈ ॥ ਅਹਿਨਿਸ ਸਦਾ ਸਿਧੀਰੇ ਸਰੈ ।

ਕਮਲ ਉਲਟੈ ਪਲਟੈ ਪਉਣ । ਇਉਂ ਨਿਵਾਰੈ ਆਵਾ ਗਉਣ ॥

ਮਨ ਪਚਿਨੇ ਕੀ ਰਾਖੇ ਬੰਧਿ । ਲਹੈ ਤ੍ਰਿਬੇਣੀ ਤ੍ਰਿਕੁਟੀ ਸੰਧਿ ॥

ਅਪਣੈ ਵਸਕਰਿ ਰਾਖੈ ਦੂਤਿ ।

ਨਾਨਕ ਕਹੇ ਸੋਈ ਅਉਧੂਤਿ ॥ ੧੫ ॥ (੯)

ਗਰਨ ਤਰਿ ਕਰਿ ਭੁਵਰ ਉਡਾਵੈ । ਅਹਿਨਿਸ ਗੁਡੀ ਭੋਗੀ ਲਾਵੈ ॥

ਪਰਚਾ ਹੋਇ ਤ ਫੇਰਿ ਘਰਿ ਆਵੈ ॥

ਇਨ ਬਿਧ ਜੁਗਤ ਕਮਾਵੈ ਜੋਗੁ । ਆਇ ਹਿਰਖ ਨ ਰਾਏ ਸੋਗੁ ।

ਸੰਜਮ ਰਹੈ ਨ ਬਿਨਸੈ ਸੂਤੁ ।

ਨਾਨਕ ਕਹੇ ਸੋਈ ਅਉਧੂਤੁ ॥ ੧੬ ॥ (੧੦)

ਦੇਹਰਾ । ਜਿਨ ਮਾਇਆ ਜਗ ਮੋਹਿਆ ਬ੍ਰਹਮਾ ਬਿਸਨ ਮਹੇਸੁ ।

ਬ੍ਰਹਮਾਦਿਕ ਇੰਦ੍ਰਾਦਿਕਾਂ ਸਿਧ ਸਾਦਿਕ ਮੁਨਿ ਏਸੁ ।

ਜਤੀ ਸਤੀ ਭਵਿ ਭੀਖ ਕਰਸੀ ਮੋਹੀ ਮੋਹਨਹਾਰ ।

ਇੰਦ੍ਰ ਇੰਦ੍ਰਾਦਿਕ ਜੁਗੁ ਜੁਗੁ ਹਓਸੈ ਚਿੰਤਾ ਧਾਰਿ ॥

ਦੇਵੀ ਦੇਵ ਸਥਾਇਆ ਸਿਧ ਸਾਧਕ ਮੁਨੀ ਧਿਆਨੁ ॥

\* ਖੁਬਸੂਰਤ ਜਿਸਮ ।

+ ਬਦਲਿਆਲੀ ।

ਨਾਨਕ ਕਾਲੁ ਜਾਲੁ ਬਸਿ ਯਾਹਤੇ ਹੁਕਮੁ ਸਜੇਨੀਸਾਟੁ ॥੧੭॥ (੧੭)

ਸਾਸਤ ਕੇਦ-ਕਤੇਬ ਸੁਣ ਨਰਕ ਸੁਰਗ ਤੇ ਜਾਹਿ ॥

ਮਾਇਆ ਮੋਹੈ ਗੁਰ ਸ਼ਬਦ ਬਿਨੁ ਮਾਨਿ ਮੁਖ ਭਰਮ ਭੁਲਾਹਿ ।

ਸੁਰਗ ਮਿਗ ਤਨ ਮੋਹਿਆ ਸਪਤ ਲੋਕ ਧਤਾਲ ।

ਆਕਾਸੀ ਬੈਕਠ ਲੋਗ ਸੋ ਮੋਹੈ ਮਾਇਆ ਜਾਲਿ ।

ਜੇ ਸਰਨਿ ਪੌਰੈ ਜਗਦੀਸ ਕੀ ਸੰਤ ਜਨ ਪਗ ਰੇਨ ।

ਨਾਨਕ ਸੋ ਦਰਸ਼ਨ ਪਾਇਸੀ ਅਥਿਨਾਸੀ ਸੁਖ ਸੇਖ ॥੧੮॥ (੧੮)

ਗੁਰ ਜਤ ਸਤ ਸਿਵਰ ਜਪ ਤਪੁ ਸਹਜਿ ਧਿਆਨੁ ।

ਸੁਖ ਸਰੋਵਰ ਮੁਕਤਿ ਵਰੁ ਦਾਤਾ ਘਟਿ ਘਟਿ ਸੋ ਪ੍ਰਦਾਨੁ ।

ਯਹ ਸੁਚ ਸੰਜਮ ਗੁਰ ਗਿਆਨ ਪਦਾਰਥੁ

ਹਰਿ ਅੰਤਰ ਭਗਤਿ ਖਾਜਾਨਾ ।

ਮਿਥਿਆ ਲੋਭ ਭਏ ਮਨਸੂਚਾ ਸਹਿਜ ਭਾਇ ਮਨੁਮਾਨਾ ॥

ਮੁਕਤਿ ਸਰੋਵਰੁ ਸੁ ਮੁਕਤਾ ਨਾਉ ਸੋ ਨਿਖ ਸਮਿ ਨਿਕਾਲਾ ।

ਨਾਉ ਸੁਨਿ ਦਾਤਾ ਗਾਰਭ ਅਗਨਿ ਪ੍ਰਭੁ

ਪਾਇਆ ਦੀਨ ਦਇਆਲਾ ॥੧੯॥ (੧੯)

ਤ੍ਰਿਭਵਣ ਮੈ ਘੂਲੈ ਅਮਰ ਪਰ ਢੰਡਾ ।

ਅਲਖ ਘਰਿ ਆਸਨੁ ਤ੍ਰਿਸ਼ਨਾ ਭਉ ਖੰਡਾ ॥

ਸੁਆਕਲ ਪਾਵਹੁ ਸਤਿਗੁਰ ਕੀ ਸੇਵਾ ।

ਜਾ ਕਉ ਬੰਧਹਿ ਦੇਵੀ ਦੇਵਾ ।

ਜਿਹਬਾ ਅਨਰਸ ਸੁਆਦ ਬਿਚਾਖਣ ।

ਨਾਨਕ ਸਹਿਜ ਬੈਰਾਗ ਕੇ ਲਖਣ ॥ ੨੦॥ (੨੦)

ਬਿਮਲਾ ਨਦੀ ਉਲਟੀ ਤਰੈ । ਓਲਟਿ ਪਲਟਿ ਸਿੰਧਿਰੀ ਕਰੈ ।

ਸੀਪਾ ਕਮਲ ਪੂਰਣ ਤਿਹ ਪਵਨ । ਇਓ ਨਿਵਾਰੇ ਆਵਾ ਗਵਨ ।

ਮਨ ਪਵਣੈ ਕਉ ਸਬਦਿ ਲੇਬਧ ।

ਨਾਨਕ ਇਉ ਟ੍ਰੂਟੈ ਜਮ ਕਾ ਫੰਦ ॥ ੨੧॥ (੨੧)

ਸੋ ਅਬਿਨਾਮੀ ਆਪੇ ਆਪਿ । ਕਾਲ ਬਿਕਾਲ ਲਉ ਮਾਰੈ ਰਾਪਿ ॥

ਪਰ ਘਰ ਜਾਇ ਨ ਸੁਣੋ ਅਨਕਥ ।

ਜਿਹ ਆਦਿ ਪੁਰਖ ਸਤਿਗੁਰ ਕੀ ਨਥ ।

ਸਤਿਗੁਰ ਕੀ ਸਿਖਿਆ ਸੁਣ ਰੇ ਪੁਤ੍ਰ ।

ਨਾਨਕ ਜੁਗ ਜੁਗ ਸਤਿਗੁਰ ਅਚਿਹੂਤ ॥ ੨੨ ॥ (੨੨)

ਅੰਤਰਜਾਮੀ ਮਿਲੇ ਸੁਹੇਲਾ । ਜਾਗਤ ਅਵਸਥਾ ਮਨ ਮਾਰਿ ਭਵੇਲਾ ।

ਰੇਗੁ ਬਿਰੋਗੁ ਸੋਗੁ ਪ੍ਰਾਲੈ । ਆਪ ਪਛਾਤਾ ਰੱਤੇ ਮਿਤਿ ਨਾਲੈ ।

ਐਸਾ ਅਲਖ ਅਪਾਰ ਨਿਰਾਲਾ ।

ਨਾਨਕ ਦੀਨ ਪ੍ਰਤਿਪਾਲ ਸਮਾਲਾ ॥ ੨੩ ॥ (੨੩)

ਅਰਦੇ ਕੇ ਘਰਿ ਰਹੈ ਉਦਾਸੁ । ਪਰਦੇ ਕੇ ਘਰਿ ਕਰੈਹੀ ਦਿਤਾਸੁ ॥

[ਪਰਚਾ ਛੋਡਿ ਅਰਦੇ ਦਰਿ ਖੋਲੈਤੀਨ ਚਾਨ ਦੁਖੈ ਸਮ ਕਟ ਰੇਲੈ ।

ਫੁੜ੍ਹ ਦਰਿ ਮੁੜ ਇਕਤੁ ਘਰਿ ਜਾਯ ।

ਨਨ੍ਹ ਗੁਢਾਂ ਕੀ ਸੋਝੀ ਪਾਇ ।

ਉਸ ਦਰ ਕਾ ਖੁਲੈ ਦਰਵਾਜ਼ਾ । ਤਾਂ ਸੁਣੇ ਦੇਖੇ ਅਨਹਾਇ ਬਾਤਾ ।

ਉਹਾਂ ਸਰ ਸੁਭਰ ਅਮ੍ਰਿਤ ਸਿਓਂ ਭਰਿਆ ।

ਕਿ ਬੰਦੇ ਰਸੁ ਕਾਰਜ ਸਰਿਆ ।]

ਤੇਂਦਰਿ\* ਦੇ ਸ਼ਬਦਿ ਬਿਲਾਈ ਭਰਾਂਗੀ ।

ਨਾਨਕ ਕਹੋ ਜੋਈ ਬੈਰਾਰੀ ॥ ੨੪ ॥

ਜੀਸ ਮੁੰਡਾਵੇ ਟੋਪੀ ਪਾਵੈ । ਖਿੰਚਾ ਪਹਿਰੈ ਬਨ ਖੰਡ ਜਾਵੈ ॥

ਜੰਨੀ ਤੁਲਸੀ ਕੰਠੀ ਮਲਾ । ਹਾਏ ਧੋੜੀ ਕਾਂਗੈ ਮ੍ਰਿਗ ਛਾਲਾ ॥

ਕਰ ਪਖੰਡ ਲੋਕਾਂ ਪਤਾਵੈ । ਅੰਤ ਦੀ ਦੁਬਿਧ ਕਬਹੂ ਨ ਜਾਵੈ ॥

ਪਾਤਿ ਭੇਖ ਗਿੁਹ ਤਿੰਤਿਆ ਤਜਾਤੀ । ਸੋ ਨਾਰੀ ਪੁਰਖਾ ਬੈਰਾਰੀ ।

ਮਿਲੈ ਸਤਿਗੁਰ ਹਉਮੈਂ ਬਲੀ ਤਜਾਰੀ ।

ਨਾਨ੍ਹ ਸੋ ਨਾਰੀ ਬੈਰਾਰੀ ॥ (੨੫)

\*ਉਦਰ—ਦਾਗ ॥

ਜਤਨ ਦੀਪਕ ਤੱਤ ਕਾ ਤੇਲਾ । ਸੁਰਤ ਕਰ ਬਾਤੀ ਸਹਜ ਮੋ ਮੇਲਾ  
 ਪੰਚੂੰ ਮੇਲ ਚਾਨਨ ਕਰੈ । ਤਿਤ ਚਾਂਦਨੈ ਗੜ੍ਹ ਉਪਰ ਚਾਵੈ ।  
 ਉਤ ਗੜ੍ਹ ਬੇਸਿ ਹੋਵੈ ਬਡ ਭਾਗੀਨਾਨਕ ਕਹੇ ਸੋਈ ਬੈਰਾਰੀ ॥ ੩੬ ॥  
 ਬਿਨ ਸੰਜਮ ਬੈਰਾਗੀ ਨ ਪਾਯਾ। ਭਰਮਤ ਫਿਰਿਆ। ਜਨਮ ਗਵਾਇਆ  
 ਕਜਾ ਹੋਯਾ ਜੋ ਅਉਧ ਬਧਾਈ। ਕਜਾ ਹੋਯਾ ਜੋ ਬਿਖੂਤੀ ਚੜ੍ਹਾਈ ॥  
 ਕਜਾ ਹੋਯਾ ਜੋ ਸਿੰਝੀ ਬਜਾਈ। ਕਜਾ ਹੋਆ ਜੋ ਨਾਦ ਬਜਾਈ ॥  
 ਕਜਾ ਹੋਯਾ ਜੋ ਕਨੂਆ ਫੂਟਾ। ਕਜਾ ਹੋਆ ਜੋ ਗ੍ਰਹਿ ਤੇ ਛੋਟਾ ।  
 ਕਜਾ ਹੋਯਾ ਜੋ ਉਸ਼ਨ ਸੀਤ ਸਹੇ। ਕਜ ਹੋਆ ਜੋ ਬਨ ਥੰਡ ਰਹੇ ॥  
 ਕਜਾ ਹੋਯਾ ਜੋ ਮੌਨੀ ਹੋਤਾ। ਕਜਾ ਹੋਯਾ ਜੋ ਬਕ ਬਕ ਕਰਤਾ ।  
 ਸੋਹੀ ਜਾਪ ਜਪੇ ਦਿਨ ਰਾਤਾ। ਮਨ ਤੇ ਤਜਾਰੀ ਦੁਬਿਧਾ ਭ੍ਰਾਂਤਾ ॥  
 ਆਵੰਤ ਸੋਧੈ ਜਾਵਤ ਬਿਹਾਰੈ। ਨੋਦਰ ਮੂੰਦੇ ਤੁਖਤੇ ਮਾਰੈ।  
 ਏ ਪ੍ਰਦਬਣਾਂ ਦਸਵੇਂ ਚਾਵੈ ! ਉਸ ਨਗਰੀ ਸਭ ਸੋਈ ਪੜੈ ॥  
 ਤੁੰਗੁਣ ਤਜਾਗ ਰਚਿਥੈ ਅਨੁਰਾਗੀਨਾਨਕ ਬਹੈ ਸੋਈ ਬੈਰਾਰੀ ॥ ੨੧ ॥  
 ਸੋ ਬੈਰਾਰੀ ਬੇ ਮਹਿ ਆਵੈ। ਬਿਵ ਕੈ ਆਗੀ ਮਕਤਿ ਨਿਵਾਵੈ।  
 ਸ਼ਿਵ ਸਕਤੀ ਕੇ ਕਰਮ ਜੁ ਕਰੈ। ਅਜਰ ਵਸਤੂ ਅਗੋਚਰ ਜਾਰੈ।  
 ਐਸਾ ਔਖਤ ਖਾਹ ਗਵਾਰਾ। ਜਿਤ ਖਾਵੇ ਤੋਰੇ ਜਾਂਹਿ ਬਿਕਾਰਾ ॥  
 ਤਾਮਸ ਤਿਸਨਾ ਸਗਲ ਤਿਆਰੀ।  
 ਨਾਨਕ ਕਹੇ ਸੋਈ ਬੈਰਾਰੀ ॥ ੨੫ ॥ (੨੮)

ਜੇਕਰ ਆਪ ਨੇ ਉਪਰਲੀ ਬਾਣੀ ਪੜ੍ਹਨ ਦੀ ਹਿੰਮਤੀ ਕੀਤੀ ਹੈ,  
 ਤਦ ਕਹਿ ਸਕੋਗੇ, ਕਿ ਕੀ ਇਹ ਗੁਰੂ ਨਾਨਕ ਦੀ ਹੋ ਸਕਦੀ ਹੈ? ਮੇਰੇ  
 ਲਈ ਤਾਂ ਇਹ ਬੇ-ਮਹਿਨੀ ਹੈ। ਭਲਾ ਏਸ ਵਿਚ ਕੀ ਗਿਆਨ  
 ਹੋਇਆ:-‘ਚੂਹਾਂ ਦੇਖ ਬਿਲੀ ਭਾਰੀ। ਨਾਨਕ ਕਹੇ ਸੋਈ ਬੈਰਾਰੀ।’  
 ਸਾਰੀ ‘ਪ੍ਰਾਣ ਸੰਗਲੀ’ ਬਸ ਇਹੋ ਜਿਹੀ ਸਿਖਿਆ ਨਾਲ ਭਰੀ ਹੈ।

## ਬਸੰਤ ਕੀ ਵਾਰ ਮਹਲਾ ੫\*।

ਇਹ ਵਾਰ ਤਾਂ ਸਭ ਛਾਪੇ ਦੇ ਗ੍ਰੰਥ ਸਾਹਿਬਾਂ ਵਿਚ ਹੈ। ਪਰ ਪਾਠਕਾਂ ਦੇ ਆਰਾਮ ਲਈ ਏਦੇ ਦੇ ਦੇ ਹਾਂ। ਛੋਟੀ ਜਿਹੀ ਤਿੰਨ ਪਉੜੀਆਂ ਦੀ ਵਾਰ ਹੈ। (ਸੰਮਤ ੧੯੧੬ ਵਾਲੀ ਬੀੜ ਵਿਚੋਂ) ॥ ਛੋਟੇ ਮੇਟੇ ਪਾਠਾਂਤ੍ਰਾਂ ਬੀ ਹਨ ॥

ਹਰਿ ਕਾ ਨਾਮੁ ਧਿਆਇ ਕੈ ਟੋਹੁ ਹਰਿਆ ਭਾਈ ।

ਕਰਮ ਲਿਖੰਤੇ ਪਾਈਐ ਇਹ ਕੁਤ ਸਹਾਈ ॥

ਵਣ ਤ੍ਰਿਣੁ ਤ੍ਰਿਭਵਣ ਮਉਲਿਆ ਅੰਮ੍ਰਿਤ ਫਲ ਪਾਈ ॥

ਮਿਲਿ ਸਾਧੂ ਸੁਖ ਉਪਜੈ ਲਈ ਸਭ ਛਾਈ ।

ਨਾਨਕ ਸਿਮਰੈ ਏਕੁ ਨਾਮੁ ਫਿਰਿ ਬਹੁਕਿ ਨ ਧਾਈ ॥ ੧ ॥

ਪੰਜੇ ਬਧੇ ਮਹਾ ਬਲੀ ਕਰਿ ਸਚ ਢੋਆ ॥

ਆਪਣੇ ਚਰਣ ਜਪਾਇਨੁ ਵਿਚਿ ਦਯੁ ਖੜੋਆ ॥

ਰੋਗ ਸੋਗ ਸਭ ਮਿਟਿ ਗਏ ਨਿਤ ਨਵਾ ਨਿਟੋਆ ॥

ਦਿਨੁ ਰੈਣ ਨਾਮ ਧਿਆਇਂਦਾ ਫਿਰਿ ਪਇਆ ਨ ਮੋਆ ॥

ਜਿਸਤੇ ਉਪਜਿਆ ਨਾਨਕਾ ਸੋਈ ਫਿਰਿ ਹੋਆ ॥ ੨ ॥

ਕਿਥੁਹੁ ਉਪਜੈ ਕਰ ਰਹੈ ਕਰ ਮਾਹਿ ਸਮਾਵੈ ॥

ਜੀਆ ਜੰਤ ਸਭਿ ਖਸਮ ਕੇ ਭੁਣ ਕੀਮਤਿ ਪਾਵੈ ॥

ਰਹਨਿ ਧਿਆਇਨੁ ਸੁਣਨਿ ਨਿਤ ਸੇ ਭਗਤ ਸੁਹਾਵੈ ॥

ਅਗਮ ਅਗੋਰਰ ਸਾਹਿਬੋ ਦੂਸਰ ਨਵੈ ਨ ਲਾਵੈ ॥

ਸਰੁ ਪੂਰੈ ਗੁਰਿ ਉਪਦੇਸਿਆ ਨਾਨਕ ਸੁਣਾਵੈ ॥ ੩ ॥ ੧ ॥

## ਹਕੀਕਤ ਰਾਹ ਮੁਕਾਮ ਰਾਜੇ ਸ਼ਿਵ ਨਾਭ ਕੀ

ਇਹ ਅਸੀ ਬਣੀਗ੍ਰਾਮ ਵਾਲੀ ਬੀੜ ਤੋਂ ਨਕਲ ਕੀਤੀ ਹੈ। ਜੋ ਲਫਜ਼

\*ਗਲਡੀ ਨਾਲ ਦੇਖੋ 'ਮਹਲਾ ੧' ਲਿਖ ਦਿੱਤਾ ਹੈ।

+ਪਾਠਾਂਤ੍ਰ ਬੁੜੇ ਸੰਧੁ ਦੀ ਬੀੜ ਤੋਂ।

ਓਥੇ ਪੜ੍ਹੇ ਨਹੀਂ ਸਲ ਜਾਂਦੇ, ਉਹਨਾਂ ਨੂੰ ਢਕੇ ਦੀ ਬੇਲ ਬੁਟੇ ਵਾਲੀ ਬੀੜ  
ਤੋਂ ਲਿਆ ਹੈ।

### ੧੭ ਸਤਿਗੁਰ ਪ੍ਰਸਾਦਿ ॥

ਹਕੀਕਤ ਰਾਹ ਮੁਕਾਮ ਸਿਵ ਨਾਭ ਰਾਜੇ ਕੀ। ਨਾਗ ਪਟਣੁ ਬਿਦਰ  
ਤਿਜਾਵਰ ਸਹਰ \* (ਗਾਹ) ਤਹਾਂ ਕਾ ਰਾਜਾ ਐਇਰਾ ਪਤਿ ਨਾਇਕੁ ਹੈ।  
ਤਹਾਂ ਵਲਾਇਤ ਰਾਮ ਫੁਰਾਜੇ ਕੀ ਹੈ। ਤਹਾਂ ਤੇ ਲੋਕ ਜਹਾਜ ਚੜ੍ਹਤਾ ਹੈ।  
ਤਿਨ ਦਿਨ ਤਿਨ ਰਾਤਿ ਵਿਚ ਜਾਪਾ ਪਟਣੁ ਪਾਰਿਕਾ ਬੰਦਰ ਹੈ ਤਹਾਂ ਜਾਇ  
ਉਤ੍ਰਤਾ ਹੈ। ਸੋ ਸੰਗਲਾ ਦੀਪ ਹੈ। ਰਉਦਰਹ ਸੇ ਗਾਂਉ ਵਿਚਿ ਵਸਦਾ ਹੈ।  
ਤਹਾਂ ਸਤ ਰਾਜੇ ਮੇਡਿਗੁਰ ਬਾਬੇ ਕੇ ਵਚਨਿ ਇਕ ਰਾਜ ਹੋਆ  
ਹੈ। ਬਿਵਨਾਭ ਰਾਜੇ ਕੀ ਸੰਤਿਤ ਸਤਾਵਰ ਸਹਰਿ ਹੈ। ਤਖਤਗਾਹ ਤਹਾਂ  
ਅਥ ਰਾਜਾ ਮਾਇਆ ਦਉਨੀ ਹੈ। ਰਾਜੇ ਰਾਏ ਮਿੰਘ ਕਾ ਬੇਟਾ, ਰਾਜੇ  
ਸਿਵਨਾਭ ਕਾ ਪੇਤਾ ਹੈ। ਤਹਾਂ ਗੁਰੂ ਜੀ ਕੀ ਧਰਮਸਾਲਾ ਹੈ। ਸੰਗਤਿ  
ਜੁੜਤੀ ਹੈ। ਕੀਤਨ ਹੋਤਾ ਹੈ। ਰਸੋਈ ਬੀਸ ਮਨ ਲੂਨ ਹਰ ਰੋਜ਼  
ਲਗਤਾ ਹੈ।

ਨੇਕਾ ਪਟਣੁ ਬੀਜਾ ਨਗਰ ਤੇ ਇਕੜੀ ਕੋਸ' ਅੱਸੀ ਹੈ। ਅਰੋਗਾ  
ਪੇਟਿ ਹੈ ਤਾਂ ਸੰਗਤ ਚੰਗੇ ਭਾਟੜੇ ਕੀ ਹੈ। ਤਿਸਕੀ ਗਿਰਦ ਨਿਵਾਹੀ  
ਸੰਗਤ ਬਹੁਤ ਹੈ। ਅਰ ਭਾਟਕਿਆਂ ਕੇ ਘਰਿ ਤੇ ਕਜਲੀ ਬਣ ਕੋਸ  
ਅੱਸੀ ਹੈ। ਤ੍ਰੀਆ ਰਾਜ ਹੈ। ਤਹਾਂ ਭੀ ਗੁਰੂ ਬਾਬੇ ਕਾ ਦੇਹੁਰਾ ਹੈ। ਸੰਗਤ  
ਭਾਟਕਿਆਂ ਕੇ ਜੁੜਤੀ ਹੈ। ਓਥੇ ਗੁਰੂ ਸਿਧਾਂ ਨਾਲ ਗੋਸਟਿ ਕਰਕੇ ਪੁਜਾ  
ਖਿਚ ਲੀਤੀ ਸੁ। ਤਥ ਸਿਧ ਗੁਰੂ ਕਾ ਜੋਰ ਅਜਮਾਇਕੇ ਪੈਰੀ ਆਇ ਪਏ  
ਹੈਨਿ । ਉਸ ਬਾਉਂ ਕਾ ਨਾਮਈ ਕਜਲੀ ਬਣ ਤ੍ਰਿਆ ਰਾਜ ਹੈ। ਤਹਾਂ ਭੀ  
ਸੰਗਤ ਹੈ।

\*ਸਹਰ ਗਾਹ; +ਆਇਰ ਪਤਿ; #ਗਾਜੇ ਰਾਮ; \$ਬੇ; %ਸਚੁਨ ॥  
। ਪਾਠਾਂਤ੍ਰ ਸਤਾਵਰ; ।੧੯; ।ਜੁੜਦੀ; ।ਪੈਰੀ; ।ਨਾਉ ॥

## ਸਾਖੀ ਮਹਲਾ ੫॥

ਬਣਿਗਾਮ (ਜ਼ਿਲ੍ਹਾ ਚਾਟਗਾਮ) ਦੀ ਬੀੜ ਦੇ ਪਿਛੇ ਇਹ ਸਾਖੀ  
ਲਿਖੀ ਹੈ। ਇਸ ਵਿਚ ਪੰਜ ਕਮ ਨੂੰ ਕਰਨ ਵਾਸਤੇ ਅਤੇ ਪੰਜ ਕਰਨ ਵਾਸਤੇ  
ਕਹੋਂਹਨ। (ਟਾਕਰਾ ਕਰੋ ਹਸ਼ਰਤ ਮੁਸਾ ਦੇ ਦਸ ਹੁਕਮਾਂ ਨਾਲ)। ਗਿਣਤੀ  
ਦਸ ਦੀ ਰਖਣ ਦਾ ਖਿਆਲ ਕਿਥੋਂ ਆਇਆ? ‘ਪੰਜੇ ਐਥ ਸ਼ਰਈ’ ਇਕ  
ਮੁਹਾਵਰਾ ਹੈ, ਸੇ ਨਿਖੇਣੀ ਦੇ ਕੰਮਾਂ ਦੀ ਗਿਣਤੀ ਤਾਂ ਇਸ ਤਰ੍ਹਾਂ ਕਾਇਮ  
ਹੋ ਗਈ, ਭਾਵੇਂ ਮਨੁਂ ਕੀਤੇ ਕੰਮ ਉਹੋ ਪੰਜ ਨਹੀਂ ਜੋ ਸ਼ਰਹ ਵਿਚ ਪੰਜ  
ਐਥ ਗਿਣ ਜਾਂਦੇ ਹਨ। ਪਰ ਵਿਧੀ ਦੇ ਜਾਂ ਕਰਨ ਵਾਲੇ ਕੰਮ ਵੀ ਪੰਜ  
ਕਿਉਂ? ਚਾਟਗਾਮ, ਸੋਨਦੀਪ ਅਤੇ ਸਮੁੰਦਰ ਦੇ ਸਾਰੇ ਕੰਢੇ ਦੇ ਪਿੰਡਾਂ  
ਵਿਚ ਪੁਰਤਗੇਜ਼ਾਂ ਦਾ ਰਾਜ ਸੀ, ਅਤੇ ਇਕ ਪਾਦਰੀ ਹੀ ਹੁਕਮਤ ਕਰਦਾ  
ਸੀ। ਕੀਹ ਦਸ ਦੀ ਗਿਣਤੀ Ten Commandments ਤੋਂ ਹੀ  
ਨਹੀਂ ਸ਼ਹੀ ਸੀ। ਹਾਂ ਕੰਮ ਜੋ ਮਨੁਂ ਕੀਤੇ ਹਨ, ਜਾਂ ਜਿਨ੍ਹਾਂ ਦੇ ਕਰਨ ਦਾ  
ਹੁਕਮ ਹੈ, ਉਹ ਚਰੂਰੀ ਆਪਣੀ ਦੇਸੀ ਸੋਸਾਇਟੀ ਦੇ ਹਾਲ ਮੁਤਾਬਕ ਹੋਣੇ  
ਸਨ। ਸਿਖਾਂ ਦੀਆਂ ਕਿਤਾਬਾਂ ਵਿਚ ਹੋਰੇ ਭੀ ਪੁਨਾਅਰਥੀ ਕੰਨਿਆ  
ਦੇਣ ਜਾਂ ਦਿਵਾਨ ਦੀ ਸਫ਼ਾਰਬ ਕੀਤੀ ਹੈ। ਕੀ ਇਹ ਕੜੀਆਂ ਦੀ ਥੋੜ  
ਸਿਖ ਹੋ ਜਾਨ ਕਰਕੇ ਪੈਣ ਹੋਈ ਸੀ, ਜਾਂ ਜਿਨ੍ਹਾਂ ਕੰਮਾਂ ਵਿਚੋਂ ਸਿਖ  
ਆਉਂਦੇ ਸਨ, ਉਹਨਾਂ ਵਿਚ ਉੱਜ ਹੀ ਕੜੀਆਂ ਘਟ ਸਨ, ਜਿਕੁਝ ਜਟਾਂ  
ਤੇ ਖੜੀਆਂ ਵਿਚ? ਬਣੀਗ੍ਰਾਮ ਵਾਲੀ ਬੀੜ ਵਿਚ ਕੋਈ ਪ੍ਰਾਸ ਨਾਮ ਨਹੀਂ  
ਦਿੱਤਾ ਗਇਆ, ਪਰ ਚਿਟਾਗ੍ਰਾਮ ਦੀ ਬੀੜ ਵਿਚ ਸਾਫ਼ ਨਾਮ ‘ਸਾਖੀ  
ਮਹਲਾ ੫’ ਦਿੱਤਾ ਹੈ। ਧਰਮਸਾਲਾ ਪੇਪਾ ਸਾਹਿਬ (ਗਵਲਪਿੰਡੀ) ਵਿਚ  
ਇਹੋ ‘ਸਾਖੀ ਮਹਲਾ ਪੰਜ’ ਦੇਂਦਿਆ ਕਰਨ ਵਾਲੇ ਤੇ ਨਾ ਕਰਨ ਵਾਲੇ ਕੰਮਾਂ  
ਨੂੰ ਦੇ ਕਾਲਮਾਂ ਵਿਚ ਲਿਖਿਆ ਹੈ।

‘ਗੁਰੂ ਬੋਲਿਆ, ਜੋ ਪੰਜ ਕਰਮ ਨ ਕਰੇ, ਸੋ ਜੀਵਨ ਮੁਕਤ ਜੋ  
ਗੁਰੂ ਰਖੇ। ॥ ੫੩ ਕੰਮ ॥ ਪਰ ਦਰਬ ਨ ਹਿਰੇ ॥ ੧ ॥ ਪਰਾਈ ਇਸਤ੍ਰੀ

ਨ ਰਵੇ ॥ ੨ ॥ ਪਰਾਈ ਨਿੰਦਾ ਨ ਕਰੇ ॥ ੩ ॥ ਜੂਏ ਨ ਖੇਲੇ ॥ ੪ ॥  
ਆਗਿਆ ਭੇਗ ਨ ਕਰੇ ॥ ੫ ॥' ਪੰਜਵੀਂ ਹਿਦਾਇਤ ਦੀ ਥਾਂ, ਭਾਈ ਪੈਪਾ  
ਦੇ ਗ੍ਰੰਥ ਵਿਚ ਲਿਖਿਆ ਹੈ ਕਿ :—‘ਮਦ ਮਾਂਸ ਨਾ ਖਾਏ।’

‘ਪੰਜ ਕੰਮ ਕਰੇ, ਜੇ ਗੁਰੂ ਕਗਾਵੇ ॥ ਪੰਜ ਕੰਮ ॥ ਸੰਗਤਿ ਨਿੱਤ  
ਜਾਏ ॥ ਕਛੁ ਸੁਹ ਪਾਵਨ ਨੂੰ ਲੈ ਜਾਏ ਅਰ ਆਰਤੀ ਕੀਟਨ ਸੁਣ  
ਸੋਵੇ ॥ ੧ ॥ ਅਰਥੀ ਦੁਖੀ ਨਮਾਨੇ ਨੂੰ ਮਾਨਦੇ । ਪਰ ਉਪਕਾਰ ਕਰੇ  
ਕਰਾਵੇ ਲੋਚੇ ॥ ੨ ॥ ਜਿਸ਼ਨ ਕੋਈ ਕੜਮਾਈ ਨਾ ਕਰੇ ਤਿਸਨੂੰ ਪੁਨ  
ਅਰਥ\* ਕਨਿਆ ਦਾਨ ਦੇ, ਇਕੇ ਲੋਚਕੈ ਦਿਵਾਵੇ ॥ ੩ ॥ ਮਨਮੁਖ ਤੇ  
ਜਿਉ ਸਿਖ ਹੋਵੇ, ਤਿਉ ਲੋਚਕਰ ਸਿਖ ਕਰੋ, ਜੀਆ ਦਾਨ ਇਹੋ ਹੈ ॥ ੪ ॥  
ਸਭਨਾਂ ਜੀਆਂ ਕਾ ਭਲਾ ਮਨਾਵੇ ਕੋਈ ਦੁਖੇ ਨਹੀਂ।

੧ ਓ ਸਤਿਗੁਰ ਪ੍ਰਸਾਦਿ ॥

## ਸਾਹੀ ਕਾ ਵਜਨੁ ਸਵਾਰਨੇ ਕਾ

੧ ਸਿਰਸਾਹੀਂ ਕਜਲੁ ਦੀਵੇ ਕਾ ਢੁਲ ॥ ੧ ਸਿਰਸਾਹੀ ਬੋਲਿ ॥

੧ ਸਿਰਸਾਹੀ ਨੀਝ ਹਛਾ ਖਰਾ ॥ ੧ ਸਿਰਸਾਹੀਨਸੰਗਫ (ਸਿੰਗ੍ਰਾਡ)॥

੧ ਮਾਸਾ ਭਰਿਸੁਇਨਾ ਕੁੰਦਨ ਪਾਵਨਾ ॥ ੧ ਅਪ ਸਰਸਾਹੀ ਕੇਸਰ ॥

੧ ਸਿਰਸਾਹੀ ਮਾਜੂ ਕਾਲੇ ਕਾਹੀ ਹਛੀ ।

ਕਸੀਰ ਤੇਲੁ ਕਸਤੂਰੀ ਹਛੀ ਖਤਾਈ ਦਾਨੇ ॥

ਇਹ ਸਭ ਵਸਤੂ ਕਪੜ ਛਾਨ ਕਰਨੀਆਂ। ਭੰਗਰੇ ਕੇ ਪਾਣੁ  
ਵਿਰ ਭੇਵਿਕੈ ਘੋਟਣੀਆਂ॥ ਤਾਂਬੇ ਕਾ ਭੁਂਡਾ ਨਿਮ ਕੀ ਲਕੜੀ ਨਾਲਿ  
ਹੋਰਿ ਮਸਾਲੇ ਲੈਕੇ ਤਿਨਾਂ ਦਾ ਪਾਣੀ ਮਸਾਲਿਆਂ ਦੇ ਪੰਜ ਸਿਰਸਾਹ  
ਲਾਖ ਰੰਗ ਕੀ ਲੈਨੀ ॥ ੨ ਸਿਰਸਾਹੀ ਕੰਕਨ ਖਾਰ ਹਛੀ ਲੈਣੀ॥ ਜਿਤਸਾਹ

\*ਕੁੜ੍ਹਾਂ ਆਂਦੇ ਚੌਆਂ ਜਾਂਦੀਆਂ ਸਨ।

ਬਿਜੈ ਸਾਰ ਲੈਨਾ ॥ ੧ ਸਿਰਸਾਹੀ ਸੁਹਾਗਾ ਲੈਨਾ ॥ ੧ ਸਿਟਸਾਹੀ ਨੀਲਾ  
ਬੋਬਾ ਲੈਣਾ ॥ ਅਧ ਸਿਰਸਾਹੀ ਫਟਕੜੀ ਲੈਨੀ । ੫ ਸਿਰਸਾਹੀ ਅਨਾਰ  
ਦੇ ਛਿਲੜ ਲੈਨੇ ॥

ਇਕ ਹੋਰ ਥਾਂ ਲਿਖਿਆ ਹੈ ਕਿ ਦਿਨ ਤ੍ਰੀਹ ਘੱਟਨਾ ॥

ਸਿਆਹੀ ਕੀ ਬਿਧ । ਸਿਰਸਾਹੀ ਕਜਲੁ ਵਜਨ ॥੧॥ ਬੋਲਾ ॥੨॥  
ਗੁੰਦ ਕਿਕਰ ਕਾ ॥ ਇਕ ਰੱਤੀ ਲਾਜਵਰਦ । ਇਕ ਰਤੀ ਮੁਇਣਾ ।  
ਬਿਜੈਸਾਰ ਕਾ ਪਾਨੀ । ਤਾਮੇ ਕਾ ਭਾਂਡਾ । ਨਿੰਮ ਕੀ ਲਕੜੀ ॥ ਦੀਵੇ ਕਾ  
ਕਜਲੁ । ਦਿਨ ਵੀਹ ਘਸਨੀ । ਰਵਾਲ ਰਖਣੀ ॥ ੧ ॥ ੧ ॥

ਇਹ ਛੋਟੀ ਬਿਧੀ ਸਿਆਹੀ ਦੀ ਸੰਮਤ ੧੭੩੨ ਵਾਲੀ ਬੀੜ  
ਤੋਂ ਲਈ ਹੈ ॥

## ਰਾਗ ਮਾਲਾ ॥

### (ੳ) ਕਦ, ਕਿਥੋਂ ਤੇ ਕਿਸ ?

ਸੰਸਕ੍ਰਿਤ ਵਿਚ ਇਕ ਇਸ਼ਕੀਆ ਕਿੱਸਾ ਮਾਧਵਾਨਲ ਕਾਮਕੰਢਲਾ’  
ਨਾਮ ਦਾ ਹੈ । ਉਸੇ ਨੂੰ ਥੋੜਾ ਅਦਲ ਬਦਲਕੇ, ਅਤੇ ਆਪਣੇ ਮਤਲਬ ਲਈ  
ਛਾਲਕੇ ਭਾਖਾ ਵਿਚ ਵੀ ਅਡ ਅਡ ਲੋਕਾਂ ਨੇ ਲਿਖਿਆ ਹੈ ।

ਦਸਮਗ੍ਰੰਥ ਦੇ ‘ਚਰਿਤ੍ਰ-ਉਪਾਖਿਆਣ’ ਚਰਿਤ੍ਰ (੯) ਵਿਚ ਵੀ  
ਇਹ ਕਿੱਸਾ ਦਿੱਤਾ ਹੈ । ਗੁਰੂ ਸਾਹਿਬ ਇਸ ਨੂੰ ਇਉਂ ਲਿਖਦੇ ਹਨ:-

ਗੋਬਿੰਦ ਦੰਦ ਨਰੈਸ ਕੇ ਮਾਧਵਨਲ ਨਿਜ ਮੀਤ ।

ਪੜ੍ਹੇ ਬਿਯਾਕੁਨ, ਸਾਸੜ੍ਹ ਖਟ, ਕੋਕਸਾਰ, ਸੰਗੀਤ ॥ ੧ ॥

ਮਧੂਰ ਮਧੂਰ ਧੁਨ ਬੇਨ ਬਜਾਵੈ ।

ਜੋ ਕੋਈ ਤ੍ਰਿਜ ਸ੍ਰਵਨਲ ਸੁਨਿ ਪਾਵੈ ॥

ਚਿਤ ਮੌਂ ਆਧਿਕ ਮੱਤ ਹੁਵੈ ਝੂਲੇ ।

ਗ੍ਰਿਹ ਕੀ ਸਕਲ ਤਾਂਹਿ ਸੁਧ ਭੂਲੇ ॥ ੨ ॥

ਪਰਥਾਸੀ ਨ੍ਹਿਪ ਪੈ ਰਲਿਆਏ । ਆਇ ਰਾਏ ਤੇ ਬਚਨ ਸੁਣਾਏ ॥

ਕੈ ਮਾਧਵ ਨਲ ਕੋ ਅਬ ਮਹੀਐ ।

ਨਾਂ ਤੋਂ ਯਾਂਕਹਿ ਦੇਸ ਨਿਕਰੀਐ ॥ ੩ ॥

ਇਹ ਹਮਰੀ ਇਸਤ੍ਰੀਨ ਕੋ, ਲੇਤ ਚਿੱਤ ਬਰਮਾਇ ।

ਜੋ ਹਮ ਸਭ ਕੋ ਕਾਢੀਯੇ, ਤੋਂ ਇਹ ਰਾਖਿਯੇ ਰਾਇ ॥ ੪ ॥

ਤਦ ਰਾਉਂ ਨੇ ਸਿਕਾਯਤ ਦੇ ਸਬੂਤ ਕਰਨ ਲਈ ਬਹੁਤ ਸਾਰੇ  
ਕੰਵਲ\*ਛੁਲ ਮੰਗਵਾਏ ਅਤੇ ਪੰਖੜੀਆਂ ਤੇਤਕੇ ਇਕ ਫਰਸ਼ ਤੇ ਵਿਛਾ  
ਦਿਤੀਆਂ । ਨਗਰ ਦੀਆਂ ਇਸਤ੍ਰੀਆਂ ਨੂੰ ਬੁਲਾਕੇ ਉਸ ਫਰਸ਼ ਪੁਰ ਬਿਠਾ  
ਦਿੱਤਾ ਅਤੇ ਮਾਧਵਾਨਲ ਨੂੰ ਸਦਕੇ ਉਹਨਾਂ ਦੇ ਵਿਚ ਬਿਠਾਕੇ ਹੁਕਮ  
ਦਿੱਤਾ ਕਿ ਬਿਨ ਬਜਾਕੇ ਇਸਤ੍ਰੀਆਂ ਨੂੰ ਸੁਣਾਏ ।

ਰੀਝ ਬਿਪੁ ਤਬ ਬਿਨ ਬਜਾਈ ।

ਅਭ ਇਸਤ੍ਰੀਨ ਕੇ ਚਿੱਤ ਲੁਭਾਈ ॥ ੬ ॥

ਰਾਉਂ ਨੂੰ ਜਦ ਸਬੂਤ ਮਿਲ ਗਿਆ, ਜਿਸ ਦੀ ਓਹ ਉਮੀਦ ਕਰ  
ਰਿਹਾ ਸੀ, ਤਦ ਉਸ ਨੇ ਮਾਧਵਾਨਲ ਨੂੰ ਤੁਰਤ ਦੇਸ ਨਿਕਾਲਾ ਦੇ ਦਿੱਤਾ ।  
ਬਾਹਮਣ ਜਾਣਕੇ ਜਾਣੋਂ ਨਾ ਮਾਰਿਆ ।

ਮਾਧਵਾਨਲ ਫਿਰਦਾ ਫਿਰਦਾ ਕਾਮਾਵਤੀ ਨਗਰੀ ਆ ਨਿਕਲਿਆ ।

ਕਾਮਸੈਨ ਰਾਸਾ ਜਹਾਂ, ਤਹਿ ਬਿਜ ਪਹਚਿਯੇ ਜਾਇ ।

ਪ੍ਰਗਟ ਤੀਨ ਸਠਿ ਤ੍ਰੀਜ ਨਾਚਤ ਜਹਾਂ ਬਨਾਇ ॥ ੯ ॥

ਮਾਧਵ ਤੋਨ ਸਭਾ ਮਹਿ ਅਘੜੇ । ਅਨਿ ਰਾਵ ਕੇ ਸੀਸ ਕੁਕਾਯੇ ॥

ਸੁਰਬੀਰ ਬੈਠੇ ਬਹੁ ਜਹਾਂ । ਨਾਚਤ ਕਾਮ ਕੰਦਲਾ ਤਹਾਂ ॥

ਚੰਦਨ ਕੀ ਤਨ ਕੰਚੁਕੀ ਕਾਮਾ ਕਸੀ ਬਨਾਇ ।

ਅੰਗਿਆ ਹੀ ਸਭ ਕੋ ਲਖੇ, ਚੰਦਨ ਲਖਿਯੇ ਨ ਜਾਇ ॥੧੧॥

ਚੰਦਨ ਕੀ ਲੈ ਬਾਸਨਾ ਭਵਰ ਬਹਿਠਿਯੇ ਆਇ ।

---

\*ਗੁਲਾਬ ਬਾਹਰ ਮੁਜਲਮਾਨਾ ਨਾਲ ਆਇਆ ਹੈ ।

ਸੇ ਤਿਨ ਕੁਚ ਕੀ ਬਾਜ ਤੇ ਦੀਨ ਤਾਂਹਿ ਉਠਾਇ ॥੨੨ ॥

ਇਹ ਸੁਭੇਦ ਬਿੱਪ੍ਰ ਨੇ ਲਹਿਯੇ । ਰੀਝਤ ਅਧਿਕ ਰਿੱਤ ਮੈ ਭਯੋ ।

ਅਮਿਤ ਦਰਣ ਨਿੱਪ ਤੇ ਜੋ ਲੀਨੋ ਸੋ ਲੈ ਕਾਮ ਕੰਦਲਹਿ ਦੀਨੋ ॥੩॥

ਅਮਿਤ ਦਰਬ ਹਮ ਜੋ ਦਯੋ, ਸੇ ਇਹ ਦਯੋ ਲੁਟਾਇ ।

ਐਸੇ ਬਿੱਪ੍ਰ ਫੜ੍ਹਲ ਕੇ ਮੈਹਿ ਨ ਹਾਝਿਯੋ ਜਾਇ ॥੧੪॥

ਬਿੱਪ੍ਰ ਜਾਨਿ ਜਿਯ ਤੇ ਨਹਿੰ ਮਠੀਯੈ ।

ਇਹ ਪੁਰ ਤੇ ਤਿਹ ਤੁਲਤ ਨਿਕਰੀਐ ।

ਸਦ ਮਾਧਵਾਨਲ ਨੇ ਇਹ ਹੁਕਮ ਸੁਨਿਆ, ਤਦ ਕਾਮਕੰਦਲਾ ਦੇ  
ਪਰ ਗਿਆ ਅਤੇ ਉਸਨੂੰ ਇਹ ਸਾਰਾ ਹਾਲ ਸੁਣਾਇਆ । 'ਕਾਮ' ਨੇ  
ਉਸਦੇ ਨਾਲ ਹੀ ਦੇਸ ਛੱਡ ਜਾਣ ਤੇ ਜ਼ਿਦ ਕੀਤੀ, ਪਰ ਮਾਧਵਾਨਲ ਨਾ  
ਮਨਿਆ ਅਤੇ ਉਸਨੂੰ ਓਥੇ ਛੱਡੇ ਆਪ ਦੇਸੋਂ ਨਿਕਲ ਗਿਆ । ਪਿਛੇ  
'ਕਾਮ' ਬਿਰਹ ਵਿਚ ਸੁਕਕੇ ਤੀਲੁਂ ਹੋ ਗਈ ।

ਸੇਰਠਾ ॥ ਅਧਿਕ ਬਿਰਹ ਕੇ ਸੰਗ, ਪੀਤ ਬਦਨ ਕਾਮਾ ਭਈ ।

ਰਕਤ ਨ ਰਹਿਯੇ ਅੰਗ, ਚਲਿਓ ਮੀਤ ਚੁਰਾਇ ਰਿਤ ॥ ੨੪ ॥

ਟਾਂਕ ਤੇਲ ਤੁਨ ਨਾਂ ਰਹਿਯੇ, ਮਾਸ ਰਹਿਯੇ ਨ ਮਾਸ ।

ਬਿਰਹਲ ਕੇ ਤੀਨੋ ਭਲੇ, ਹਾਡ ਚਾਮ ਅਰ ਸੂਸ ॥੨੫॥

ਅਤਿਕਾਮਾ ਲੋਟਤ ਧਵਨ, ਸਾਧਵਨਲ ਕੇ ਹੇਤ ।

ਟੂਟੇ ਅਮਲ ਅਫੀਮ ਜਿਉ, ਜਨੁ ਪਸਵਾਰੇ ਲੇਤ ॥ ੨੬ ॥

ਮਿਲਤ ਨੈਨ ਨ ਟਹਿ ਸਕਤ, ਜਾਨਤ ਪ੍ਰੀਤ ਪਦਗ ॥

ਛੂਟਤ ਬਿਰਹ ਬਿਯੋਗ ਤੇ, ਹੋਮਤ ਅਪਨੇ ਅੰਗ ॥ ੨੭ ॥

ਮਧਾਵਨਲ ਹੁਣ ਬਿਕਰਮ ਰਾਇ ਦੇ ਦੇਸ ਪੁਜਾ । ਇਕ ਗੋਰਜਾ ਦਾ  
ਮੰਦਰ ਸੀ, ਜਿਥੇ ਰਾਜਾ ਰੋਜ ਮਥਾ ਟੇਕਨ ਜਾਂਦਾ ਸੀ । ਮਾਧਵਨਲ ਨੇ ਮੰਦਰ  
ਵਿਚ ਜਾਕੇ, ਅਜਿਹੀ ਥਾਂ ਤੇ ਇਕ ਦੁਹਰਾ ਲਿਖ ਦਿੱਤਾ, ਜਿਥੇ ਓਹ ਰਾਜਾ ਦੀ  
ਨਜ਼ਰ ਪਵੇ । ਦੇਹਰਾ : -

ਜੋ ਨਰ ਰੋਗਨ ਸੋ ਗ੍ਰੰਜੇ, ਤਿਨ ਕੇ ਹੇਤ ਉਪਾਉ ।

ਬਿਗਹਿ ਤ੍ਰੀਦੇਖਨ ਜੋ ਗ੍ਰਾਸੇ, ਤਿਨ ਕੇ ਕਛੂ ਨ ਬਚਾਓ ॥ ੩੬ ॥

ਰਾਜਾ ਨੇ ਜਦ ਇਹ ਦੁਹਿਰਾ ਪੜਿਆ ਤਦ ਲਿਖਣ ਵਾਲੇ ਨੂੰ  
ਢੂਡ ਮੰਗਵਾਇਆ। ਮਾਧਵਨਾਲ ਨੇ ਆਪਣੀ ਸਾਰੀ ਕਹਾਣੀ ਕਹਿ ਸੁਣਾਈ!  
ਰਾਜਾ ਉਸਨੂੰ ਕਾਮਕੰਦਲਾ ਲੈ ਦੇਨ ਵਾਸਤੇ ਤਿਜਾਰ ਹੋਗਿਆ, ਭਾਵੇਂ ਜੁ ਧ  
ਹੀ ਕਿਉਂ ਨਾ ਕਠਾ ਪਵੇ। ਸਰਣ ਆਏ ਕੀ ਲਾਜ ਰਖਣੀ ਜ਼ਰੂਰੀ ਸੀ ॥

ਢੂਡ ਪਠਾਯੇ ਏਕ ਕਾਮਸੈਨ ਨਿਪ ਸੋ ਕਹੋ ।

ਕਾਮ ਕੰਦਲਾ ਇਕੈ ਦੈ, ਇਕੈ ਸਭ ਦੇਸ ਉਬਾਰਿਯੇ ॥

ਕਾਮਸੈਨ ਨੂੰ ਸੁਣਕੇ ਬੜਾ ਗੁੱਸਾ ਆਇਆ ਅਤੇ ਲੜਾਈ ਲਈ  
ਤਿਆਰ ਹੋਇਆ। ਝੁਬ ਜੰਗ ਛਿੜ ਪਿਆ ॥

ਖੰਡੇਲੇ ਬੱਧੇ ਧੰਧੇ ਪਫਾਰੇ। ਗਹਰਵਾਰ ਦੋਹਾਨ ਗਹਲੌਤ ਦੇਗੇ ॥

ਦੁਓਂ ਓਰ ਤੇ ਸੂਰ ਸਿਨਾ ਉਮੰਗੀ ।

ਮਿਲੇ ਜਾਇ ਜਮਾ ਮਨੋ ਧਾਇ ਰੰਗੀ ॥ ੪੮ ॥

ਜਦ ਬਹੁਤ ਜੰਗ ਹੋ ਉਕੀ ਤਦ ਬਿਹੁਮ ਨੇ ਕਾਮਸੈਨ ਨੂੰ ਸੁਨਿਹਾ ਭੇਜਿਆ ਕਿ,  
ਦੇ ਬੇਸਵਾ ਇਹ ਬਿਪੁ ਕੋ, ਸੁਨ ਰੇ ਬਚਨ ਅਚੰਤ ।

ਬਿਥਾ ਜੁਖਾਵਤ ਕਿਜੇ ਕਟਕ, ਏਕ ਨਟੀ ਕੇ ਹੇਤ ॥ ੫੩ ॥

ਕਾਮਸੈਨ ਵੀ ਅਨੁਧ ਵਾਲਾ ਬੰਦਾ ਸੀ, ਉਸ ਸਾਮਰੇ ਆਖੇ ਕਿਹਾ  
ਕਿ ਆ ਫੇਰ ਅਸੀਂ ਦੇਵੇਂ ਫੇਸਲਾ ਕਰ ਲਈਏ;—

ਝਾਟਾ ਸੈਹਥੀ ਬਿਣ ਕਰੀ ਤੋਂ ਤੁ ਬਿਕਰਮ ਰਾਇ ॥

ਬਿਹੁਮ ਰਾਇ ਨੇ:—ਮਾਰਿ ਕਟਾਰੀ ਰਖਿਯੇ ਜੀਜਤ ਰਾਵ ਤਿਹ ਠੋਰ ॥

ਅਤੇ ਜਿੱਤ ਪਕੇ:—ਅਖਿਤੀ ਭੇਖ ਸਜ ਆਪ ਨਿਪ ਗਯੇ ਬਿਪੁ ਕੇ ਧਾਮ ।

ਜਹ ਕਾਮਾ ਲੋਟਤ ਹੁਤੀ, ਲੈ ਮਾਧਵ ਕੋ ਨਾਮ ॥ ੬੧ ॥

ਜਾ ਤੇਇ ਹੈ ਬਚਨ ਤਿਨ ਕਹਿਯੇ। ਮਾਧਵ ਖੇਤ ਹੇਤ ਤਵ ਰਹਿਯੇ।

ਸੁਨਤ ਬਚਨ ਤਬ ਹੀ ਮਰ ਗਈ ।

ਨਿਪ ਲੈ ਇਹ ਖਬਰ ਦਿਜ ਕਰਈ ॥ ੬੨ ॥

ਜਹ ਬਰ ਜਬ ਸ੍ਰੋਨ ਸੁਨ ਲੀਨੋ ਪਲੱਕ ਏਕ ਮਹਿ ਪ੍ਰਾਨਹਿ ਦੀਨੋ॥

ਜਬ ਕੇਤਕ ਇਹ ਗਾਇ ਨਿਹਾਰਿਯੋ ।

ਜਨਮ ਮਰਨ ਕਾ ਨਿਰੂਹ ਧਾਰਿਯੋ ॥ ੬੩ ॥

ਰਿਤਾ ਜਗਾਇ ਜਰਨ ਜਬ ਲਾਗਿਯੋ ਤਬ ਵੈਤਾਲ ਤਹਾਂ ਤੇ ਜਾਗਿਯੋ ॥

ਸ੍ਰੀਚ ਅਮ੍ਰਿਤ ਤਿਨ ਦੁਹੌਲ ਜਿਵਾਯੋ ।

ਨਿਪ ਕੇ ਰਿਤ ਕੇ ਤਾਪ ਮਿਟਾਯੋ ॥ ੬੪ ॥

ਇਤਿ ਸ੍ਰੀ ਚਰਿਤ੍ਰੇ ਪਾਖਿਆਨੇ ਪੁਰਖ ਚਰਿਤ੍ਰੇ ਇਕਾਨਵੇਂ ਚਰਿਤ੍ਰੇ  
ਸਮਾਪਤੇ । ਸੁਭੰ ਅਸਤੂ ॥

ਏਸੇ ਕਹਾਣੀ ਨੂੰ ਥੋੜਾ ਬਦਲ ਕੇ ਆਲਮ ਕਵੀ ਨੇ ਕਿਸਾ ਲਿਖਿਆ  
ਹੈ ਅਤੇ ਉਸਦਾ ਨਾਮ 'ਮਾਧਵਾਨਲ ਸੰਗਿਤ' ਰਖਿਆ ਹੈ । ਗੁਰੂ ਸਾਹਿਬ  
ਨੇ ਤੇ ਜੰਗ ਦਾ ਮੌਕਿਆ ਪਕੇ ਆਪਣੀ ਕਵਿਤਾ ਵਿਚ 'ਬੀਰ-ਰਸ' ਭੇਜਿਆ  
ਹੈ, ਭਾਵੇਂ 'ਸਿੰਗਾਰ' ਨੂੰ ਭੁਲੇ ਨਹੀਂ । ਪਰ ਆਲਮ ਨੇ ਜੋ ਆਪ ਚੰਗਾ  
ਗਾਵਈਆ ਸੀ 'ਸਿੰਗਾਰ-ਰਸ' ਤੇ ਜ਼ੋਰ ਦੇਕੇ ਨਾਚ-ਰਾਗ ਦੀ ਵਧੀਕ  
ਵਿਪਾਂ ਕੀਤੀ ਹੈ, ਅਤੇ ਏਸੇ ਸਿਲਸਿਲੇ ਵਿਚ 'ਰਾਗਮਾਲਾ' ਬਣਾਈ ਹੈ ।  
ਓਹੋ ਰਾਗ ਮਾਲਾ ਹੈ ਜੋ ਥੋੜੇ ਮਾਮੂਲੀ ਲਫਜ਼ੀ ਢਰਕਾਂ ਨਾਲ ਰਾਟੰਬ  
ਸਾਹਿਬ ਦੇ ਪਿਛੇ ਲਿਖੀ ਹੋਈ ਹੈ ।

ਆਲਮ ਪਹਿਲੋਂ ਬ੍ਰਹਮਣ ਹੁੰਦਾਸੀ ਅਤੇ ਹਿੰਦੀ ਦਾ ਚੰਗਾ ਕਵੀਸੀ।  
ਇਕ ਲਿਲਾਰਨ ਦੇ ਇਸ਼ਕ ਵਿਚ, ਸਜਦ ਮੁਹੰਮਦਗੋਸ ਦੀ ਹਥੀ ਮੁਸਲਮਨ  
ਹੋ ਗਿਆ । ਆਲਮ ਉਸਦਾ ਮੁਸਲਮਾਨ ਨਾਂ ਹੈ, 'ਪੰਡਿਤ' ਦੀ ਥਾਂ ।  
ਇਹ ਆਪਣੀ ਕਿਤਾਬ ਦੇ ਮੁਛ ਵਿਚ ਪਹਿਲੇ ਝੁਦਾ ਦੀ 'ਹਮਦ-ਓ-ਸਨਾ'  
ਕਹਿਕੇ ਫੇਰ ਹਜ਼ਰਤ ਮੁਹੱਮਦ ਅਤੇ ਚਾਰ ਅਸੁਹਾਬ ਦੀ 'ਮਦਹ' ਕਰਦਾ  
ਹੈ ਅਤੇ ਫੇਰ ਕਹਿੰਦਾ ਹੈ :-

ਸੰਮਤ ਨਉਸੈ ਇਕਾਨਵਾ ਆਹੀ ! ਕਰਉ ਕਥਾ ਅਥ ਬੋਲਉ ਤਾਹੀ ॥

ਕਹੋ ਬਾਤ ਸੁਨਹੋ ਸਭ ਲੋਗਾ । ਕਰਉ ਕਥਾ ਸਿੰਗਾਰ ਬਿਚਿਠਾ ॥

ਕਾਮੀ ਰਸਿਕ ਪੁਰਖ ਜੋ ਸੁਨਹੀ ।

ਤੇ ਯਹ ਕਥਾ ਕੈਨ ਦਿਨ ਗੁਰੂਹੀ ॥

ਕੁਛ ਆਪਣ ਕੁਛ ਪਰਾਕ੍ਰਿਤ ਜੋਰੈ ॥

ਜਥਾ ਸਕਤ ਕੇ ਅੱਛਰ ਜੋਰੈ ॥

ਰਸਕ ਸਿੰਗਾਰ ਬਿਹੁ ਕੀ ਰੀਤਾ । ਮਾਧਵਨਲ ਕਾਮ ਕੰਡਲਾ ਪ੍ਰੀਤਾ ॥

ਕਬਾ ਸਹਸਕ੍ਰਿਤ ਸੁਨ ਕੁਛ ਬੋਰੀ । ਭਾਖਾ ਬਾਂਧ ਚੈਪਈ ਟ੍ਰੋਰੀ ॥

ਵਕਤ ਦੇ ਬਾਦਸ਼ਾਹ ਨੂੰ ਇਉਂ ਅਸੀਸ ਦੇਂਦਾ ਹੈ :-

ਜਨਾਪਤਿ ਰਾਜ ਕੋਟ ਜੁਗ ਕੀਜੇ । ਸ਼ਹਿ ਜਲਲਾਲ ਛੜ੍ਹ ਪਤ ਜੀਜੇ ॥

ਵਿਲੀਪਤ ਅਕਬਰ ਸੁਲਤਾਨ । ਸਪਤਦੀਪ ਸਹਿ ਜਾਂਕੀ ਆਨ ॥

ਸੰਨ ੯੯੨ ਹਿਜਰੀ ਸਨ ਈਸਵੀ ੧੫੮੩ ਦੇ ਬਹਾਬਰ ਪੈਂਦਾ ਹੈ, ਇਹ ਅੰਕਬਰ ਦੇ ਜੋਬਨ ਦਾ ਵੇਲਾ ਸੀ । ਅਕਬਰ ਇਹਨੀਂ ਦਿੰਨੀਂ ਪੰਜਾਬ ਵਿਚ ਹੀ ਸੀ ਤੇ ਫੇਰ ਚੌਦਾਂ ਵਰ੍ਹੇ ਲਾਹੌਰ ਹੀ ਰਿਹਾ ਤੇ ਸੰਨ ੧੫੮੮ ਵਿਚ ਵਾਪਸ ਆਗਰੇ ਗਿਆ । ਗਰੰਥ ਸਾਹਿਬ ਏਸ ਸਲੋਂ ਅੱਠ ਵਰ੍ਹੇ ਪਿਛੋਂ ਬਣਿਆ । ਸੇਕਰ ਇਹ 'ਰਾਗਮਾਲਾ' ਬਾਬੇ ਮੋਹਨ ਵਾਲੀ ਦੂਜੀ ਪੇਖੀ ਦੇ ਅੰਤ ਪੁਰ ਦਿਤੀ ਸੀ, ਤਦ ਇਹ ਦੂਜੀ ਪੇਖੀ ਗ੍ਰੰਥ ਸਾਹਿਬ ਦੇ ਬਨਣ ਤੋਂ ਸਤ ਅੱਠ ਵਰ੍ਹੇ ਹੀ ਪਹਿਲੇ ਮੁਕੀ ਸੀ । ਜਦ ਪੰਚਮ ਪਾਤਸ਼ਾਹੀ ਪੇਖੀਆਂ ਲੈਣ ਲਈ ਗੋਇੰਦਵਾਲ ਗਏ ਹਨ, ਤਦ ਤਕ ਸਹਸਰਾ ਅੱਤੇ ਉਸਵੀ ਮਾਤਾ ਮਰ ਚੁਕੇ ਹੋਏ ਸਨ ਅੱਤੇ ਬਾਬਾ ਮੋਹਨ ਹੀ ਇਕੱਲੇ ਰਹਿ ਗਏ ਸਨ ।

ਰਾਗਮਾਲਾ ਬਨਾਣ ਦਾ ਮੋਕਿਆ ਆਲਮ ਇਉਂ ਕਢ ਲੈਂਦਾ ਹੈ ਕਿ ਜੁਦ ਮਾਧਵਨਲ ਕਾਮਵਡੀ ਦੇ ਰਾਜਾ ਦੇ ਮਹਲ ਸਾਹਮਣੇ ਗਿਆ, ਅੰਦਰ ਮੁਜਰਾ ਹੋ ਰਿਹਾ ਸੀ ਅੱਤੇ ਕਾਮਕੰਦਲਾ ਪਾਤ੍ਰਾ ਨਚ ਤੇ ਗਾ ਰਹੀ ਸੀ । ਮਾਧਵਨਲ ਨੂੰ ਅੰਦਰ ਜਾਣ ਤੋਂ ਦਰਥਾਨ ਨੇ ਰੋਕਿਆ । ਇਹ ਬਾਹਰ ਬਿਠਕੇ ਰਾਗ ਸੁਣਨ ਲਗਾ । ਕਾਮਕੰਦਲਾ ਦੇ ਨਾਲ ਇਕ ਜੋੜੀ ਵਾਲਾ ਸੀ, ਜਿਸ ਕਰਕੇ ਤਥਲੇ ਪੁਰ ਥਾਪ ਦੀ ਆਵਾਜ਼ ਵਿਚ ਛਰਕ ਆ ਜਾਂਦਾ ਸੀ । ਮਾਧਵਨਲ ਮੰਗੀਤ ਦਾ ਉਸਤਾਦ ਸੀ, ਉਸਨੇ ਇਹ ਗਲ ਤੱਤ ਲਈ, ਅੱਤੇ ਬੋਲਿਆ

ਕਿ ਅੰਦਰ ਬੈਠੇ ਸੁਣਨ ਵਸ੍ਤੇ ਕਿਹੋ ਮੁਕਖ ਹਨ ਜੋ ਏਸੂਰੀ ਦਾ ਸ਼ਬਦ  
 ਨਹੀਂ ਸਮਝ ਸਕਦੇ। ਦਰਬਾਨ ਨੇ ਅੰਦਰ ਜਾ ਪੱਥਰ ਕੀਤੀ, ਮਾਧਵਾਨਲ  
 ਅੰਦਰ ਸਭਾ ਵਿਚ ਬੁਝਾਇਆ ਗਿਆ। ਮਾਧਵਾਨਲ ਕਾਮਕੰਦਲਾ ਦੇ  
 ਨਾਰ ਤੇ ਰਾਗ ਪੁਰ ਮਸਤ ਹੋ ਗਿਆ। ਕਾਮਕੰਦਲਾ ਨੇ ਜਦ ਆਪਣੇ  
 ਗੁਣ ਦਾ ਪਾਰਖ ਸਭਾ ਵਿਚ ਬੈਠਾ ਛਿਠਾ, ਤਦ ਆਪਣਾ ਸਾਰਾ ਜ਼ੋਰ  
 ਲਾਕੇ ਤਰ੍ਹਾਂ ਤਰ੍ਹਾਂ ਦੇ ਰਾਗ ਰਾਗਣੀਆਂ ਵਿਚ ਗੀਤ ਗਾਏ। ਮਾਧਵਾਨਲ  
 ਨੇ ਵੀ ਇਕਲੇ ਅਤੇ ਕਾਮਕੰਦਲਾ ਨਾਲ ਮਿਲਕੇ ਗਾਵੇ। ਉਹਨਾਂ ਰਾਗ  
 ਰਾਗਣੀਆਂ ਦੇ ਨਾਮਾਂ ਦੀ ਇਕ ਮਾਲਾ ਆਲਮ ਕਵੀ ਨੇ ਬਣਾਈ ਹੈ,  
 ਜੋ ਹੇਠਾਂ ਦਿੱਤੀ ਜਾਂਦੀ ਹੈ। ਇਹੋ ਰਾਗਮਾਲਾ ਗ੍ਰੰਥ ਸਾਹਿਬ ਵਿਚ ਦਿੱਤੀ  
 ਹੈ, ਥੋੜ੍ਹੇ ਛੋਟੇ ਲੜੜੀ ਫਰਕ ਜੋ ਹਨ, ਉਹ ਸਜੇ ਹਥ ਦੇ ਆਲਮ ਵਿਚ  
 ਇਤੇ ਹਨ। ਜਿਥੇ ਕਿਉਂ ਕੋਈ ਮੁਟੇਰੀ ਗਲੜੀ ਹੈ, ਉਹ ਗ੍ਰੰਥ ਸਾਹਿਬ ਵਿਚ  
 ਹੈ, ਆਲਮ ਦੀ ਕਿਤਾਬ ਦੀ ਰਾਗਮਾਲਾ ਵਿਚ ਨਹੀਂ। ਕੁਝ ਲੜੜਾਂ ਪਰ  
 ਅਸਾਂ ਚਰਖੜੀਆਂ ਪਾ ਦਿੱਤੀਆਂ ਹਨ, ਕੋਈ ੪੦ ਕੁ। ਇਹ ਲੜੜਾਂ ਉਸ  
 ਕਹਾਣੀ ਦਾ ਭਾਗ ਹਨ ਅਤੇ ਕਾਮਕੰਦਲਾ ਤੇ ਮਾਧਵਾਨਲ ਵੱਲ ਸੰਕੇਤ  
 ਕਰਦੇ ਹਨ।

ਮਾਧਵ ਨਲ ਸੰਖੀਤ ਵਿਚੋਂ

ਜਿਸ ਤਰ੍ਹਾਂ ਹੋਰ ਸਾਹਿਬ ਵਿਚ  
 ਮੁਕਾਬਲੇ ਦਾ ਲੜੜ ਲਿਖਿਆ ਹੈ।

ਰਾਗ ਏਕ ਸੰਗ ਪੰਚ ਬਰੰਗਨ  
 ਸੰਗ ਅਲਾਪਿਹ ਆਠਉ ਨੰਦਨ।  
 ਪ੍ਰਥਮੇ ਰਾਗ ਭੋਰਉ ਵੋ + + ਕਰਹੀ।  
 ਪੰਚ ਰਾਗਣੀ ਸੰਗ + ਉਚਰਹੀ।  
 ਪ੍ਰਥਮ ਭੋਰਵੀ ਬਿਲਾਵਲੀ।  
 ਪੁਨਿਆ ਕੀ + ਰਾਵਹੀ ਬੰਗਲੀ  
 ਪੁਨ ਅਸਲੇਖੀ ਕੀ ਭਈ + ਬਾਰੀ।  
 ਇਹ ਭੋਰਉ ਕੀ ਪਾਂਚੋਂ ਨਾਰੀ

ਗਾਵਹਿ  
ਪੁਨਿ

ਪੰਚਿਮ ਹਰਿਖ ਦਿਸਾਖ ਸੁਨਾਵਹਿ + ਪੰਚਮ ਹਰਖ  
 ਬੰਗਾਲਾ ਮਧੂ ਮਾਧਵ + ਗਾਵਹਿ ॥ ੬੩ ॥ ਬੰਗਾਲਮ  
 ਲਲਿਤ ਬਿਲਾਵਲਿ + ਗਾਵਹੀ ਲਲਿਤ ਬਿਲਾਵਲ.....  
 ਅਪਨੀ ਅਪਨੀ ਭਾਂਤਿ । ਅਪਨੀ ਅਪਨੀ  
 ਆਠ ਪੁੜ੍ਹ ਭੋਰਉ ਕੇ + ਗਾਵਹਿ ਅਬਟ ਪੁੜ੍ਹ ਭੋਰਵ  
 ਗਾਇਨ + ਪਾਤ੍ਰਿ\* । ਗਾਇਨ ਪਾਤ੍ਰਿ  
 ਦੁਤੀਆ ਮਾਲਿ ਕਉਸਕ + ਅਲਾਪਹਿ  
 ਸੰਗ ਰਾਗੁਨੀ ਪਾਂਚੇ + ਥਾਪਹਿ । ਸੰਗਿ ਪਾਂਚੁ  
 ਗੋਡਕਰੀ ਅਰ ਦੇਵ ਕੇਧਾਰੀ । ਗੰਧਾਰੀ  
 ਗੰਧਾਰੀ ਸੀਹੁਤੀ + ਉਚਾਰੀ ।  
 ਧੰਨਸਰੀ ਏ ਪਾਂਚੇ + ਗਾਈ । ਪਾਂਚੁ  
 ਮਾਲਕੇਸ ਰਾਗ ਸੰਗ ਲਾਈ । ਮਾਲ ਰਾਗ ਕਉਸਕ  
 ਮਾਰੂ ਮਸਤ ਅੰਗ ਮੇਵਾਦਾ ।  
 ਪ੍ਰਭਲ ਚੰਡ ਕਉਸਕ + ਉਭਾਰਾ ।  
 ਕੌਖਟ ਅਉ ਭੁਰੂਰਾਨਦ + ਗਾਏ । ਖਉਖਟ  
 ਮਾਲਕਉਸ ਰਾਗ  
 ਸੰਗ + ਲਾਏ ॥ ੬੫ ॥ ਅਸਟ ਮਾਲਕਉਸਕ ਸੰਗ ਲਾਏ ।  
 ਪੁਨ + ਅਧੰ ਹਿੰਡੇਲ ਪੰਚ ਨਾਰ  
 ਸੰਗ ਅਸਟ ਸੁਤ । ਪੁਨਿ ਆਇਉ ਹਿੰਡੇਲ, ਨਾਰਿ ਸੰਗਿ  
 ਓਣੈ ਸੁ ਤਾਨ ਕਲੋਲ  
 + ਗਾਵਹਿ + ਤਾਲ + ਮਿਲਾਇਕੇ । ਓਠਹਿ ਤਾਨ...ਗਾਇ ਤਾਰ-  
 ਤਿਲੰਗੀ ਦੇਵ ਕਰੀ ਆਈਂ । ਮਿਲਾਵਹੀ ।  
 ਬਸੰਤੀ ਸਿੰਘੂਰ ਸੁਹਾਈਂ ।  
 ਸਰਸ ਅਹੀਰੀ ਲੈ ਭਾਰਜਾ ।

---

\*ਗਾਇਨ ਪਾਤ੍ਰਿ ਰੰਡੀ, ਥਾਉਂਠ ਥਾਣਾ ਕਚਨੀ ।

ਸੰਗ + ਲਾਈ ਪਾਂਚੇ ਆਰਜਾ ।  
 ਸ਼ਰਮਾਨਦ ਭਾਸ ਕਰ ਓਆਏ ।  
 ਚੰਦ੍ਰ ਬਿੰਬ ਮੰਗਲਨਿ ੦ ਸੁਹਾਏ ।  
 ਪੰਚ ਬਾਨ ਅਉ ਆਹਿ ਬਿਨੋਦਾ ।  
 + ਗਾਵਹਿ ਸਰਸ ਬਸੰਤ ਕਮੋਦਾ ।  
 ਅਸਟ ਪੁੜ੍ਹ ਮੰਨ੍ਹ ਕਰੇ ਸਵਾਰੀ ।  
 ਪੁਨਿ + ਆਈ ਦੀਪਕ ਕੀ ਬਾਠੀ ॥ ੬੯ ॥  
 ਕਾਲੇਖੀ ਪਟਮੰਜਠੀ ਟੋਡੀ ਕਹੀ + ਅਲਾਪ । ਕਾਛੇਲੀ, ਅਲਾਪ  
 ਕਾਮੋਦੀ ਅਉ ਗੁਜਾਠੀ  
 ਸੰਗਿ ਦੀਪਕ ਕੇ ਬਾਪ + ॥ ੬੯ ॥  
 ਕਾਲੰਗਨ ਕੁੱਤਲ ਅਉ ਟਾਮਾ ।  
 ਕਮਲ ਕੁਸਮ ਪੰਚਨ ਕੇ ਨਾਮਾ । ਚੰਪਕ ਕੇ ਨਾਮਾ wrong  
 ਰਾਉਰਾ + ਅਉ ਕਾਨਰਾ + ਕਲਿਆਨਾ । ਕਲਾਨ wrong  
 ਅਸਟ ਪੁੜ੍ਹ ਦੀਪਕ ਕੇ ਜਾਨਾ ।  
 ਸਭਿ + ਸਿਲਿ ਸਿਰੀ ਰਾਗ ਵੈ + ਗਾਵਹਿ ।  
 ਪਾਂਚੇ ਝੰਗੇ ਬਰੰਗਨ ਲਾਵਹਿ +  
 ਬੇਰਾਟੀ ਕਰਨਾਟੀ ਧਰੀ  
 ਰੋਠੀ ਰਾਵਹਿ ਆਸਾ ਵਰੀ  
 ਪੁਨਿ ਪਛੇ ਸੰਧਵੀ ਅਲਾਪੀ +  
 ਸਿਰੀ ਰਾਗ ਸੰਗ ਪਾਂਚੇ ਬਾਪੀ ॥ ੬੯ ॥  
 ਮਾਲਵ ਸੰਗਰ ਸਾਰਗਰ  
 ਅਉਰ ਗੋੜ ਰੰਭੀਰ । ਸਾਲੂ ਸਾਟਗ wrong

+ਆਰਜਾ—ਆਰਜਾ, ladies  
 ਫੰਮੋਂ ਕਰੋ ਦਿਹ ਆਲਮ ਕਹਿ ਰਿਹਾ ਹੈ ।

ਆਠ ਪੁੜ੍ਹ ਸਿਰੀ ਰਾਗਕੇ ਗੁੜ ਕੁੱਭ ਹਸੀਣ ॥੮॥ ਮ੍ਰੀ  
ਖਸਟਮ ਮੇਘ ਰਾਗ ਵੈ ਰਾਵਹਿ + ।

ਪਾਂਚੇ ਮੰਗ ਬਰੰਗਨ ਲਾਵਹਿ + । ਪਾਂਚਉ ਸੰਗਿ  
ਸੋਰਠ ਗੋਡ ਮਲਾਰੀ ਧੁਨੀ ।  
ਪਨਿ ਗਾਵਹਿ ਆਸਾ ਗੁਨਗੁਨੀ + ।  
ਊਚੇ । ਸਰ ਸੁਹਵੀ ਕੀਨੀ + । ਸੁਹਓ ਪੁਨਿ  
ਮੇਘ ਰਾਗ ਸੋ ਪਾਂਚੇ ਚੀਨੀ । ਸਿਓ ਪਾਚਓ  
ਬੈਰਾਪਰ ਰਾਜਪਰ ਕੇਦਾਰਾ ।

ਜਲਧਰ ਅਓ ਨਟ ਜਬਲੀ ਧਾਰਾ ਜਬਲੀਧਰ ਨਟ ਅਉ ਜਲ ਧਾਰਾ  
ਪੁਨਿ ਗਾਵਹਿ + ਸੰਕਰ ਅਓ ਸਿਆਮਾ ।  
ਮੇਘ ਰਾਗ ਪਤ਼ਰਨ ਕੇ ਨਾਮਾ ॥੯॥  
ਖਸਟ ਰਾਗ ਉਨ੍ਹ ਰਾਇਆ ਸੰਗਿ ਰਾਗਨੀ ਤੀਸ  
ਸਭੈ ਪੁਤਰ ਰਾਗੀਨ ਕੇ ਔਛਾਰਹ ਦਸ ਬੀਸ ॥੧੨॥

ਇਹ ਦਿਸ ਸਕਦਾ ਹੈ ਕਿ 'ਮਾਧਵਾਨਲ ਮੰਗੀਤ' ਦੀ ਰਾਗਮਾਲਾ  
ਅਤੇ ਹਰੰਥ ਸਾਹਿਬ ਦੇ ਪਿਛੇ ਦਿਤੀ ਰਾਗ ਮਾਲਾ ਇਕ ਹੀ ਚੀਜ਼ ਹਨ,  
ਮਾਮੂਲੀ ਹਿਜਿਆਂ ਦਾ ਫ਼ਾਕ ਹੈ, ਜੋ ਆਪਨੀ ਪਸੰਦ ਉੜੋ ਹੈ । ਜਿਥੇ  
ਜ਼ਰਾ ਮੌਟਾ ਫ਼ਾਕ ਹੈ, ਉਥੇ ਰਾਗ ਸਾਹਿਬ ਵਿਚ ਦਿਤੀ 'ਰਾਗਮਾਲਾ'  
ਦਾ ਲਫ਼ਜ਼ ਗਲਤ ਹੈ, ਜਿਕੁਰ ਚੰਪਕ, ਕਲਾਨਾ, ਸੂਹਉ ਸਾਲੂ (ਚਾਹੀਦਾ  
ਸੀ ਮਾਲੂ ਮਾਲਵ ਦਾ ਵਟਿਆ ਰੂਪ)।ਕੋਈ ਚਾਲੀ ਕੂ ਲਫ਼ਜ਼ਾਂ ਉਪਰ ਅਸਾਂ  
ਚਰਖੜੀ ਦਾ ਨਿਸ਼ਾਨ ਕੀਤਾਹੈ, ਅਤੇ ਪੰਜ ਥਾਂ ਹੇਠਾਂ ਲੀਕਾਂ ਪਾਈਆਂਹਨ, ਅਤੇ  
ਹੋਰ ਸਤਾਂ ਅਟਾਂ ਥਾਵਾਂ ਤੇ ਬਿੰਦੀ । ਇਹ ਦਸਦੇ ਹਨ ਕਿ ਸਾਰੀ ਦੀ  
ਸਾਰੀ 'ਰਾਗਮਾਲਾ' ਕਾਮਕੰਦਲਾ ਵੇਸਵਾ (ਗਾਇਣ ਪਾਂਤ੍ਰੀ ਜਾਂ ਪਾੜ੍ਹ)।  
ਦੀ ਕਹਾਣੀ ਨਾਲ ਸੰਗਲੀ ਵਤ ਪਰੋਤੀ ਹੋਈਹੈ।ਸਾਰੇ ਕਿਰਿਆਂ ਪਰ ਭੂਤਕਾਲ  
ਵਿਚ ਹਨ (in Past Tense) ਰਾਗਮਾਲ ਬਨਾਣ ਵਾਲਾ ਸਾਫ਼ ਕਹਿ

ਰਿਹਾ ਹੈ 'ਅਸਟ ਪੜ੍ਹ ਮੈਂ ਕਹੇ ਸਵਾਰੀਂ। ਇਹ ਸਾਰੀਆਂ ਗਲਾਂ ਇਕ ਚਲਦੀ ਕਹਾਨੀ ਵਿਚ ਢੁਕਵੀਆਂ ਬਠਦੀਆਂ ਹਨ। ਗੁਰੂ ਰ੍ਰਿਬ ਸਾਹਿਬ ਦੀ ਬਾਣੀ ਜਿਨ੍ਹਾਂ ਰਾਗਾਂ ਹੇਠਾਂ ਦਿੱਤੀ ਹੈ, ਉਹਨਾਂ ਦੇ ਨਾਮ ਉਪਤਲੀ ਮਾਲਾ ਵਿਚੋਂ ਢੁੱਫ਼ਕੇ ਲਭਨ ਪੈਨਗੇ, ਕਿਥ ਨਾਮ ਦੋਰਾਸੀ ਨਾਮਾਂ ਦੀ ਅਜਿਹੀ ਮੁਕੰਮਲ ਫੈਹਰਿਸਤ ਵਿਚ ਆਏ ਭੀ ਨਹੀਂ, ਰਾਗ ਤਾਂ ਏਹਨਾਂ ਚਉਰਾਸੀਆਂ ਤੋਂ ਬਾਹਰ ਨਹੀਂ ਹੋ ਸਕਦੇ, ਸੋ ਨਾ-ਆਏ ਨਾਮ ਕਿਸੇ ਰਾਗਾਨੀ ਜਾਂ ਪੁੜ੍ਹ-ਰਾਗ ਦੇ ਦੂਜੇ ਨਾਮ ਹੋਣਗੇ। ਗੋਇਆ ਰ੍ਰਿਬ ਸਾਹਿਬ ਦੀ ਬੀਤ੍ਰ ਬਣਣ ਵੇਲੇ ਇਹ 'ਰਾਗਮਾਲ' ਗੁਰੂ ਸਾਹਿਬ ਦੇ ਸਾਹਮਣੇ ਨਹੀਂ ਸੀ, ਅਤੇ ਨਾ ਉਹਨਾਂ ਨੇ ਰਾਗਾਂ ਦੀ ਤਰਤੀਬ ਦੇਂਦੇ ਸਮੇਂ ਇਹ ਵੱਡੇ classification ਵਰਤੀ ਹੈ। ਜਿਸਨੇ 'ਮਾਧਵਾਨਲ ਮੰਗੀਤ' ਵਾਲੀ ਰਾਗਮਾਲਾ ਪਿਛੋਂ ਰ੍ਰਿਬ ਸਾਹਿਬ ਵਿਚ ਨਕਲ ਕੀਤੀ, ਉਸਨੇ ਇਹ 'ਰਾਗਮਾਲਾ' ਕਿਸੇ ਨਕਲ ਤੋਂ ਲਈ, ਜਾਂ ਕਿਸੇ ਤੋਂ ਜ਼ਬਾਨੀ ਸੁਣਕੇ ਲਿਖੀ ਅਤੇ ਇਸ ਤਰ੍ਹਾਂ ਵਿਚ ਗਲਤੀਆਂ ਪੈ ਗਈਆਂ।

ਅਸੀਂ ਪ੍ਰਾਚੀਨ ਬੀਤ੍ਰਾਂ ਦਾ ਮੁਕਾਬਲਾ ਕਰਕੇ ਇਹ ਦਸ ਸਕਦੇ ਹਾਂ ਕਿ ਕਿਸ ਬੀਤ੍ਰਾਂ<sup>\*</sup> ਵਿਚ ਇਹ ਪਹਿਲੇ ਪਹਿਲ ਲਿਖੀ ਗਈ, ਪਰ ਸਾਡੀ ਬਦਕਿਸਮਤੀ ਨੂੰ ਸਾਰੀਆਂ ਹੀ ਪ੍ਰਾਚੀਨ ਬੀਤ੍ਰਾਂ ਜੋ ਮੈਂ ਦੇਖੀਆਂ ਹਨ, ਉਹਨਾਂ ਸਭ ਵਿਤ ਇਹ ਰਾਗਮਾਲਾ, ਫਾਲਤੁ ਬਾਣੀਆਂ ਦੇ ਨਾਲ, ਅਤੇ ਉਹਨਾਂ ਵਿਚ ਵੀ ਸਭ ਤੋਂ ਪਿਛੇ (ਸਿਵਾਟਿ ਸਿਆਹੀਂ ਕੀ ਬਿਧੀ ਦੇ) ਪਿਛੇ ਘੜੇ-ਕੋਰੇ ਕਾਗਜਾਂ ਪੁਰ ਹੁੰਦੀ ਹੈ, ਅਤੇ ਅਕਸਰ ਕਰਕੇ 'ਹਕੀਕਤ ਰਾਹ ਮੁਕਾਬਲੇ' ਰ੍ਰਿਬ ਸਾਹਿਬ ਦੇ ਬਣਨ ਤੋਂ ਕੋਈ ਪੌਣੀ ਸਦੀ ਦੇ ਕਗੋਬ ਪਿਛੇ

\* ਭੀਤ੍ਰਾਂ ਤੁਮ ਹੋ ਗਈਆਂ ਹਨ, ਸੋ ਅਸੀਂ ਨਹੀਂ ਕਹਿ ਸਕਦੇ ਕਿ ਭੀਤ੍ਰਾਂ ਸਾਂਝੇ ਮਿਲ ਗਈਆਂ ਹਨ, ਜਾਂ ਮਿਲ ਸਕਦੀਆਂ ਹਨ।  
† ਭੀਤ੍ਰਾਂ ਵੇਂ ਇਹ ਭੀ ਕੋਈ ਭਰੂਰੀ ਗਲ ਨਹੀਂ ਸੀ, ਇਕ ਦੋ ਬੀਤ੍ਰਾਂ ਵਿਚ ਮੌਕਾ 'ਸਿਆਹੇ' ਕੀ ਬੇਖਪੀ ਰਾਗਮਾਲਾ ਨਾਲੋਂ ਪਹਿਲ ਲਿਖੀ ਦੇਖੀ ਹੈ।

ਲਿਖੀ ਗਈ ।

ਇਹ ਆਪ ਦੇਖ ਸਕਦੇ ਹੋ ਕਿ ਰਾਗਮਾਲਾ ਵਿਚ ਹੇ ਨਾਮ ਮੁਖ ਰਾਗਾਂ, ਭੈਰਉ, ਮਾਲਕਉਸ, ਹਿੰਡੇਲ, ਦੀਪਕ, ਸਿਰੀ ਅਤੇ ਸਿੰਘ ਦੇ ਦੇਕੇ ਹਰੇਕ ਦੀਆਂ ਪੰਜ ਪੰਜ ਇਸਤ੍ਰੀਆਂ ਜਾਂ ਰਾਗਨੀਆਂ ਅਤੇ ਅਠ ਅਠ ਪੁੜਾਂ ਜਾਂ ਛੋਟੇ ਰਾਗਾਂ ਦੇ ਨਾਮ ਦਿੱਤੇ ਹਨ, ਕਲ ਚੌਟਾਸੀ ਨਾਮ । ਏਨਦੇ ਟਾਕਰੇ ਪੁਰ ਗ੍ਰੰਥ ਸਾਹਿਬ ਵਿਚ ਪਹਿਲੇ ਤੀਹ ਨਾਮ ਹੀ ਰਾਗ ਰਾਗਨੀਆਂ ਦੇ ਹੁੰਦੇ ਸਨ । ਚਿਰ ਪਿਛੋਂ ਗੁਰੂ ਤੇਗ ਬਹਾਦਰ ਦੀ ਬਾਣੀ ਪੇਣ ਨਾਲ ਇਕ ਤੇਵਾਂ ਰਾਗ 'ਜੇਜੈਵੰਤੀ' ਵਧ ਗਿਆ, ਜਿਸ ਹੇਠਾਂ ਖਾਲੀ ਚਾਰ ਸ਼ਬਦ ਨਾਵੀਂ ਪਾਤਸ਼ਾਹੀ ਦੇ ਹੋ ਹਨ । ਇਹਨਾਂ ਇਕੱਤੀ ਰਾਗਾਂ ਵਿਚੋਂ ਨੌਂ ਨਾਮ ਰਾਗ ਮਾਲਾ ਵਿਚ ਆਏ ਹੀ ਨਹੀਂ । ਬਾਬੀ ਜੇਹੜੇ ਹਨ ਓਹਨਾਂ ਵਿਚੋਂ ਸਿਰਫ ਦੋ ਨਾਮ 'ਭੈਰਉ' ਤੇ 'ਸਿਰੀ' ਹੀ ਮੁਖ ਰਾਗਾਂ ਦੇ ਹਨ, ਅਤੇ ਓਹ ਭੀ ਉਲਟੀ ਤਰਤੀਬ ਵਿਚ, ਹੋਰ ਸਭ ਰਾਗਨੀਆਂ ਤੇ ਛੋਟੇ ਰਾਗਾਂ ਦੇ ਨਾਮ ਹਨ । ਸੋ ਪ੍ਰਤਿਖ ਹੈ ਕਿ ਰਾਗ-ਮਾਲਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰਲੇ ਰਾਗਾਂ ਪੁਰ ਨਿਟਭਰ ਨਹੀਂ ਅਤੇ ਨਾ ਏਸਨੂੰ ਅੰਦਰਲੇ ਰਾਗਾਂ ਨਾਲ ਤਰਤੀਬ ਜਾਂ ਗਿਨਤੀ ਕਰਕੇ ਕੋਈ ਭੀ ਸਾਂਝ ਹੈ । ਗ੍ਰੰਥ ਸਾਹਿਬ ਦੇ ਰਾਗਾਂ ਦਾ ਤਤਕਰਾ ਮੁਢ ਵਿਚ ਆ ਹੀ ਚੁਕਾ ਹੈ ।

### (ਅ) ਰਾਗਮਾਲਾ ਦਾ ਪਾਠ

ਝਗੜੇ ਦੀ ਗਲ ਤਾਂ ਗ੍ਰੰਥ ਸਾਹਿਬ ਦੇ ਪਠ ਕਟਦੇ ਸਮੇਂ ਰਾਗ-ਮਾਲਾ ਨੂੰ ਪਾਠ ਵਿਚ ਸ਼ਾਮਲ ਕਰਨ ਜਾਂ ਨਾ ਕਟਨ ਦੀ ਹੈ ਅਤੇ ਇਹ ਝਗੜਾ ਪਿਛੇ ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ਦੇ ਅੱਖੀਰ ਤਕ ਪਹੁੰਚ ਜਾਂਦਾ ਹੈ, ਜਿਸ ਵੇਲੇ ਦੇ ਬਣੇ ਦੇ ਗ੍ਰੰਥ ਆਪੋ ਵਿਹ ਇਕ ਦੂਜੇ ਦੇ ਉਲਟ ਪਖ ਲੈਂਦੇ ਹਨ । 'ਗੁਰਬਿਲਾਸ ਛੇਵੰਂ ਪਾਤਸ਼ਾਹੀ' ਜੋ ਧੀਰ-ਮਲੀਆਂ ਦੇ ਜ਼ੋਰ-ਅਸਰ ਬਣੀ ਕਿਤਾਬ ਹੈ, ਉਹ ਤਾਂ ਵਸਦੀ ਹੈ ਕਿ

ਰਾਗਮਾਲਾਂ ਨੂੰ ਪਾਠ ਵਿਚ ਸ਼ਾਮਲ ਕਰੋ, ਪਰ ਭਈ ਸੰਤੋਖ ਸਿੰਘ ਜੀ, ਜੋ ਮਹਾਂ ਕਵੀ ਤੇ ਸਨ, ਪਰ 'ਗੁਰਬਿਲਾਸ' ਦੇ ਲਿਖਣ ਵਾਲੇ ਵਾਂਗ ਚਤੁਰ ਅਤੇ ਸ਼ੱਕੀ ਚਲਣ ਦੇ ਨਹੀਂ ਸਨ, ਸਤ੍ਤਾਂ ਸਿੱਧੇ ਸਾਏ ਭਲੇ ਪੁਰਥ ਸਨ, ਓਹ ਰਾਗਮਾਲਾ ਨੂੰ ਸਾਫ਼ ਸਾਫ਼ ਲਾਲਮ ਕਵੀ ਦੀ ਬਨਾਈ ਮਨਦੇ ਹਨ ਅਤੇ 'ਮਾਪਵਾਨਲ ਸੰਗੀਤ' ਵਿਚੋਂ ਲਈ ਗਈ ਦਸਦੇ ਹਨ।

ਹੈਸੀ ਤਾਂ 'ਰਾਗਮਾਲਾ' ਫਾਲਤੂ ਬਾਣੀਆਂ ਵਿਚੋਂ ਇੱਕ ਪਰ ਸਵਾ ਸੌ ਵਰ੍ਹੇ ਪਿਛੇ ਦੇ ਕੁਝ ਲਿਖਾਂਨੀਆਂ ਵਿਚ ਇਸਨੂੰ ਕੁਝ ਵਿਸ਼ੇਸ਼ਤਾ ਜਿਹੀ ਮਿਲ ਜਾਈ ਜਾਪਈ ਹੈ, ਅਤੇ ਇਕ ਅਧੀ ਬੀੜ ਅਜਿਹੀ ਭੀ ਦੇਖੀ ਹੈ, ਜਿਸ ਵਿਚ ਕਿ ਬਾਕੀ ਸਭ ਫਾਲਤੂ ਬਾਣੀਆਂ ਨੂੰ ਛੱਡਕੇ ਸਿਰਫ਼ ਰਾਗ ਮਾਲਾ ਹੀ ਨਕਲ ਕੱਢੀ ਹੈ।

ਇਸਦੇ ਕੁਝ ਕਾਰਣ ਸਨ। ਵੱਡ ਕਾਰਣ ਤੇ ਇਹ ਸੀ ਕਿ ਇਸ ਵੇਲੇ ਤਕ ਕਰਤਾਰਪੁਰ ਵਾਲੀ ਬੀੜ ਵਲੋਂ ਕੀਤਾ ਗਿਆ ਦਾਅਵਾ, ਕਿ ਓਹ ਭਾਈ ਗੁਰਦਾਸ ਦੇ ਹਥੀਂ ਲਿਖੀ ਆਦਿ-ਬੀੜ ਹੈ, ਆਮ ਨੇ ਮਨ ਲਿਆ ਸੀ, ਅਤੇ ਏਸ ਬੀੜ ਵਿਚ ਮੰਦਾਵਣੀ ਦੇ ਪਿਛੋਂ ਇਕ ਅੰਕਵਾਲਾ numbered ਕੋਰਾ ਪੜ੍ਹਾ ਛੱਡਕੇ ਫੇਰ ਇਕ ਅੰਕ ਤੋਂ ਬਿਨਾ unnumbered ਪੜ੍ਹੇ ਪੁਰ ਪਹਿਲੇ ਰਾਗਮਾਲਾ ਹੀ ਲਿਖੀ ਹੈ, ਅਤੇ 'ਹਕਾਕਤ ਰਾਹ ਮੁਕਾਮ ਰਾਜੇ ਸਿਵਨਾਭੀ ਕੀ' ਆਦਿ ਫਾਲਤੂ ਬਾਣੀਆਂ ਪਿਛੇ ਆਉਂਦੀਆਂ ਹਨ। ਇਕ ਬੜੀ ਬਾ-ਰੁਕ੍ਖ ਪਾਰਟੀ ਇਸ ਲਿਆਲ ਦੇ ਫੈਲਾਨ ਅਤੇ ਮਨਵਾਨ ਵਿਚ ਆਪਣਾ ਜਾਤੀ ਫਾਇਦਾ ਦੇਖਦੀ ਸੀ। ਇਕ ਹੋਰ ਸਬਬ ਇਹ ਸੀ ਕਿ ਗ੍ਰੰਥ ਸਾਹਿਬ ਦਾ ਮੁਢ, ਰਾਗਾਂ ਦੇ ਤਤਕਰੇ ਤੋਂ ਹੁੰਦਾ ਸੀ, ਜੋ ਇਕ ਬੋਰਸ ਜਿਹੀ ਗ੍ਰੰਥ ਸਾਹਿਬ ਵਿਚ ਆਏ ਰਾਗਾਂ ਦੇ ਨਾਮਾਂ ਦੀ ਫੈਹਰਿਸਤ ਸੀ, ਅਤੇ ਰਾਗ ਵਿਦਿਆ ਦੀ ਕਿਸੀ ਮੰਨੀ ਪ੍ਰਮੰਨੀ ਤਰਤੀਬ ਸਿਰ ਨਹੀਂ ਸੀ, ਰਾਗ ਤੇ ਰਾਗਨਾਂ ਵਿਚ ਕੋਈ ਤਮੀਜ਼ ਨਹੀਂ ਕੀਤੀ ਗਈ ਸੀ, ਅਤੇ ਜੇ 'ਗੁਰਬਿਲਾਸ' ਛੇਵੀਂ ਪਾਤਸ਼ਾਹੀ' ਵਿਚ ਵਰਤੀਆਂ ਉਪਮਾਂ ਦੁਹਰਾਉਣ ਦੀ ਸਾਨੂੰ ਇਜਾਜ਼ਤ ਹੋਵੇ, ਤਦ

‘ਪੁੜੀ ਸਾਬ ਪਿਤਾ, ਅਤੇ ਪੂਤਮਾਤ ਕਰਹੋ ਇਕ ਠਚੇ’। ਏਸਦੇ ਉਲਟ  
 ‘ਰਾਗ ਮਾਲਾ’ ਇਕ ਚੰਗੀ ਰਾਗੀ ਤੇ ਕਵੀ ਦੀ ਰਚਨਾ ਸੀ, ਜਿਸ ਵਿਚ  
 ਛੇ ਮੁਖ ਰਾਗਾਂ ਦੀਆਂ ਤੀਹ ਟਾਗਣੀਆਂ (ਇਸਤ੍ਰੀਆਂ) ਅਤੇ ੪੮ ਛੇਟੇ  
 ਰਾਗਾਂ (ਪੁੜਾਂ) ਦੇ ਨਾਮ ਛੇਦਾਬੰਦ ਕਰਕੇ ਸਾਈਂਟਿਫਿਕ ਢੰਗ ਪੁਰ ਇਕ  
 ਸੁੱਦਰ ਮਾਲਾ ਵਿਚ ਪ੍ਰੋਤੇ ਸਨ, ਅਤੇ ਓਹ ਸੀ ਭੀ ਇਕ  
 ਸਾਈਂਟਿਫਿਕ ਵੰਡ ਜਿਸ ਨੂੰ ਕਿ ਹਿੰਦ ਦੇ ਮੰਨੇ ਪ੍ਰਮੰਨੇ ਰਾਗ ਵਿਦਿਆ ਦੇ  
 ਮਾਹਿਰਾਂ ਤੇ ਉਸਤਾਦਾਂ ਨੇ ਪ੍ਰਵਾਨ ਕੀਤਾ ਹੋਇਆ ਹੈ। ਏਸ ਮਾਲਾ ਨੂੰ ਛੇਤੀ  
 ਕੰਠ ਕੀਤਾ ਜਾ ਸਕਦਾ ਸੀ, ਅਤੇ ਰਾਗੀਆਂ ਨੂੰ ਸ਼ਬਦਾਂ ਦੇ ਗਾਉਣਵਿਚ ਏਸਤੋਂ  
 ਚੰਗੀ ਮਰਦ ਮਿਝਦੀ ਸੀ। ਇਕ ਹੋਰ ਵਿਰਾਜ ਭੀ ਹੈ। ਵੇਦਾਂ ਦੇ ਚੰਗੀ  
 ਤਰ੍ਹਾਂ ਸਮਝਨ ਲਈ ਉਹਨਾਂ ਦੇ ਨਾਲ ਛੇ ਅੰਗ ਲਾਗੇ ਹੁੰਦੇ ਹਨ:- ਸ਼ਿਕਸ਼ਾ  
 ਵਯਾਕਰਣ, ਨਿਰੁਕਤ (ਨਿਘੰਟੂ), ਜਜੇਤਿਸ਼, ਕਲਪ ਅਤੇ ਛੰਦ। ਇਹ  
 ਛੇ ਵੇਦ ਦੇ ਅੰਤਾ ਜਾਂ ‘ਵੇਦਾਂਗ’ ਅਖਵਾਂਦੇ ਸਨ, ਅਤੇ ਵੇਦ ਨਾਮ ਦੇ ਖੁਲ੍ਹੇ  
 ਅਰਥਾਂ ਵਿਚ ਉਪਨਿਸ਼ਦਾਂ (ਵੇਦ-ਅੰਤ) ਸਮੇਤ ਵੇਦ ਹੀ ਸਮਝੇ ਜਾਂਦੇ  
 ਸਨ। ਗੁਰਬਾਣੀ ਦੇ ਗਾਯਣ ਲਈ ਮੁਖ ਗਲ ਤਾਗ ਸੀ। ਤਾਂਤੇ  
 ‘ਰਾਗਮਾਲਾ’ ਉੱਤੇ ਤਰ੍ਹਾਂ ਦਾ ਕੰਮ ਦੇ ਸਕਦੀ ਸੀ ਜਿਸ ਤਰ੍ਹਾਂ ਕਿ ਵੇਦਾਂ  
 ਨਾਲ ਲਗਾ ‘ਛੰਦ’। ਇਸ ਤਰ੍ਹਾਂ ਰਾਗਮਾਲਾ ‘ਗ੍ਰੰਥ-ਨੰਗ’ ਬਣ ਗਈ।

ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ‘ਅਖੰਡ ਪਾਠ’ ਕਰਨ  
 ਦਾ ਰਵਾਜ਼ ਤੁਰ ਪਿਆ, ਤਦ ਰਾਗਮਾਲਾ ਦੇ, ਜੋ ‘ਗ੍ਰੰਥਾਂਗ’ ਮਨ  
 ਲਈ ਗਈ ਸੀ, ਬਾਕੀ ਬਾਣੀ ਦੇ ਨਾਲ ਰਲਾਕੇ ਪਾਠ ਵਿਚ ਸ਼ਾਮਲ  
 ਕਰਨ ਦਾ ਸਵਾਲ ਉਠ ਖੜਾ ਹੋਇਆ। ਫਰਕ ਇਹ ਸੀ ਕਿ ਵੇਦਾਂਗਾਂ  
 ਦਾ ਪੜ੍ਹਨਾ ਪੰਡਿਤਾਂ ਦੇ ਵੇਦਾਂ ਨੂੰ ਸਮਝਨ ਦੇ ਮਤਲਬ ਨਾਲ ਜ਼ਰੂਰੀ  
 ਸੀ, ਅਤੇ ਏਧਰ ‘ਰਾਗਮਾਲਾ’ ਦਾ ਪੜ੍ਹਨਾ ਇਕ ਅੰਧ-ਵਿਸਵਾਸ  
 ਕਰਕੇ ਸੀ, ਗੁਰਬਾਣੀ ਨੂੰ ਸਮਝਨ ਜਾਂ ਠੀਕ ਗ ਉਨ ਨਾਲ ਉਸਨੂੰ ਕੋਈ  
 ਵਾਸਤਾਂ ਨਹੀਂ ਸੀ। ਗ੍ਰੰਥ ਸਾਹਿਬ ਦੇ ਪੂਰੇ ਪਾਠ ਨੂੰ, ‘ਅਖੰਡ’ ਹੋ ਕਿ

'ਸਪਤਾਹਕ' ਜਾਂ 'ਛੱਲਾ'\* , ਅਪਣੇ ਆਪ ਵਿਚਸਭ ਵਲਦਾਤਾ, ਅਤੇ ਸੁਰਾਦਾਂ  
 ਪੂਰੀਆਂ ਹੋਣ ਦਾ ਜ਼ਰੀਆ ਮਨ ਲਖਿਆ ਸੀ। ਸੋ ਉਸਦਾ ਕੋਈ ਅਖਰ  
 ਛੁਟਨਾ ਮਾੜਾ ਅਤੇ ਮਹਾਂ ਪਾਪ ਗਿਣਿਆ ਗਿਆ ਸੀ। ਅਜਿਹੇ ਯੂਧੇ  
 ਵਿਸ਼ਵਾਸ ਦੇ ਲੋਕਾਂ ਨੇ ਰਾਗਮਾਲਾ ਨੂੰ ਵੀ ਭੋਗ ਪਾਨ ਵਿਲੇ ਨਾਲ  
 ਪੜ੍ਹਨਾ ਸ਼ੁਰੂ ਕਰ ਦਿੱਤਾ। ਪਾਠ ਦਾ ਫਲ ਨਿਰਾ ਪਾਠ ਕਤਨ ਵਾਲੇ ਨੂੰ  
 ਹੀ ਨਹੀਂ ਸੀ ਹੀਦਾ, ਸਗੋਂ ਪੜ੍ਹਦੇ ਸੁਣਦੇ ਸਰਬ ਲਾਹੋਵੰਤ ਹੁੰਦੇ ਸਨ,  
 ਅਤੇ ਬਾਸ ਕਰਕੇ ਭਾਜੇ ਦੇ ਪਾਠੀ ਰਖਕੇ, ਪਾਠ ਕਰਾਨ ਵਾਲੇ ਦੀਆਂ  
 ਸਭ ਭਾਉਨੀਆਂ ਚੰਗੀਆਂ ਮੰਦੀਆਂ, ਪਾਪ ਦੀਆਂ, ਪੁਨ ਦੀਆਂ ਪੂਰੀਆਂ  
 ਹੁੰਦੀਆਂ ਸਨ। ਛੇਕੜ ਪੁਰ ਪਹੁੰਚੇ ਜਦ ਪਾਠੀ ਅਖੀਰ ਦੀਆਂ ਦੇ  
 ਸਤਾਂ, 'ਖਸਟ ਰਾਗ ਉਨ ਗਾਏ' ਪੜ੍ਹਨ ਲਗਦਾ ਹੈ, ਤਦ ਸੰਗਤ ਵਿਚ  
 ਬੈਠੇ ਇਸਤ੍ਰੀਆਂ ਮਰਦ ਭੀ ਸ਼ਾਮਲ ਹੋ ਜਾਂਦੇ ਹਨ, ਜਿਸ ਤਰ੍ਹਾਂ ਈਸਾਈ  
 ਲੋਕ ਏਸ ਨਵੇਂ ਚਲੀ ਕੁਰੀਤੀ ਦੇ ਉਲਟ ਵਾਵੈਲਾਂ ਵੀ ਕਰਦੇ ਸੀ, ਪਰ  
 ਜਿਥੇ ਬਹੁਤਿਆਂ ਦਾ ਜ਼ੋਰ ਹੋਵੇ, ਓਥੇ ਇਹਨਾਂ ਦੀ ਕੀਹ ਵਟਕ ਸੀ। ਰਾਗਜਾਂ  
 ਵਾਲੇ ਅਤੇ ਜਿਨ੍ਹਾਂ ਲੋਕਾਂ ਦੀ ਏਹਨਾਂ ਕੁਰੀਤੀਆਂ ਦੇ ਪ੍ਰਚਾਰ ਹੋਇਆਂ ਟੋਟੀ  
 ਚਲਦੀ ਸੀ, ਓਹ ਇਸ ਕੁਰੀਤੀ ਦੇ ਜਾਰੀ ਰਖਣ ਲਈ ਤਤਪਰ ਸਨ।  
 ਚੁਨਾਂਚਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਅੰਤ ਰਾਗਮਾਲਾ  
 ਕੇ ਪੜ੍ਹਨ ਦਾ ਸਵਾਲ ਆਪਣੇ ਜੋਂਹਾਂ ਪੁਰ ਸੀ। ਇਕ ਪਾਸੇ ਤਾਂ ਪੁਜਾਰੀ  
 ਆਦਿ ਲੋਕ ਸਨ, ਤੇ ਦੂਜੇ ਪਾਸੇ ਥੋੜੇ ਕੁਝ ਸਮਝਦਾਰ ਸਿੱਖ। ਗੁਰਬਿਲਾਸ  
 ਦਾ ਲਿਖਣ ਵਾਲਾ ਤਖਤ ਅਕਾਲ ਬੁੰਗਾ ਦਾ ਇਕ ਪੁਜਾਰੀ ਸੀ, ਓਹ  
 ਤਾਂ ਕਹਿੰਦਾ ਹੈ :—

ਪਾਵੇ ਭੋਗ ਰਾਗਮਾਲਾ ਪੜ੍ਹ।

---

\*ਹੁਣ ਇਕ ਹੋਰ ਕਿਸਮ ਦਾ ਪਾਠ ਨ ਲਿਆ ਹੈ, ਜਿਸਨੂੰ 'ਸਮਪਟ  
 ਪਾਠ' ਆਈ ਹਨ। ਏਸ ਪਰ ਖਰਚ ਚੇਖਾ ਆਓਂਦਾ ਹੈ, ਪਰ 'ਅਕਲ ਦੇ ਅਨ੍ਹਿਆਂ  
 ਤੇ ਗੁੰਢ ਦੇ ਪੂਰਿਆਂ' ਦਾ ਕੰਦਾ ਸ਼ਾਲ ਨਹੀਂ ਪੰਚਿਆ।

ਫਿਨ ਮਹਿ ਪਾਪ ਜਾਹਿ ਤਾਂਕੇ ਸੜ ॥  
 ਦੋਹਿਰਾ । ਧਾਰ ਪ੍ਰੇਮ ਗੁਰੂ ਗ੍ਰੰਥ ਕਾ ਪਾਠ ਕਰੈ ਮਨ ਲਾਇ ।  
 ਰਾਗ ਮਾਲਾ ਪੜ੍ਹ ਪ੍ਰੇਮ ਸੇ ਭੋਗ ਜਪੁਜੀ ਤੇ ਪਾਸਿ ॥ ੪੧੫ ॥  
 ਭਾਈ ਸੰਤੋਵ ਸਿੰਘ ਜੀ ਪੁਜਾਰੀ ਨਹੀਂ ਸਨ, ਸਰੋਂ ਇਤਿਹਾਸਕਾਰ  
 ਅਤੇ ਕਵੀ ਸਨ, ਉਨ੍ਹਾਂ ਲਿਖਦੇ ਹਨ :—  
 ਲਿਖੇ ਸਮਸਤ ਸਵਜੇ ਸੇਉ ਸ੍ਰੀ ਗੁਰੂ ਗ੍ਰੰਥ ਸਹਿਬ ਕੇ ਮਾਹਿ ।  
 ਅੰਤ ਸਰਬਕੇ ਮੰਦਾਵਣੀ ਮੁਦਿਤ ਮਹਿਰ ਲਗੀ ਜਾਨ ਵਾਹਿ ॥  
 ਭੋਗ ਸਕਲ ਬਾਣੀ ਕੇ ਪਾਯਹੁ ਮਹਿਮਾ ਜਿਸਕੀ ਕਹੀ ਨ ਜਾਇ ।  
 ਭਵਜਲ ਭੈਤਵ ਕੇ ਜਹਾਜ ਬਡ ਪ੍ਰਭੁ ਕ੍ਰਿਪਾ ਤੇ ਪਾਰ ਪਰਾਇ ॥ ੩੯ ॥  
 ‘ਰਾਗਮਾਲ’ ਸ੍ਰੀ ਗੁਰੂ ਕੀ ਕ੍ਰਿਤ ਨਹਿ ਹੈ,  
 ਮੰਦਾਵਣੀ ਲਗ ਗੁਰ ਬੈਨ ।  
 ਇਸ ਮੇਂ ਰਹਿ ਸੰਸੇ ਕੁਛ ਕਰਅਹਿ, ਜੇ ਸੰਸੇ ਅਵਲੋਕਹੁ ਨੇਨ ।  
 ‘ਮਾਧਵਨਾਲ’ ਆਲਮ ਕਵੀ ਕੀਨਿਸਿ,  
 ਤਿਸ ਮਹਿ ਨਿੰਤਕਾਰੀ ਕਰਿਤੈਨ ।  
 ਰਾਗਨੀ ਨਾਮ ਗਿਨੇ ਤੱਹਿ, ਯਾਤੇ ਸ੍ਰੀ ਅਰਜਨ ਕ੍ਰਿਤ ਨ ਹੈਨਾ ॥ ੪੮ ॥  
 ਇਹ ਸੁਧ ਨਹੀਂ ਲਿਖੀ, ਇਹ ਤੁਰੂ ਕੇ ਕਿਧੇ ਸਿਖ ਕਹੁ ਲਿਏ ਦੌਨਾ  
 ਰਾਗ ਨਾਮ ਸਭ ਜਾਨਹਿ ਰਾਗੀ, ਇਹ ਕਾਰਣ ਲਿਖ ਦਈ ਪ੍ਰਬੰਸਾ  
 ਸ੍ਰੀ ਗੁਰੂ ਗਿਰਾ, ਹਰਿ ਕੇ ਬਿਨ ਸੰਤਨ ਮਹਿਮਾ ਬਿਨ ਕਹਿ ਬੀਨ ।  
 ਭਜੇ ਮਹਦਫਲ ਪਥੇ, ਸੁਨਥੇ,  
 ਲਿਖਬੇ, ਗੁਨਬੇ ਚਹੈ ਸੁ ਲੀਨ ॥ ੪੯ ॥

ਤਦ ਤੋਂ ਹੁਣ ਤਕ ਇਹ ਵਾਦ ਵਿਵਾਦ ਹੁੰਦਾ ਚਲਾ ਆਇਆ  
 ਹੈ, ਅਤੇ ਇਕ ਦੂਜੇ ਨੂੰ ਉੱਚਾ ਨੀਂਝਾਂ ਵੀ ਅਖਵਾਂਦਾ ਆਇਆ ਹੈ । ਵਿਚ  
 ਵਿਰ ਬਹਿਸ ਜ਼ੋਰ ਪਕੜ ਜਾਂਦੀ ਹੈ । ਸੰਨ ੧੯੧੭-੧੮ ਵਿਚ ਇਹ

+ਇਹ ਵਾਕ ਗੁਰੂ ਅਰਜਨ ਦੇਵ ਦੇ ਮੁੜੋਂ ਕਢਾਏ ਹਨ, ਅਤੇ ਰਾਗ ਮਾਲਾ  
 ਨੂੰ ਇਹਨਾਂ ਦੀ ਰਚਨਾ ਦੱਸਿਆ ਹੈ ।

ਚਰਚਾ ਕੋਈ ਵਰ੍ਹਾ ਭਰ ਹੁੰਦੀ ਰਹੀ ਸੀ। ਏਸ ਲੰਮੀ ਬਹਿਸ ਵਿਚ ਵੀ  
 ਇਹ ਨਹੀਂ ਸੀ ਦਸ਼ਿਆ ਗਿਆ ਕਿ ਰਾਗਮਾਲਾ ਪੜ੍ਹਨੀ ਕਿਉਂ ਜ਼ਰੂਰੀ  
 ਹੈ, ਜਾਂ ਏਸਦੇ ਪੜ੍ਹਨ ਨਾਲ ਕੀ ਮਿਥਿਆ ਪ੍ਰਾਪਤ ਹੁੰਦੀ ਹੈ। ਸਾਰਾ  
 ਜ਼ੋਰ ਦੁਹਾਂ ਧਿਰਾਂ ਵਲੋਂ ਏਸ ਗਲ ਤੇ ਖਰਚ ਹੋਇਆ ਸੀ ਕਿ ਰਾਗਮਾਲਾ  
 ਫਲਾਨੀ ਫਲਾਨੀ ਬੀਤ੍ਰ ਵਿਚ ਨਹੀਂ ਅਤੇ ਫਲਾਨੀ ਫਲਾਨੀ ਵਿਚ ਮੌਜੂਦ ਹੈ।  
 ਜਿਸ ਤਰ੍ਹਾਂ ਕਿ ਵਿਤੰਡਾ ਵਾਦ ਦਾ ਦਸਤੂਰ ਹੈ, ਪਖੀਆਂ ਨੇ ਹਰ ਤਰ੍ਹਾਂ  
 ਦੀਆਂ ਗਲਤ ਬਿਆਨੀਆਂ ਕੀਤੀਆਂ, ਰੋਜ਼ਕੇ ਭੂਠ ਬੋਲੇ ਤੇ ਲਿਖੇ,  
 ਅਤੇ ਹਰ ਤਰ੍ਹਾਂ ਦੇ ਛਲ ਤੋਂ ਕੰਮ ਲੈਕੇ ਗੁਰੂ ਤੇ ਪੰਥ ਦੀ ਸ਼ਾਨ  
 ਵਧਾਈ। 'ਗੁਰਬਿਲਾਸ ਛੇਵੀਂ ਪਾਤਸ਼ਾਹੀ' ਦੀ ਪੈਰਵੀ ਵਿਚ 'ਰਾਗਮਾਲਾ'  
 ਨੂੰ ਗੁਰੂ ਅਰਜਨ ਦੀ ਰਚੀ ਦਸਿਆ, ਜਦ ਸਵਾਲ ਹੋਇਆ ਕਿ ਫੇਰ ਨਾਲ  
 'ਮਹਲਾ ਪ' ਕਿਉਂ ਨਹੀਂ ਲਿਖਿਆ, ਤਦ ਏਸ ਟੀਚੇ ਤੋਂ ਟਲਕੇ ਕਹਿ  
 ਦਿੱਤਾ ਕਿ 'ਰਾਗਮਾਲਾ' ਭਾਈ ਗੁਰਦਾਸ ਨੇ ਗੁਰੂ ਸਾਹਿਬ ਦੇ ਹੁਕਮ  
 ਨਾਲ ਬਨਾਈ ਸੀ, ਅਦਬ ਕਰਕੇ ਆਪਣਾ ਨਾਮ ਵੀ ਨਾਲ ਨਹੀਂ ਦਿੱਤਾ।

ਉਸ ਵੇਲੇ ਦੇ ਅਖਬਾਰਾਂ ਅਤੇ ਰਸਾਲਿਆਂ ਦੇ cuttings ਜੋ  
 ਮੈਂ ਇਕ ਥਾਂ ਇਕਠੇ ਕੀਤੇ ਸਨ, ਜਦ ਮੈਂ ਹੁਣ ਦੇਖੇ ਹਨ, ਤਦ ਹੈਰਾਨੀ  
 ਹੋਈ ਹੈ ਕਿ ਕਿਸ ਤਰ੍ਹਾਂ ਹੋਰ ਹਰ ਤਰ੍ਹਾਂ ਪੁਰ ਚੰਗਿਆਂ ਦੀ ਵੀ ਏਸ  
 ਮਜ਼ਹਬੀ ਬਹਿਸ ਵਿਚ ਮਤ ਮਾਰੀ ਗਈ ਸੀ।

ਮੈਂ ਏਸ ਚਰਚਾ ਵਿਚ ਕੋਈ ਹਿੱਸਾ ਨਹੀਂ ਸੀ ਲਿਆ, ਪਰ ਜਦ  
 ਇਕ ਅਜੀਜ਼ ਨੇ ਚਿਠੀ ਵਿਚ ਸਿਧਾ ਸਵਾਲ ਪੁਛ ਭੇਜਿਆ, ਤਦ ਉਨ੍ਹਾਂ ਦੇ  
 ਉੜ੍ਹ ਵਿਚ ਇਕ ਦਿਠੀ ਓਹਨਾਂ ਨੂੰ ਲਿਖੀ। ਇਹ ਚਿਠੀ ਕੁਝ ਦਿਨ ਪਿਛੋਂ  
 ਅੰਗ੍ਰੇਜ਼ੀ ਅਖਬਾਰ 'The Sikhs & Sikhism', ਲਾਹੌਰ ਵਿਚ  
 ੨੩ ਜਨਵਰੀ ੧੯੧੯ ਨੂੰ ਨਿਕਲੀ ਮੀ। ਅਖਬਾਰ ਵਿਚੋਂ ਸੰਦੇਪ ਹੇਠਾਂ  
 ਦਿੱਤਾ ਜਾਂਦਾ ਹੈ।

## THE RAGMALA

We publish below an important cutting from a private correspondence, which passed between two Sikh gentlemen and a copy of which has been sent to us. Its clear-set arguments make comment superfluous. It is time that this harmful controversy should cease, and our energies be directed to more useful work.....(Editor)

"On the question of Ragmala, I am afraid I do not agree with you. Ragmala is one of about half-a-dozen apocryphal pieces and memoranda which found their way to the sacred volume through the carelessness of unthinking ancient scribes. Several of the hymns, thus added, are almost certainly the compositions of the First and Fifth Gurus, as clearly stated therein. They breath the same spirit, their diction and style, and the moral and religious lessons they teach, are the same as found in the hymns of the Granth Sahib itself. The same however, can not be said of the Ragmala. No amount of specious argumentation or sophistry, such as has been indulged in by the *Khalsa Smachar*, can prove it to be either composed by the Guru, or copied into the Granth Sahib under his authority. All your best scholars, ancient and modern, who have studied the question, are agreed on this point. The 'Ragmala' is clearly and unmistakably, an excerpt from

'Madbavanal Sangit', where it fits in the plot of the story so well. Madbavanal, a debauchee, and dancing girl 'Kama-Kandla' in their attempt to excel each other, sing songs to the accompaniment of instruments, in all the rags and raginies, in the presence of the raja of Kama-vati, where a *mujra* is in progress. The only connection this Ragmala has with the Granth Sahib, is that the names of the majority of the rags mentioned in the Sacred Book are strung together here in verses, otherwise it is an absolutely jejune piece of composition full of jingling words only. That Guru Gobind Singh ji dictated by his supernatural powers, a copy of Granth Sahib, called the *Dam dame-wali-bir*, as the Dhirmalites of Kartarpur refused him the loan of their Book, and no other copy existed to copy from, and that four copies were subsequently made from this supernaturally dictated volume for four principal Sikh temples etc is all a myth, a modern invention. The fact remains that this so called *Dam dame-wali-bir* does not exist, for the simple reason that it was never produced, and the onus of proving that the four copies new pointed out, were made from it, lies on those who make the assertion. Even if it were granted for a moment that it was so, the argument will prove too much, for these very copies include, in the same way as the Ragmala, other spurious matter. As a matter of fact, however, many scores of copies of the Book existed before Guru Gobind Singh's arrival at

Talwandi Sabo (afterwards called Damdama) somewhere about the Sambat 1764. They can be seen even now. A number of them passed through his hands and contain his autograph. Some of them even include the hymns of the 9th Guru. All these contain after the Mundawini, not only the Ragmala, but a large number of other extraneous compositions as stated above. No sacrilege has, therefore, been committed, at least no more than in leaving out the other pieces, by getting about 200 copies bound to meet the demand of those Sabhas etc who wanted the Granth Sahib without any extraneous matter. Sacrilege was undoubtedly committed, when some old scribe, ignorant of the consequences, copied this and other pieces on the fly-leaves of the Granth Sahib, he prepared. Again the Bhasour people are not the first to expunge it. There exist about a dozen old manuscript copies which do not contain any such extraneous matter; even a printed edition appears without this Ragmala. In my opinion the Bhasour people have done well in publishing the Granth Sahib in its purest form, and expunging all foreign matter, which had no business to be in the Holy Book, even if the immoral associations of the Ragmala in its source, be overlooked. The alarms raised regarding the action of the Bhasour Dewan being taken as a precedent by some people in future, to corrupt the text of the Granth Sahib itself, are fanciful and silly. What is there to prevent such people from doing so

even now ? And again, when such a situation does arise, there will be time enough to take suitable steps. But fancied dangers like this should not prevent us from publishing the Gra-th Sahib in its purity, in the mean while. In fact, it ought to have been the business of the Chief Khalsa Dewan to do what the Bhasour men have done.

It is not very difficult to get Hukmnama as issued from certain Sikh temples, such as they are at present, or loud exclamations uttered in promiscuous gatherings of the brotherhood, by people who live on misused public charity, for more foolish things than this Ragmala question. The Bhasour Dewan has thousands of very zealous followers and hundreds of Singh Sabhas have passed resolutions in support of its action. They are ready to lend it every help in sticking to its principles, in spite of the threats, open and veiled. If the Chief Khalsa Dewan in its bid for popularity has thought fit to change front, and recede from an attitude, which more than tacitly approved of the crusade against Ragmala, that has been going on for many years now, that is no reason why others should do the same, at the bidding of some mischievous man, or men who have stooped so low as to recommend the use of force and to incite violence against Babu Teja Singh, a good Sikh, so far as I know.

This controversy is altogether harmful to the community, and what is more it is malicious and dishonest, and as such the movement can have no

support from me, even if it be carried out in the name of the Chief Khalsa Dewan, whose course clearly lay in a direction quite the opposite of what it has adopted or threatens to adopt, in view of the fact that it happens to be in the leading strings of the very men who have started the harmful controversy.....

I had not expressed my views, as there was no occasion for it. Now, however, that you ask me, I write plainly what I think."\*

ਇਹ ਚਰਚਾ ਸੰਨ ੧੯੧੮ ਵਿਚ ਮੁਕ ਨਹੀਂ ਸੀ ਗਈ, ਕਸ਼ਮੀਰਣਾਂ ਦੀ ਲੜਾਈ ਵਾਂਗ ਰਾਤ ਲਈ ਦੱਬ ਦਿੱਤੀ ਗਈ ਮੀ। ਪਿਛਲੇ ਕਿ ਪਿਛਲੇਰੇ ਵਰ੍ਹੇ ਫੇਰ ਛਿੜ ਪਈ ਸੀ, ਪਰ ਛੇਤੀ ਹੀ ਠੰਡੀ ਪੈ ਗਈ। ਸਿਖ ਨੈਜਵਾਨਾਂ ਦੀ ਬਗਾਵਤ ਦਾ ਇਕ ਫੌਰੀ ਸਬਥ ਇਹ ਚਰਚਾ ਵੀ ਸੀ, ਜਿਸਨੇ ਗੁਣੀਆਂ, ਰਿਆਨੀਆਂ, ਸੰਤਾ ਦੇ ਧਰਮੀ ਚਿਹਨਿਆਂ ਤੋਂ ਪਰਦਾ ਲਾਹ ਦਿੱਤਾ। ਪੜ੍ਹੇ ਲਿਖੇ ਸਿਖ ਹੁਣ ਜਦ ਸਿਖੀ ਤੋਂ ਹੀ ਬਾਣੀ ਹੁੰਦੇ ਜਾਂਦੇ ਹਨ, ਤਦ ਉਹਨਾਂ ਨੂੰ ਇਹੋ ਜਿਹੀਆਂ ਫੜ੍ਹਲ ਬਹਿਸਾਂ ਵਿਚ ਕੀ ਰਸ ਆ ਸਕਦਾ ਹੈ? ਉਹਨਾਂ ਵਲੋਂ ਸਿਖ ਰਾਗਮਾਲਾ ਪੜ੍ਹਕੇ 'ਭੋਗ' ਪਾਨ ਤੇ ਭਾਵੇਂ 'ਸਿਆਹੀ' ਕੀ ਬਿਧੀ +

---

\*ਮੈਂ ਰੇਸ ਦੇ ਲਿਖਣ ਵੇਲੇ ਚਾਲੀ ਵਰਿਆਂ ਦਾ ਜਵਾਨ ਸਾ ਤੇ ਕਰਮਾਲੀ ਕੁਝ ਬਣੀਕ ਸੀ।

+ਤਾਈ ਚੰਪਾ ਸਿੰਘ ਦੇ 'ਪ੍ਰਯਾਸ ਪਾਠ' (Synonyms) ਵਿਖੇ 'ਸਿਆਹੀ ਕੀ ਬਿਧੀ' ਵਿਚ ਆਏ ਲੱਡੜ 'ਵੱਡਨ' ਦੀ ਟੀਕਾ 'ਪ੍ਰਯਾਸ' ਦੇਕੇ ਕਾਤੀ ਹੈ, ਜਿਥੇ 'ਰਾਗਮਾਲਾ' ਵਿਚ ਆਏ ਅੰਖੇ ਲੱਡੜਾਂ ਦੀ। ਰਾਗਮਾਲਾ ਦੇ ਪਖੀਆਂ ਨੂੰ ਚੰਪਾ ਸਿੰਘ ਦੇ ਰਹਿਤਨਾਮੇ ਦਾ ਹਹਾਲਾ ਦੇਕੇ ਕਿਥਾ ਸੀ ਕਿ ਉਸ ਵਿਚ ਰਾਗਮਾਲਾਂ ਦੇ ਪਿਛੋਂ ਸਿਆਹੀ ਕੀ ਬਿਧੀ ਪੁਰ ਭੋਗ ਪਾਨ ਲਈ ਲਿਖਿਆ ਹੈ। ਚੰਪਾ ਸਿੰਘ ਦੇ ਰਹਿਤਨਾਮੇ ਦੀ ਇਕ ਹਰ ਕਾਪੀ ਵਿਚ ਇੱਕ ਮੁੰਦਾਵਨੀ ਪੁਰ ਪਾਉਣ ਦੀ ਹਦਾਇਤ ਹੈ। ਸਬਥ ਇਹ ਕਿ ਇਹਨਾਂ ਸਾਡੇ ਰਹਿਤਨਾਮਿਆਂ ਵਿਚ ਸਮੇਂ ਸਮੇਂ ਲੋਕਾਂ ਨੇ ਹਸਥ ਮਨਸਾ ਹਸਤਾਖੇਪ→

ਪੁਰ, ਅਤੇ ਜੀਅ ਕਰਨੇ ਤਾਂ 'ਰਾਗਾਂ ਦੇ ਤਤਕਰੇ' ਤੋਂ ਪਠ ਦਾ ਆਰੰਭ ਕਰਿਆ ਕਰਨ, ਜੋ ਸਾਰੇ ਗ੍ਰੰਥ ਸਾਹਿਬ ਦੇ ਅਖਰੋਂ ਅਖਰ ਪਾਠ ਦਾ ਫਲ ਪ੍ਰਾਪਤ ਹੋਵੇ। ਪੰਜਾਬ ਇਤਿਹਾਸ ਝੁਠ ਨੂੰ ਏਸ ਤਰ੍ਹਾਂ ਠੁਮੰਨੇ ਦੇਕੇ ਕਾਇਮ ਨਹੀਂ ਰਹਿ ਸਕਦਾ। ਗ਼ਰਜਾਂ ਵਾਲੇ ਚਾਹੇ ਬਾਹਰਮੁਖੀ ਰਸ਼ਾਮੰਦੀ ਦੇ ਦੇਣ, ਪਰ ਰੂਜ਼ਿਆਂ ਨੂੰ ਸਰ ਚਾਹੀਦਾ ਹੈ।

੧ ਓ ਸਤਿਗੁਰ ਪਸਾਇ ।

## ਅਥ ਨਸੀਹਤਨਾਮਾ ।

ਤਿਲੰਗ ਮਹਲਾ ੧ ।

ਪੁਰਾਤਨ ਸਾਖੀਆਂ ਵਿਚ ਲਿਖਿਆ ਹੈ ਕਿ ਜਦ ਗੁਰੂ ਨਾਨਕ ਦੇ ਵ ਬਗਾਦਾਦ ਗਏ ਹਨ, ਤਦ ਇਹ ਉਪਦੇਸ਼ ਉਥੇ ਦੇ ਕਾਰੂੰ ਪਾਦਸ਼ਾਹ ਨੂੰ ਕੀਤਾ ਸੀ। ਅਸਲ ਵਿਚ ਇਹ ਕਹਾਣੀ ਮਸੀਹ ਨਾਲੋਂ ਵੀ ੬੦੦ ਵਰ੍਷ਾਂ ਪਹਿਲੇ ਦੀ ਹੈ। ਕਾਰੂੰ ਲਿਡੀਆ ਮੁਲਕ ਸ਼ਾਮ ਦਾ ਬਾਦਸ਼ਾਹ ਸੀ, ਇਸਨੇ ਲੋਕਾਂ ਨੂੰ ਤੰਗ ਕਰਕੇ ਬਹੁਤ ਧਨ ਇਕੱਠਾ ਕੀਤਾ ਸੀ, ਅਤੇ ਕਬਰਾਂ ਵਿਚ ਦਬੇ ਦਰਬ ਨੂੰ ਵੀ ਕਢਾ ਲਿਆ ਸੀ। ਯੂਨਾਨੀ ਵਿਚ ਇਸ ਦਾ ਨਾਮ Croesus ਹੈ, ਅਤੇ ਇਸਦਿ ਅਰਥ ਮੁਹਾਵਰੇ ਵਿਚ 'ਧਨੀ ਪੁਰਖ'

← ਕਰ ਲਏ ਹਏ ਹਨ। ਮਾਂਗਾਜ ਰਣਜੀਤ ਸਿੰਘ ਦੇ ਸਮੇਂ ਦੇ ਅਖੀਰ ਜਦ ਇਹ ਚੁਚਾ ਜ਼ੇਰਾ ਤੇ ਸੀ, ਤਦ ਕਿਸ਼ਨ ਨੇ ਢੱਪਾ ਸਿੰਘ ਦੇ ਰਹਿਣਾਂ ਮੇਂ ਵਿਚ ਆਮਕਾ ਹੋ ਲਛਾ ਪਾ ਦਿਤੇ:—‘ਸ੍ਰੀ ਗੁਰੂ ਨੂੰ ਸਾਹਿਬ ਦਾ ਭੇਟ ਸਲੋਕ ਪੁਰ ਪਾਵੇ।’ ਪਿਛੇ ਕਿਸੇ ਨ ਲਛਾ ‘ਸਲੋਕ’ ਨੂੰ ਬਦਲਕੇ ‘ਬਲੋਕ’ ਕਰ ਦਿੱਤਾ। ਕਿਨੇ ਵਿਚ ਇਹ ਲਿਖਿਆ ਹੈ ਕਿ ਗੁਰੂ ਕਾ ਸਿਖ ਸ੍ਰੀ ਜੁਨ੍ਹ ਕੌਬ ਜੀ ਪੜ੍ਹਕੇ ਭੇਜ ਬਲੋਕ ‘ਕੇਤੀ ਛੁਟੀ ਨਾਲ’ ਪੁਰ ਪਾਵੇ, ਜਿਸ ਦਾ ਮਤਲਬ ਹੈ ਕਿ ਜਪਜੀ ਸਾਰਾ ਪੜ੍ਹੇ ਤੇਜ਼ ਛੇਕੜਲੇ ਸਲੋਕ ‘ਪਿਛਿਨ ਗੁਰ.....ਹਰ ਕੇਤੀ ਛੁਟੀ ਨਾਲ’ ਤਕ। ਸੋ ਤੁਸੀਂ ਦੇਖ ਸਕਦੇ ਹੋ ਕਿ ਕਿਤਨੀ ਗੜਬੜ ਮਚੀ ਹੋਈ ਹੈ। ਹਰ ਰਹਿਤਨਾਮਿਆਂ ਭਾਈ ਨੂੰ ਨਦ ਲਾਲ ਦੇਸਾ ਸਿੰਘ, ਪਹਿਲਾਏ ਸਿੰਘ ਤੇ ਦੇਧਾ ਸਿੰਘ ਵਾਲਿਆਂ ਵਿਚ ਇਸ ਕਲ ਦਾ ਚਿਕਰ ਹੀ ਨਹੀਂ ਕਿਉਂਕਿ ਮੇਰੇ ਵਾਲੀਆਂ ਕਾਪੀਆਂ ਏਸ ਵਾਲ ਛਿਕਨ ਤੋਂ ਪਹਿਲੇ ਦੀਆਂ ਤਿਖੀਆਂ ਹਨ।

ਉ ਹੋ ਗਏ ਹਨ। ਏਸ ਨਾਲੋਂ ਵੀ ਇਕ ਪੁਰਾਣੀ ਕਹਾਣੀ ਹਜ਼ਰਤ ਮੂਸਾ  
ਅਤੇ ਉਸਦੇ ਚੜ੍ਹੇ ਭਾਈ Koroh ਦੇ ਨਾਮ ਨਾਲ ਜੜੀ ਬਾਈਲ  
ਵਿਚ ਦਿੱਤੀ ਹੈ। ਅਰਥੀ ਲੋਕਾਂ ਦੀ ਰਵਾਜਿਤ ਵਿਚ ਦੋਵੇਂ ਕਹਾਣੀਆਂ  
ਮਿਲ ਗਈਆਂ ਹਨ, ਅਤੇ Korah ਤੇ Croes \*(us) ਦੁਆਂ ਲਡੜਾਂ ਦੇ  
ਬਦਲਨ ਨਾਲ ਅਰਥੀ ਵਿਚ ਨਾਮ ਕਾਰੂੰ ਬਣ ਗਿਆ ਹੈ। ਅਰਥ ਵਿਚ  
ਇਹ ਆਮ ਪ੍ਰਚਲੱਤ ਕਹਾਣੀ ਸੀ। ਸੋ ਕੁਰਾਨ ਸ਼ਰੀਫ਼ ਵਿਚ ਵੀ  
ਦ੍ਰਿਸ਼ਟਾਂਤ ਵਜੋਂ ਦੋ ਜਗਾਂ ਪੁਰ ਦਿੱਤੀ ਹੈ। ਕਵਾਨ ਤੋਂ ਇਸਾਰ ਪਕੇ  
ਯਾਹਰਵੀਂ ਸਦੀ ਵਿਚ ਇਮਾਮ ਅਲਗਜ਼ਾਲੀ ਨੇ ਏਸੇ ਦ੍ਰਿਸ਼ਟਾਂਤ ਨੂੰ  
ਵਰਤਕੇ ਇਕ ਛੋਟਾ ਜਿਹਾ ਰਿਸਾਲਾ ਨਸੀਹਤ ਭਰਿਆ ਲਿਖਕੇ ਖੁਰਾਸਾਨ  
ਦੇ ਬਾਦਸ਼ਾਹ ਮੁਹਮਦ ਸਲਜੂਕੀ ਨੂੰ ਉਸਦੀ ਦਰਖਾਸਤ ਪੁਰ ਭੇਜਿਆ।  
ਇਹ ਛਾਰਸੀ ਵਿਚ ਲਿਖਿਆ ਸੀ ਅਤੇ ਏਸਦਾ ਨਾਮ ‘ਨਸੀਹਤ  
ਉਲ-ਮੁਲੂਕ’ ਸੀ। ਇਮਾਮ ਗ਼ਾਝਾਲੀ ਨੇ ਪਿਛੋਂ ਆਪ ਹੀ ਇਸਦਾ ਤਰਜਮਾ  
ਅਰਥੀ ਵਿਚ ਕਰਕੇ ਉਸਦਾ ਨਾਮ ‘ਅਤ-ਤਿਬਤੁਲ ਮਸ਼ਬੂਕ’ ਰਖ ਦਿਤਾ।  
ਸੰਨ ਈਸਵੀ ੧੯੮੦ ਦੇ ਲਾਗੇ ਜਦ ਲਾਹੌਰ ਅਕਾਵਰ ਦੀ ਰਜ਼-  
ਧਾਨੀ ਸੀ, ਮਹਕਮਾ ‘ਅਰਜ਼ਬਰਾ’ ਦੇ ਕਿਸੇ ਮੁਸਲਮਾਨ ਨੇ ਪੰਜਾਬੀ  
ਬੈਂਤਾਂ ਵਿਚ ਇਸਨੂੰ ਕਰ ਦਿੱਤਾ। ਪਿਛੋਂ ਕਿਸੇ ਤਰ੍ਹਾਂ ਸਿਖਾਂ ਨੇ ਇਹ ਨੂੰ ਗੁਰੂ  
ਨਾਨਕ ਸਾਹਿਬ ਦੇ ਨਾਮ ਨਾਲ ਲਗਾ ਲਿਆ।

ਕੀਏ ਨੇਕਨਾਮੀ ਜੋ ਦੇਵੈ ਖੁਦਾਇ।  
ਜੋ ਦੀਸੇ ਜ਼ਿਮੀ ਪਰ ਸੋ ਹੋਸੀ ਫ਼ਨਾਇ।  
ਦਾਯਾਮ ਨ ਦੋਲਤ ਕਮੇ ਬੇ ਸੁਮਾਰ।  
ਨ ਰਹਿੰਗੇ ਕਰੋੜੀ ਨ ਰਹਿੰਗੇ ਹਜ਼ਾਰ।  
ਦਮੜਾ ਤਿਸੀਕਾ ਜੋ ਖਰਚੇ ਅਰ ਖਾਇ।  
ਦੇਵੈ ਦਿਲਾਵੈ ਰਜਾਵੈ ਖੁਦਾਇ।

\*ਪਿਛਲੇ ਅਖਰ ਪਾਂਤੀਆਂ ਪੁਰਖ ਏਕ-ਵਚਨ ਦੀ ਵਿਡਕੜੀ ਹਨ।

ਹੋਤਾ ਨਾ ਰਾਬੈ ਅਕੇਲਾ ਨ ਖਾਇ ।  
 ਤਹਕੀਕ ਦਿਲਦਾਨੀ ਵਹੀ ਭਿਸਤ ਜਾਇ ।  
 ਕੀਜੇ ਤਵਜਿਆ ਨਾ ਕੀਜੇ ਗੁਮਾਨ ।  
 ਨ ਰਹਿਸੀ ਇਹ ਦੁਨੀਆ ਨ ਰਹਿਸੀ ਦੀਵਾਨ ।  
 ਹਾਥੀ ਵ ਘੋੜੇ ਵ ਲਸ਼ਕਰ ਹਜ਼ਾਰ ।  
 ਹੋਵੈਂਗੇ ਗਰਕ ਕੁਛ ਲਾਗੇ ਨ ਬਾਰ ।  
 ਦੁਨੀਆ ਕਾ ਦੀਵਾਨਾ ਕਹੇ ਮੁਲਖ ਮੇਰਾ ।  
 ਆਈ ਮੌਤ ਸਿਰ ਪਰ ਨਾ ਤੇਰਾ ਨ ਮੇਰਾ ।  
 ਕੇਤੀ ਗਈ ਦੇਖ ਵਜੇ ਵਜਾਇ ।  
 ਵਹੀ ਏਕ ਰਹਸੀ ਜੋ ਸਾਚਾ ਖੁਦਾਇ ।  
 ਆਇਆ ਅਕੇਲਾ ਅਕੇਲਾ ਚਲਾਇਆ ।  
 ਚਲਤੇ ਵਕਤ ਕੋਈ ਕਾਮ ਨ ਆਇਆ ।  
 ਲੇਖਾ ਮੰਰੀਜੇ ਕਿਆ ਦੀਜੇ ਜਵਾਬ ।  
 ਤੇਬਾ ਪੁਕਾਰੇ ਤੇ ਪਾਵੇ ਅਜਾਬ ।  
 ਦੁਨੀਆ ਪੈ ਕਰ ਜੋਰ ਦਮੜਾ ਕਮਾਇਆ ।  
 ਖਾਇਆ ਹੰਡਾਇਆ ਅਜਾਈ ਗਵਾਇਆ ।  
 ਆਖਰ ਪਛੋਤਫਾ ਕਰੇ ਹਾਇ ਹਾਇ ।  
 ਦਰਗਹਿ ਗਇਆਂ ਤੇ ਤੂੰ ਪਾਵਹਿ ਸਜਾਇ ।  
 ਲਾਨਤ ਹੈ ਤੈਂਕੂੰ ਵ ਤੈਂਡੀਂ ਕਮਾਈ ।  
 ਦਰੀ ਬਾਜ਼ੀ ਕਰਕੇ ਦੁਨੀਆ ਲੂਟ ਖਾਈ ।  
 ਪੀਏ ਪਿਆਲੇ ਅਰ ਖਾਏ ਕਬਾਬ ।  
 ਦੇਬੇ ਰੇ ਲੋਕੇ ਜੋ\* ਹੋਤਾ ਮੁਰਾਬ ॥

\*ਮਲਤਾਨੀ ਦੇ ਲੜਕ ਹਨ ।

\*‘ਜੋ’ ਦਾ ਪਾਠਾਤ੍ਰ ‘ਕਾਰੁੰ’ ਹੈ, ਕਾਰੁੰ ਨੇ ਭਾਵੇਂ ਕਦੇ ਪਿਆਲੇ ਨਾ ਖੀਤੇ ਹੋਣ ।

ਜਿਸਕਾ ਤੂੰ ਬੰਦਾ ਤਿਸੀ ਕਾ ਸਵਾਰਿਆ।  
 ਦੁਨੀਆਂ ਕੇ ਲਾਲਚ ਤੋਂ ਸਾਹਿਬ ਵਸਾਰਿਆ।  
 ਨ ਕੀਤੀ ਇਥਾਰਤ ਨਾ ਰਖਿਓ ਈਮਾਨ।  
 ਨਾ ਕੀਤੀਆ ਹਕੂਮਤ ਪੁਕਾਰੇ ਜਗਨ।  
 ਅੰਦਰ ਮਹਲ ਕੇ ਤੂੰ ਬੈਠਾ ਹੈਂ ਜਾਇ।  
 ਹਰਮਾਂ ਸੇ ਖੇਲੇ ਭੁਸ਼ਥੇਈ ਹਵਾਇ।  
 ਨਾ ਸੂਝੈ ਨਾ ਬੁਝੈ ਬਾਹਰ ਕਿਆ ਹੋਇ।  
 ਹਰਾਮੀ ਗਰੀਬਾਂ ਕੋ ਮਾਰੇ ਬਿਗੇਈ\*॥  
 ਵਸਤੀ ਉਜਾਕੈ ਫਿਰ ਨ ਵਸਾਵੈ।  
 ਕੁਕੇਂ ਪੁਕਾਰੇ ਤੋਂ ਦਾਦ ਨ ਪਾਵੈ।  
 ਲਾਖੇ ਕਰੋੜੀ ਕਰੇ ਬੇਸ਼ਮਾਰ।  
 ਕਈ ਕਸਾਨ\* ਬਪੁੜੇ ਮਰੀਵੇਂ ਹਜ਼ਾਰ।  
 ਹਾਕਮ\* ਕਹਾਵੈ ਹਕੂਮਤ ਨਾ ਹੋਇ।  
 ਦੁਨੀਆਂ ਕਾ ਦੀਵਾਨਾਂ ਫਿਰੈ ਮਸਤ ਲੋਇ॥  
 ਲੂੰਟੇ ਮੁਲਕ ਐਰ ਪਹਿਰੇ ਵਾ ਖਾਇ॥  
 ਦੱਸਕ ਕੀ ਆਤਸ਼ ਮਾਹੇਰੀ ਜਲਗਇ॥  
 ਗਰਬ ਸਿਓ\* ਨਾ ਦੇਖੋ ਦੁਨੀਆ ਕੇ ਦੀਵਾਨੇ।  
 ਹਮੇਸ਼ਾ ਨ ਰਹੇਰੀ ਤੂੰ ਐਸ਼ਾ ਨ ਜਾਨੇ।  
 ਉਠਾਵੇ\* ਸਭਾ ਉਸਕੇ ਲਾਗੇ ਨ ਬਾਰ।  
 ਕਿਸ ਕੀ ਜਿਹ ਦੁਨੀਆ ਕਿਸਕੇ ਘਰ ਬਾਰ।  
 ਚੰਦ ਰੋਜ਼ਾ ਚਲਨਾ ਕੁਛ ਪਕੜੇ ਕਰਾਰ।  
 ਨਾ ਕੀਚੇ ਹਿਰਸ ਬਹੁਤ ਦੁਨੀਆਂ ਕੇ ਯਾਰ।  
 ਬਗਮੰਦਾ ਨ ਹੋ ਕੁਛ ਨੇਕੀ ਕੁਮਾਇ।

\*ਇਹ ਸਾਡੇ ਲਡੜ ਦਸਦੇ ਹਨ ਕਿ ਛਿਖਨ ਵਾਲਾ ਕੇਣ ਸੀ।

ਲਾਨਤ ਕਾ ਜਾਮਾ ਤੂੰ ਪਹਿਰੇ ਨ ਜਾਇ ।  
 ਰਾਫਲਤ ਕਰੋਗੇ ਤੋ ਖਾਵੋਗੇ ਮਾਰ ।  
 ਬੇਟੀ ਵ ਬੇਟਾ ਕੋਈ ਲਏਗਾ ਨਾ ਸਾਰ ।  
 ਤੋਥਾ ਕਰੋ ਬਹੁਤ ਕੀਚੇ ਨ ਜੋਰ ।  
 ਦੋਜ਼ਘ ਕੀ ਆਤਿਸ਼ ਜਲਾਵੇਰੀ ਗੋਰ ।  
 ਮੁਸਾਇਕ ਪੈਕਬਦ ਕੇਤੇ ਸ਼ਾਹਿ ਖਾਨ\* ।  
 ਨ ਦੀਸੇ ਜਿਮੀਂ ਪਰ ਓਨੇ ਕੇ ਨਿਸ਼ਾਨ ।  
 ਚਲਤੇ ਕਬੂਤਰ ਜਨਾਵਰ ਕੀ ਛਾਉ ।  
 ਕੇਤੇ ਖਾਕ ਹੁਏ ਕੋਈ ਪੂਛੇ ਨਾ ਨਾਉ ।  
 ਦੇਖੋ ਰੇ ਲੋਕੋ ਕਾਰੂ ਹੋਤਾ ਪਰੇਸ਼ਾਨ ।  
 ਨਾਨਾਨੀ ਯੇ ਦੁਨੀਆ ਵ ਫਾਨੀ ਮੁਕਾਮ ।  
 ਤੂੰ ਭੁਦ ਚਸ਼ਮ ਬੀਨੀ ਹੈ ਚਲਨਾ ਜਹਾਨ ।  
 ਹਰ ਵਕਤ ਬੰਦੇ ਨਾਂ ਖਿਦਮਤ ਵਿਸਾਰ ।  
 ਮਸਤੀ ਓ ਰਾਫਲਤ ਮੌਂ ਬਾਜੀ ਨ ਹਾਰ ।  
 ਤੋਥਾ ਨ ਕੀਤੀਆ ਕਰਦੇ ਗੁਨਾਹ ।  
 ਨਾਨਕ† ਐਸੇ ਆਲਮ ਸੋ ਤੋਗੀ ਪਨਾਹ ।

ਆਪ ਦੇਖ ਸਕਦੇ ਹੋ ਕਿ ਲਿਖਣ ਵਾਲਾ ਕੋਈ ਬੜਾ ਹੀ  
 ਘੜੀਆ ਮੇਲ ਦਾ ਤੁਕ ਬੰਦੀ ਕਠਨ ਵਾਲਾ ਹੈ। ‘ਉਡ੍ਡ’ ਦਾ ਬਚਪਨ  
 ਹੈ। ਇਹ ਜ਼ਬਾਨ ਕਦੇ ਵੀ ਗੁਰੂ ਨਾਨਕ ਸਾਹਿਬ ਦੀ ਨਹੀਂ ਹੋ ਸਕਦੀ।  
 ਨਾ ਇਹ ਪੰਜਾਬੀ ਅਤੇ ਨਾਂ ਇਹ ਉਡ੍ਡ ਹੈ। ਬੋਲੀ ਵਲੋਂ ਮਿਸਾਲ  
 ਕਰੀਏ, ਤਦ ਸਾਨੂੰ ਇਸ ‘ਨਾਨਮ’ ਨੂੰ, ਜੇ ਇਸ ਨੂੰ ‘ਨਾਨਮ’ ਕਹਿ ਸਕਦੇ ਹਾਂ,  
 ਅਕਬਰ ਦੇ ਵੇਲੇ ਤੋਂ ਭੀ ਪਿਛੇ ਰਖਣਾ ਪਵੇਗਾ। ਕਾਰੂੰ ਦਾ ਜ਼ਿਕਰ ਝਾਲੀ  
 ਇਕ ਸਤਰ ਵਿਚ ਹੈ ਅਤੇ ਹੈ ਵੀ ਮਿਸਾਲ ਦੇ ਤੌਰ ਪੂਰ, ਨਹੀਂ ਤਾਂ ਉਪਰਲੀ

\*‘ਨਾਨਕ’ ਦੀ ਥਾ ‘ਕਹੋ ਅਰਜ਼ਬੇਗੀ’ ਦੀ ਬੇਖਿਆ ਕਿਆ ਹੈ।

ਨਸੀਹਤ ਕਿਸੇ ਭੀ ਹਾਕਮ ਬਾਬਤ ਕਹੀ ਜਾ ਸਕਦੀ ਹੈ। ਅਸਿਹੀ  
ਛੁੱਲ ਜਿਹੀ ਕਵਿਤਾ ਨੂੰ ਗੁਰੂ ਨਾਨਕ ਦੇਵ ਦੇ ਨਾਮ ਨਾਲ ਜੋੜਨਾ ਗੁਰੂ  
ਸਾਹਿਬ ਦੀ ਸਖਤ ਹੱਤਕ ਕਠਨਾ ਹੈ। ਫੇਰ ਛੇਕੜਲੀ ਪਾਲ ਵਿਚ ਸ਼ਾਇਰ  
ਦਾ ਤੱਖਲੱਸ 'ਅਰਜਬੇਰੀ' ਦੇਖਿਆ ਗਿਆ ਹੈ।

### ਹਾਜ਼ਿਰਨਾਮਾ

ਪੁਰਾਤਨ ਜਨਮ ਸਾਖੀ ਵਿਚ ਇਹ ਉਪਦੇਸ਼ ਗੁਰੂ ਨਾਨਕ ਸਾਹਿਬ  
ਨੇ ਪਸਰੂਰ ਦੇ ਪਾਸ ਮਿਠੇ ਦੇ ਕੋਟਲੇ ਵਿਚ ਮੀਆਂ ਮਿੱਠਾ ਨੂੰ ਕੀਤਾ ਦਿਸਿਆ  
ਹੈ। ਇਹ ਮੀਆਂ ਕੌਣ ਮੀ, ਕਦ ਹੋਰਿਆ, ਏਸਦਾ ਕੋਈ ਥੋਹ ਪਤਾ ਨਹੀਂ।  
ਇਸ ਹਾਡਰ ਨਾਮੇ ਦੀ ਇਕ ਨਕਲ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ  
ਹਥੀਂ ਕੀਤੀ ਮੌਜੂਦ ਪੁਰ ਵਿਚ ਸੋਚੀ ਮਨੋਹਰ ਸਿੰਘ ਜੀ ਦੇ ਘਰ  
ਦੇਖੀ ਹੈ। ਉਸ ਨਾਲੋਂ ਚੌਥੀ ਪੁਰਾਣੀ ਰਚਨਾ ਹੋਵੇਗੀ।

“ਹਜ਼ਿਰਾਂ ਕੋ ਮਿਹਰ ਹੈ। ਬੇ ਹਜ਼ਿਰਾਂ ਕਉ ਬੇ ਮਿਹਰ ਹੈ।  
ਬੀਮਾਨੁ ਦੇਸਤ ਹੈ। ਬੇਈਮਾਨ ਕਾਫ਼ਿਰ ਹੈ। ਤਿਕੋਂਬਰ ਕਹਰ ਹੈ। ਗੁੱਸਾ  
ਹਰਾਮ੍ਹ ਹੈ। ਨਫਸ ਛੇਤਾਨ ਹੈ। ਗੁਮਾਨ ਕੁਫਰ ਹੈ। ਪਸ਼ਨੀਥਤ ਕਾ  
ਮੁੰਹ ਕਾਲਾ ਹੈ। ਬੇਈਮਾਨ ਨਾਪਾਕ ਹੈ। ਮੌਮ ਦਿਲ ਪਾਕੁ ਹੈ। ਇਲਮ  
ਹਲੀਮੀ ਹੈ। ਬੇਹਿਰਸ ਅਉਲੀਆ ਹੈ। ਬੇਚਿਆਨਤ ਨਾ-ਸੁਰਖੂ ਹੈ।  
ਅਕਿਰਤਘ ਜਰਦ-ਰੂ ਹੈ। ਸਰ ਭਿਸਤ ਹੈ। ਦਰੋਗ ਦੋਖਾਖ ਹੈ। ਹਲੀਮੀ  
ਹਲੂਢੇ ਹੈ। ਜੋਰ ਜੂਲਮ ਹੈ। ਇਨਸਾਫ਼ ਮੁਸਾਫ਼ ਹੈ। ਸਿਫਤਿ ਵੁਜੂ  
ਹੈ। ਬਾਂਗ ਬਲੋਕ ਹੈ। ਚੋਗੀ ਲਾਲਚ ਹੈ। ਜਾਠੀ ਪਲੀਤੀ ਹੈ। ਛਕੀਰੀ  
ਸ਼ਬੂਰੀ ਹੈ। ਨਾ ਸਫੂਰੀ ਮਕਰ ਹੈ। ਰਾਹ ਪੀਗਾ ਹੈ। ਬੇ-ਰਾਹ ਬੇਪੀਗਾ ਹੈ।  
ਦਿਆਨਤ ਦੇਸਤੁ ਹੈ। ਬੇਦਿਆਨਤ ਨਕਾਤੁ ਹੈ। ਤੇਗ ਮਰਦਾਂ ਹੈ। ਅਲੁ  
ਪਾਤਸ਼ਾਹਾਂ ਹੈ। ਇਤੇਣਿ ਟੋਲ ਜੋ ਜਾਨਿ ਜਨਵੈ। ਭਉ ਨਾਨਕ ਦਾਨਸ਼ੰਦਦ  
ਕਹਾਵੈ ॥ ੧ ॥

ਇਹ ਕੁਝ ਫਰਕ ਸਿਰ ਲਿਖਿਆ ਭੀ ਮਿਲਦਾ ਹੈ। ਮੈਨੂੰ ਤਾਂ

ਇਉਂ ਜਾਪਣਾ ਹੈ ਜਿਵੇਂ ਕਿਸੇ ਪਠਾਨ ਢਕੀਰ ਦਾ  
ਥਨਾਇਆ ਹੈ। ਕਿਆਲ ਸਾਰੇ ਮੁਸਲਮਾਨੀ ਹਨ। ਬੋਲੀ ਡਾਫੀ  
ਭੈਡੀ। ਸਿਖਿਆ ਕੁਝ ਮਾਮੂਲੀ ਜਿਹੀ ਹੈ। ਮੈਂ ਏਸਨੂੰ ਵੀ ਗੁਰੂ  
ਨਾਨਕ ਸਾਹਿਬ ਦੀ ਰਚਨਾ ਮੰਨਣ ਨੂੰ ਤਿਆਰ ਨਹੀਂ।

### ਪੈਂਤੀਸ ਅਖਰੀ

ਕਿਸੇ ਵੇਦਾਂਤੀ ਉਦਾਸੀ ਸਾਧ ਦੀ ਥਨਾਈ ਹੈ, ਜਿਸ ਤਰ੍ਹਾਂ ਕਿ  
ਰਤਨਮਾਲਾ ਆਦਿ ਥਾਣੀਆਂ ਹਨ।

ਓਕਾਰ ਸਰਬ ਪ੍ਰਕਾਸੀ। ਆਤਮਸੁਧ ਅਛੈ ਅਬਿਨਾਸੀ।

ਈਸ ਜੀਵ ਭੇਦ ਨ ਜਾਨੋ। ਸਾਧ ਚੌਰ ਸਭ ਬ੍ਰਹਮ ਪਛਾਣੋ।

ਹਸਤੀ ਚੀਟੀ ਤ੍ਰਿਣ ਲੋ ਆਦੇ। ਏਕ ਅਖੰਡਤ ਥਸੀ ਅਨਾਦੇ॥੧॥

ਓ ਅ ਏ ਸ ਹ

ਕਾਰਣ ਕਰਣ ਅਕਰਤਾ ਕਹੀਏ। ਭਾਨ ਪ੍ਰਕਾਸ ਜਗਤ ਸਿਉਲਹੀਏ।

ਖਾਨ ਪਾਨ ਕਛੂ ਰੂਪ ਨ ਰੇਖਾਂ। ਨਿਰਖਿਕਾਰ ਅਵੈਤ ਅਲੇਖਾਂ

ਗਾਤ ਗ੍ਰਾਮ ਸਭ ਦੇਸ ਦਿਸੰਤ੍ਰ। ਸਤਿਕਾਰ ਸਰਬ ਕੇ ਅੰਤਰ॥

ਘਨ ਕੀ ਨਿਆਈਂ ਸਦਾ ਅਖੰਡਤ।

ਕਿਆਨ ਬੇਣ ਪਰਾਤਮ ਪੰਡਿਤ॥੨॥

ਚਾਪ ਰਸਾਨ ਕਰਿ ਜਾਹਿ ਬਿਠਜੇ।

ਛਾਜ ਦਵੈਤ ਸਰਾਲ ਉਠ ਭਜੇ।

ਜਾਗਾਰਤ ਸੁਪਨ ਸੁਖੋਪਤ ਤੁਰੀਆ।

ਆਤਮ ਭੁਪਤ ਕੀ ਇਹ ਪਰੀਆ।

ਝੁਨਤਕਾਰ ਅਨਹਦ ਘੁਪੋਰੇ। ਤ੍ਰਿਕੁਟੀ ਭੀਤਰ ਅਤਿ ਫਥ ਜੋਰੇ।

ਝਨੁਤ ਜੋਰੀ ਇਆ ਰਸਬਾਤ। ਸੋਹੀ ਸ਼ਬਦ ਅਮੀ ਰਸ ਮਾਤਰਾ॥੩॥

ਚ ਫ ਜ ਫ ਵ

ਟਾਕੇ ਛੁਮਨ ਅਪਣ ਕੀ ਸੈਨ। ਸਤਿਗੁਰ ਮੁਕਤਿ ਪਦਾਰਥ ਦੈਨ।

ਠਾਕਤ ਦੁਖਿਧ ਨਿਰਮਲ ਕਰਣੀ।

ਛਾਰਿ ਸੁਧਾ ਮੁਖ ਅਪਦਾ ਹਰਣੰ ॥  
ਛਾਪਤ ਦੇਵੈਤ ਅੰਧੇਰੀ ਮਨਕੀ ।  
ਣਾਸਤ ਗੁਰ ਭ੍ਰਮਤਾ ਸਭ ਤਨ ਕੀ ॥ ੪ ॥

### ਟ ਠ ਡ ਢ ਣ

ਤਾਰਣ ਗੁਰੂ ਬਿਨਾ ਨਹਿ ਕੋਈ । ਸੂਤ ਸਿਮ੍ਰਿਤ ਮਨ ਬਾਤ ਪਰੋਈ ।  
ਬਾਨ ਅਦ੍ਵੈਤ ਤਬੀ ਜਾਇ ਪਰਸੈ ।  
ਮਨ ਬਚ ਕਰਮ ਗੁਰੂ ਪਗ ਦਰਸੈ ॥  
ਦਾਰਿਦ ਰੋਗ ਮਿਟੇ ਸਭ ਤਨਕਾ । ਗੁਰ ਕਹੁਣਾ ਕਰ ਹੋਵੈ ਮੁਕਤਾ ।  
ਧੰਨ ਗੁਰਦੇਵ ਮੁਕਤਿ ਕੇ ਦਾਤੇ ।  
ਨਾਨਾ ਨੇਤ ਬੇਦ ਜਿਸ ਗਾਤੇ ॥ ੫ ॥

### ਤ ਬ ਦ ਧ ਨ

ਪਾਰ ਬ੍ਰਹਮ ਸਭ ਮਹਿ ਸਮਾਨਾ ।  
ਸਾਂਤ ਸਿਧਾਂਤ ਕੀਓ ਬਖਜਾਨਾ ।  
ਛਾਸ ਕਟੀ ਵੈਤ ਗੁਰ ਪੂਰੇ । ਬਾਚੀ ਸਬਦ ਅਨਾਹਦ ਤੂਰੇ ।  
ਬਾਣੀ ਬ੍ਰਹਮ ਸਾਥ ਭਯੈ ਮੇਲਾ । ਭੰਗ ਵੈਤ ਹਉ ਸਦਾ ਅਕੇਲਾ ।  
ਮਾਨ ਅਪਮਾਨ ਦੇਉ ਜਰ ਗਏ । ਜੋਉ ਬੇ ਸੋਈ ਪੁਨ ਭਏ ॥ ੬ ॥

### ਪ ਫ ਬ ਭ ਮ

ਯਾ ਕਿਰਯਾ ਕਉ ਸੋਉ ਪਛਾਨੈ । ਅਦ੍ਵੈਤ ਅਖੰਡ ਆਪ ਕਉ ਮਾਨ ।  
ਰਵਿ ਰਹੈ ਸਭ ਮਹਿ ਪੁਰਖ ਅਲੋਖੈ ।  
ਆਦਿ ਆਪਾਰ ਅਨਾਦ ਅਭੋਖੈ ।  
ਤ੍ਰਾੜ ਮਿਟੀ ਆਤਮ ਦਰਸਾਨਾ । ਪ੍ਰਗਟ ਗਜਾਨ ਜੋਤਿ ਤਬ ਭਾਨ ।  
ਲਿਵਲੀਨ ਭਏ ਆਤਮ ਮਧ ਐਸੇ ।  
ਜਿਉ ਜਲ ਜਲਹਿ ਭੇਦ ਕਹੁ ਕੈਸੇ ॥  
ਵਾਸਦੇਵ ਬਿਨ ਅਵਰ ਨ ਕੋਊ ।  
ਨਾਨਕ ਓਸੀ ਸੋਹੀ ਆਤਮ ਸੋਉ ॥ ੭ ॥

### ਯ ਰ ਲ ਵ ਜ

# ਭਾਗ ਚੈਥਾ



ਜ਼ਮੀਮਾ ੧ ।

## ੧-ਬਾਣੀ ਦੀ ਵੰਡ ।

ਅਗੇ ਦਿਤੀ ਸਾਰਣੀ ਵਿਚ ਗ੍ਰੰਥ ਸਾਹਿਬ ਦੇ ੩੧ ਰਾਗਾਂ ਹੇਠ  
ਆਈ ਬਾਣੀ ਦੀ ਵੰਡ ਕੀਤੀ ਹੈ। ਏਸ ਗਿਨਤੀ ਵਿਚ ਖਾਸ ਖਾਸ  
ਬਾਣੀਆਂ ਅਤੇ ਵਾਰਾਂ ਨਹੀਂ ਗਿਣੀਆਂ। ਪਰ ਕਾਫੀਆਂ, ਕਰਹਲੇ, ਛੰਤ,  
ਸੋਹਲੇ, ਅੰਜੂਲੀਆ, ਚਉਪਦੇ, ਦੁਪਦੇ, ਪੰਜ ਪਦੇ ਅਤੇ ਅਸਟੱਪਦੀਆਂ  
ਗਿਨਤੀ ਵਿਚ ਆ ਗਏ ਹਨ। ਗੁਰੂ ਨਾਨਕ ਸਾਹਿਬ ਦੀ ਸਾਰੀ ਬਾਣੀ  
ਗ੍ਰੰਥ ਸਾਹਿਬ ਦਾ ਕੋਈ ਛੋਵਾਂ ਹਿੱਸਾ ਹੈ, ੧੪੦੦ ਸਫੇ ਵਿਚੋਂ ੨੫੦ ਸਫੇ।

ਸਭ ਤੋਂ ਲੰਬੇ ਰਾਗ ਜਿਨ੍ਹਾਂ ਵਿਚ ਸੋਂ ਤੋਂ ਵਧੀ ਸ਼ਬਦ ਹਨ,  
ਇਹ ਹਨ :—

ਗਊੜੀ (੩੮੭); ਆਸਾ (੩੬੯); ਸਾਰੰਗ (੧੨੬);  
ਸੇਨਠ (੧੧੧); ਬਿਲਾਵਲ (੧੮੮); ਮਾਰੂ (੧੫੮); ਸੂਹੀ (੧੪੦);  
ਸਿਰੀ (੧੩੭); ਭੈਰੋ (੧੩੨); ਰਾਮਕਲੀ (੧੨੧); ਅਤੇ ਧਨਾਸਰੀ  
(੧੧੮)। ਬਾਕੀ ਸਭ ਵਿਚ ਸੋਂ ਤੋਂ ਘਟ ਸ਼ਬਦ ਹਨ ॥

੨. ਖਾਸ ਕਿਸਮ ਦੀਆਂ ਬਾਣੀਆਂ :—

(ੴ) ਸਿਰੀ ਰਾਗ ਵਿਚ : ‘ਪਹਿਰੇ’ ਮਃ ੧, ਮਹਲਾ ੪ ਅਤੇ ੫ ਦੇ।

‘ਵਣਜਾਰਾ’ ਮਃ ੪ ਦਾ।

(ਅ) ਰਾਗ ਮਾਝ ਵਿਚ :—‘ਬਾਗ ਮਾਝ’ ਮਃ ੫, ‘ਦਿਨੈਨ’ ਮਃ ੫;  
‘ਕਰਹਲੇ’ ਮਃ ੪।

- (੯) ਰਾਮ ਗਉੜੀ ਵਿਚ : 'ਬਦਨ-ਅਖਰੀ' ਮਠ ੫; 'ਸੁਖਮਕੀ' ਮਃ ੫;  
     'ਬਿਤੀ' ਮਃ ੫; 'ਪੰਦ੍ਰਹ ਬਿਤੀ' ਕਬੀਰ;  
     'ਬਾਂਦਨਅਖਰੀ' ਕਬੀਰ।
- (੧੦) ਰਾਗ ਆਸਾ ਵਿਚ : 'ਪੱਟੀ ਲਿਖੀ' ਮਃ ੧; 'ਪਟੀ' ਮਃ ੩
- (੧੧) ਰਾਗ ਵਡਹੰਸ ਵਿਚ : ੨ 'ਘੋੜੀਆਂ' ਮਃ ੪ ਅਤੇ ੩ ਮਹਲਾ ੫  
     ਦੀਆਂ। 'ਅਲਾਹਣੀਆਂ' ਮਃ ੧ ਦੀਆਂ ੫, ਅਤੇ  
     ਮਃ ੩ ਦੀਆਂ ੪
- (੧੨) ਰਾਗ ਬਿਲਾਵਲ ਵਿਚ : 'ਸਤ ਵਾਰ' ਮਃ ੩ ਦੇ।
- (੧੩) ਰਾਗ ਰਾਮ ਕਲੀ ਵਿਚ : 'ਅਨੰਦ' ਮਹਲਾ ੩; 'ਸਦ' ਸੁੰਦਰ ਦੀ;  
     'ਓਕਾਰ' ਮਃ ੧; 'ਸਿਧ ਰੋਸ਼ਟ' ਮਃ ੧।
- (੧੪). ਰਾਗ ਮਾਤ੍ਰ ਵਿਚ : 'ਸੋਹਲੇ' ਮਹਲਾ ੧, ੩, ੪ ਤੇ ੫ ਦੇ, ਕਾਢੀਆਂ  
     ਮਹਲੇ ੧ ਦੀਆਂ, 'ਅੰਜੂਲੀਆਂ' ਮਃ ੫।
- (੧੫) ਰਾਗ ਧਨਾਸਰੀ ਵਿਚ : 'ਆਰਤੀ' ਮਹਲਾ ੧।

ਮਹਲਾ	ਰਾਣ	ਸਿਰੀ	ਪ੍ਰਾਪ	ਗਉੜੀ	ਆਸਾ	ਗੁਜਰੀ	ਬਿਵਾਂਗਰੀ	ਕਹਿਗੜੀ	ਦੱਤਨ
ਮਃ ੧	੫੧	੧	੪੦	੬੭	੭	—	—	—	੫
ਮਃ ੩	੩੮	੩੨	੩੨	੩੦	੮	—	—	—	੬
ਮਃ ੪	੭	੮	੩੨	੩੦	੮	੬	੬	੯	੯
ਮਃ ੫	੩੫	੪੮	੧੫੭	੧੮੦	੩੨	੩੮	੧੦	੮	—
ਮਃ ੬	—	—	—	੮	੧	—	੩	੧	—
ਕਬੀਰ	੨	—	—	੬੬	੩੭	੨	—	—	—
ਨਾਮਦੇਵ	—	—	—	੧	੫	੨	੩	—	—
ਰਵਿਦਾਸ	੧	—	—	੫	੬	੧	—	—	—
ਛਰੀਰ	—	—	—	—	੨	—	—	—	—
ਹੋਰ ਭਗਤ	੨	—	—	—	੩	—	—	—	—

ਮਹਲਾ	ੴ ਗ	ਸੋਚ	ਪਾਨਾਰੀ	ਜੈਤਸਰੀ	ਟੇਡੀ	ਬੈਗਜ਼ੀ	ਤਿੱਲੀ	ਸੁਹੀ
ਮ: ੧	੧੬	੧੩	—	—	—	—	੨	੨੨
ਮ: ੩	੧੫	੮	—	—	—	—	—	੧੧
ਮ: ੪	੮	੧੪	੧੧	੧	੯	੨	੨	੨੩
ਮ: ੫	੮੭	੬੦	੧੬	—	੩੦	੫	੫	੬੪
ਮ: ੮	੧੨	੪	੩	੪	੧	੩	੧	੫
ਕਬੀਰ	੧੧	੫	—	—	—	—	੧	੫
ਨਾਮਦੇਵ	੩	੫	—	—	੩	—	੨	੫
ਗਵਿਦਾਸ	੬	੩	੧	—	—	—	—	—
ਫਰੀਦ	—	—	—	—	—	—	—	—
ਹੋਰ ਭਗਤ	੨	੪	—	—	—	—	—	—

ਰਾਗ / ਅਹੁਲਾ	ਬਿਲਾਵਲ	ਗੋਡ	ਰਾਮਕਲੀ	ਨਟ ਨਗਰ	ਮਾਲੀ ਗੜਾ	ਮਾਤ੍ਰੂ	ਤੁਥਾਰੀ	ਕੇਲਾਹਾ
ਅੰ ੧	੮	—	੨੦	—	—	੪੫	੩	—
ਅੰ ੩	੯	—	੬	—	—	੩੦	—	—
ਅੰ ੪	੧੫	੬	੬	੧੫	੬	੧੦	੪	੨
ਅੰ ੫	੧੭	੨੩	੬੮	੧੦	੮	੫੮	੧	੧੬
ਅੰ ੬	੩	—	੩	—	—	੩	—	—
ਕਬੀਰ	੧੨	੧੧	੧੨	—	—	੧੦	—	੩
ਨਾਮਦੇਵ	੧	੧	੪	—	੩	੨	—	—
ਰਵਿਦਾਸ	੨	੨	੧	—	—	੨	—	੧
ਛਰੀਦ	—	—	—	—	—	—	—	—
ਹੋਰ ਭਗਤ	੧	—	੧	—	—	੩*	—	—

\* ੧ ਮੀਗਾਂਬਾਈ ਦਾ

ਹਾਜ਼ੀ	ਕੁਲ	ਬੰਸਤ	ਸਾਰੀ	ਪਾਲ	ਕਾਨੂੰਨ	ਵਾਸਤਾ	ਪ੍ਰਭਾਤੀ	ਗੁਰੂ	ਜੋ
ਮਹਲਾ									
ਮਃ ੧	੫	੧੯	੫	੧੪	—	—	੨੪	੧੬	੨੮
ਮਃ ੩	੨੩	੧੯	੬	੧੬	—	—	੮	੧੭	੩੦
ਮਃ ੪	੭	੮	੧੩	੮	੧੮	੧੩	੭	੩੦	੧੪੭੬
ਮਃ ੫	੬੦	੨੩	੧੪੦	੩੧	੪੧	੧੦	੮	੩੦	੪੮
ਮਃ ੬	—	੫	੪	—	—	—	—	—	੧੫
ਕਬੀਰ	੨੦	੮	੩	—	—	—	੫	੧੫	੬੭
ਨਾਮਦੇਵ	੧੨	੩	੫	੨	੧	—	੩	੧੮	੧੮
ਰਵਿਦਾਸ	੧	੧	—	੩	—	—	—	੧੯	੪੦
ਛੌਪ	—	—	—	—	—	—	—	੨	੨੮
ਹੋਰ ਭਗਤ	੧	੩*	—	—	—	੧	—	੧੨	੧੨

\* ੧ ਪਰਮਾਨੰਦ, ਅਤੇ ੨ ਸੁਰਦਾਸ

### ੩ - ਬਾਣੀ ਵਾਰਾਂ

(੧) ਰਾਗ ਸਿਰੀ ਵਿਚ ਵਾਰ ਮਹਲੇ ਚਰ੍ਚੇ ਦੀ, ਨਾਲ ਸਲੋਕ ਮਹਲੇ ਤੀਜੇ ਪਹਿਲੇ ਤੇ ਦੂਜੇ ਦੇ, ਸਾਰੀਆਂ ੨੧ ਪਉੜੀਆਂ ਹਨ। ਪਉੜੀ ਛੇਵੰਂ ਨੂੰ 'ਆਸਾ ਦੀ ਵਾਰ' ਵਿਚ ਦੂਜੀ ਪਉੜੀ ਦਾ ਦੂਜਾ ਸਲੋਕ ਕਰਕੇ ਟਿੱਤਾ ਹੈ।

(੨) ਰਾਗ ਮਾਝ ਵਿਚ ਵਾਰ ਮਹਲੇ ਪਹਿਲੇ ਦੀ, ੨੭ ਪਉੜੀਆਂ ਨਾਲ ਸਲੋਕ ਮਹਲੇ ੧, ੨, ੩ ਅਤੇ ੪ ਦੇ। ਧੁਨੀ : ਮਲਕ ਮੁਰੀਦ ਤਥਾ ਚੰਦੁਹੜਾ ਸੋਹੀਆਂ ਕੀ ਧੁਨੀ ਗਾਵਣੀ।

ਜੇਨੀ ਦੀ ਨਿੰਦਾ ੨ ਵੱਡੀਂ ਪਉੜੀ ਵਿਚ ਹੈ।

(੩) ਰਾਗ ਗਉੜੀ ਵਿਚ ਵਾਰ ਮਹਲਾ ੪ ਦੀ, ੩੩ ਪਉੜੀਆਂ, ਕੁਝ ਸਲੋਕ ਮਹਲੇ ਤੀਜੇ ਦੇ, ਅਤੇ ਕੁਝ ਸਲੋਕ ਤੇ ਪਉੜੀਆਂ ਵੀ ਮਹਲੇ ਪੰਜਵੇਂ ਦੀਆਂ। ਇਕ ਪਉੜੀ ਵੱਡੀਂ ਦੁਹਰਾਈ ਹੈ, ਅਤੇ ਇਕ ਥਾਂ ਚਰ੍ਚੇ ਗੁਰੂ ਦੀ, ਤੇ ਦੂਜੇ ਥਾਂ ਪੰਜਵੇਂ ਗੁਰੂ ਦੀ ਕਰਕੇ ਲਿਖੀ ਹੈ। ਗੁਰੂ ਗਈ ਦੇ ਬਗੜੇ ਬਾਬਤ ਬਹੁਤ ਕੁਝ ਤਾਰੀਖੀ ਮਸਾਲਾ ਇਸ ਵਾਰ ਵਿਚ ਹੈ।

(੪) ਰਾਗ ਗਉੜੀ ਵਿਚ ਵਾਰ ਪੰਜਵੇਂ ਗੁਰੂ ਦੀ, ੨੯ ਪਉੜੀਆਂ ਹਰ ਪਉੜੀ ਦੇ ਨਾਲ ਦੇ ਦੇ ਸਲੋਕ ਮਹਲਾ ੫ ਦੇ। ਧੁਨੀ : ਰਾਇ ਕਮਾਲ ਦੀ ਮੈਜਦੀ ਕੀ ਵਾਰ ਕੀ ਧੁਨਿ ਉਪਰਿ ਗਾਵਣੀ।

(੫) ਰਾਗ ਆਸਾ ਵਿਚ ਵਾਰ ਮਹਲੇ ਪਹਿਲੇ ਦੀ, ੨੮ ਪਉੜੀਆਂ ਸਲੋਕ ਮਹਲੇ ਪਹਿਲੇ ਦੇ ਤੇ ਦੂਜੇ ਦੇ। ਧੁਨੀ : ਟੁੰਡੇ ਅਸ ਰਾਜੇ ਕੀ ਧੁਨੀ।

(੬) ਗੁਜਰੀ ਕੀ ਵਾਰ ਮਹਲੇ ਤੀਜੇ ਦੀ, ੨੨ ਪਉੜੀਆਂ ਨਾਲ ਸਲੋਕ ਮਹਲੇ ਤੀਜੇ ਦੇ ਅਤੇ ਇਕ ਸਲੋਕ ਕਬੀਰ ਦਾ ਤੇ ਇਕ ਉਸੇ ਨਾਲ ਮੇਲਵਾਂ ਗੁਰੂ ਨਾਨਕ ਦਾ। ਧੁਨੀ : ਸਿਰੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਉੜੀ।

(੭) ਗੁਜਰੀ ਕੀ ਵਾਰ, ਮਹਲਾ ੪, ੨੧ ਪਉੜੀਆਂ। ਸਲੋਕ

ਬਹੁਤੇ ਮਹਲਾ ੩ ਦੇ ਅਤੇ ਕੁਝ ਮਹਲੇ ਪਹਿਲੇ ਅਤੇ ਪੰਜਵੇਂ ਦੇ ਦੋ ਜੁਟ ਸਲੋਕਾਂ ਦੇ ਭਾਈ ਮਰਦਾਨੇ ਦੇ ਨਾਮ ਦਿਤੇ ਹਨ, ਭਾਵੇਂ ਕਿਹਾ ਜਾਂਦਾ ਹੈ ਕਿ ਰਚੇ ਹੋਏ ਗੁਰੂ ਨਾਨਕ ਦੇਵ ਦੇ ਹੀ ਹਨ।

(੯) ਰਾਗ ਵਡਹੰਸ ਕੀ ਵਾਰ ਮ: ੪ । ੨੧ ਪਉੜੀਆਂ ।  
ਸਲੋਕ ਸਾਰੇ ਤੰਜੇ ਗੁਰੂ ਦੇ ਖਾਲੀ ਤਿਨ ਪਹਿਲੇ ਗੁਰੂ ਦੇ । ਚਉਥੇ ਗੁਰੂ  
ਦਾ ਕੋਈ ਸਲੋਕ ਨਹੀਂ ਭਾਵੇਂ ਵਾਰ ਰਚਿਥੇ ਗੁਰੂ ਦੀ ਹੈ, ਮਤਲਬ ਹੈ  
ਵਾਰਾਂ ਨਾਲ ਸਲੋਕ ਦੇਣ ਦਾ ਫੈਸਲਾ ਗੁਰੂ ਅਰਜਨ ਦੇਵ ਦਾ ਸੀ।

ਧੁਨਿ : ਲੱਲਾ ਬਹਲੀਆ ਕੀ ਧੁਨਿ ਗਾਵਨੀ ।

(੧੦) ਰਾਗ ਸੋਰਠ ਦੀ ਵਾਰ ਮਹਲਾ ੪ । ੨੯ ਪਉੜੀਆਂ,  
ਸਲੋਕ ਬਹੁਤੇ ਤੰਜੇ ਗੁਰੂ ਦੇ ਅਤੇ ਕੁਝ ਥੋੜ੍ਹੇ ਪਹਿਲੇ ਦੁਜੇ ਅਤੇ  
ਚਾਉਥੇ ਦੇ ਹਨ ।

(੧੧) ਰਾਗ ਜੈਤਸਰੀ ਕੀ ਵਾਰ ਮਹਲਾ ੫ । ੨੦ ਪਉੜੀਆਂ,  
ਹਰ ਏਕ ਨਾਲ ਦੋ ਦੋ ਸਲੋਕ ਹਰ ਥਾਂ ਪਹਿਲਾ ਸਲੋਕ 'ਗਾਥਾ' ਜਾਂ  
ਸਲੋਕ ਸਹਸ਼ਿਤ ਵਾਲੀ ਬੋਲੀ ਵਿਚ ਹੈ, ਅਤੇ ਦੂਜਾ ਲਹਿੰਦੀ ਬੋਲੀ  
ਵਿਚ । ਪਉੜੀਆਂ ਦੀ ਬੋਲੀ ਮਾਮੂਲੀ ਗੁਰਮੁਖੀ ਹੈ । ਸਲੋਕ ਸਾਰੇ ਪੰਜਵੇਂ  
ਗੁਰੂ ਦੇ ਹਨ ।

(੧੨) ਰਾਗ ਸੂਹੀ ਕੀ ਵਾਰ ਮਹਲਾ ੩ । ੨੦ ਪਉੜੀਆਂ,  
ਸਲੋਕ ਮਹਲੇ ੧, ੨, ਅਤੇ ੩ ਦੇ ।

(੧੩) ਰਾਗ ਬਿਲਾਵਲ ਕੀ ਵਾਰ ਮਹਲਾ ੪ । ੧੩ ਪਉੜੀਆਂ,  
ਸਲੋਕ ਸਾਰੇ ਮਹਲੇ ੩ ਦੇ, ਸਿਵਾਇ ਇਕ ਦੇ ਦੇ, ਜੋ ਗੁਰੂ ਨਾਨਕ  
ਜੀ ਦੇ ਹਨ ।

(੧੪) ਰਾਗ ਰਾਮਕਲੀ ਵਾਰ ਮਹਲਾ ਤੰਜਾ । ੨੧ ਪਉੜੀਆਂ,  
ਸਲੋਕ ਮਹਲੇ ੧, ੨, ਅਤੇ ੩ ਦੇ, ਅਤੇ ਦੋ ਸਲੋਕ ਕਬੀਰ ਦੇ ।

ਧੁਨਿ : ਜੋਧੇ ਵੀਰੀ ਪੂਰਬਾਣੀ ਕੀ ਧੁਨੀ ।

(੧੫) ਰਾਗ ਰਾਮਕਲੀ ਵਾਰ ਮਹਲਾ ਪੰਜਵਾਂ । ੨੨ ਪਉੜੀਆਂ

ਪੰਜਵੇਂ ਗੁਰੂ ਦੇ ਹੀ ਸਾਰੇ ਸਲੋਕ ।

(੧੬) ਰਾਗ ਰਾਮਕ-ਈ ਦੀ ਵਾਰ ਰਾਈ ਬਲਵੰਡ ਤਥਾ ਸਤੇ  
ਤੁਮ ਆਖੀ । ਅਠ ਪਉੜੀਆਂ ਹਨ, ਕੋਈ ਸਲੋਕ ਨਹੀਂ । ਵੇ ਹੋਰ  
ਪਉੜੀਆਂ ਛੇਵੇਂ ਗੁਰੂ ਦੀ ਗਦੀ ਨਾਈਨੀ ਪੁਰ ਕਹੀਆਂ ਇਕ ਬੀੜ  
ਵਿਚ ਹਨ ।

(੧੭) ਰਾਗ ਮਾਰੂ ਕੀ ਵਾਰ ਮਹਲਾ ੩ । ੨੨ ਪਉੜੀਆਂ ਹਨ  
ਸਲੋਕ ਪਹਿਲੇ ਅਤੇ ਤੰਜੇ ਮਹਲੇ ਦੇ ਅਤੇ ਦੇ ਤਿੰਨ ਪੰਜਵੇਂ ਗੁਰੂ ਦੇ ।

(੧੮) ਰਾਗ ਮਾਰੂ ਦੀ ਵਾਰ ਮਹਲਾ ੨ ॥ ੩ ਪਉੜੀਆਂ । ਹਰ  
ਪਉੜੀ ਦੇ ਪਹਿਲੇ ਸਲੋਕਾਂ ਦੀ ਥਾਂ 'ਡਖਨੇ' ਦਿਤੇ ਹਨ, ਜੋ ਮੁਲਤਾਨੀ  
ਜਿਹੀ ਬੋਲੀ ਵਿਚ ਹਨ ਅਤੇ ਸਾਰੇ ਗੁਰੂ ਅਟਜਨ ਦੇ ਹਨ ।

(੧੯) ਰਾਗ ਬਸੰਤ ਕੀ ਵਾਰ ਮਹਲਾ ੫ । ਖਾਲੀ ਤਿੰਨ  
ਪਉੜੀਆਂ, ਨਾਲ ਕੋਈ ਸਲੋਕ ਨਹੀਂ । ਇਹ ਨਾ ਮੁਕੰਮਲ ਹੀ ਰਹੀ  
ਸੀ । 'ਆਦਿ-ਬੀੜ' ਵਿਚ ਭੋਗ ਦੀ ਬਾਣੀ ਤੋਂ ਪਿਛੋਂ ਲਿਖੀ ਗਈ ਸੀ,  
ਪਿਛੋਂ ਆਕੇ ਅੰਦਰ ਕਰ ਦਿਤੀ ਰਾਈ ।

(੨੦) ਰਾਗ ਸਾਟੰਗ ਕੀ ਵਾਰ ਮਹਲਾ ੪ ॥ ੪੬ ਪਉੜੀਆਂ  
ਹਨ, ਬਲੋਕ ਮਹਲੇ ੧, ੩, ੨, ੪ ਅਤੇ ਪੰਜ ਦੇ ਦਿਤੇ ਹਨ । ਧੁਨਿ-  
ਮਹਿਮੇ ਹਸ਼ਨੇ ਕੀ ਧੁਨੀ ।

(੨੧) ਰਾਗ ਮਲੁਅਰ ਕੀ ਵਾਰ ਮਹਲਾ ੧ । ੨੮ ਪਉੜੀਆਂ  
ਹਨ, ਜਿਨ੍ਹਾਂ ਨਾਲ ਸਲੋਕ ਮਹਲੇ ੧, ੩, ੨ ਅਤੇ ੫ ਦੇ ਹਨ । ਪਉੜੀ  
੨੭ਵੀਂ ਨਵੀਂ ਬਨਾਕੇ ਪੰਜਵੇਂ ਗੁਰੂ ਨੇ ਪਾਈ ਹੈ । ਧੁਨਿ: 'ਰਾਣੈ ਕੈਲਾਸ  
ਤਥਾ ਮਾਲਦੇ ਕੀ ਧੁਨਿ' । ਕਰਤਾਰ ਪੁਰ ਵਾਲੀ ਬੀੜ ਵਿਚ  
ਪਾਠ ਹੈ: 'ਰਾਣੈ ਕੈਲਾਸ ਕੀ ਧੁਨਿ ਤਥਾ ਮਾਲਦੇ' ਜਿਸ ਤੋਂ  
ਦਿਸ ਰਿਹਾ ਹੈ ਕਿ ਕਰਤਾਰ ਪੁਰ ਵਾਲੀ ਬੀੜ ਦੇ ਲਿਖਾਰੀ  
ਨੇ ਗਾਲਤੀ ਕੀਤੀ ਤੇ ਫੇਰ ਦੁਰੁਸਤੀ ਕੀਤੀ, ਧੁਨਾਂ ਪਿਛੋਂ

ਲਿਖੀਆਂ ਰਾਈਆਂ ਹਨ।

(੨੨) ਰਾਗ ਕਾਨੜਾ ਕੀ ਵਾਰ ਮਹਲਾ ੪। ਪਉੜੀਆਂ ੧੫,  
ਸਾਰੇ ਸਲੋਕ ਚਉਥੇ ਦੇ। ਪੁਨਿ:-ਮੁਸੀ ਕੀ ਵਾਰ ਕੀ ਧੁਨੀ।

'ਜਪੁ' ਵੀ ਵਾਰ ਦੀ ਤਰੜ ਉੱਤੇ ਈਂਹੀ ਹੈ, ਆਖੇ ਓਹ 'ਨਿੰਟਕਾਰ ਦੀ  
ਵਾਰ' ਹੈ। ੩੮ ਪਉੜੀਆਂ ਦੇ ਪਿਛੇ ਦੂਜੇ ਗੁਰੂ ਦਾ ਸਲੋਕ ਹੈ, 'ਪਉਨ  
ਗੁਰੂ' ਅਤੇ ਇਕ ਸਲੋਕ ਮੁਢ ਵਿਚ ਗੁਰੂ ਨਾਨਕ ਦਾ ਆਪਣਾ ਹੈ।

ਪੁਨੀਆਂ ਗੁਰੂ ਹਰ ਗੋਬਿੰਦ ਸਾਹਿਬ ਨੇ ਸੰਨ ਈਸਵੀ ੧੬੨੧  
ਤੋਂ ਪਿਛੋਂ ਚੜ੍ਹਾਈਆਂ।

#### ੪ - ਭਗਤਾਂ ਦੀ ਬਾਣੀ।

ਬਾਣੀ ਬਹੁਤੀ ਕਬੀਰ, ਨਾਮਦੇਵ, ਰਵਿਦਾਸ ਅਤੇ ਫਰੀਦ ਦੀ  
ਹੈ। ਬਾਕੀ ਯਾਰਾਂ ਭਗਤਾਂ ਦੀ ਬਹੁਤ ਬੋੜੀ ਕਿਸੇ ਦਾ ਇਕ ਸ਼ਬਦ ਕਿਸੇ  
ਕੇ ਦੋ। ਚਾਰ ਚਾਰ ਸ਼ਬਦ ਖਾਲੀ ਧਨੇ ਅਤੇ ਤ੍ਰਿਲੋਚਨ ਦੇ ਹਨ। ਸਾਰੇ  
੨੨ ਸ਼ਬਦ। ਸੁਰਦਾਸ ਦਾ ਇਕ ਵਾਧੂ ਸ਼ਬਦ, ਅਤੇ ਮੀਰਾਂ ਬਾਈ ਦਾ  
ਇਕ ਭਾਈ ਬਨੈ ਨੇ ਵਧਾਏ ਸਨ। ਤ੍ਰਿਲੋਚਨ ਦਾ ਇਕ ਵਾਧੂ ਸ਼ਬਦ  
ਰਾਗ ਗੁਜਰੀ ਹੇਠਾਂ ਕਿਸੇ ਕਿਸੇ ਪੁਰਾਤਨ ਬੀੜ ਵਿਚ ਹੈ। ਕਬੀਰ ਦੇ  
ਵੀਂ ਛੇ ਸਤ ਸਲੋਕ ਵਧੀਕ ਹਨ।

ਭਗਤਾਂ ਵਿਚੋਂ ਮਿਰਫ ਫਰੀਦ ਹੀ ਪੰਜਾਬ ਦਾ ਹੈ, ਬਾਕੀ ਸਭ  
ਬਾਹਰ ਦੇ ਹਨ। ਤਿੰਨ (ਨਾਮਦੇਵ, ਤ੍ਰਿਲੋਚਨ ਤੇ ਪਰਮਾ ਨੰਦ) ਮਹਾ-  
ਰਾਸ਼ਟਰ ਦੇ, ਜੈਦੇਵ ਬੰਗਾਲੀ, ਬੇਣੀ ਬਿਹਾਰੀ, ਪੀਪਾ ਗੁਜਰਾਤ  
(ਕਾਠੀਆਵਾਡ) ਦਾ, ਸਧਨਾ ਸਿੰਘੀ, ਅਤੇ ਬਾਕੀ ਦੇ ਧੱਨਾ, ਸੇਨ, ਭੀਖਿਨ,  
ਰਾਮਾਨੰਦ, ਸੁਰਦਾਸ ਤੇ ਮੀਰਾਂਬਾਈ, ਏਹ ਸਭ ਹਿੰਦੁਸਤਾਨ ਤੇ ਰਾਜਪੁਤਾਨੇ  
ਦੇ। ਮਰਹਟੇ ਭਗਤਾਂ ਦੀ ਬੋਲੀ ਵਿਚ ਮਰਹਟੀ ਲਫਜ਼ ਹਨ। ਅਤੇ  
ਏਸੇ ਤਰ੍ਹਾਂ ਜੈਦੇਵ ਤੇ ਬੇਣੀ ਦੇ ਸ਼ਬਦਾਂ ਵਿਚ ਬੰਗਾਲੀ ਤੇ ਬਿਹਾਰੀ ਲਫਜ਼  
ਅਤੇ ਫਰੀਦ ਦੀ ਬਾਣੀ ਵਿਚ ਮੁਸਲਮਾਨੀਂ ਲਫਜ਼ ਤੇ ਖਿਆਲ ਆਉਂਦੇ  
ਹਨ। ਫਰੀਦ, ਕਬੀਰ, ਅਤੇ ਭੀਖਿਨ ਜਨਮ ਦੇ ਮੁਸਲਮਾਨ ਸਨ।

ਇਹਨਾਂ ਦੀ ਬਾਣੀ ਰੁਬਿ ਸਾਹਿਬ ਵਿਚ ਦਰਜ ਕਰਨ ਵੇਲੇ,  
ਉਹਨਾਂ ਦੇ ਛੋਣ ਦੇ ਸਮੇਂ ਦਾ ਕੌਈ ਧਿਆਨ ਨਹੀਂ ਰਖਿਆ । ਕਬੀਰ  
ਦੀ ਬਾਣੀ ਸਭ ਤੋਂ ਬਹੁਤੀ ਹੈ, ਸੋ ਹਰ ਰਾਗ ਵਿਚ ਉਸਦੀ ਬਾਣੀ  
ਪਹਿਲੇ ਟਿੱਤੀ ਹੈ। ਏਸੇ ਤਰ੍ਹਾਂ ਪਿਛੋਂ ਨਾਮਦੇਵ ਤੇ ਫੇਰ ਰਵਿਦਾਸ ਦੀ ।  
ਪਰ ਕਈ ਰਾਗਾਂ ਹੇਠਾਂ ਏਸ ਤਰਤੀਬ ਵਿਚ ਕੁਝ ਡਰਕ ਹੋ ਗਏ  
ਹਨ। ਸਗੋਂ ਇਕੋ ਭਗਤ ਦੇ ਸ਼ਬਦ ਭੀ ਅਡ ਅਡ ਕਰ ਦਿੱਤੇ ਹਨ, ਵਿਚ  
ਕਿਸੇ ਦੁਜੇ ਦਾ ਸ਼ਬਦ ਆਗਿਆ ਹੈ। ਇਹ ਗਲ ਜਾਣਕੇ ਨਹੀਂ ਕੀਤੀ  
ਗਈ ਅਛੋਲ ਹੀ ਨਕਲ ਕਰਨ ਵੇਲੇ ਸਾਮਣੇ ਪਈ ਪੜ੍ਹੇ ਉਤੇ ਹੇਠਾਂ ਹੋ  
ਗਏ ਜਾਪਦੇ ਹਨ। ਜੋ ਇਤਰਤੀਬੀ ਹੋ ਗਈ ਹੈ, ਉਹ ਇਸ ਤਰ੍ਹਾਂ ਪੁਰ ਹੈ :

(੧) ਸਿਰੀ ਰਾਗ ਹੇਠਾਂ ਤਰਤੀਬ ਹੈ;—ਕਬੀਰ, ਤ੍ਰਿਲੋਚਨ ਫੇਰ  
ਕਬੀਰ, ਬੇਣੀ, ਅਤੇ ਰਵਿਦਾਸ। (੩)

(੨) ਮਾਰੂ ਰਾਗ ਹੇਠਾਂ ਤਰਤੀਬ ਹੈ : ਜੇਦੇਵ, ਰਵਿਦਾਸ। (੧)

(੩) ਗੁਜਰੀ ਰਾਗ ਹੇਠਾਂ ਤਰਤੀਬ ਹੈ : ਕਬੀਰ, ਨਾਮਦੇਵ  
ਰਵਿਦਾਸ, ਤ੍ਰਿਲੋਚਨ, ਜੇਦੇਵ। (੧)

(੪) ਭੈਰੋ ਰਾਗ ਹੇਠਾਂ ਤਰਤੀਬ ਹੈ : ਕਬੀਰ; ਨਾਮਦੇਵ, ਰਵਿਦਾਸ  
ਫੇਰ ਨਾਮਦੇਵ। (੧)

(੫) ਬੰਤ ਰਾਗ ਹੇਠਾਂ ਤਰਤੀਬ ਹੈ : ਕਬੀਰ, ਰਾਮਾਨੰਦ,  
ਨਾਮਦੇਵ, ਰਵਿਦਾਸ, ਫੇਰ ਕਬੀਰ (੨)

(੬) ਸਾਰੰਗ ਹੇਠਾਂ ਤਰਤੀਬ ਹੈ : ਕਬੀਰ, ਨਾਮਦੇਰ, ਸੂਰਦਾਸ,  
ਫੇਰ ਕਬੀਰ। (੧)

ਇਹੋ ਅਗੋਤੜ ਪਛੇਤੜ ਗੁਰਬਾਣੀ ਵਿਚ ਵੀ ਇਕ ਦੋ  
ਬਾਂ ਹੋ ਗਿਆ ਦਿਸਦਾ ਹੈ, ਜਿਸ ਤਰ੍ਹਾਂ ਰਾਗ ਆਸਾ ਹੇਠਾਂ  
ਪਹਿਲੇ ਦੇ ਸ਼ਬਦ ਮਾਮੂਲੀ ਤਰਤੀਬ ਸਿਰ ਨਹੀਂ ਹਨ। ਏਸੇ  
ਤਰ੍ਹਾਂ ਰਾਗ ਬੰਤ ਵਿਚ ਗੁਰੂ ਅਮਰਦਾਸ ਦਾ ਪਹਿਲਾ ਸ਼ਬਦ

ਬੇ ਮੌਕਿਆ ਹੈ, 'ਆਰਤੀ' ਜੋ ਰਾਗ ਧਨਾਸਰੀ ਵਿਚ ਦਿਤੀ ਹੈ, ਉਹ ਰਾਗ ਦੇ ਅਖੀਰ ਪੁਰ ਖਾਸ ਕਿਸਮ ਦੀਆਂ ਰਚਨਾਂ ਵਾਕਰ ਆਉਣੀ ਚਾਹੀਦੀ ਸੀ।

ਇਕ ਹੀ ਸਲੋਕ ਨੂੰ ਕਿਤੇ ਪਹਿਲੀ ਪਾਤਸ਼ਾਹੀ ਦੇ, ਅਤੇ ਕਿਤੇ ਦੂਜੀ ਪਾਤਸ਼ਾਹੀ ਦੇ ਦਸ਼ਿਆ ਹੈ, ਇਹ ਫਰਕ ਕਿਤਨੀ ਥਾਂ ਨਜ਼ਰ ਆਉਂਦਾ ਹੈ। ਹੋ ਸਕਦਾ ਕਿ ਤਿਲੰਗ ਰਾਗ ਵਿਚ ਜੋ ਸ਼ਬਦ ਇਹਨਾਂ ਲਫਜ਼ਾਂ ਨਾਲ ਸ਼ੁਰੂ ਹੁੰਦਾ ਹੈ: 'ਖਾਕ ਨੂਰ ਕਰਦੇ,' ਉਸਨੂੰ ਗਲਤੀ ਨਾਲ ਪੰਜਵੀਂ ਪਾਤਸ਼ਾਹੀ ਦਾ ਕਿਹਾ ਗਿਆ ਹੈ, ਅਸਲ ਵਿਚ ਉਹ ਪਹਿਲੀ ਪਾਤਸ਼ਾਹੀ ਦੇ ਨਾਮ ਪੁਰ ਹੀ ਪ੍ਰਚਲਤ ਸੀ, ਜਿਸਤਰੂਂ ਕਿ 'ਮੁੱਕੇ ਦੀ ਗੋਸ਼ਟ' ਵਿਚ ਕਿਹਾ ਹੈ। ਭਾਵੇਂ ਹੈ ਇਹ ਭੀ 'ਨਕਲੀ' (apocryphal) ਸੀ।

ਠੀਕ ਏਸੇ ਤਰ੍ਹਾਂ ਰਾਗ ਰਾਮ ਕਲੀ ਵਿਚ ਗੁਰੂ ਨਾਨਕ ਦੇ ਇਕ ਸ਼ਬਦੋਂ ਵਿਚ ਦੋ ਵਾਰੀ ਸੁਣ ਮਾਫ਼ਿੰਦਾ ਲਫਜ਼ ਆਏ ਹਨ, ਅਤੇ ਸਿਧ ਗੋਸ਼ਟ ਵਿਚ ਵੀ ਚਰਪਟ, ਲੋਹਾਰੀਪਾ ਆਦਿ ਜੋਗੀਆਂ ਨੂੰ ਹੀ ਸੰਘੋਧਨ ਕੀਤਾ ਹੈ। ਰਾਗ ਆਸਾ ਵਿਚ ਹੈ, ਕਹੁ ਨਾਨਕ ਸੁਣ ਭਰਬਰਿ ਜੋਗੀ! ਇਹ ਮਾਫ਼ਿੰਦੇ ਭਰਬਰਿ ਚਰਪਟ ਆਦਿ ਜੋਗੀ ਨਾਥ ਗੁਰੂ ਨਾਨਕ ਦੇਵ ਨਾਲੋਂ ਬਹੁਤ ਪਹਿਲੇ ਹੋਏ ਸਨ; ਗੁਰੂ ਨਾਨਕ ਏਹਨਾਂ ਨੂੰ ਕਦੇ ਮਿਲ ਨਹੀਂ ਸਨ ਮਕਦੇ।

੫

'ਭੋਗ ਦੀ ਬਾਣੀ' ਵਿਚ ਜੋ 'ਸਲੋਕ ਸਹਸਕ੍ਰਿਤੀ'

ਮਹਲਾ ੧' ਕਰਕੇ ਦਿਤੇ ਹਨ, ਓਹਨਾਂ ਵਿਚੋਂ ਪਹਿਲਾ ਬੰਦ  
ਇਹ ਹੈ:-

ਪੜ੍ਹੁ ਪੁਸਤਕ ਮੰਧਿਆ ਬਾਬੀ ।  
ਸਿਲ ਪੂਜਸਿ ਬਗਲ ਸਮਾਧੀ ।  
ਮਰ ਝੂਠ ਬਿਭੁਖਨ ਸਾਰੀ ।  
ਤੈਪਾਲ ਤਿਹਾਲ ਬਿਚਾਰੀ ॥ ੧ ॥

ਏਸਦਾ ਵਜ਼ਨ ਜਾਂ ਬੰਦ, ਏਸਤੋਂ ਪਿਛੋਂ ਦਿਤੇ ਦਿੰਨ  
ਬੰਦਾਂ ਨਾਲੋਂ ਅੜ ਹੈ ਅਤੇ ਇਹ ਖੰਡਨ ਆਤਮਕ ਵੀ ਹੈ। ਪਰ  
ਪਿਛਲੇ ਤਿੰਨ ਬੰਦ ਨਾ ਨਿਰਾ ਵਜ਼ਨ ਕਰਕੇ ਹੀ ਸਗੋਂ ਮਜ਼ਮੂਨ  
ਤੇ ਬੋਲੀ ਕਰਕੇ ਵੀ ਪਹਿਲੇ ਤੋਂ ਵਖ ਹਨ। ਦੂਜੇ ਬੰਦ ਦੇ ਮੁਢ

‘੧ ਓ’ ਵੀ ਦਿੱਤਾ ਹੈ, ਜਿਸਤਰ੍ਹਾਂ ਕਿ ਕੋਈ ਨਵੀਂ ਬਾਣੀ ਸ਼ੁਰੂ  
ਹੋਣ ਲਈ ਹੁੰਦੀ ਹੈ। ਫੇਰ ਇਹਨਾਂ ਤੰਨਾਂ ਸਲੋਕਾਂ ਜਾਂ ਬੰਦਾਂ  
ਨੂੰ ਗ੍ਰੰਥ ਸਾਹਿਬ ਦੇ ਅੰਦਰ ਵਾਰਾਂ ਨਾਲ ਦੇ ਕੇ ਮਹਲੇ ਦੂਜੇ  
ਦੇ ਸਲੋਕ ਕਿਹਾ ਹੈ। ਦੂਜਾ ਬੰਦ ‘ਨਿਹਫੱਲ ਤਸਜ ਜਨਮਸਜ...  
... ਜਿਨਿ ਕਲ ਰਖੀ ਧਾਰਿ ॥੨॥’ ਵਾਤ ਮਾਝ ਦੀ ੨੩ਵੀਂ  
ਪਉੜੀ ਨਾਲ ਦਿੱਤਾ ਹੈ। ਏਸੇ ਤਰ੍ਹਾਂ ਤੈਜੇ ਬੰਦ ਅਤੇ ਚੌਥੇ  
ਬੰਦਾਂ ਨੂੰ ‘ਆਸਾ ਦੀ ਵਾਰ’ ਵਿਚ ਸਲੋਕ ਮਹਲਾ ਦੂਜਾ ਦੇ  
ਦਸਿਆ ਹੈ। ਇਹ ਗਲ ਠੀਕ ਈ ਹੋਵੇਗੀ। ਸਿੱਟਾ ਇਹ  
ਨਿਕਲਦਾ ਹੈ ਕਿ ਕਿਸੇ ਕਾਗਜ਼ ਦੇ ਪੜ੍ਹੇ ਪੁਰ ਪਹਿਲਾ  
ਸਲੋਕ ਗੁਰੂ ਨਾਨਕ ਸਾਹਿਬ ਨੇ ਲਿਖਿਆ ਮੀ, ਉਸੇ ਕਾਗਜ਼  
ਪੁਰ ‘੧ ਓ’ ਪਾਕੇ ਹੇਠਾਂ ਤੰਨ ਸਲੋਕ ਆਪਣੇ ਰਚੇ ਦੂਜੇ ਗੁਰੂ

ਨੇ ਲਿਖ ਦਿਤੇ। ਬੀੜ ਬਨ੍ਹਦੇ ਵੇਲੇ ਕੰਬ ਸਾਹਿਬ ਦੇ ਅੰਦਰ ਤਾਂ  
ਇਹਨਾਂ ਨੂੰ ਗੁਰੂ ਮੰਗਦ ਦੇ ਰਚੇ ਕਿਹਾ, ਪਰ ਭੋਗ ਦੀ ਬਾਣੀ  
ਲਿਖਦੇ ਸਮੇਂ ਕਾਗਜ਼ ਪੁਰੋਂ ਜਿਉਂ ਦੀ ਤਿਉਂ ਨਕਲ ਕਰ  
ਦਿਤੀ, ਅਤੇ ਸਿਰੇ ਪੁਰ ਗੁਰੂ ਅਰਜਨ ਦੇਵ ਦਾ ਨਾਂ ਦੇ ਦਿੱਤਾ  
ਸਿਰਨਾਵਾਂ ‘ਸ਼ਲੋਕ ਸਹਸ਼ਕ੍ਰਿਤ ਮਹਲਾ ੧’ ਵੀ ਉਸੇ ਤਰ੍ਹਾਂ  
ਉਤਾਰ ਲਿਆ। ਤਾਂਤੇ ਇਹ ਮਨਣਾ ਪਏਗਾ ਕਿ ਘਟ ਤੋਂ  
ਘਟ ਇਕ ਪੜਾ ਗੁਰੂ ਨਾਨਕ ਸਾਹਿਬ ਦਾ ਗੁਰੂ ਅਰਜਨ  
ਦੇਵ ਜੀ ਨੂੰ ਮਿਲ ਗਿਆ। ਪਰ ਰਵਾਇਤ ਇਸ ਬਾਬਤ ਚੁਪ ਹੈ।

ਹੋਰ ਭੀ ਕੁਝ ਫਰਕ ਦੇਖੇ ਗਏ ਹਨ, ਜੋ ਏਥੇ ਨਹੀਂ  
ਦਿਤੇ ਜਾਂਦੇ। ਅੱਡ ਅੱਡ ਬੀੜਾਂ ਵਿਚ ਲਫਜ਼ੀ ਫਰਕ ਭੀ  
ਬਹੁਤੇ ਹਨ, ਛੇਕੜਲੀ ਸਿਆਰੀ ਅਤੇ ਅੰਕੜ ਦੀਆਂ  
ਗਾਲਤੀਆਂ ਨਿਯਮ ਵਿਤੁਧ ਕ੍ਰੀਬਨ ਹਰ ਸਫੇ ਪੁਰ ਸਭਨਾਂ  
ਬੀੜਾਂ ਵਿਚ ਲਭਦੀਆਂ ਹਨ, ਹਿਜਿਆਂ ਦਾ ਫਰਕ, ‘ਨ’  
ਅਤੇ ‘ਣ’ ਦੇ ਵਰਤਾਉ ਦੇ ਫਰਕ, ਪੈਰਾਂ ਹੇਠ ਲਗੇ ‘ਰ’  
ਅਤੇ ਵਖਰੇ ‘ਰ’ ਅਤੇ ਏਸੇ ਤਰ੍ਹਾਂ ‘ਯ’ ਤੇ ‘ਹ’ ਦੀਆਂ  
ਗਾਲਤੀਆਂ ਭੀ ਕੁਝ ਘਟ ਨਹੀਂ ॥

੬.

ਕਿਤਾਬ ਦੇ ਮੁਢ ਵਿਚ ਹੀ ਅਸੀਂ ਦਸ ਆਏ ਹਾਂ ਕਿ ਕਿਸ ਤਰ੍ਹਾਂ  
ਜ਼ਬਫ਼ੀ ਚਲੇ ਆਉਣ ਕਰਕੇ ਪ੍ਰਦ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ  
ਫਰਕ ਪੈਂਦੇ ਜਾਂਦੇ ਸਨ। ਪੁਰਾਣੀਆਂ ਹਥ ਦੀਆਂ ਲਿਖੀਆਂ ਜਨਮ  
ਸਾਖੀਆਂ ਵਿਚ ਕਈ ਜ਼ਬਫ਼ ਫਰਕ ਵਾਲੇ ਮਿਲਦੇ ਹਨ। ਇਹ ‘ਜਨਮ  
ਸਾਖੀਆਂ, ਆਪਣੇ ਮੌਜੂਦਾ ਰੂਪ ਵਿਚ ਭਾਵੇਂ ਲਿਖੀਆਂ ਤਾਂ ਗ੍ਰੰਥ ਸਾਹਿਬ

ਨਾਲੋ ਪਿੱਛੋ ਜੀ ਰਾਈਆਂ ਹਨ, ਪਰ ਬਾਣੀ ਦੀ ਨਕਲ ਗ੍ਰੰਥ ਸਾਹਿਬ  
 ਨਾਲੋ ਪਹਿਲੋ ਬਣ ਚੁਕੀਆਂ ‘ਸਾਖੀਆਂ’ ਤੋਂ ਹੀ ਹੁੰਦੀ ਆਈ ਹੈ।  
 ਅਸੀਂ ਨਸੂਨੇ ਲਈ ਇਕ ਬਥਦ ਸੰਮਤ ੧੯੦੩ ਵੀ ਲਿਖੀ ਜਨਮ  
 ਸਾਖੀ ਤੋਂ ਨਕਲ ਕਰਦੇ ਹਨ, ਅਤੇ ਸਾਹਮਣੇ ਓਹੋ ਬਥਦ ਜਿਸ ਤਰ੍ਹਾਂ  
 ਗ੍ਰੰਥ ਸਾਹਿਬ ਵਿਚ ਲਿਖਿਆ ਹੈ ਵੇਂਦੇ ਹਾਂ। ‘ਸਾਖੀ’ ਲਿਖਣ ਵਾਲੇ ਨੇ  
 ਇਹ ਫਰਕ ਆਪ ਜਾਨ ਬੁਝਕੇ ਨਹੀਂ ਪਏ ਸਿਧ ਹੁੰਦੇ, ਸਗੋਂ ਜਿਸ ਤਰ੍ਹਾਂ  
 ਤੇ ਜਿਸ ਸ਼ਕਲ ਵਿਚ ਉਸਨੂੰ ਇਹ ਸ਼ਬਦ ਮਿਲਿਆ ਉਸਨੇ ਲਿਖ ਦਿੱਤਾ:—

‘ੴ ਸੰਮਤ ੧੯੦੩ ਦੀ ਨਕਲ ਜੀਤੀ  
 ਜਨਮ ਸਾਖੀ ਵੀ’

ਰਾਗ ਬਸੰਤ ਮਹਲਾ ੧  
 ਨਉ ਸਤ ਚਉਥਹ ਤੀਨਿ ਚਾਰਿ ਕਰਿ  
 ਮਸ਼ਲਤ ਚਾਰਿ ਬਹਾਲੀ ।  
 ਚਾਰੇ ਦੀਵੇ ਚਹੁ ਹਥ ਦੀਏ, ਏਕਾ  
 ਏਕੀ ਵਾਰੀ ॥੧॥  
 ਬਾਬਾ ਮਿਹਰਵਾਨ ਮਧੁਸੁਦਨ ਮਾਧੇ  
 ਐਸੀ ਸਕਤ ਤੁਮਾਰੀ॥੧॥ਰਹਾਉ॥  
 ਘਰਿ ਘਰਿ ਲਸਕਰ ਪਾਵਰ ਤੇਰਾ,  
 ਧਰਮ ਕਰੇ ਸਿਕਦਾਰੀ॥  
 ਭਾਣੇ ਚੰਕੀ ਭਾਖ ਮੰਦੀ,  
 ਐਸੀ ਨਦਰਿ ਤੁਮਾਰੀ॥੨॥  
 ਧਰਤੀ ਦੇਕ ਚੜੀ ਇਕ ਬੋਡਾ,  
 ਭਾਗ ਤੇਰਾ ਭੰਡਾਰੀ ।  
 ਨਾਮਾਖੂਰੁ ਹੋਵੇ ਫਿਰਿ ਮੰਕੇ,  
 ਨਾਰਦ ਕਰੇ ਖੁਆਰੀ॥੩॥  
 ਪੁੰਜੀ ਮਾਰਿ ਪਵੇ ਨਿਤ ਮੁਦਰ ਰ,  
 ਪਾਪ ਕਰੇ ਕੁਟਖਾਲੀ ।  
 ਲਥ ਅਧੇਰਾ ਬੰਦੀ, ਖਾਨਾ  
 ਅਉਕਣ ਪੈਤੁ ਲੁਹਾਰੀ॥੪॥

ਲੰਬ ਸਾਹਿਬ ਵਿਚੋਂ  
 ੧ ਓ ਸਤਿਗੁਰ ਪ੍ਰਸਾਦਿ  
 ਬਸੰਤ ਪਿੱਛੇਲੁ ਮਹਲਾ ੧ ਘਰੁ ੨  
 ਨਉ ਸਤ ਚਉਥਹ ਤੀਨਿ ਚਾਰਿ ਕਰਿ,  
 ਮਾਲਤ ਚਾਰਿ ਬਹਾਲੀ ।  
 ਚਾਰੇ ਦੀਵੇ ਚਹੁ ਹਥ ਦੀਏ, ਏਕਾ  
 ਏਕੀ ਵਾਰੀ ॥੧॥  
 ਮਿਹਰਵਾਨ ਮਧੁਸੁਦਨ ਮਾਧੇ,  
 ਐਸੀ ਸਕਤ ਤੁਮਾਰੀ॥੧॥ਰਹਾਉ॥  
 ਘਰਿ ਘਰਿ ਲਸਕਰੁ ਪਾਵਰੁ ਤੇਰਾ,  
 ਧਰਮ ਕਰੇ ਸਿਕਦਾਰੀ ।  
 ਧਰਤੀ ਦੇਕ ਮਿਲੇ ਇਕ ਵੇਂਤਾ,  
 ਭਾਖ ਤੇਰਾ ਭੰਡਾਰੀ॥੨॥  
 ਨਾ ਸਾਸੂਰੁ ਹੋਵੇ ਫਿਰਿ ਮੰਕੇ,  
 ਨਾਰਦੁ ਕਰੇ ਖੁਆਰੀ  
 ਲਥ ਅਧੇਰਾ ਬੰਦੀਖਾਨਾ,  
 ਅਉਕਣ ਪੇਰਿ ਲੁਹਾਰੀ॥੩॥  
 ਪੁੰਜੀ ਮਾਰਿ ਪਵੇ ਨਿਤ ਮੁਦਰ ਰ,  
 ਪਾਪ ਕਰੇ ਕੁਟਖਾਲੀ ।  
 ਭਾਣੇ ਚੰਕੀ ਭਾਖ ਮੰਦਾ,  
 ਜੇਸੀ ਨਦਰਿ ਤੁਮਾਰੀ॥੪॥

ਆਦਿ ਪੁਰਖ ਕਉ ਅਲਹੁ ਕਹੀਐ,  
 ਸੇਖਾ ਆਈ ਵਾਰੀ ।  
 ਦੇਖੋ ਦੇਵਤਿਆ ਕਰ ਲਾਗਾ  
 ਐਸੀ ਕਿਰਤਿ ਚਾਲੀ ॥੫॥  
 ਕੁਜਾ ਬਾਗ ਠਿਵਾਜ ਮੁਸਲਾ,  
 ਨੀਲਰੂਪ ਬਚਾਰੀ ।  
 ਏਕੇ ਮੀਆ ਸਭਨਾ ਜੀਆ  
 ਬੇਦੀ ਅਵਰ ਤੁਮਾਰੀ ॥੬॥  
 ਜੇ ਤੁ ਮੀਰ ਮਹਿਪਤਿ ਸਾਹਿਬ,  
 ਰੁਦਰਤਿ ਕਉਣ ਹਮਾਰੀ ।  
 ਚਾਰੇ ਕੁੰਟ ਸਲਾਮ ਕਰਹੋਗੇ  
 ਘਰੈ ਘਰਿ ਸਿਫਤਿ ਤੁਮਾਰੀ॥੭॥  
 ਰਾਮ ਰਾਮ ਏਕ ਖੁਦਾਇ,  
 ਹਰਿਰਾਮ ਸਦਾ ਚਿਤਾਰੀ ।  
 ਕਹੁ ਨਾਨਕ ਹਉ ਤਾਕੇ ਬੰਦਾ  
 ਸਰ੍ਗਰ ਪਾਰਿ ਉਤਾਰੀ ॥੮॥

ਆਦਿ ਪੁਰਖ ਕਉ ਅਲਹੁ ਕਹੀਐ,  
 ਸੇਖਾ ਆਈ ਵਾਰੀ ।  
 ਦੇਵਲ ਦੇਵਤਿਆ ਕਰੁ ਲਾਗਾ,  
 ਐਸੀ ਕਿਰਤਿ ਚਾਲੀ ॥੫॥  
 ਕੁਜਾ ਬਾਗ ਨਿਵਾਜ ਮੁਸਲਾ,  
 ਜੀਲਰੂਪ ਬਨਵਾਰੀ ।  
 ਘਰੈ ਘਰਿ ਮੀਆ ਸਭਨਾ ਜੀਆ,  
 ਬੇਲੋ ਅਵਰ ਤੁਮਾਰੀ ॥੬॥  
 ਜੇ ਤੁ ਮੀਰ ਮਹਿਪਤਿ ਸਾਹਿਬ,  
 ਬੁਦਰਤਿ ਕਉਣ ਹਮਾਰੀ ।  
 ਚਾਰੇ ਕੁੰਟ ਸਲਾਮ ਕਰਹੋਗੇ,  
 ਘਰੈ ਘਰਿ ਸਿਫਤਿ ਤੁਮਾਰੀ॥੭॥  
 ਤੇਰਥ ਸਿੰਮਤਿ ਪੈਨ ਦਾਨ,  
 ਕਿਛ ਲਾਹਾ ਮਿਲੇ ਵਹਿਆਈ,  
 ਨਾਨਕ ਨਾਮ ਮਿਲ ਵਹਿਆਈ,  
 ਮੌਕਾ ਘੜੀ ਸਮਾਲੀ ॥੮॥

ਜਨਮ ਸਾਖੀ ਵਿਚ ਇਹ ਸ਼ਬਦ ਮਲੁੱਖਾਂ ਦੀ ਸਾਖੀ ਵਿਚ ਦਿਤਾ  
 ਹੈ, ਜੋ ਬੜਾ ਗੁਸੇ ਵਿਚ ਭਰਿਆ ਗੁਰੂ ਨਾਨਕ ਸਾਹਿਬ ਤੇ ਚੜ੍ਹਕੇ ਆਇਆ  
 ਸੀ, ਅਤੇ ਇਹ ਸ਼ਬਦ ਗੁਰੂ ਸਾਹਿਬ ਨੇ ਮਾਤਾ ਮੰਡੇਤ ਬਾਬਤ ਇਤ੍ਰਾਜ਼ਾਂ ਦੇ  
 ਸਵਾਲ ਵਿਚ ਦਿਤਾ ਸੀ। ਇਕ ਹੋਰ ਜਨਮ ਸਾਖੀ ਵਿਚ ਇਹੋ ਸ਼ਬਦ ਮਕੇ  
 ਦੀ ਗੋਸ਼ਟ ਵਿਚ ਦਿਤਾ ਹੈ, ਜਿਥੇ ਸਾਰੇ ਓਹ ਸ਼ਬਦ ਇਕੱਠੇ ਕਰਕ ਦਾ  
 ਜਤਨ ਕੀਤਾ ਗਿਆ ਹੈ, ਜਿਨ੍ਹਾਂ ਵਿਚ ਕਿਸੇ ਮੁਸਲਮਾਨ ਨੂੰ ਸੰਬੋਧਨਕੀਤਾ ਹੈ  
 ਅਤੇ ਫਾਰਸੀ ਦੇ ਲੁਫ਼ਜ਼ ਵਰਤੇ ਹਨ।

ਜ਼ਮੀਮਾ ਦੁਸਤ।

## ਸਲੋਕ ਕਬੀਰ ਅਤੇ ਫਰੀਦ ਦੇ

ਜਿਨ੍ਹਾਂ ਨੂੰ ਵੇਖਕੇ ਗੁਰੂ ਸਾਹਿਬਾਨ ਨੇ ਸਲੋਕ ਰਚੇ ।

ਆਪ ਦੇਖਗੇ ਕਿ ਇਥੇ ਨਾਨਕ ਛਾਪ ਨਹੀਂ ਵਰਤੀ, ਜਿਸ ਤਰ੍ਹਾਂ  
ਕਿ ਅਗੇ ਹੋਰ ਕਈ ਸਲੋਕਾਂ ਦਾ ਹਾਲ ਹੈ ।

ਫਰੀਦਾ ! ਕਾਲੀ ਜਿਨੀ ਨ ਰਾਵਿਆ ਧੁਲੀ ਰਾਵੈ ਕੋਇ ।

ਕਰਿ ਸਾਈਂ ਸਿਉ ਪਿਰਹੜੀ ਰੰਗ ਨਵੇਲਾ ਹੋਇ ॥ ੧੨ ॥  
ਮਹਲ ੩ ॥ ਫਰੀਦਾ ! ਕਾਲੀ ਧੁਲੀ ਸਾਹਿਤ ਸਦਾ ਹੈ ਜੇ ਕੇ ਚਿਤਿ ਕਰੇ ।

ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੇ ਸਭੁ ਕੋਇ ।

ਇਹ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ॥੧੩॥

ਫਰੀਦਾ ! ਰੱਤੀ ਰਤੁ ਨ ਨਿਕਸੈ ਜੇ ਤਨ ਚੀਰੈ ਕੋਇ ।

ਜੇ ਤਨ ਟੁੰਡੇ ਰੱਬ ਸਿਉ ਤਨਿ ਰਤੁ ਨ ਹੋਇ ॥ ੫੧ ॥

ਮਹਲਾ ੩ ॥ ਇਹ ਤਨੁ ਸਭੋ ਰਤੁ ਹੈ ਰਤ ਬਿਨੁ ਤਨੁ ਨ ਹੋਇ ।

ਜੇ ਸ਼ਹ ਰਤੇ ਆਪਣੇ ਤਿਤੁ ਤਨਿ ਲੋਭੁ ਰਤੁ ਨ ਹੋਇ ।

ਭੈ ਪਇਐ ਤਨ ਖੀਣੁ ਹੋਇ ਲੋਭੁ ਰਤੁ ਵਿਚਹੁ ਜਾਇ ।

ਜਿਓਂ ਬੈਸੰਤਰਿ ਧਾਤੁ ਸੂਧੁ ਹੋਇ,

ਤਿਓਂ ਹਰਿ ਕਾ ਭਉ ਦੁਰਮਤ ਮੈਲੁ ਗਵਾਇ ।

ਨਾਨਕ ਤੇ ਜਨ ਸੋਹਣੇ ਜਿ ਰਤੇ ਹਰਿ ਰੰਗੁ ਲਾਇ ॥ ੫੨ ॥

ਫਰੀਦਾ ! ਪਾੜ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ ।

ਜਿਨੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ ॥ ੧੦੩ ॥

ਮਹਲਾ ੩ ॥ ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੋਇ ।  
 ਘਰ ਹੀ ਬੇਠਿਆ ਸ੍ਰ ਮਿਲੈ ਜੇ ਨੀਅਤ ਰਾਸਿ ਕਵੇਇ ॥ ੧੦੪ ॥  
 ਫਰੀਦਾ ! ਮਨ ਮੈਦਾਨੁ ਕਰਿ ਟੋਏ ਟਿਬੇ ਲਾਹਿ ।  
 ਅਗੇ ਮੂਲਿ ਨ ਆਵਸੀ ਦੇਜਕ ਸੰਦੀ ਭਾਹਿ ॥ ੧੪ ॥  
 ਮਹਲਾ ੫ ॥ ਫਰੀਦਾ ! ਗਰਬੁ ਜਿਨ੍ਹਾਂ ਵਡਿਆਈਆਂ ਧਨ ਜੋਬਨ ਅਸਗਾਹ  
 ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ ॥  
 ਮਹਲਾ ੫ ॥ ਫਰੀਦਾ ! ਖਾਲਕ ਖਲਕ ਮਹਿ ਖਲਕ ਵਸੈ ਰਬ ਮਾਹਿ ।  
 ਮੰਦਾ ਕਿਸਨੇ ਆਖੀਐ ਜਾਂ ਤਿਸ ਬਿਨ ਕੋਈ ਨਾਹਿ ॥ ੧੫ ॥  
 ਫਰੀਦਾ ! ਮੈਂ ਜਾਨਿਆ ਦੁਖ ਮੁਝ ਕੂ ਦੁਖ ਸਬਾਇਐ ਜਾਗਿ ।  
 ਉਚੇ ਚਦਿਕੈ ਦੇਖਿਆ ਤਾਂ ਘਰਿ ਘਰਿ ਇਹਾ ਅਗਿ ॥ ੧੯ ॥  
 ਮਹਲਾ ੫ ॥ ਫਰੀਦਾ ! ਭੁਮਿ ਰੰਗਾਵਲੀ ਮੰਝ ਵਿਸੂਲਾ ਬਾਗਾ ।  
 ਜੇ ਜਨ ਪੀਂਰ ਨਵਾਜਿਆ ਤਿਨਾ ਅੰਚ ਨ ਲਾਗਾ ॥ ੮੨ ॥  
 ਮਹਲਾ ੫ ॥ ਫਰੀਦਾ ! ਉਮਰ ਸੁਹਾਵੜੀ ਸੰਗ ਸੁਵੰਨੜੀ ਦੇਹ ।  
 ਵਿਰਲੇ ਕੇਈ ਪਾਈਅਨਿ ਜਿਨ੍ਹਾਂ ਪਿਆਰੇ ਨੇਹ ॥ ੮੩ ॥  
 ਫਰੀਦਾ ! ਪਿਛਲੀ ਰਾਤਿ ਨ ਜਾਗਿਓਹਿ ਜੀਵਿਦੜੇ ਮੋਇਓਹਿ ।  
 ਜੇ ਤੈ ਰਬੁ ਵਿਸਾਟਿਆ ਤ ਰਥਿ ਨ ਵਿਸਰਿਓਹਿ ॥ ੧੦੭ ॥  
 ਮਹਲਾ ੫ ॥ ਫਰੀਦਾ ! ਕੰਤ ਰੰਗਾਵਲਾ ਵੱਡਾ ਵੇ ਮੁਹਤਾਜੁ ।  
 ਅਲਹ ਸੇਤੀ ਨਤਿਆਂ ਇਹੁ ਮਚਾਵਾ ਸਾਜੁ ॥ ੧੦੮ ॥  
 ਮਹਲਾ ੫ ॥ ਫਰੀਦਾ ! ਦੁਖ ਸੁਖ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ ।  
 ਅਲਹ ਭਾਵੇ ਸੇ ਭਲਾ ਤਾਂ ਲਭੀ ਦਰਬਾਰੁ ॥ ੧੦੯ ॥  
 ਮਹਲਾ ੫ ॥ ਫਰੀਦਾ ! ਦੁਨੀ ਵਜਾਈ ਵਜਦੀ ਤੂੰ ਭੀ ਵਜਹਿ ਨਾਲ ।  
 ਸੋਈ ਜੀਉ ਨ ਵਜਦਾ ਜਿਸੁ ਅਲਹੁ ਕਰਦਾ ਸਾਰ ॥ ੧੧੦ ॥  
 ਮਹਲਾ ੫ ॥ ਫਰੀਦਾ ! ਦਿਲ ਰਤਾ ਇਸੁ ਦੁਨੀ ਸਿਉ ਦੁਨੀ ਨ ਕਿਤੇ ਕੰਮਿ ।  
 ਮਿਸਲ ਫਕੀਰਾਂ ਗਾਖੜੀ ਸੁ ਪਾਈਐ ਪੂਰ ਕਰੰਮਿ ॥੧੧੧॥

ਫਰੀਦਾ ! ਤਨ ਤਪੈ ਤਨੂਰ ਜਿਓ, ਬਾਲਣੁ ਹਡ ਬਲੰਡਿ ।

ਪੈਰੀਂ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨੁ ॥ ੧੧੯ ॥

ਮਹਲਾ ੧ ॥ ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ ।

ਜਿਰਿ ਪੈਰੀ ਕਿਆ ਫੇਕਿਆਂ ਅੰਦਰਿ ਪਿਰੀ ਨਿਹਾਲਿ ॥ ੧੨੦ ॥

ਮਹਲਾ ੪ ॥ ਹਉ ਛੁਫੇਦੀ ਸਜਣਾ ਸਜਣ ਮੇਡੇ ਨਾਲਿ ।

ਨਾਨਕ ਅਲੁਖ ਨ ਲਖਿਐ ਗੁਰਮੁਖ ਏਇ ਦਿਖਾਲਿ ॥ ੧੨੧ ॥

ਇਹ ਚੌਥੀ ਪਾਤਸ਼ਾਹੀ ਦਾ ਸਲੋਕ ਫਰੀਦ ਦੇ ਕਿਸੇ ਸਲੋਕ ਪ੍ਰਖਾਇ ਨਹੀਂ ਕਿਹਾ ਗਿਆ, ਬੋਲੀ, ਛੰਦ ਤੇ ਮਜ਼ਮੂਨ ਮਿਲਦਾ ਜੁਲਦਾ ਵੇਖ ਗੁਰੂ ਅਰਜਨ ਦੇਵ ਨੇ ਏਸ ਸਲੋਕ ਨਾਲ ਰਖ ਦਿੱਤਾ ਹੈ । ਬਾਣੀ ਸਭ ਸਲੋਕਾਂ ਦੀ, ਜੋ ਉਪਰ ਦਿੱਤੇ ਹਨ, ਗੁਰੂ ਨਾਨਕ ਦੇਵ ਦੇ ਸਲੋਕ ਸਮੇਤ ਇਕੋ ਜਿਹੀ ਹੈ ।

ਫਰੀਦਾ ! ਮੈਂ ਜਾਣਿਆ ਵੱਡਹੰਸ ਹੈ ਤਾਂ ਮੈਂ ਕੀਤਾ ਸੰਗੁ ।

ਜੇ ਜਾਣਾ ਬਗੁ ਬਪੜਾ ਜਨਮਿ ਨ ਭੇੜੀ ਅੰਗੁ ॥ ੧੨੩ ॥

ਮਹਲਾ ੧ ॥ ਕਿਆ ਹੰਸਾ ਕਿਆ ਬਗੁਲਾ ਜਾ ਕਉ ਨਦਰਿ ਧਰੇ ।

ਜੇ ਤਿਸ ਭਾਵੈ ਨਾਨਕਾ ਕਾਰਾਹੁ ਹੰਸ ਕਰੇ ॥ ੧੨੪ ॥

ਮਹਲਾ ੩ ॥ ਹੰਸਾ ਏਖਿ ਤਰੰਇਆ ਬਗਾ ਆਇਆ ਚਾਉ ।

ਤੁਬ ਮੂਏ ਬਗ ਬਪੁੜੇ ਸਿਰ ਤਲਿ ਉਪਰਿ ਪਾਉ ॥ ੧੨੨ ॥

ਮਹਲੇ ੩ ਦਾ ਇਹ ਸਲੋਕ ਇਉਂ ਜਾਪਦਾ ਹੈ, ਹਾਸ਼ੀਏ ਤੇ ਲਿਖੇ ਤੋਂ ਨਕਲ ਕੀਤਾ ਹੈ, ਜਿਸ ਕਰਕੇ ਫਰੀਦ ਦੇ ਸਲੋਕ ਤੋਂ ਪਿਛੋਲਿਖਣ ਦੀ ਥਾਂ ਪਹਿਲੇ ਲਿਖਿਆ ਗਿਆ ਹੈ । ਏਸ ਤੋਂ ਸਿਧ ਹੁੰਦਾ ਹੈ ਕਿ ਭਾਈ ਗੁਰਦਾਸ ਦੇ ਸਾਮੁੰਨੇ ਨਕਲ ਕਰਨ ਲਈ ਕੋਈ ਕਾਰਾਵੇ ਮੌਜੂਦ ਸੀ, ਜਿਸ ਪੁਰ ਇਹ ਸਲੋਕ ਲਿਖੇ ਸਨ ।

ਆਪ ਦੇਖੋਗੇ ਕਿ ਫਰੀਦ ਦੇ ਸਲੋਕਾਂ ਨੂੰ ਸਾਮੁੰਨੇ ਰਖਕੇ ਸਿਰਫ ਦੋ ਸਲੋਕ ਹੀ ਮਹਲੇ ਪਹਿਲੇ ਦੇ ਰਚੇ ਦਸੇ ਹਨ, ਅਤੇ ਉਹਨਾਂ ਵਿਚੋਂ ਇਕ ਇਕੱਲਾ ਹੀ ਜਨਮ ਸਾਥੀ ਵਿਚ ਆਉਂਦਾ ਹੈ । ਏਸ ਦੇ ਮੁਕਾਬਲੇ ਤੇ ੧੪

ਸਲੋਕ ਦੂਜੇ ਗੁਟ੍ਠਾਂ ਦੇ ਹਨ। ਸਿਖਾਂ ਨੇ ਇਕ ਅਨਹੋਏ ਇੜਾੜ ਤੋਂ ਬਚਣ  
 ਲਈ 'ਸ਼ਬਦ ਫਰੀਦ' ਤੋਂ ਬਚਲਕੇ ਬਾਣੀ 'ਸ਼ਬਦ ਇਬਰਹੀਮ' ਦੇ ਨਾਮ  
 ਨਾਲ ਜੋੜ ਦਿੱਤੀ ਹੈ, ਅਤੇ ਆਪਣੇ ਦਿਮਾਗੋਂ ਕਵਕੇ ਇਕ ਕਪੋਲ ਕਲਪਿਤ  
 ਨਾਮ 'ਫਰੀਦ ਸਾਨੀ' ਦਾ ਉਸ ਨੂੰ ਦੇ ਦਿਤਾ ਹੈ। ਭਲਾ ਸਮਝੇ ਜੋ ਗਰੂ  
 ਨਾਨਕ ਦੇਵ ਤਾਂ ਏਸ 'ਫਰੀਦ ਸਾਨੀ' ਨੂੰ ਮਿਲ ਪਏ ਸਹੀ, ਬਾਕੀ ਗਰੂ  
 ਸਾਹਿਬਾਨ ਮਹਲਾ ੩, ਮਹਲਾ ੪ ਤੇ ਮਹਲਾ ੫ ਤਾਂ ਨਹੀਂ ਸਨ ਮਿਲੇ (ਦੇਖ  
 ਅਗੇ ਜਾਕੇ ਜ਼ਮੀਮਾ ੫, ਜਿਥੇ ਏਸ ਸਵਾਲ ਪੁਰ ਬਹਿਸ ਕੀਤੀ ਹੈ)। ਫੇਰ  
 ਕਬੀਰ ਦੇ ਸਲੋਕਾਂ ਬਾਬਤ ਕੀ ਕਿਹਾ ਜਾਇਗਾ?

## ੨. ਕਬੀਰ ਦੇ ਸਲੋਕ

ਕਬੀਰ ! ਟਾਲੈ ਟੋਲੈ ਦਿਨੁ ਗਇਆ ਬਿਆਜ ਬਢੰਤਉ ਜਾਇ ।  
 ਨਾ ਹਰਿ ਭਜਿਓ ਨ ਖਤੁ ਫਟਿਓ, ਕਾਲ ਪਹੁੰਚੋ ਆਇ ॥੨੦੯॥  
 ਮਹਲਾ ੫ ॥ ਕਬੀਰ ! ਕੁਕਰੁ ਭਉਕਨਾ ਕਰੰਗ ਪਿਛੇ ਉਠਿ ਧਾਇ ।  
 ਕਰਮੀ ਸਤਿਗੁਰੁ ਪਾਇਆ ਜਿਨਿ ਹਉ ਲੀਆ ਛੁਡਾਇ ॥੨੧੦॥  
 ਮਹਲਾ ੫ ॥ ਕਬੀਰ ਧਰਤੀ ਸਾਧਕੀ ਤਸਕਰ ਬਿਸਹਿ ਗਾਹਿ ।

ਧਰਤੀ ਭਾਰ ਨ ਬਿਆਪਦੀ ਉਨ ਕਉ ਲਾਹੂ ਲਾਹਿ ॥੨੧੦॥  
 ਮਹਲਾ ੫ ॥ ਕਬੀਰ ! ਚਾਵਲ ਕਰਨੇ ਤੁਖ ਕਉ ਮੁਹਲੀ ਲਾਹਿ ।  
 ਸੰਗ ਕੁਸੰਗੀ ਬੈਸਤੇ ਤਬ ਪੂਛੇ ਧਰਮ ਰਾਇ ॥ ੨੧੧ ॥

ਇਹ ਤਾਂ ਪ੍ਰਤਖ ਹੈ ਕਿ ਮਹਲਾ ੫ ਦੇ ਉਪਰਲੇ ਤਿੰਨ ਸਲੋਕ  
 ੨੦੯, ੨੧੦ ਤੇ ੨੧੧, ਕਬੀਰ ਦੇ ਸਲੋਕ ੨੦੯ ਨੂੰ ਮੁਖ ਰਖਕੇ ਕਹੇ  
 ਗਏ ਹਨ, ਪਰ ਮੌਜੂਨ ਇਹਨਾਂ ਦੇ ਮਜ਼ਮੁਨ ਵਿਚ ਸਾਂਝ ਨਜ਼ਰ ਨਹੀਂ ਆਈ।  
 ਫਰੀਦ ਦੇ ਸਲੋਕ ਅਤੇ ਉਹਨਾਂ ਉਪਰ ਰਚੇ ਸਲੋਕਾਂ ਵਿਚ ਸਾਂਝ ਸਾਫ਼  
 ਨਜ਼ਰ ਆ ਰਹੀ ਹੈ। ਸੈਰ, ਮਹਲਾ ੫ ਦੇ ਪਿਛਲੇ ਦੋ ਸਲੋਕ ੨੦੯ ਅਤੇ  
 ੨੧੦ ਰਾਮਕਲੀ ਦੀ ਵਾਰ ਵਿਚ ਵੀ ਦਿਤੇ ਹਨ। ਫੇਰ ਏਹਨਾਂ ਦੇ ਸਲੋਕਾਂ  
 ਤੋਂ ਅਗੇ ਦੋ ਸਲੋਕ ੨੧੨ ਅਤੇ ੨੧੩, ਨਾਮੇ ਅਤੇ ਟ੍ਰਿਲੋਕਨ ਦੇ ਅਧੇ

ਵਿਚ ਕਟਾਕਸ਼ਾਂ ਵਾਲੇ ਦੇਕੇ, ਪੰਜਮ ਪਾਤਸ਼ਾਹੀ ਅਗਲੇ ਸਲੋਕ ੨੧੪,  
 ਵਿਚ ਤੀਜੀ ਵਾਰ ਕਬੀਰ ਨੂੰ ਮੁਖਾਤਿਬ ਕਰਦੇ ਹਨ। ਕੀਹ ਸਲੋਕ ੨੧੨,  
 ੨੧੩ ਗਲਤੀ ਨਾਲ ਉਥੇ ਦਰਜ ਹੋ ਗਏ ਹਨ? ਜੇ ਕਬੀਰ  
 ਦੇ ਵੀ ਹੋਣ, ਤਦ ਅਗਲੇ ਸਲੋਕ ੨੧੪ ਨੂੰ ਇਹਨਾਂ ਦੇ ਮਜ਼ਮੂਨ  
 ਨਾਲ ਕੋਈ ਵਾਸਤਾ ਨਹੀਂ। ਅਸਲ ਵਿਚ ਇਹ ਨਕਲ ਕਰਨ ਦੀਆਂ  
 ਗਲਤੀਆਂ ਹਨ, ਪ੍ਰਾਚੀਨ ਬੀਕਾਂ ਵਿਚ ਏਸ ਥਾਂ ਤੇ ਆਕੇ ਕਾਫੀ ਗੜ ਬੜ  
 ਹੋਈ ਦਿਸਦੀ ਹੈ ਅਤੇ ਇਕ ਬੀਕ ਵਿਚ ਕੋਈ ਅਠ ਨਵੇਂ ਸਲੋਕਾਂ ਕਬੀਰ  
 ਦੇ ਦਰਜ ਹਨ। ਸਲੋਕ ੨੧੨ ਤੋਂ ੨੧੪ ਹੇਠਾਂ ਦੇਂਦੇ ਹਾਂ।

ਨਾਮਾ ਮਾਇਆ ਮੌਹਿਆ, ਕਹੈ ਤਿਲੋਚਨ ਮੀਤ।  
 ਕਹੇ ਛੀਪਹੁ ਛਾਇਲੈ, ਰਾਮ ਨ ਲਾਵਹੁ ਚੀਤ ॥ ੨੧੨ ॥  
 ਨਾਮਾ ਕਹੇ, ਤਿਲੋਚਨਾ! ਮੁਖ ਤੇ ਰਾਮ ਸਮੂਲਿ।  
 ਹਾਥ ਪਾਉ ਕਰਿ ਕਾਮੁ ਸਭੁ ਚੀਤ ਨਿਰੰਜ ਨਾਲਿ ॥ ੨੧੩ ॥

ਮਹਲਾ ੫ ॥ ਕਬੀਰ ਹਮਰਾ ਕੋਇ ਨਹੀਂ ਹਮ ਕਿਸੂਹੂ ਕੇ ਨਾਹਿ।  
 ਜਿਨਿ ਇਹ ਰਚਨੁ ਰਚਾਇਆ ਤਿਸ ਹੀ ਮਾਹਿ ਸਮਾਹਿ ॥ ੨੧੪ ॥  
 ਕਬੀਰ! ਜੇ ਮੈ ਚਿਤਵਚੁ ਨਾ ਕਰੈ, ਕਿਆ ਮੇਰੇ ਚਿਤਵੈ ਹੋਇ।  
 ਆਪਣਾ ਚਿਤਵਿਆ ਹਰਿ ਕਰੈ, ਜੇ ਮੇਰੇ ਚਿਤ ਨ ਹੋਇ ॥ ੨੧੫ ॥  
 ਮਹਲਾ ੫ ॥ ਚਿੰਤਾ ਭੀ ਆਪ ਕਰਾਇਸੀ ਅਚਿੰਤ ਭੀ ਆਪੇ ਦੇਇ।  
 ਨਾਨਕ ਸੋ ਸਾਲਾਹੀਐ ਜਿ ਸਭਨਾ ਸਾਰ ਕਰੇਇ ॥ ੨੨੦ ॥  
 ਮਹਲਾ ੫ ॥ ਕਬੀਰ! ਨਾਮ ਨ ਰੇਤਿਓ, ਫਿਰਿਆ ਲਾਲਚ ਮਾਹਿ ॥  
 ਪਾਪ ਕਰਤਾ ਮਰਿ ਗਇਆ ਅਉਧ ਪੁਨੀ ਖਿਨ ਮਾਹਿ ॥ ੨੨੧ ॥  
 ਪ੍ਰਤਿ ਹੈ ਕਿ ਕਬੀਰ ਦੇ ਸਲੋਕ ਗੁਰੂ ਅਮਰਦਾਸ ਦੇ ਸਾਹਮਨੇ  
 ਮੌਜੂਦ ਸਨ ਜਿਵੇਂ ਛੁਰੀਦ ਦੇ ਸਲੋਕ; ਪੰਜਵੇਂ ਗੁਰੂ ਨੇ ਤਾਂ ਪਿਛੋਂ ਬੀਕ  
 ਬਨੁਨ ਲਈ ਇਕੱਠੇ ਕੀਤੇ ਹੀ ਸਨ। ਸਲੋਕ ਕਦ ਰਚੇ ਬੀਕ ਬਨੁਨ ਤੋਂ  
 ਪਹਿਲੇ ਜਾਂ ਉਸ ਵੇਲੇ, ਕੌਨ ਕਹੇ।

ਚਮੀਮਾਂ ਤੀਸਰਾ

## ਦੂਜੇ ਗੁਰੂ ਦੀ ਬਾਣੀ

ਬਹੁਤ ਬੋੜਿਆਂ ਨੂੰ ਇਹ ਗਲ ਪਤਾ ਹੈ ਕਿ ਦੂਜੀ ਪਾਤਸ਼ਾਹੀ ਨੇ ਵੀ ਕੋਈ ਬਾਣੀ ਰਚੀ ਸੀ। ਬਾਲੇਵਾਲੀ ਜਨਮ ਸਾਖੀ ਪੜ੍ਹਕੇ ਜੋ ਤਸਵੀਰ ਗੁਰੂ ਅੰਗਦ ਦੀ ਮਨ ਤੇ ਉਕਰੀ ਜਾਂਦੀ ਹੈ, ਉਹ ਬਹੁਤ ਸੰਦੂ ਨਹੀਂ। ਡਾਕਟਰ ਟ੍ਰੈਪ ਨੇ ਤਾਂ ਇਥੋਂ ਤਕ ਲਿਖ ਦਿੱਤਾ ਕਿ ਆਪ ਅਨਪੜ੍ਹ ਸਨ। ਇਹ ਤਾਂ ਸੱਚ ਹੈ ਕਿ ਉਹਨਾਂ ਨੇ ਬਹੁਤ ਰਚਨਾ ਨਹੀਂ ਕੀਤੀ, ਪਰ ਤਾਂ ਭੀ ਕੋਈ ੧੯੩ ਸ਼ਲੋਕ ਓਹਨਾਂ ਦੇ ਨਾਮ ਪੁਰ ਗੰਬ ਸਾਹਿਬ ਵਿਚ ਦਿੱਤੇ ਹਨ, ਅਤੇ ਇਹ ਸ਼ਲੋਕ ਗ੍ਰੰਥ ਸਾਹਿਬ ਵਿਚ ਦਰਜ ਹੋਈ ਬਾਣੀ ਦੇ ਬਹੁਤੇ ਹਿੱਸੇ ਤੋਂ ਕਿਸੇ ਤਰ੍ਹਾਂ ਭੀ ਦੂਜੇ ਦਰਜੇ ਪੁਰ ਨਹੀਂ ਰਖੇ ਜਾ ਸਕਦੇ, ਸਗੋਂ, ਜੇ ਓਹਨਾਂ ਦਾ ਨਾਮ ਨਾ ਦਿੱਤਾ ਹੁੰਦਾ, ਤਦ ਅਸੀਂ ਏਸ ਰਚਨਾ ਨੂੰ ਦੂਜੇ ਭਾਗਾਂ ਤੋਂ ਵਖ ਨਾ ਕਰ ਸਕਦੇ। ਜਦ ਹਜ਼ਰਤ ਮੁਹੱਮਦ ਸਾਹਿਬ ਤੋਂ ਲੋਕਾਂ ਨੇ ਮੁਅਜ਼ਜ਼ੇ ਦੀ ਮੰਗ ਕੀਤੀ, ਤਦ ਓਹਨਾਂ ਨੇ ਉਤ੍ਰ ਦਿੱਤਾ ਕਿ ਕੁਰਾਨ ਹੀ ਮੇਰਾ ਮੁਅਜ਼ਜ਼ਾ ਹੈ, ਅਤੇ ਮੇਰੀ ਰਸਾਲਤ ਦੀ ਸਨਦ। ਏਸ ਉਤ੍ਰ ਦੇ ਅਖਰੀ ਅਰਥਾਂ ਵਿਚ ਤਾਂ ਨਹੀਂ ਪਰ ਏਸਦੇ ਮਨਸ਼ਾ ਨੂੰ ਲੈਕੇ ਅਸੀਂ ਕਹਿ ਸਕਦੇ ਹਾਂ ਕਿ ਦੂਜੇ ਗੁਰੂ ਦੀ ਬਾਣੀ ਦੇ ਅੰਦਰ ਹੀ ਉਸ ਦੇ ਠੀਕ ਠੀਕ ਗਰੂ ਅੰਗਦ ਹੌਣ ਦੀ ਸਨਦ ਮਿਲ ਜਾਂਦੀ

ਹੈ। ਆਪ ਨੂੰ ਗੁਰੂ ਨਾਨਕ ਦੇ ਚੜ੍ਹਣਾ ਵਿਚ ਪਰਮ ਭਗਤੀ ਅਤੇ ਸ਼ਰਧਾ ਸੀ ਏਸ ਬਾਤ ਦੀ ਅਤੇ ਗੁਰੂ ਸਾਹਿਬ ਦੇ ਠੀਕ ਆਸੇ ਅਨੁਸਾਰ ਹੋਣ ਦੀ ਝਲਕ ਉਸ ਬਾਣੀ ਵਿਚ ਮੌਜੂਦ ਹੈ। ਖੁਦ ਗ੍ਰੰਥ ਸਾਹਿਬ ਵਿਚ (ਅਤੇ ਬਾਹਰ ਸਿਖਾਂ ਵਿਚ) ਕਿਤਨੇ ਇਕ ਸਲੋਕਾਂ ਨੂੰ ਕਈ ਥਾਂ ਗਰੂ ਅੰਗਦ ਦੇ ਦਸਿਆ ਹੈ। ਜੋ ਤਸਵੀਰ ਇਸ ਬਾਣੀ ਤੋਂ ਅਸੀਂ ਗੁਰੂ ਅੰਗਦ ਦੀ ਬਨਾ ਸਕਦੇ ਹਾਂ, ਉਹ ਬੜੀ ਉਚੀ ਹੈ।

ਊਪਰ ਅਸੀਂ ਦਸ ਆਏ ਹਾਂ ਕਿ ਜੋ 'ਸਲੋਕ ਸਹਸ-ਕ੍ਰਿਤਿ ਮਹਲਾ ੧' ਦੀ ਸੁਰਖੀ ਹੇਠਾਂ ਭੋਗ ਦੀ ਬਾਣੀ ਵਿਚ ਦਿਤੇ ਹਨ, ਉਹਨਾਂ ਵਿਚੋਂ ਸਿਰਫ਼ ਪਹਿਲਾਂ ਸਲੋਕ ਹੀ ਗੁਰੂ ਨਾਨਕ ਦੀ ਰਚਨਾ ਹੈ, ਅਤੇ ਬਾਕੀ ਦੇ ਤ੍ਰੈ ਮਾਝ ਤੇ ਆਸਾ ਦੀਆਂ ਵਾਰਾਂ ਵਿਚ ਮਹਲੇ ਢੂਜੇ ਦੇ ਦਿਖਾਏ ਹਨ। ਏਸ ਤਰ੍ਹਾਂ ਜਪੁੜੀ ਸਾਹਿਬ ਦੀਆਂ ੩੮ ਪਉੜੀਆਂ ਅਤੇ ਤਿੰਨ ਸਲੋਕ ਮਹਲੇ ਪਹਿਲੇ ਦੇ ਹੀ ਸਭ ਮਨਦੇ ਹਨ, ਪਰ ਰਾਗ ਮਾਝ ਵਿਚ ਤਿੰਨੇ ਸਲੋਕ 'ਪਵਣ ਗੁਰੂ ਪਾਣੀ ਪਿਤਾ' ਤੋਂ ਲੈਕੇ ਕੇਤੀ ਛੁਟੀ ਨਾਲ' ਤਕ ਦੂਸਰੇ ਗੁਰੂ ਦੇ ਦਸੇ ਹਨ। ਛੇਰ ਲੋਂ ਇਹ ਸਲੋਕ :—

ਵੈਦਾ ਵੈਦੁ ਸੁਵੈਦ ਤੂੰ ਪਹਿਲਾਂ ਰੋਗ ਪਛਾਣੁ ।

ਐਸਾ ਦਾਰੂ ਲੋੜਿ ਲਹੁ ਜਿਤੁ ਵੰਡੈ ਰੋਗਾਂ ਘਾਣਿ ।

ਜਿਤ ਦਾਰੂ ਰੋਗ ਉਠਿਅਹਿ ਤਨਿ ਸੁਖ ਵਸੈ ਆਇ ।

ਰੋਗ ਗਵਾਇ ਆਪਣਾ ਤ ਨਾਨਕ, ਵੈਦ ਸਦਾਇ ॥

ਜਨਮ ਸਾਖੀਆਂ ਆਇ ਵਿਚ ਇਹ ਸਲੋਕ ਗੁਰ ਨਾਨਕ ਦੇਵ

ਦਾ ਕਰਕੇ ਦਿੱਤਾ ਹੈ, ਅਤੇ ਆਮ ਸਿਖ ਵੀ ਇਹੋ ਮਨਦੇ ਹਨ, ਪਰ ਰਾਗ ਮਲਾਰ ਦੀ ਵਾਰ ਵਿਚ ਏਸਨੂੰ ਦੂਜੇ ਗੁਰੂ ਦਾ ਕਰਕੇ ਦਿੱਤਾ ਹੈ।

ਹੋਰ ਭੀ ਕਈ ਸਲੋਕ ਏਸੇ ਤਰ੍ਹਾਂ ਹਨ। ਹੇਠਾਂ ਅਸੀਂ ਕੁਝ ਕੁ ਸਲੋਕ ਦੂਜੇ ਗੁਰੂ ਦੇ ਦੋਂਦੇ ਹਾਂ। ਆਪ ਵਿਖੇਗੇ ਕਿ ਪਹਿਲੀ ਪਾਤੜਾਂ ਹੀ ਦਾ ਰਚਨਾ ਨਾਲ ਓਹ ਕਿਤੇ ਮਿਲਦੇ ਹਨ, ਮੁਹਾਵਰਾ, ਬਣਤ, ਲਿਖਣ-ਢੰਗ ਸਭ ਗੁਰੂ ਨਾਨਕ ਦੇ ਹਨ, ਜੇ ਗਰੰਥ ਸਾਂਹਬ ਵਿਚ ਇਹਨਾਂ ਸਲੋਕਾਂ ਦੇ ਨਾਲ 'ਮਹਲਾ ੨' ਨਾ ਲਿਖਿਆ ਹੋਵੇ ਤਦ ਓਹਨਾਂ ਨੂੰ ਅਸੀਂ ਗੁਰੂ ਨਾਨਕ ਦੇਵ ਦੇ ਹੀ ਸਮਝੀਏ।

ਵਾਰ ਸਿਰੀ ਰਾਗ ਵਿਚ ਕਹਿੰਦੇ ਹਨ:-

ਜਿਸ ਪਿਆਰੇ ਮਿਉ ਨਿਹ ਤਿਸ ਆਗੇ ਮਰ ਚਲੀਐ।

ਪ੍ਰਿਗ ਜੀਵਣੁ ਸੰਸਾਰਿ ਤਾਕੈ ਪਾਛੈ ਜੀਵਣਾ ॥੨॥੩॥

ਜਦ ਗੁਰੂ ਨਾਨਕ ਦੇਵ ਦੇ ਜੋਤਿਜੋਤ ਸਮਾਣ ਦੀਖਬਰ ਸੁਣੀ ਤਦ ਵੈਰਾਗ ਵਿਚ ਇਹ ਕਿਹਾ ਸੀ। ਫੇਰ ਆਖਦੇ ਹਨ, ਵਾਰ ਮਾਝ ਵਿਚ:-

ਦੀਖਿਆ ਆਖਿ ਬੁਝਾਇਆ, ਸਿਫਤੀ ਸਚਿ ਸਮੇਉ।

ਤਿਨ ਕਉ ਕਿਆ ਉਪਦੇਸ਼ੀਐ,

ਜਿਨ ਗੁਰੂ ਨਾਨਕ ਦੇਉ ॥ ੧ ॥ ੨੭ ॥

ਇਹਨਾਂ ਤੋਂ ਆਪਦੀ ਗੁਰੂ ਭਗਤੀ ਦਿਸਦੀ ਹੈ, ਅਗ ਵਾਰ ਮਾਝ ਵਿਚ ਆਉਂਦਾ ਹੈ:-

(੧) ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰ ਦੀਜੇ ਡਾਰਿ।

ਨਾਨਕ ਜਿਸ ਪਿੰਜਰ ਮਹਿ ਬਿਰਹਾ ਨਹੀਂ

ਸੋ ਪਿੰਜਰ ਲੈ ਜਾਰਿ ॥ ੧ ॥ ੧੫ ॥ [ਸ੍ਰੀ ਰਾਗ]

- (੨) ਸੇਈ ਪੂਰੇ ਸ਼ਾਹ ਜਿਨੀ ਪੂਰਾ ਪਾਇਆ ।  
ਅਠੀਂ ਵੈ ਪਰਵਾਰ ਰਹਿਨ ਇਕੜੈ ਰੰਗ ॥ ੨ ॥ ੧੭ ॥
- (੩) ਦੇਂਦੇ ਥਾਵਹੁ ਦਿੱਤਾ ਦੰਗਾ, ਮਨਮੁਖ ਔਸਾ ਜਾਣੀਐ ।  
ਸੁਰਤਿ ਮਤਿ ਚਤੁਰਾਈ ਤਾਕੀ ਕਿਆ ਕਰਿ ਆਖਿ ਵਖਾਣੀਐ ।  
ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹੁ ਕੰਡੀ ਜਾਣੀਐ ।  
ਜੋ ਧਰਮ ਕਮਾਵੈ ਤਿਸ ਧਰਮੀ ਨਾਉ ਹੋਵੈ,  
ਪਾਪ ਕਮਾਣੈ ਪਾਪੀ ਜਾਣੀਐ ॥ ੨੧ ॥
- (੪) ਅਖੀਂ ਬਾਝਹੁ ਵੇਖਣਾ, ਵਿਣੁ ਕੇਨਾ ਸੁਨਣਾ ।  
ਪੈਰਾਂ ਬਾਝਹੁ ਚਲਣਾ, ਵਿਣੁ ਹਥਾਂ ਕਰਣਾ ।  
ਜੀਭੀ ਬਾਬੋਂ ਬੋਲਣਾ, ਇਉ ਜੀਵਤ ਮਰਣਾ ।  
ਨਾਨਕ ਹੁਕਮ ਪਛਾਣਕੈ ਤਉ ਖਸਮੈ ਮਿਲਣਾ ॥ ੧੦੩ ॥
- (੫) ਓਥੈ ਪਾਪੁ ਪੁਨੰ ਬੀਰਾਰੀਐ ਕੂੜੈ ਘੜੈ ਰਾਸਿ ।  
ਓਥੈ ਥੋਟੇ ਸਟੀਅਹਿ ਖਰੇ ਕੀਤਹਿ ਸਾਬਸਿ ।  
ਬੋਲਣੁ ਫਾਦਲੁ ਨਾਨਕਾ ਦੁਖ ਸੁਖੁ ਖਸਮੈ ਪਾਸਿ ॥੧॥੧੯॥
- (੬) ਆਖਣੁ ਆਖ ਨ ਰਜਿਆ, ਸੁਨਣੁ ਨ ਰਜੇ ਕੰਨ ।  
ਅਖੀਂ ਦੇਖ ਨ ਰਜੀਆਂ, ਰੁਣ ਰਾਹਕ ਇਕ ਵੰਨ ।  
ਭੁਖਿਆ ਭੁਖ ਨ ਉਤਰੈ, ਗਲੀ ਭੁਖ ਨ ਜਾਇ ।  
ਨਾਨਕ ਭੁਖਾ ਤਾਂ ਰਜੇ, ਜਾ ਰੁਣ ਕਹਿ ਗੁਣੀ ਸਮਾਇ ॥੨॥੧੮॥
- (੭) ਦੁਹਾ ਸਿਰਿਆਂ ਆਪੇ ਖਸਮ ਵੇਖੈ ਕਰਿ ਵਿਉਪਾਇ ।  
ਨਾਨਕ ਏਵੈ ਜਾਣੀਐ ਸਭ ਕਿਛੁ ਤਿਸਹਿ ਰਜਾਇ ॥੧॥੨੨॥
- (੮) ਅਗੀਂ ਪਾਲਾ ਕਿ ਕਰੇ, ਸੂਰਜ ਕੇਹੀ ਰਾਤਿ ।  
ਚੰਦ ਅਨੇਂਦਾ ਕਿ ਕਰੇ, ਪਚਾਣੁ ਪਾਣੀ ਕਿਆ ਜਾਤਿ ।  
ਧਰਤੀ ਚੀਜ਼ਾਂ ਕਿ ਕਰੇ, ਨਿਸੁ ਵਿਚਿ ਸਭ ਕਿਛੁ ਹੋਇ ।

ਨਾਨਕ ਤਾ ਪਤਿ ਜਾਣੀਐ ਜਾ ਪਤਿ ਰਖੇ ਸੋਇ ॥ ੨੬ ॥  
ਰਾਗ ਆਸਾ ਦੀ ਵਾਰ ਵਿਚੋਂ :-

ਜੇ ਸਉ ਚੰਦਾ ਉਗਵਹਿ, ਸੂਰਜ ਚੜਹਿ ਹਜਾਰ ॥  
ਏਤੇ ਚਾਨਣ ਹੋਇਆ, ਗੁਰ ਬਿਨੁ ਘੋਰ ਅੰਧਾਰ ॥  
ਇਹੁ ਜਗੁ ਸਰੇ ਕੀ ਕੇਠੜੀ, ਸਰੇ ਕਾ ਵਿਚਿ ਵਾਸੁ ।  
ਇਕਨਾ ਹੁਕਮਿ ਸਮਾਇ ਲਈ, ਇਕਨਾ ਹੁਕਮੇ ਹੋਇ ਵਿਣਾਸੁ ।  
ਇਕਨਾ ਭਾਣੈ ਕਵਿ ਲਈ, ਇਕਨਾ ਮਾਇਆ ਵਿਚ ਨਿਵਾਸੁ ।  
ਏਵੇਂ ਭੀ ਆਖਿ ਨ ਜਾਪਈ, ਜਿ ਕਿਸੈ ਆਣੈ ਰਾਸਿ ॥  
ਨਫਕ ਗੁਰਮੁਖਿ ਜਾਣੀਐ ਜਾਕਉ ਆਪਿ ਕਰੇ ਪਰਗਾਸੁ ॥ ੩ ॥  
ਹਉਮੈ ਇਹਾ ਜਾਤਿ ਹੈ, ਹਉਮੈ ਕਰਮ ਕਮਾਹਿ ।  
ਹਉਮੈ ਏਈ ਬੰਧੂ, ਫਿਰਿ ਫਿਰਿ ਜੋਨੀ ਪਾਹਿ ।  
ਹਉਮੈ ਕਿਥੁਹੁ ਉਪਜੈ ਕਿਤ ਸੰਜਮਿ ਇਹ ਜਾਇ ।  
ਹਉਮੈ ਇਹੋ ਹੁਕਮੁ ਹੈ, ਪਇਐ ਕਿਰਤਿ ਫਿਰਾਹਿ ।  
ਹਉਮੈ ਦੀਰਘ ਰੋਗੁ ਹੈ, ਦਾਰੂ ਭੀ ਇਸੁ ਮਾਹਿ ।  
ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸਬਦੁ ਕਮਾਹਿ ॥  
ਨਾਨਕੁ ਕਰੈ ਸਣਹੁ ਜਨਹੁ ਇਤ ਸੰਜਮਿ ਦੁਖ ਜਾਹਿ ॥  
ਜੇਗਾ ਸਬਦੰ ਗਿਆਣ ਸਬਦੰ, ਬੇਦ ਸਬਦੰ ਬ੍ਰਹਮਣਹ ।  
ਖੜੀ ਸਬਦੰ ਸੂਰ ਸਬਦੰ, ਸੂਦ ਸਬਦੰ ਪ੍ਰਾਕਿਤਹ ।  
ਸਰਬ ਸਬਦੰ ਏਕ ਸਬਦੰ, ਜੇ ਕੇ ਜਾਣੈ ਭੇਉ ।  
ਨਾਨਕ ਤਾ ਕਾ ਦਾਸੁ ਹੈ, ਸੋਈ ਨਿਰੰਜਨ ਦੇਉ ।  
ਏਕ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾਤ ਆਤਮਾ ।  
ਆਤਮਾ ਬਾਸੁਦੇਵਸਿ ਜੇ ਕੋ ਜਾਣੈ ਭੇਉ ।  
ਨਾਨਕ ਤਾਕਾ ਦਾਸੁ ਹੈ, ਸੋਈ ਨਿਰੰਜਨ ਦੇਉ ॥ ੧੨ ॥  
ਇਹ ਕਨੇਹੀ ਆਸਕੀ, ਦੂਜੇ ਲਗੇ ਜਾਇ ।  
ਨਫਕ ਆਸਕ ਕਾਂਢੀਐ ਸਤ ਹੀ ਰਹੇ ਸਮਾਇ ।

ਚੰਗੀ ਚੰਗਾ ਕਰਿ ਮੰਨੇ, ਮੰਦੈ ਮੰਦਾ ਹੋਇ ।  
 ਆਸਕ ਇਲ ਨ ਆਖੀਐ, ਜੇ ਲੇਖੇ ਵਰਤੇ ਸੋਇ ॥  
 ਸਲਾਮੁ ਜਵਾਬੁ ਦੋਵੈ ਕਰੇ ਮੰਡਹੁ ਘੁਥਾ ਜਾਇ ।  
 ਨਾਨਕ ਦੋਵੈ ਕੁੜੀਆ ਬਾਇ ਨ ਕਾਈ ਪਾਇ ॥ ੨੧ ॥  
 ਚਾਕਰੁ ਲਗੇ ਚਾਕਰੀ, ਨਾਲੇ ਰਾਰਬੁ ਵਾਦੁ ।  
 ਗਲਾਂ ਕਰੇ ਘਣੇਰੀਆਂ, ਖਸਮ ਨ ਪਾਏ ਸਾਦੁ ।  
 ਆਪੁ ਗਵਾਇ ਸੇਵਾ ਕਰੇ, ਤਾ ਕਿਛੁ ਪਾਇਮਾਨੁ ।  
 ਨਾਨਕ ਜਿਸਨੇ ਲਗਾ ਤਿਸੁ ਮਿਲੈ, ਲਗਾ ਸੋ ਪਰਵਾਨੁ ॥  
 ਜੋ ਜੀਏ ਹੋਇ ਸ਼੍ਰੁ ਉਰਦੈ, ਮੁਹ ਕਾ ਕਹਿਆ ਵਾਡੁ ।  
 ਬੀਜੇ ਬਿਖੁ ਮੰਗੀ ਅੰਮ੍ਰਿਤੁ ਵੇਖਦੀ ਇਹੁ ਨਿਆਉ ।  
 ਹੋਇ ਇਆਨਾ ਕਰੇ ਕੰਮੁ ਆਣਿ ਨ ਸਕੇ ਰਾਸਿ ।  
 ਜੇ ਇਕ ਅਪ ਚੰਗੀ ਕਰੇ, ਢੂਜੀ ਭੀ ਵੇ ਰਾਸਿ ॥ ੨੨ ॥  
 ਇਹ ਕਿਨੇਹੀ ਦਾਤਿ, ਆਪਸ ਤੇ ਜੇ ਪਾਈਐ ।  
 ਨਾਨਕ ਸਾ ਕਰਮਾਤਿ, ਸਾਹਿਬ ਤੁਠੈ ਜੋ ਮਿਲੈ ।  
 ਇਹ ਕਿਨੇਹੀ ਚਾਕਰੀ, ਜਿਤੁ ਭਉ ਖਸਮ ਨ ਜਾਇ ।  
 ਨਾਨਕ ਸੇਵਕੁ ਕਾਈਐ, ਜਿ ਸੇਤੀ ਖਸਮ ਸਮਾਇ ॥ ੨੩ ॥  
 ਆਪੇ ਸਾਜੇ ਕਰੇ ਅਪਿ, ਜਾਈ ਭੀ ਰਖੈ ਅਪਿ ॥  
 ਤਿਸ-ਵਿਚਿ ਜੰਤ ਉਪਾਇ ਕੈ, ਦੇਖੈ ਥਾਪ ਉਥਾਪਿ ।  
 ਕਿਸੇ ਕਹੀਐ ਨਾਨਕਾ, ਸਭੁ ਕਿਛੁ ਆਪੇ ਆਪ ॥ ੨੪ ॥  
 ਰਾਗ ਵੱਡਹੰਸ ਦੀ ਵਾਰ ਵਿਚੋਂ:-  
 ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ।  
 ਜਹਾਂ ਦਾਨੇ ਤਹਾਂ ਖਾਣੇ ਨਾਨਕਾ ਸਚੁ ਇਹ  
 ਰਾਗ ਸੂਹੀ ਦੀ ਵਾਰ ਵਿਚੋਂ:-  
 ਬਧਾ ਚੱਟੀ ਜੇ ਭਰੇ, ਨਾ ਗੁਣ ਨਾ ਉਪਕਾਨੁ ।  
 ਸੇਤੀ ਮੁਝੀ ਸਵਾਰੀਐ, ਨਾਨਕ ਕਾਰਜ-ਸਾਰੁ ॥ ੨੫ ॥

ਤੁਝਦੇ ਕਉ ਜੀਵਤਾ ਮਿਲੈ, ਉਡਤੇ ਕਉ ਉਡਤਾ ।  
 ਜੀਵਤੇ ਕਉ ਜੀਵਤਾ ਮਿਲੈ, ਮੁਏ ਕਉ ਮੁਆ ॥  
 ਨਾਨਕ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥ ੮ ॥  
 ਕਿਸ ਹੀ ਕੋਈ ਕੋਇ ਮੁੰਝੁ ਨਿਮਾਣੀ ਇਕ ਤੂ ।  
 ਕਿਉਨ ਮਰੀਜੈ ਰੋਇ ਜਾ ਲਗੁ ਚਿਤਿ ਨ ਆਵਹੀ ।  
 ਜਾਂ ਸੁਖ ਤਾ ਸਹੁ ਰਾਵਿਚਿ, ਦੁਖਿ ਭੀ ਸੰਮਲਿਓਈ ।  
 ਨਾਨਕ ਕਹੇ ਸਿਆਣੀਏ ਇਓ ਕੰਤ ਮਿਲਾਵਾ ਹੋਇ ॥ ੨੦ ॥

ਰਾਗ ਰਾਮਕਲੀ ਦੀ ਵਾਰ ਵਿਚੋਂ :-

ਨਾਨਕ ਅੰਧਾ ਹੋਇਕੈ, ਰਤਨਾ ਪਰਖਣ ਜਾਇ ।  
 ਰਤਨਾ ਕੇਰੀ ਗੁਬਲੀ, ਰੜਨੀ ਖੋਲੀ ਆਇ ।  
 ਵਖਰ ਤੇ ਵਣਜਾਰਿਆ, ਦੁਹਾ ਰਹੀ ਸਮਾਇ ।  
 ਜਿਨ ਗੁਣੁ ਪਲੈ ਨਾਨਕਾ, ਮਾਨਕ ਵਣਜਹਿ ਸੇਈ ।  
 ਰਤਨਾ ਸਾਰ ਨ ਜਾਣਨੀ, ਅੰਧੇ ਵਤਹਿ ਲੋਇ ॥ ੧੫ ॥  
 ਅੰਧੇ ਕੇ ਰਾਹਿ ਦਸਿਐ ਅੰਧਾ ਹੋਇ ਸੁ ਜਾਇ ।  
 ਹੋਇ ਸੁਜਾਖਾ ਨਾਨਕਾ, ਸੋ ਕਿਉ ਉਝੜਿ ਪਾਇ ॥  
 ਅੰਧੇ ਇਹਿ ਨ ਆਖੀਅਨਿ, ਜਿਨ ਮੁਖਿ ਲੋਇਣ ਨਾਹਿ ।  
 ਅੰਧੇ ਸੇਈ ਨਾਨਕਾ ਖਸਮਹੁ ਪੁਥੇ ਜਾਹਿ ।

ਰਾਗ ਮਾਰੂ ਦੀ ਵਾਰ ਵਿਚੋਂ :-

ਅਪੇ ਜਾਣੈ ਆਪਿ ਆਪੇ ਆਣੈ ਰਾਸਿ ।  
 ਤਿਸੇ ਅਗੀ ਨਾਨਕਾ, ਖਲਿਇ ਕੀਚੈ ਅਰਦਾਸ ।

ਰਾਗ ਸਾਰੰਗ ਦੀ ਵਾਰ ਵਿਚੋਂ :-

ਗੁਰ ਕੁੰਜੀ ਪਾਹੁ ਨਿਵਲੁ, ਮਨੁ ਕੋਠਾ ਤਨੁ ਡਤਿ ।  
 ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਓਘੜੈ,  
 ਅਵਰ ਨ ਕੁੰਜੀ ਹਥ ॥ ੧ ॥  
 ਆਪਿ ਓਪਾਏ ਨਾਨਕਾ, ਆਪੇ ਰਖੇ ਵੇਕ ।

ਮੰਦਾ ਕਿਸ਼ਨੇ ਆਖੀਐ ਜਾਂ ਸਭਨਾ ਸਾਹਿਬੁ ਏਕ ॥  
 ਵਸਤੁ ਲਈ ਵਣਜਾਰਈ, ਵਖਰੁ ਬਧਾ ਪਾਇ ।  
 ਕੇਈ ਲਾਹਾ ਲੈ ਚਲੇ, ਇਕਿ ਚਲੇ ਮੂਲੁ ਗਵਾਇ ।  
 ਜਿਹਾ ਚੀਰੀ ਲਿਖਿਆ; ਤੇਹਾ ਹੁਕਮੁ ਕਮਾਹਿ ।  
 ਘੱਲੇ ਆਵਹਿ ਨਾਲਕਾ ਸਦੇ ਉਠੀ ਜਾਹਿ ॥  
 ਕਥਾ ਕਹਾਣੀ ਬੇਈਂ ਆਣੀ ਪਾਪ ਪੁੰਨੁ ਬੀਚਾਰੁ ।  
 ਦੇ ਦੇ ਲੈਣਾ, ਲੈ ਲੈ ਦੇਣਾ, ਨਗਕਿ ਸੁਰਗਿ ਅਵਤਾਰ ।  
 ਓਤਮ ਮਧਿਮ ਜਾਤੀਂ ਜਿਨਸੀ ਭਰਮਿ ਭਵੈ ਸੰਸਾਰੁ ।  
 ਜੋਸਾ ਕਰੇ ਕਹਾਵੈ ਤੇਸਾ ਐਸੀ ਬਨੀ ਜਰੂਰਤਿ ।  
 ਹੋਵਹਿ ਲਿੰਛ, ਸਿੰਛ ਨ ਹੋਵਹਿ ਐਸੀ ਕਹੀਐ ਸੂਰਤ ।  
 ਜੋ ਉਸ ਇਛੇ ਸੇ ਫਲੁ ਪਾਇ ਤਾਂ ਨਾਨਕ ਕਹੀਐ ਮੂਰਤਿ ॥੨੦॥

ਰਾਗ ਮਲਾਰ ਦੀ ਵਾਰ ਵਿਚੋਂ :-

ਸਾਵਣੁ ਆਇਆ ਹੇ ਸਖੀ ਕੰਤੈ ਚਿਤਿ ਕਰੇਹੁ ।  
 ਨਾਨਕ ਤੂਰਿ ਮਰਹਿ ਦੋਹਾਗਣੀ ਜਿਨ੍ਹ ਅਵਰੀ ਲਾਗਾ ਨੇਹੁ ।  
 ਸਾਵਣੁ ਆਇਆ ਹੇ ਸਖੀ ਜਲਹਰ ਬਰਸਨ ਹਾਰੁ ।  
 ਨਾਨਕ ਸੁਖਿ ਸਵਨੁ ਸੋਹਾਗਣੀ ਜਿਨ੍ਹ ਸਹ ਨਾਲ ਪਿਆਰ ॥੪॥  
 ਨਾਉ ਫਕੀਰੈ ਪਾਤਿਸ਼ਾਹੁ, ਮੁਰਖ ਪੰਡਿਤੁ ਨਾਉ ।  
 ਅੰਧੇ ਕਾ ਨਾਉ ਪਾਰਖੁ, ਏਵੇ ਕਰੇ ਗੁਆਉ ।  
 ਇਲੱਤੀ ਕਾ ਨਾਉ ਚਉਧਰੀ, ਕੁੜੀ ਪੂਰੇ ਥਾਉ\* ॥੨੨॥  
 ਨਾਨਕ ਦੁਨੀਆਂ ਕੀਆਂ ਵਡਿਆਈਆਂ ਅਗੀਂ ਸੇਤੀ ਜਾਲਿ ।  
 ਇਨੀ ਜਲੀਈਂ ਨਾਮ ਵਿਸਾਰਿਆ ਇਕ ਨ ਚਲੀਆ ਨਾਲਿ ॥

## ੨ - ਸਲੋਕ ਮਰਦਾਨਾ ।

ਰਾਗ ਬਿਹਾਗਾੜਾ ਵਿਚ ਦੋ ਬੰਦ ਸਲੋਕਾਂ ਦੇ ਭਾਈ ਮਰਦਾਨਾ ਦੇ

\* ਚੌਰ ਉਚੱਚ ਚਉਧਰੀ, ਕੁੜੀ ਰਨ ਪ੍ਰਧਾਨ ॥

ਨਾਮ ਪੁਰ ਭੀ ਦਿਤੇ ਹਨ, ਜਿਨ੍ਹਾਂ ਵਿਚ ਮੰਡੇ, ਤਰਦੇ ਪਿਉ, ਤੇ ਮਾਸ ਦੀਆਂ  
 ਉਪਮਾਅਾਂ ਪਿਆਲ ਕਰਨ ਯੋਗ ਹਨ। ਇਹ ਉਪਮਾਅਾਂ ਸਲੋਕਾਂ ਨੂੰ ਮਰਦਾਨੇ  
 ਵੇਂ ਦਸਤੀਆਂ ਹਨ, ਜਿਸ ਦਾ ਮਿਰਸੀਆਂ ਵਾਲਾ ਲਾਲਚੀ ਸੁਭਾ ਇਹਨਾਂ  
 ਤੋਂ ਨਜ਼ਰ ਆਉਂਦਾ ਹੈ। ਜਾਂ ਗੁਰੂ ਬਾਬਾ ਨੇ ਉਸ ਦਾ ਮੱਖੇਲ ਉਡਾਇਆ  
 ਹੈ, ਕਿਉਂ ਜੋ ਸਫ਼ਰਾਂ ਵਿਚ ਗੁਰੂ ਸਾਹਿਬ ਨੂੰ ਤਾਂ ਜੋ ਕਿਤੇ ਰੋਟੀ ਨਾ ਮਿਲੇ,  
 ਤਦ ਚਨੋਂ ਚਬਕੇ ਵੀ (ਜੇ ਸਦਾ ਉਹਨਾਂ ਦੇ ਪਲੇ ਬਧੇ ਰਹਿੰਦੇ ਸਨ)  
 ਹੁਜ਼ਾਰਾ ਕਰ ਲੈਂਦੇ ਸਨ, ਪਰ ਮਰਦਾਨੇ ਦੀ ਸਿਕਾਇਤ, ‘ਭੁਖੇ ਮਰ ਗਏ’,  
 ‘ਗੋਰ ਖਢਣੋਂ ਭੀ ਗਏ’ ਸਦਾ ਲਗੀ ਰਹਿੰਦੀ ਸੀ ॥

### ਸਲੋਕ ਮਰਦਾਨਾ ੧ ।

ਕਲਿ\* ਕਲਵਾਲੀ, ਕਾਮ ਮਦੁ, ਮਨੁਆ ਪੀਵਣਹਾਰ।  
 ਝੋਧ ਕਟੋਰੀ ਮੌਹਿ ਭਰੀ, ਪੀਲਾਵਾ ਅਹੰਕਾਰੁ।  
 ਮਜ਼ਲਸ ਕੁੜੇ ਲਥ ਕੀ, ਪੀ ਪੀ ਹੋਇ ਖੁਆਰੁ।  
 ਕਰਣੀ ਲਾਹਣਿ, ਸਤ ਗੁੜ, ਸਚ ਸਰਾ ਕਰਿ ਸਾਰੁ।  
 ਗੁਣ ਮੰਡੇ ਕਰਿ, ਸੀਲ ਪਿਉ, ਬਹੁਮ ਮਾਸ ਆਹਾਰੁ।  
 ਗੁਰਮੁਖਿ ਪਾਈਐ, ਨਾਨਕਾ ! ਖਾਦੈ ਜਾਤਿ ਬਿਕਾਰ ॥ ੧ ॥

### ਸਲੋਕ ਮਰਦਾਨਾ ੨ ।

ਕਾਇਆ ਲਾਹਣਿ ਆਪੁ ਮਦੁ, ਮਜ਼ਲਸ ਤ੍ਰਿਸਨਾ ਧਾਰੁ।  
 ਮਨਸਾ ਕਟੋਰੀ ਕੁੜਿ ਭਰੀ, ਪੀਲਾਏ ਜਮ ਕਾਲੁ ॥  
 ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰੁ।  
 ਗਿਆਣੁ ਗੁੜ, ਸਾਲਾਹ ਮੰਡੇ ਭਉ ਮਾਸ ਆਹਾਰੁ।  
 ਨਾਨਕ ਇਹੁ ਭੇਜਨੁ ਸਚੁ ਹੈ, ਸਚੁ ਨਾਮੁ ਆਧਾਰੁ ॥ ੨ ॥  
 ਕਾਯਾ ਲਾਹਣਿ, ਆਪੁ ਮਦੁ, ਅਮ੍ਰਿਤ ਤਿਸ ਕੀ ਧਾਰ।

\*‘ਕਲਿ’ ਦੇ ਅਰਥ ਕੁਝ ਹੋਰ ਹੀ ਹੋਣਗੇ, ਨਹੀਂ ਤਾਂ ਤੁਮਾਰੁ ਹਾਲੀ  
 ਹਿੰਦੁਸਤਾਨ ਵਿਚ ਨਹੀਂ ਸੀ ਆਇਆ।

ਸਤ ਸੰਗਤਿ ਸਿਉ ਮੇਲਾਪੁ ਹੋਇ, ਲਿਵ ਕਟੋਰੀ ਅਮ੍ਰਿਤ ਭਰੀ  
ਪੀ ਪੀ ਕਟਹਿੰ ਬਿਕਾਰ ॥੩॥

ਦੇਹਾਂ ਸਲੋਕਾਂ ਦੇ ਸਿਰਨਾਵੇਂ ਵਿਚ '੧' ਦਾ ਅੰਕ ਲਿਖਿਆ ਹੈ,  
ਗੁਵੇਂ 'ਮਹਲਾ ੧' ਨਹੀਂ ਲਿਖਿਆ, ਜੇ ਇਸ ਤੋਂ ਕੀ ਸਮਝੀਏ? ਇਹੀ  
ਕਿ '੧' ਰਚਨਾ ਜਾਂ ਬੰਦ ਦੀ ਗਿਣਤੀ ਦਸਤਾ ਹੈ।

### ਜ਼ਮੀਮਾ ਚਉਬਾ

## ਨਾਮਦੇਵ ਦੀ ਬਾਣੀ

ਨਾਮਦੇਵ ਜੀ ਦੀ ਬਾਣੀ ਇਕ ਮਰਹਟੇ ਵਿਦਵਾਨ ਨੇ ਮਿਹਨਤ  
ਨਾਲ ਅਤੇ ਚੋਥਾ ਪ੍ਰਰਚ ਕਰਕੇ ਜਿਤਨੀ ਉਸਨੂੰ ਮਿਲ ਸਕੀ ਹੈ, ਇਕ  
ਕਿਤਾਬ 'ਨਾਮਦੇਵ ਗਾਥਾ' ਵਿਚ ਇਕਠੀ ਕੀਤੀ ਹੈ। ਇਸ ਵਿਚ ਉਸਦੇ  
੨੫੦੦ ਤੋਂ ਵਧੀਕ ਮਰਹਟੀ ਅਭੰਗ ਅਤੇ ਕੋਈ ੧੧੦ ਹਿੰਨੀ ਪਦੇ  
ਹਨ, ਜਿਨ੍ਹਾਂ ਵਿਚੋਂ ਕੋਈ ੬੪ ਪਦੇ ਗ੍ਰੰਥ ਸਾਹਿਬ ਵਿਚੋਂ ਲਈ ਹਨ।  
ਇਹਨਾਂ ਤੋਂ ਵਧ ਹੋਰ ਅਭੰਗ ਨਾਮਦੇਵ ਦੇ ਸਮਕਾਲੀ ਸਾਧੂਆਂ ਅਤੇ  
ਉਸ ਤੋਂ ਪਿਛੋਂ ਹੋਏ ਲੋਕਾਂ ਦੇ ਵੀ ਦਿਤੇ ਹਨ; ਜਿਨ੍ਹਾਂ ਦਾ ਨਾਮਦੇਵ ਦੇ  
ਜੀਵਨ ਨਾਲ ਵਾਸਤਾ ਹੈ।

ਜਿਤਨੇ ਅਭੰਗ ਨਾਮਦੇਵ ਦੇ ਆਪਣੇ ਗਚਿਤ ਦਸੇ ਗਏ ਹਨ, ਉਹ  
ਸਭ ਉਸਦੇ ਨਹੀਂ। ਕੁਝ ਅਜਿਹੇ ਭੀ ਹਨ ਜੋ ਨਾਮਦੇਵ ਦੇ ਨਾਮ ਪੁਰ ਹੋਰ  
ਲੋਕਾਂ ਦੇ ਬਣਾਏ ਹੋਏ ਹਨ। 'ਨਾਮਦੇਵ ਗਾਥਾ' ਇਕੱਠਾ ਕਰਨ ਵਾਲੇ  
ਨੇ ਇਹ ਛਾਂਟ ਕਰਨ ਦਾ ਜਤਨ ਨਹੀਂ ਕੀਤਾ, ਅਤੇ ਚੰਗਾ ਕੀਤਾ ਹੈ।  
ਮੈਂ ਜਦ ਇਹ ਵੱਡਾ ਸਾਰਾ ਗ੍ਰੰਥ ਮਰਹਟੀ ਦਾ ਪੜ੍ਹ ਰਿਹਾ ਸਾਂ, ਤਦ ਕਈ  
ਇਕ ਅਜਿਹੇ ਅਭੰਗ ਵਿਚੋਂ ਫੁਲਕੇ ਇਕ ਪਰਸਿਧ ਮਰਹਟੇ ਵਿਦਵਾਨ

ਨੂੰ ਦਿਖਾਏ, ਅਤੇ ਆਪਣੇ ਸੰਕੇ ਉਹਨਾਂ ਨੂੰ ਦਸੇ, ਜਿਸ ਪਰ ਉਹਨਾਂ ਨੇ ਮਨ ਲਿਆ ਕਿ ਜੋ ਅਭੰਗ ਦਿਖਾਏ ਗਏ ਸਨ, ਉਹ ਨਾਮਦੇਵ ਦੇ ਨਹੀਂ ਹੋ ਸਕਦੇ। ਏਸ 'ਨਾਮਦੇਵ ਗਾਥਾ' ਦਾ ਪਹਿਲਾ ਅਧਾ ਹਿੱਸਾ, ੧੯੦੫ ਦੇ ਕ੍ਰੀਬੀ ਮਰਹਟੀ ਜ਼ਬਾਨ ਦੇ ਐਮ. ਏ. ਲਈ ਕੋਰਸ ਸੀ, ਅਤੇ ਉਹ ਵਿਦਵਾਨ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ, ਪ੍ਰੀਖਿਅਕ ਸਨ। ਸੋ ਉਹਨਾਂ ਨੇ ਜਦ ਪਿਆਨ ਨਾਲ ਇਹ ਕਿਤਾਬ ਪੜ੍ਹੀ ਤਾਂ ਬਹੁਤ ਸਾਰੇ ਹੋਰ ਬਨਾਵਟੀ ਅਭੰਗ ਕਢੇ, ਜੋ ਨਾਮਦੇਵ ਦੇ ਨਹੀਂ ਸਨ।

ਵਾਪੂ ਹਿੰਦੀ ਪਦਿਆਂ ਦੇ ਨਮੂਨੇ ਜੋ ਮੇਰੀ ਲਿਖੀ ਕਿਤਾਬ 'ਭਗਤ ਨਾਮਦੇਵ ਦਾ ਜੀਵਨ ਚਰਿਤ੍ਰ' ਵਿਚ ਦਿੱਤੇ ਹਨ, ਇਸ ਤਰ੍ਹਾਂ ਪੁਹ ਹਨ :—

(੧) ਸਥਾਵਰ ਜੰਗਾਮ ਕੀਟ ਪਤੰਗਾ।

ਸਤਜ ਰਾਮ ਸਭ ਹੀ ਕੇ ਸੰਗਾ।

ਭਣਤ ਠਾਮਦੇਵ ਜੀਵਨ ਰਾਮਾ।

ਆਨਦੇਵ ਫੇਕਟ ਬੇ ਕਾਮਾ॥ [ਨਾਮਦੇਵ ਗਾਥਾ ੨੪੧੯]

(੨) ਤੀਰਥ ਦੇਖਨ ਜਲਮੇ ਬੂਡਨ ਜੀਆ ਜੰਤ ਨਹ ਸੰਤਾ ਵੇਗੇ।

ਅਠਸਠ ਤੀਰਥ ਗੁਰੂ ਦਿਖਾਏ, ਘਟ ਹੀ ਭੀਤਰ ਨ੍ਹਾਵੇਗੇ।

ਰੰਗਾ ਰਾਇਆ ਗੋਦਾਵਰੀ ਸੰਸਾਰ ਕੇ ਕਾਮਾ।

ਨਾਗਾਇਣ ਸੇ ਪ੍ਰਸਿੰਨ ਹੋਏ ਤੌ ਸੇਵਕ ਨਾਮਾ॥ [ਗਾਥਾ ੨੪੦੮  
‘ਗਾਥਾ’ ਵਿਚ ਹੋਰ ਪਦੇ ਏਹਨਾਂ ਨੰਬਰਾਂ ਪੁਰ ਦੇਖੇ ਜਾਂ ਸਕਦੇ ਹਨ :—

੨੪੧੨, ੨੪੦੯, ੨੪੫੦, ਆਦਿ॥

ਜ਼ਮੀਮਾ ਪੰਜਵਾਂ

## ਸ਼ੇਖ ਡਰੀਦ ਦੀ ਬਾਣੀ

‘ਅਰਸਾਦਾਤਿ ਡਰੀਦੀ’ ਨਾਮ ਦੀ ਇਕ ਕਿਤਾਬ ਉਰੜ੍ਹ ਵਿਚ ਸੰਨ ੧੯੨੭ ਵਿਚ ਛਪੀ ਸੀ, ਅਤੇ ਡਾਰਸੀ ਅਖਰਾਂ ਰਹੀਂ ਇਹ ਪੰਜਾਬੀ ਵੇ ਇਮਤਿਹਾਨਾਂ ਲਈ ਕੋਰਸ ਹੈ। ਇਸ ਦੇ ਕਰਤਾ ਪੀਰ ਮੁਹਮਦ ਹੁਸੈਨ ਸ਼ਾਹ ਸਾਹਿਬ ਸਾਲਿਸ, ਐਲਾਦ ਬਾਬਾ ਡਰੀਦ, ਪਾਕਪਟਨ ਵਾਲੇ ਹਨ। ਇਸ ਵਿਚ ਗ੍ਰੰਥ ਸਾਹਿਬ ਵਿਚੋਂ ਬਾਬਾ ਡਰੀਦ ਦੀ ਬਾਣੀ ਅਰਥਾਤ ਸਲੋਕ ਅਤੇ ਰਾਗ ਸੂਹੀ ਤੇ ਆਸਾ ਵਿਚ ਦਿਤੇ ਸ਼ਬਦ, ਨਕਲ ਕਰ ਕੇ ਕੁਝ ਹੋਰ ਸਲੋਕ ਬਾਹਰੋਂ ਵੀ ਵਧਾਏ ਹਨ। ਤਰਜੁਮਾ ਉਰੜ੍ਹ ਵਿਚ ਕਰਕੇ ਨਾਲ ਹੀ ਬੜੀ ਲਮੀ ਟੀਕਾ ਹਰ ਸਲੋਕ ਤੇ ਸ਼ਬਦ ਦੀ ਦਿਤੀ ਹੈ, ਅਤੇ ਪ੍ਰੇਡਤਾ ਲਈ ਨਾਲ ਨਾਲ ਕੁਰਨ ਸ੍ਰੀਫ਼ ਦੀ ਆਇਤਾਂ ਅਤੇ ਹਦੀਸਾਂ ਵਿਚੋਂ ਪ੍ਰਮਾਣ ਦਿਤੇ ਹਨ।

ਬਾਬਾ ਡਰੀਦ ਦੇ ਸਲੋਕਾਂ ਨਾਲ ਰਲਾਕੇ ਜੋ ਸਲੋਕ ਗੁਰੂ ਨਾਨਕ ਦੇਵ ਦੇ, ਤੇ ਗੁਰੂ ਅਮਰਦਾਸ, ਅਤੇ ਰਾਗੂ ਅਰਜਨ ਦੇਵ ਦੇ ਗ੍ਰੰਥ ਸਾਹਿਬ ਵਿਚ ਲਿਖੇ ਹਨ, ਉਹਨਾਂ ਨੂੰ ਇਸ ਕਿਤਾਬ ਵਿਚ ‘ਮਹਲ’ ਸਮੇਤ ਦਿਤਾ\* ਤਾਂ ਹੈ, ਪਰ ਤਰਜੁਮਾ ਕਰਨ ਵੇਲੇ ਉਹਨਾਂ ਨੂੰ ਵੀ ਸੇਖ ਡਰੀਦ ਦੇ ਹੀ ਮਨ

\* ਜਿਸ ਤਰ੍ਹਾਂ, ਡਰੀਦਾ ਭਮ ਰੰਗਾਵਲਾ; ਡਰੀਦਾ ਉਮਰ ਫੁਹਾਵਡੀ; ਡਰੀਦ ਕਰਬ ਜਿਨ; ਡਰੀਦਾ ਬੱਤ ਰੰਗਾਵਲਾ; ਡਰੀਦ ਦੁਖ ਸੁਖ ਦਿਕ ਕਰ, ਡਰੀਦਾ ਦੁਠੀ ਵਜਾਈ ਵਜਦੀ। ਸਥਾਨ ਇਹ ਇਸਦਾ ਹੈ ਕਿ ਡਰੀਦ ਦੇ ਬਲਾਮ ਵਿਚ ਕੁਝ ਸਿਹਤ ਕੋਈ ਹੋਰ ਕਰ ਸਕੇ, ਇਹ ਗਲ ਕਰਤਾ ਮਨ ਨਹੀਂ ਸਕਦਾ ਸੀ॥

ਲਿਆ ਹੈ\*, ਅਤੇ ਤਰਜੁਮਾ ਤੇ ਟੀਕਾ ਓਹਨਾਂ ਦੇ ਭੀ, ਪਹਿਲਾਂ ਵਾਂਗ, ਕੁਰਾਨ ਅਤੇ ਹਦੀਸਾਂ ਦੇ ਪ੍ਰਮਾਣਾਂ ਤੇ ਹਵਾਲਿਆਂ ਸਮੇਤ ਦਿੱਤੇ ਹਨ। ਇਕ ਦੇ ਜਗਹ 'ਮੁਹਲਾ' ਪਰ ਨਹੀਂ ਵੀ ਦਿੱਤਾ ਅਤੇ ਤਿੰਨ ਚਾਰ ਜਗਾ ਪਰ ਜਿਥੇ ਲਫ਼ਜ਼ 'ਨਾਨਕ' ਆਉਂਦਾ ਹੈ, ਉਸਨੂੰ ਬਦਲਕੀ 'ਛਰੀਦ' ਕਰ ਦਿੱਤਾ ਹੈ।

ਚਾਰ ਪੰਜ ਸ਼ਲੋਕ ਗ੍ਰੰਥ ਸਾਹਿਬ ਦੇ ਏਸ ਕਿਤਾਬ ਵਿਚ ਦੇਣੋਂ ਰਹਿ ਵੀ ਗਏ ਹਨ। ਉਪ੍ਰੰਤ ਕੁਝ ਕੁਨ੍ਹੇ ਸ਼ਲੋਕ ਭੀ ਦਿੱਤੇ ਹਨ ਜਾਂ ਬਦਲਕੇ ਦਿੱਤੇ ਹਨ, ਓਹ ਅਸੀਂ ਹੇਠਾਂ ਦੇਂਦੇ ਹਾਂ।

(੮੨) ਕੁਕ ਛਰੀਦਾ ! ਕੁਕ ਤੂੰ ਜਿਓ ਰਾਖਾ ਜੁਆਰ।

ਜਬ ਲਗ ਟਾਂਡਾ ਨ ਗਿਰੇ, ਤਬ ਲਗ ਕੁਕ ਖੁਕਾਰ॥

(੮੪) ਛਰੀਦਾ ! ਮੈਂ ਨੂੰ ਮੁੰਜ ਕਰ, ਨਿੱਕੀ ਕਰਕੇ ਕੁਟ।

ਭਰੇ ਪੜਾਨੇ ਰੱਬ ਦੇ ਜੋ ਭਾਵੇ ਸੇ ਲੁਟ॥

(੯੧) ਛਰੀਦਾ ! ਇਹ ਤਨ ਭੈਂਕਨਾ ਨਿਤ ਨਿਤ ਦੁਖ ਕੌਨ।

ਕੰਨੀਂ ਬੁਜੇ ਦੇ ਰਹਾਂ ਕਿੱਤੀ ਵਰੀ ਪਉਣ॥

(੧੦੫) ਕਾਗਾ ! ਨੈਣ ਨਿਕਾਸ ਦੂੰ, ਪੀ ਕੇ ਦੁਖ, ਲੇਜਾਇ।

ਪਹਿਲੇ ਦਰਸ ਦਿਖਾਏ ਕੇ ਤਾ ਪਾਛੇ ਲੀਜੇ ਖਾਇ॥

ਅਰਥ:-ਹੋ ਕਾਂ ! ਮੈਂ ਪਿਆਰੇ ਦੀ ਖਾਤਰ ਦੇਵੇਂ ਅਖਾਂ ਕਢ ਦਿਆਂਗਾ, ਪਰ ਪਹਿਲੇ ਮੇਨੂੰ ਉਸਦਾ ਵੀਦਾਰ ਕਰ ਲੈਨ ਦੇ, ਪਿਛੇ ਖਾ ਲਈਂ। ਏਸੇ ਦੇ ਨਾਲ ਮਿਲਦਾ ਸਲੋਕ ਗ੍ਰੰਥ ਸਾਹਿਬ ਵਿਚ ਹੈ।

(੧੦੮) ਆਪ ਸਵਾਰੇ ਮੈਂ ਮਿਲਾਂ ਮੈਂ ਮਿਲਿਆਂ ਸੁਖ ਹੋਇ।

ਛਰੀਦਾ ! ਜੇ ਤੂੰ ਮੇਗਾ ਹੋ ਰਹੋਂ, ਸਭ ਜਗ ਤੌਰਾ ਹੋਇ।

ਅਰਥ:-ਹੋ ਛਰੀਦ ਜੇ ਤੂੰ ਆਪਣੇ ਆਪਣੂੰ ਸਵਾਰੇ ਤਾਂ ਮੈਂ ਮਿਲਾਂ

\*ਇਹ ਤਰ੍ਹਾਂ ਕਾਇ ਪਟੇਲਾ ਪਾਸਤੀ, ਛਰੀਦਾ ਦਿਲ ਰੱਤਾ ਇਸ ਦੁਨੀ ਸੇ ਦੁਨੀ ਤ ਹਾਂਗਏ ਤਨੁਰ ਜਿਉ।

+ ਸੇ ਤਿਸ ਤਰ੍ਹਾਂ ਉੱਛਰੀਦ ! ਕਾਕੋ ਹੋਸ ਹਰੇ।'

ਅਤੇ ਮੇਰੇ ਮਿਲਨੇ ਨਾਲ ਸੁਖ ਹੋਵੀ। ਜੇ ਤੂੰ ਮੇਰਾ ਹੋ ਰਹੋ, ਤਦ ਸਾਰਾ  
ਜਗ ਤੇਰਾ ਹੋਵੇ।

(੧੧੦) ਛਰੀਦਾ! ਮਹਲ ਬਿਸਥਨ ਰਹਿ ਗਏ, ਵਾਸਾ ਆਇਆ ਤਲ।  
ਗੋਰਾਂ ਸੇ ਨਿਮਾਨੀਆਂ ਬਹਸ਼ਨ ਤੁਹਾਂ ਮਲ।

(੧੧੨) ਛਰੀਦਾ! ਮੌਤੇ ਦਾ ਬਨਾ ਏਵੇਂ ਦਿਸੇ ਜਿਓਂ ਦਰਯਾ ਦੀ ਢਾਹ।  
ਅਗੇ ਦੇਜਕ ਤਪਿਆ, ਸੁਣੀਏ ਹੈਲ ਪਵੇ ਕਹਾਹ॥

ਅਰਥ:-ਮੌਤ ਦਾ ਕਿਨਾਰਾ ਇਸ ਤਰ੍ਹਾਂ ਨਜ਼ਰ ਆਉਂਦਾ ਹੈ, ਜਿਸ  
ਤਰ੍ਹਾਂ ਦਰਿਆ ਦੀ ਢਾਹ ਹੋਵੇ। ਅਗੇ ਦੇਜ਼ਬ ਤਪਿਆ ਹੋਇਆ ਹੈ  
ਉਥੋਂ ਹਾਇ ਹਾਇ ਦੀ ਆਵਾਜ਼ ਸੁਣ ਕੇ ਮੈਨੂੰ ਹੋਲ ਪੈ ਰਿਹਾ ਹੈ।

(੧੧੬) ਸਾਚੇ ਤੂੰ ਮਨ ਦਿਹੜੀ, ਚਲੋਂ ਪਾਨੀ ਅੱਨ।  
ਆਜੋ ਬੰਦਾ ਦੁਨੀ ਵਿਚ, ਵਤਿਆ ਸੂਨੀ\* ਬੰਧ।

(੧੨੪) ਛਰੀਦਾ! ਗੁਰ ਬਿਨ ਨ ਵਡਿਆਈਆਂ, ਧਨ ਜੋਬਨ ਅਸਰਾਹ।  
ਖਾਲੀ ਚਲੀ ਦੁਨੀ ਸੋ ਟਿਬੇ ਜਿਉਂ ਮੰਝਾਹਾਂ॥

“(੧੩੪) ਸਬਰ ਮੜ ਕੁਮਾਨ ਏ, ਸਬਰ ਕਾਨੀ ਹੁੰ!  
ਸਬਰ ਮੰਦਾ ਬਾਨ ਖਾਲਕ ਖਤਾ ਨ ਕਰੋ॥

ਤਰਜਮਾ:-ਜਨਾਬ ਬਾਬਾ ਸਾਹਿਬ ਛਲਮਤੇ ਹੈਂ ਕਿ ਸਬਰ ਕੀ  
ਕੁਮਾਨ ਅਰ ਸਬਰ ਕਾ ਹੀ ਚਿਲਾ ਬਨਾ ਐਂਤੇ ਸਬਰ ਹੀ ਕਾ ਤੀਰ। ਯਿਹ  
ਹਰਿਗੁਬ ਖੁਦਾ ਪ੍ਰਤਾ ਨਹੀਂ ਕਰਗਾ।

ਸ਼ਰਹ:-‘ਅਲ-ਸਬਰ ਮਿਛਤਾਹ-ਉਲ-ਫਰਹ,’ ਸਬਰ ਕਸ਼ਾਇਸ਼  
ਕੀ ਕੁੰਜੀ ਹੈ। ‘ਫ਼ਸ਼ਕੁਨ ਜਮੀਲੁਨ’ (ਆਜਤ), ਪਸ ਸਬਰ ਉਮਦਾ ਹੈ।  
ਕਰ ਸਬੂਰੀ ਰਾਤ ਦਿਨ, ਐ ਨੇਕ ਦੀਨ!  
ਰਬ ਕਹਾ ਹੈ, ‘ਨਿਆਮ ਅਜਰੁ ਅਲ-ਸਾਬਰੀਨ’।

\*ਆਸ।

+ਇਹ ਲਡੜ ਪੰਜਾਬੀ ਪਾਤਸ਼ਾਹੀ ਦੀ ਇਕ ਤੁਕ ਨਾਲ ਮਿਲਦੇ ਹਨ।

**ਨਤੀਜਾ :**—ਜਨਾਬ ਬਾਬਾ ਸਾਹਿਬ ਫਰਮਾਉ ਹੈਂ ਕਿ ਅਕਾਰ ਤੂੰ ਸਬਰ ਕੀ ਕੁਮਾਨ ਐਂਤ ਸਬਰ ਹੀ ਕਾ ਚਿਲਾ ਬਨਾ ਕਰ ਤੀਰ ਚਲਾਵੇਗਾ, ਤੋਂ ਪ੍ਰਾਲਿਕ ਹਰ ਗਿਆ ਖਤਾ। ਨਹੀਂ ਕਰੇਗਾ। ਜੜੂਰ ਇਨਸ਼ਾ ਅਲੱਹ ਮਰਾਦ ਲਗੇਗਾ। ਕਿਉਂਕਿ ਸੰਬਰ ਫਰਹਤ ਕੀ ਕੰਜੀ ਹੈ ਐਂਤ ਸਬਰ ਕਲੇ ਸੇ ਹੀ ਮੁਰਾਦ ਹਾਸਿਲ ਹੋਤੀ ਹੈ। ਸਬਰ ਅਗਰਚਿਹ ਤਲਖ ਹੈ, ਲੇਕਣ ਉਸਕਾ ਫਲ ਸੀਰੀਂ ਹੈ। ਇਸ ਵਾਸਤੇ ਹਸਥੂਲ-ਅਰਸਾਦ, ਮਰਡੂਹ-ਅਲ-ਇਜਾਜ਼ਤ ਸੇਖ ਕਾਮਿਲ ਸਬਰ ਐਂਤ ਇਸਤਕਲਾਲ ਐਂਤ ਇਸਤਕਾਮਤ ਕੇ ਸਾਥ ਜੁਹਾ ਵ ਰਿਆਜ਼ਤ ਸੇ ਜਾਤ ਮੌਂ ਫਨਾਇ ਤਾਮਹ ਕਾ ਢਲਾਇਆ ਹੁਆ ਤੀਰ ਜੜੂਰ ਵਸਲਿ-ਖੁਦਾ ਕੇ ਨਿਬਾਨਹ-ਏ-ਮੁਰਾਦ ਪਰ ਲਹੋਗਾ।”

(੧੩੫) ਸਬਰ ਅੰਦਰ ਸਾਬਰੀ ਤਨ ਐਵੇਂ ਜਾਣੋ।

ਹੋ ਨਜ਼ੀਕ ਖੁਦਾਇ ਦੇ ਭੇਤ ਨ ਕਿਸੇ ਦੇ॥

**ਅਰਥ :**—ਸਾਬਰਾਂ ਦੇ ਤਨ ਹੋਰ ਲੋਕਾਂ ਜਿਹੇ ਨਹੀਂ ਹਨ। ਉਹ ਖੁਦਾ ਦੇ ਫ੍ਰੀਬੀ ਹਨ, ਕਿਸੇ ਨੂੰ ਆਪਣਾ ਹਾਲ ਨਹੀਂ ਦਸੰਦੇ।

(੧੩੬) ਸਬਰ ਇਹ ਸੁਆਉ\* ਜੇ ਤੂੰ ਬੰਦਹ ਦ੍ਰਿੜ ਕਰਹਿ।

ਵਧ ਬੀਵਹੋ, ਦਰਯਾਉ ਟੁਟ ਨ ਬੀਵੇਂ ਵਾਹੁੜਹ।

(੧੩੭) ਫਰੀਦਾ ! ਦਰਵੇਸ਼ੀ ਗਾਖੜੀ ਚੋਪੜੀ ਪ੍ਰੀਤ।

ਇਕ ਨ ਤੁਕੋਨੇ ਚਾਲੀਏ ਦਰਵੇਸ਼ਾਂ ਦੀ ਰੀਤ॥

**ਅਰਥ :**—ਬਾਬਾ ਫਰੀਦ ਆਖਦੇ ਹਨ ਕਿ ਝੁਦਾ ਦੇ ਘਰ ਦੀ ਪ੍ਰੀਤ ਅਸਲ ਵਿਚ ਮੁਸ਼ਕਲ ਹੈ, ਭਾਵੇਂ ਦੇਖਨ ਨੂੰ ਸੁਖੱਲੀ ਹੈ। ਦਰਵੇਸ਼ਾਂ ਦੇ ਤ੍ਰੀਕੇ ਤੇ ਕੋਈ ਹੀ ਮੁਸ਼ਕਲ ਨਾਲ ਚਲਦਾ ਹੈ।

੨.

ਇਕ ਹੋਰ ਸਵਾਲ ਜੋ ਮੈਕਾਲਿਫ ਸਾਹਿਬ ਨੇ ਆਪਣੀ ਕਿਤਾਬ The Sikh Religion ਫਾਪਕੇ ਛੇੜ ਵਿੱਤਾ ਹੈ, ਇਹ ਹੈ ਕਿ ਕੀ ਸ਼ਲੋਕ ਸੇਖ ਫਰੀਦ’ ਬਾਬਾ ਫਰੀਦ ਸ਼ਕਰ ਰੰਜ ਦੇ ਬਨਾਏ ਹਨ ਜਾਂ

\*ਸੁਆਉ — ਲਾਡ। +ਕੋਨੇ — ਕੋਈ।

ਉਹਨਾਂ ਦੇ ਸਥਾਨ ਪਾਕਪਟਨ ਦੀ ਗਈ ਪੁਰ ਬਾਹਰਵੋਂ ਸਜਦਾ-ਨਿਸ਼ਾਨ  
ਸੋਖ ਇਬਰਾਹੀਮ ਦੇ। ਰਸਾਲਾ 'ਦੀ ਸਿਖ ਰੀਵੀਉ' ਦੇ ਅਪ੍ਰੈਲ ੧੯੧੫  
ਦੇ ਪਰਚੇ ਵਿਚ ਮੈਂ ਏਸਟੀ ਪੂਰੀ ਤਰ੍ਹਾਂ ਕੀਤੀ ਸੀ Shaikh  
Fairid or Shaikh Brahim ? ਦੇ ਸਿਕਾਵੇਂ ਹੋਠਾਂ। ਉਸਦਾ  
ਸੰਖੇਪ, ਬੜੀ ਜਿਹੀ ਤਬਦੀਲੀ ਨਾਲ ਮੈਂ ਬੇਥੇ ਦੇਂਦਾ ਹਾਂ।

“ਮੈਕਾਲਿਫ ਸਾਹਿਬ ਕਹਿੰਦੇ ਹਨ ਕਿ :—‘ਇਹ ਗਲ ਨਿਸਚੇ ਹੈ  
ਕਿ ਜੋ ਸਲੋਕ ਅਤੇ ਸ਼ਬਦ ਸੋਖ ਫਰੀਦ ਦੇ ਗ੍ਰੰਥ ਸਾਹਿਬ ਵਿਚ ਦਿੱਤੇ ਹਨ,  
ਉਹ ਸੋਖ ਬ੍ਰਹਮ (ਇਬਰਾਹੀਮ) ਦੇ ਰਚੇ ਹਨ, ਭਾਵੇਂ ਉਸਨੇ ਆਪਣਾ  
ਤੱਖਲੁਸ ਆਪਨੇ ਖਾਨਵਾਦੇ ਦੇ ਮੌਡੀ ਸੋਖ ਫਰੀਦ ਦਾ ਹੀ ਰਖਿਆ ਹੈ।’

ਮੈਕਾਲਿਫ ਸਾਹਿਬ ਦੀ ਗਲ ਨਿਸਚਿਤ ਕਿਵੇਂ ਹੋ ਗਈ, ਇਹ  
ਸਾਨੂੰ ਸਮਝ ਨਹੀਂ ਆਈ। ਮੈਕਾਲਿਫ ਸਾਹਿਬ ਨੇ ਪੁਰਾਣੀ ਮੰਨੀ ਪ੍ਰਮੰਨੀ  
ਗਲ ਦੇ ਉਲੱਟ ਆਪ ਤਾਂ ਕੋਈ ਦਲੀਲ ਦਿੱਤੀ ਨਹੀਂ। ਉਹਨਾਂ ਦੀ  
ਕਿਤਾਬ ਵਿਚ ਸਿਰਫ ਕਿਸੇ ਹੋਰ ਥਾਂ ਇਹ ਲਿਖਿਆ ਹੈ ਕਿ ਬਾਣੀ ਛਰੀਦ  
ਸੁਭਾਵਕ ਛਾਰਸੀ ਬੋਲਦੇ ਹੁੰਦੇ ਸਨ। ਏਸ ਗਲ ਦੀ ਪ੍ਰੇਰਨਾ ਲਈ ਹੋਰ  
ਲਿਖਦੇ ਹਨ ਕਿ ਜੇਦ ਉਹ ਮਰਨ ਲਗੇ ਤਦ ਫੇਕੜਲੇ ਲਫਜ਼ ਜੋ ਉਹਨਾਂ ਦੀ  
ਜਥੇ ਨੋਂ ਨਿਕਲੇ, ਉਹ ਸਨ, ‘ਯਾ ਹੈਯੁ ! ਯਾ ਕਯੁਮ\* !!’ ਅਰਥਾਤ ਹੇ  
ਸਦਾ ਜੀ ਵਰੇ ਕਾਇਮ ਦਾਇਮ ਪ੍ਰਾਦਾ।

ਇਹ ਕਿਆਲ ਅਜਿਹਾ ਅਨੋਖਾ ਤੇ ਨਵਾਂ ਸੀ ਕਿ ਪੰਜ ਸਾਲ  
ਪਹਿਲਾਂ ਵੀ ‘ਮਾਲਸਾ ਸਮਾਚਾਰ’ ਅਖਬਾਰ ਵਿਚ ਏਸ ਕਿਤਾਬ ਦਾ  
ਰੀਵੀਉ ਕਰਦਿਆਂ ਮੈਂ ਏਸਦੇ ਬੋਦਾਪਨ ਨੂੰ ਪ੍ਰਗਟ ਕੀਤਾ ਸੀ।

(ੳ) ਏਲੀ ਤੋਂ ਦਲੀਲ

ਸੇ ਇਸਦਾ ਹੈ ਕਿ ਮੈਕਾਲਿਫ ਸਾਹਿਬ ਤੋਂ ਇਹ ਗਲ ਲਿਖਵਾਲ

\*ਕੀਹ ਮੰਕਾਲਿਫ ਸਾਹਿਬ ਉਮੀਦ ਕਰ ਰਹੇ ਸਨ, ਕਿ ਉਹਨਾਂ ਦੋ ਮੂੰਹੋਂ  
‘ਹੇ ਰਮ’ ਠਿਕਲਦਾ। ‘ਯਾ ਹੈਯੁ ! ਯਾ ਕਯੁਮ’ ਇਹ ਛਾਰਮੁਲਾ ਹੈ ਜੋ ਅਕਸਰ  
ਮੁਸਕਾਮਾਲ ਮਰਨ ਵੇਲੇ ਅੰਡੀਂ ਦੇ ਹਨ।

ਲਈ ਦਲੀਲ ਸ਼ੇਖ ਫਰੀਦ ਦੇ ਸਥਦਾਂ ਤੇ ਸਲੋਕਾਂ ਦੀ ਬੋਲੀ ਸੀ, ਜਿਸ ਹੁਨਰ ਵਿਚ ਉਹ ਮਾਹਿਰ ਨਹੀਂ ਸਨ। ਜੋ ਖਿਆਲ ਕਿਸੇ ਖਾਸ ਮਤਲਬ ਨਾਲ ਉਹਨਾਂ ਦੇ ਸਲਾਹਕਾਰ ਨੇ ਉਹਨਾਂ ਨੂੰ ਦਸ਼ਿਆ ਉਹਨਾਂ ਲਿਖ ਵਿੱਤਾ, ਇਹੋ ਰਵਈਆ ਉਹਨਾਂ ਦਾ ਸਾਰੀ ਕਿਤਾਬ ਵਿਚ ਵਰਤਿਆ ਦਿਸਦਾ ਹੈ। ਡਾਕਟਰ ਟ੍ਰੂਪ ਇਹ ਕਦੇ ਨਾ ਕਰਦਾ।

ਬੇਬਕ ਸ਼ੇਖ ਫਰੀਦ ਫਾਰਸੀ ਦੇ ਆਲਿਮ ਸਨ ਅਤੇ ਹਜ਼ਾਰਾਂ ਫਾਰਸੀ ਦੇ ਸ਼ਿਆਰ ਉਹਨਾਂ ਦੀ ਜ਼ਬਾਨ ਦੀ ਨੋਕ ਤੇ ਸਨ, ਜੋ ਮੌਕਿਆ ਬਣ੍ਹੇ ਪੁਰ ਹੋਣਾਂ ਤੇ ਆ ਜਾਂਦੇ ਸਨ। ਅਤੇ ਇਹ ਭੀ ਅਸੀਂ ਮਨ ਲੈਂਦੇ ਹਾਂ ਕਿ ਜਦ ਫਾਰਸੀ ਬੋਲਨ ਵਾਲੇ ਬਿਦੇਸੀ ਮੁਸਲਮਾਨਾਂ ਨਾਲ ਜਾਂ ਘਰ ਦੇ ਲੋਕਾਂ ਨਾਲ ਗਲ ਬਾਤ ਕਰਦੇ ਸਨ, ਤਦ ਫਾਰਸੀ ਬੋਲਦੇ ਹੋਣਗੇ। ਪਰ ਏਸ ਗਲ ਦੇ ਸਬੂਤ ਵਿਚ ਰਤਾ ਜਿੱਨੀ ਵੀ ਗਵਾਹੀ ਨਹੀਂ ਕਿ ਹਰ ਇਕ ਸ਼ਬਦ ਨਾਲ, ਹਿੰਦੀ ਹੋਵੇ ਜਾਂ ਵਲਾਇਤੀ, ਉਹ ਸੁਭਾਵਕ ਫਾਰਸੀ ਹੀ ਬੋਲਿਆ ਕਰਦੇ ਸਨ। ਅਤੇ ਏਸ ਤੋਂ ਵੀ ਘੱਟ ਰਵਾਹੀ ਇਸ ਨਾਲ ਦੀ ਮਿਲਦੀ ਹੈ ਕਿ ਪੰਜਾਬ ਦੇਸ ਦੀ ਬੋਲੀ, ਜਿਥੇ ਜਮੇ ਪਲੇ ਸਨ, ਨਹੀਂ ਸਨ ਜਾਣਦੇ, ਜਾਂ ਜੱਟਾਂ ਜ਼ਿਮੀਂਦਾਰਾਂ ਦੀ ਬੋਲੀ, ਜਿਨ੍ਹਾਂ ਨਾਲ ਉਹਨਾਂ ਦਾ ਵਧੀਕ ਵਾਹ ਪੈਂਦਾ ਸੀ, ਅਤੇ ਜਿਨ੍ਹਾਂ ਵਿਚ ਬਹੁਤੀ ਗਿਣਤੀ ਹਿੰਦੁਆਂ ਦੀ ਹੁੰਦੀ ਸੀ, ਅਤੇ ਜਿਨ੍ਹਾਂ ਵਿਚ ਉਹਨਾਂ ਨੇ ਆਪਣੀ ਲੰਮੀ ਉਮਰ ਗੁਜ਼ਾਰੀ, ਉਹ ਬੋਲੀ ਆਪ ਨਾ ਬੋਲਦੇ ਲਿਖਦੇ ਸਨ, ਅਤੇ ਨਾ ਹੀ ਬੋਲ ਲਿਖ ਸਕਦੇ ਸਨ। ਬਾਬਾ ਫਰੀਦ ਦੇ ਜੀਵਨ ਸੰਬੰਧੀ ਬਹੁਤ ਸਾਰੀਆਂ ਫਾਰਸੀ ਉਰਦੂ ਦੀਆਂ ਕਿਤਾਬਾਂ ਮੈਂ ਪੜ੍ਹੀਆਂ ਹਨ, ਉਹਨਾਂ ਵਿਚ ਕਿਤੇ ਇਸ ਕਿਸਮ ਦਾ ਦਾਅਵਾ ਨਹੀਂ ਕੀਤਾ ਗਿਆ। ਸਗੋਂ ਏਸਦੇ ਉਲੱਟ ਅਜਿਹੇ ਬਿਆਨ ਹਨ, ਅਤੇ ਅਜਿਹੀਆਂ ਕਹਾਣੀਆਂ ਮੌਜੂਦ ਹਨ, ਜਿਨ੍ਹਾਂ ਤੋਂ ਸਿਧ ਹੁੰਦਾ ਹੈ ਕਿ ਖਾਬਾ ਫਰੀਦ ਸੁਭਾਵਕ ਢੰਗ ਤੇ ਦੇਸੀ ਬੋਲੀ ਹੀ ਬੋਲਿਆ ਕਰਦੇ ਸਨ, ਹਾਂ ਏਸਦਾ ਨਾਮ ਉਸ ਵੇਲੇ ‘ਪੰਜਾਬੀ’ ਨਹੀਂ ਸੀ ਹੁੰਦਾ, ਕਿਉਂ ਜੋ ਇਹ ਨਾਮ ਬਹੁਤ ਨਵਾਂ ਦਿਤਾ ਹੋਇਆ ਹੈ।

ਲਿਖਿਆ ਹੈ ਕਿ ਜਦ ਆਪਣੇ ਪੀਰ ਬ੍ਰਾਜਾ ਕੁਤੁਬਦੀਨ ਦੀ  
 ਸੇਵਾ ਵਿਚ ਦਿਲੀ ਰਹਿੰਦੇ ਸਨ, ਇਥ ਮੌਕਿਆ ਪੁਰ ਹਨਬ ਮਾਮੂਲ  
 ਪੀਰ ਸਾਹਿਬ ਦੇ, ਸੋਣ ਦੀ ਨਿਮਾਜ਼ ਵਾਸਤੇ ਫੁੜ੍ਹ ਕਟਨ ਲਈ ਪਾਣੀ  
 ਗਰਮ ਕਰਨਾ ਸੀ। ਉਸ ਗਤ ਬੜੀ ਹਨੌਰੀ ਵਗ ਰਹੀ ਤੇ ਜ਼ੋਰ ਦਾ ਮੀਂਹ  
 ਵਸ ਰਿਹਾ ਸੀ, ਅਤੇ ਘਰ ਵਿਚ ਅੱਗ ਬੁੜ ਚੁਕੀ ਸੀ। ਸੋ ਬਾਬਾ ਡਰੀਦ  
 ਸਕੇਂ ਬਲਨ ਅਤੇ ਅੱਗ ਦੀ ਤਲਾਸ ਵਿਚ ਉਸ ਹਨੌਰੀ ਗਤ ਨੂੰ ਬਹੁਤੇਰਾ  
 ਫਿਰੇ, ਪਰ ਕਿਤੇ ਇਹ ਚੀਜ਼ਾਂ ਨਾ ਮਿਲੀਆਂ। ਡੇਕੜ ਇਕ ਬੁਢੀ ਮਾਈ  
 ਦੀ ਝੱਗੀ ਤੇ ਅਪੜੇ, ਜਿਸ ਨੇ ਉਹਨਾਂ ਦੀ ਅਜ਼ਮਾਇਸ਼ ਕਟਨ ਲਈ ਕਿਹਾ  
 ਕਿ ਮੈਂ ਤੈਨੂੰ ਅੱਗ ਦੇਣੀ ਤਾਂ ਹਾਂ, ਪਰ ਆਪਣੀ ਸੱਜੀ ਅੱਖ ਦਾ ਭੁਲਾ ਕੱਢ  
 ਦੇ। ਬਾਬਾ ਡਰੀਦ ਨੇ ਛਟ ਅੱਖ ਕਢ ਕੇ ਉਸ ਨੂੰ ਦੇ ਦਿਤੀ ਅਤੇ ਅੱਗ ਲੈ  
 ਅਏ। ਪਾਣੀ ਗਰਮ ਕਰਕੇ ਜਦ ਬ੍ਰਾਜਾ ਨੂੰ ਫੁੜ੍ਹ ਕਰਾ ਰਹੇ ਸਨ, ਅੱਖ  
 ਪੱਗ ਨਾਲ ਬਧੀ ਵੇਖਕੇ ਉਹਨਾਂ ਨੇ ਡਰੀਦ ਨੂੰ ਪੁਛਿਆ ਕਿ ਅੱਖ ਨੂੰ ਕੀ  
 ਹੋਇਆ ਹੈ। ਬਾਬਾ ਡਰੀਦ ਨੇ ਜੇਵਾਬ ਦਿਤਾ, ‘ਜੀ! ਅੱਖ ਆ ਗਈ ਹੈ।’  
 ਬ੍ਰਾਜਾ ਨੇ ਸਹਿਜ ਸੁਡਾ ਕਿਹਾ, ‘ਜੇ ਅੱਖ ਆ ਗਈ ਹੈ, ਤਾਂ ਪੱਗ ਹਟਾ  
 ਦਿਓ।’ ਪੀਰ ਦਾ ਹੁਕਮ ਮਨ ਕੇ, ਜਦ ਫਰੀਦ ਨੇ ਪੱਗ ਹਟਾਈ, ਤਾਂ  
 ਅੱਖ ਸਹੀ ਸਲਾਮਤ ਸੀ।

ਇਸ ਤੋਂ ਪਤਾ ਲਗਦਾ ਹੈ ਕਿ ਪੀਰ ਤੇ ਮੁਰੀਦ ਵਿਚ ਰਾਲ ਬਾਤ  
 ਸੁਭਾਵਕ ਹੀ ਦੇਸਦੀ ਉਸ ਬੋਲੀ ਵਿਚ ਹੋਈ, ਜਿਸ ਦਾ ਕਿ ‘ਅੱਖ ਆ  
 ਗਈ ਏ’ ਇਕ ਮੁਹਾਵਰਾ ਹੈ।

ਇਕ ਹੋਰ ਕਹਾਣੀ ਏਸ ਤਰ੍ਹਾਂ ਪੁਰ ਹੈ, ਕਿ ਇਕ ਵਾਰੀ ਬਾਬਾ ਡ੍ਰੀਦ,  
 ਫੇਖ ਬਹਾ-ਉਲ-ਹੱਕ ਅਤੇ ਹੋਰ ਕੁਝ ਦੋਸਤਾਂ ਨਾਲ ਰਲਕੇ ਬੇਖ ਸੂਫ਼  
 ਦੀ ਮੁਲਾਕਾਤ ਨੂੰ ਨਿਕਲੇ। ਜਦ ਅਟਕ ਦਰਿਆ ਦੇ ਕੰਢੇ ਤੇ ਅਪੜੇ ਤਦ  
 ਵੇਖਿਆ ਜੋ ਬੜੀ ਜਾਂ ਚੌਘੜਾ ਪਾਰ ਹੋਣ ਲਈ ਕੋਈ ਨਹੀਂ। ਸੋ ਬਾਬਾ  
 ਡ੍ਰੀਦ ਨੇ ਆਪਣਾ ਮੁਸੱਲਾ ਪਾਣੀ ਉਤੇ ਵਿਛਾ ਦਿਤਾ ਅਤੇ ਸਾਰੇ ਉਸ ਪੁਰ  
 ਬਹਿਕੇ ਠਿੱਲ ਪਏ। ਬੇਖ ਸੂਫ਼ ਦਾ ਮਕਾਨ ਦਰਿਆ ਦੇ ਟੂਜੇ ਕੰਢੇ ਸੀ। ਜਦ

ਉਸਨੇ ਬਾਰੀ ਵਿਚੋਂ ਸਿਰ ਕਢਕੇ ਕਥ ਆਦਮੀ ਏਸ ਤਰ੍ਹਾਂ ਰਹਿਆ ਪਾਰ  
ਕਰਦੇ ਵੇਖੇ, ਤਦ ਮੁਸੱਲੇ ਨੂੰ ਤਕਨੋਂ ਰੋਕ ਦਿੱਤਾ, ਅਤੇ ਉਹ ਤੁਥਨ ਲਗਾ।  
ਬਾਬਾ ਫਰੀਦ ਨੂੰ ਗੁਸਾ ਆਇਆ ਅਤੇ ਗੁਸੇ ਵਿਚ ਈ ਬੋਲੇ 'ਸਾਡਾ  
ਮੁਸੱਲਾ ਰੋਕਨ ਵਾਲਿਆ 'ਤੇਰੇ ਸਿਰ ਸਿੰਝ'। ਲਫਜ਼ ਮੂਹੋਂ ਨਿਕਲਨ ਦੀ  
ਛਿਲ ਸੀ ਕਿ ਸੇਖ ਸੂਫ਼ ਦੇ ਸਿਰਸਿੰਗ ਉਗਾ ਆਏ, ਅਤੇ ਬਾਰੀ ਵਿਚ ਫਸ ਰਾਏ।

ਏਥੇ ਭੀ ਪ੍ਰਤਖ ਹੈ ਕਿ ਗੁਸੇ ਵੇਲੇ ਭੀ ਮਾਤ ਭਾਸਾ ਦੇ ਹੀ  
ਲਫਜ਼ ਸਹਿਜ ਸੁਭਾ ਮੂਹੋਂ ਨਿਕਲੇ।

ਏਸੇ ਤਰ੍ਹਾਂ ਕਿਹਾ ਹੈ ਕਿ ਜਦੋਂ ਫਰੀਦ ਜੀ ਨੇ ਤਖਤ ਹਜ਼ਾਰ ਦੇ  
ਚੌਪਰੀ ਮੰਗਲ ਸੇਨ ਨੂੰ ਉਸਦੀ ਕੋਮ ਸਮੇਤ ਮੁਸਲਮਾਨ ਕੀਤਾ, ਤਦ ਉਹਨਾਂ  
ਨੇ ਹੀ ਉਸਦਾ ਨਾਮ 'ਰਾਂਝਾ' ਰਖਿਆ, ਜਿਸ ਨਾਮ ਨਾਲ ਕਿ ਕੋਮ ਹੁਣ  
ਤਕ ਪੁਕਾਰੀ ਜਾਂਦੀ ਹੈ। ਗੋਂਦਲਾਂ ਦੇ ਚਉਪਰੀ ਨੂੰ ਜਦੋਂ ਮੁਸਲਮਾਨ  
ਬਨਾਇਆ ਤਦ ਉਸਦਾ ਨਾਮ 'ਵਹੀਰ' ਰਖਿਆ। ਇਕ ਹੋਰ ਨੂੰ ਪਿਆਰ  
ਨਾਲ 'ਭੈਜਾ ਗਾਰੀਬ' ਕਿਹੜੇ ਪੁਕਾਰਿਆ ਕਰਦੇ ਸਨ। ਇਹ ਦਸ਼ਨ ਦੀ  
ਲੋੜ ਨਹੀਂ ਕਿ 'ਰਾਂਝਾ' 'ਵਹੀਰ' 'ਭੈਜਾ' ਨਾ ਅਰਥੀ ਦੇ ਲਫਜ਼ ਹਨ  
ਅਤੇ ਨਾ ਫਾਰਸੀ ਦੇ।

ਇਹ ਕਹਾਣੀਆਂ ਝੁਠੀਆਂ ਹੋਨ ਜਾਂ ਸਚੀਆਂ, ਸਾਨੂੰ ਏਸ ਗਲ ਨਾਲ  
ਕੋਈ ਵਾਸਤਾ ਨਹੀਂ। ਅਸਾਂ ਤਾਂ ਇਹ ਦੇਖਣਾ ਹੈ ਕਿ ਇਹ ਗਲ ਜੋ  
ਸੇਖ ਫਰੀਦ ਦੇਸੀ ਬੋਲੀ ਬੋਲਿਆ ਕਰਦੇ ਸਨ, ਉਹਨਾਂ ਦੇ ਜੀਵਨ ਲਿਖਣ  
ਵਾਲੇ ਮੁਸਲਮਾਨ ਲੇਖਕਾਂ ਨੂੰ ਅਨੇਖੀ ਜਾਂ ਅਨਹੋਣੀ ਗੱਲ ਨਹੀਂ ਦਿੱਤੀ।  
ਏਸ ਕਰਕੇ ਉਹ ਬਿਨਾਂ ਸ਼ੱਕ ਕੀਤੇ ਦੇ ਇਹ ਮੰਨਦੇ ਹਨ ਕਿ ਸਲੋਕ ਅਤੇ  
ਬਲਦਰ ਜੋ ਉਹਨਾਂ ਦੇ ਨਾਮ ਪੁਰ ਪ੍ਰਸਿੱਧ ਹਨ, ਖੁਦ ਬਾਬਾ ਫਰੀਦ ਦੇ ਹੀ  
ਰਚੇ ਹੋਏ ਹਨ। ਓਹ ਤਾਂ ਹੋਰ ਕਈ ਦੁਹਰੇ ਆਦਿ ਉਹਨਾਂ ਦੇ ਰਚੇ ਦਸਦੇ  
ਹਨ, ਜਿਸ ਤਰ੍ਹਾਂ ਕਿ:-

ਫਰੀਦਾ ! ਇਹ ਦਮ ਗਏ ਰੇ ਬਾਚਿਰੇ, ਜਾਗਨ ਕੀ ਕਰ ਚੈੱਪ।

ਇਹ ਦਮ ਹੀਰੇ ਲਾਲ ਨੇ, ਗਿਨ ਗਿਨ ਸਾਹ ਨੂੰ ਸੌਂਪ।

ਅਤੇ ਇਸ ਵਿਚ ਹੈਰਨੀ ਦੀ ਗਲ ਵੀ ਕੋਈ ਨਹੀਂ। ਚਿੱਟਾਂ  
 ਖਾਨਵਾਦਾ ਦੇ ਸ਼ੂਫ਼ੀ ਫ਼ਕੀਰ ਹਿੰਦੁਸਤਾਨ ਵਿਚ ਇਸਲਾਮ ਦੀ ਤਬਲੀਗ  
 ਜਾਂ ਪ੍ਰਚਾਰ ਵਾਸਤੇ ਆਏ ਹੋਏ ਸਨ। ਬਾਬਾ ਫਰੀਦ ਆਪਣੇ ਵੇਲੇ ਏਸ  
 ਸਿਲਸਿਲੇ ਦੇ ਖਲੀਫ਼ੇ ਸਨ, ਅਤੇ ਉਹਨਾਂ ਦਾ ਪਹਿਲਾ ਜ਼ਰੂਰੀ ਤੇ ਇਕੋ  
 ਕੰਮ ਕੁਫਰ ਨੂੰ ਦੂਰ ਕਰਕੇ ਇਸਲਾਮ ਨੂੰ ਫੇਲਾਣਾ ਅਤੇ ਹਿੰਦੂਆਂ ਨੂੰ  
 ਮੁਸਲਮਾਨ ਬਨਾਣਾ ਸੀ। ਬਾਬਾ ਫਰੀਦ ਨੇ ਹਜ਼ਾਰਾਂ ਹਿੰਦੂਆਂ ਨੂੰ  
 ਮੁਸਲਮਾਨ ਬਣਾਇਆ। ਉਹਨਾਂ ਨੂੰ ਆਪਣੇ ਕੰਮ ਵਿਚ ਬੜੀ  
 ਭਾਰੀ ਕਾਮਯਾਬੀ ਹੋਈ। ਹਿੰਦੂ ਜਿਸੀਆਂਦਰਾਂ ਦੀਆਂ ਕੌਮਾਂ  
 ਦੀਆਂ ਕੌਮਾਂ ਨੇ ਉਹਨਾਂ ਦੇ ਹਥੋਂ ਇਸਲਾਮ ਗ੍ਰਹਿਣ  
 ਕੀਤਾ, ਉਹਨਾਂ ਕੋਲੋਂ ਮੁਸਲਮਾਨ ਹੋਣਾ। ਫਖਰ ਦੀ ਗਲ ਸਮਝੀ  
 ਜਾਂਦੀ ਸੀ। ਮੁਲਤਾਨ ਦੇ ਪਾਸ ਪਿੰਡ ਕੋਠੀਵਾਲ ਵਿਚ ਜਮੇ  
 ਪਲੇ, ਅਤੇ ਦੱਪ ਵਰ੍ਹੇ ਦੀ ਲੰਮੀ ਉਮਰ ਜੱਟਾਂ ਤੇ ਹਿੰਦੂਆਂ  
 ਦੀਆਂ ਛੋਟੀਆਂ ਜਾਤਾਂ ਦੇ ਲੋਕਾਂ ਵਿਚ ਇਸਲਾਮ ਦਾ ਪ੍ਰਚਾਰ ਕਰਦਿਆਂ  
 ਤਾਜ਼ਾਰੀ। ਕੀ ਇਹ ਮਖਿਨ ਹੋ ਸਕਦਾ ਹੈ ਕਿ ਬਾਬਾ ਫਰੀਦ ਦੇਸੀ  
 ਬੋਲੀ ਨਹੀਂ ਸਨ ਜਾਣਦੇ। ਜਾਂ ਸਾਰੀ ਸਫਲਤਾ ਉਹਨਾਂ ਨੇ ਮਿਸ਼ਨਰ ਉਤੇ  
 ਖਲੋਕੇ ਛਾਰਸੀ ਵਿਚ ਵਾਅੜ ਕਰਕੇ ਪ੍ਰਾਪਤ ਕੀਤੀ ਸੀ? ਆਪ ਸਮਾਅ  
 ਦੀਆਂ ਮਜ਼ਾਲਿਸਾਂ ਭੀ ਕਰਦੇ ਹੁੰਦੇ ਸਨ, ਜਿਥੇ ਕੱਵਾਲ ਕੱਵਾਲੀ ਕਰਦੇ  
 ਸਨ। ਇਹ ਕੱਵਾਲੀ ਜ਼ਿਆਦਾ ਕਰਕੇ ਦੇਸੀ ਬੋਲੀ ਵਿਚ ਹੁੰਦੀ ਸੀ, ਜਿਸਨੂੰ ਸੁਣਕੇ ਬਾਬਾ ਫਰੀਦ ਵਜਦ ਵਿਚ ਆ ਜਾਂਦੇ ਸਨ। ਇਹ ਕੱਵਾਲ  
 ਅਕਸਰ ਨੌਮਸਲਮ ਲੰਗ ਸਨ।

ਸ਼ਾਇਰ ਕਿਹਾ ਜਾਏ ਕਿ ਬਾਬਾ ਫਰੀਦ ਵਲਾਇਤੀ ਮੁਸਲਮਾਨ  
 ਸਨ, ਅਤੇ ਕਾਬਲੀ ਸਰਦਾਰ ਜਾਂ ਸ਼ਾਹਜ਼ਾਦੇ ਜੋ ਪੰਜਾਬ ਆਦਿ ਵਿਚ  
 ਨਜ਼ਰਬੰਦ ਹੁੰਦੇ ਸਨ ਜਾਂ ਹਨ, ਕਿੱਨਾ ਕਿੱਨਾ ਚਿਰ ਏਥੇ ਰਹਿਕੇ ਭੀ  
 ਪੰਜਾਬੀ ਜਾਂ ਹਿੰਦੁਸਤਾਨੀ ਸਾਫ਼ ਨਹੀਂ ਬੋਲ ਸਕਦੇ। ਜਵਾਬ ਹੈ ਕਿ  
 ਛੱਜੀਦ ਦੇ ਬੁਰਗਾਂ ਨੂੰ ਹਿੰਦੁਸਤਾਨ ਵਿਚ ਆਏ ਦੋ ਪੀਹੜੀਆਂ ਲੰਘ

ਚੁਕੀਆਂ ਸਨ, ਅਤੇ ਉਹਨਾਂ ਨੇ ਏਸੇ ਦੇਸ ਨੂੰ ਹੀ ਆਪਣਾ ਵਤਨ  
 ਬਣਾ ਲਿਆ ਸੀ, ਅਤੇ ਫੇਰ ਬਾਬਾ ਫਰੀਦ ਨੇ ਵੀ ਇਕ ਸਦੀ ਜਿੱਨੀ ਲੰਮੀ  
 ਉਮਰ ਪਾਈ। ਜੋ ਬੋਲੀ ਦੇ ਬਦਲਨ ਲਈ ਕਾਫੀ ਨਾਲੋਂ ਵਧੀਕ ਸਮਾਂ  
 ਮਿਲ ਗਿਆ ਸੀ। ਸ਼ੇਖ ਫਰੀਦ ਦੀ ਮਾਤਾ ਦੇ ਸਬੰਧੀ ਭੀ ਹਿੰਦੁਸਤਾਨ  
 ਵਿੱਚ ਰਿਹਾਂ ਤੋਂ ਆਏ ਹੋਏ ਸਨ, ਅਤੇ ਕਈ ਕਹਾਣੀਆਂ ਤੋਂ ਮਾਲੂਮ  
 ਦੇਂਦਾ ਹੈ ਕਿ ਉਹ, ਹਿੰਦੁਆਂ ਨਾਲ ਰਾਲਾਂ ਉਹਨਾਂ ਦੀ ਬੋਲੀ ਵਿਚ  
 ਕੀਤਾ ਕਰਦੀ ਸੀ। ਸ਼ਾਇਦ ਓਪਰਾ\*ਦੇਸੀ ਖੂਨ ਦੀ ਮਿਲਾਵਟ ਭੀ  
 ਹੋ ਚੁਕੀ ਸੀ। ਕਾਬਲੀ ਨਜ਼ਰਚੰਦ ਸਰਦਾਰਾਂ ਤੇ ਸ਼ਾਹਜਾਹਿਆਂ ਦੀ ਗੱਲ  
 ਦਰਵੇਸ਼ਾਂ ਪੁਰ ਨਹੀਂ ਘਟਦੀ, ਜਿਨ੍ਹਾਂ ਨੇ ਆਪਨੀ ਜ਼ਿੰਦਰੀ ਦਾ ਇਕ  
 ਇਕ ਖਿਕ ਆਮ ਝੁਲਕਤ ਵਿਚ ਰਲ ਮਿਲਕੇ ਗੁਜ਼ਾਰਨਾ ਹੋਇਆ, ਅਤੇ  
 ਜਿਨ੍ਹਾਂ ਦਾ ਮਤਲਬ ਹੀ ਆਮ ਲੋਕਾਂ ਨਾਲ ਇੱਕ ਮਿੱਕ ਹਣਾ ਸੀ। ਬਾਬਾ  
 ਫਰੀਦ ਦਾ ਹਾਲ ਠੀਕ ਹੋਰ ਪੀਂਹਾਂ ਫਕੀਰਾਂ ਵਡਗਾ ਦੀ ਸੀ ਜੋ ਸਭ  
 ਦੇਸੀ ਬੋਲੀ ਜਾਣਦੇ ਅਤੇ ਬੋਲਦੇ ਸਨ।

ਜੇਕਰ ਉਪਰ ਕੀਤੀ ਵਿਚਾਰ ਕਾਫੀ ਨਾ ਹੋਵੇ, ਤਦ ਆਓ ਅਮੀਰ  
 ਖੁਸਰੇ, 'ਤੁਡੀਏ ਹਿੰਦ' ਨੂੰ ਲੈਕੇ ਸੇਖ ਫਰੀਦ ਨਾਲ ਮੁਕਾਬਲਾ ਕਰੀਏ।  
 ਅਮੀਰ ਖੁਸਰੇ, ਬਾਬਾ ਫਰੀਦ ਦਾ ਸਮਕਾਲੀ ਸੀ। ਅਮੀਰ  
 ਖੁਸਰੇ ਦਾ ਬਾਪ ਹਿੰਦ ਵਿਚ ਆਇਆ, ਅਤੇ ਬਾਬਾ ਫਰੀਦ ਦਾ  
 ਦਾਦਾ ਉਸਤੋਂ ਅਪੀ ਸਦੀ ਪਹਿਲੋਂ। ਖੁਸਰੇ ਦਾ ਸਾਰਾ ਜੀਵਨ ਅਮੀਰ  
 ਉਮਰਾਵਾਂ ਦੇ ਹਲਕੇ ਵਿਚ ਤੇ ਬਾਦਸ਼ਾਹੀ ਦਰਬਾਰਾਂ ਵਿਚ ਲੰਘਿਆ,  
 ਅਤੇ ਬਾਬਾ ਫਰੀਦ ਦਾ ਸਿਧੇ ਸਾਦੇ ਜੱਟਾਂ ਜ਼ਿਮੀਂਦਾਰਾਂ ਅਤੇ ਪੇਂਡੂ ਲੋਕਾਂ  
 ਵਿਚ। ਹੁਣ ਖੁਸਰੇ ਦੀ ਹਿੰਦੀ ਰਚਨਾ ਅਜਿਹੀ ਸਰਲ ਤੇ ਮਿਠੀ ਹਿੰਦੀ  
 ਵਿਚ ਹੈ, ਕਿ ਜੇ ਕਰਤਾ ਦਾ ਨਾਮ ਪਤਾ ਨ ਹੋਵੇ, ਤਦ ਅਸੀਂ ਉਸਨੂੰ  
 ਕਿਸੇ ਨਵੀਨ ਹਿੰਦੀ ਲੇਖਕ ਦੀ, ਕਿਸੇ ਬੱਹਿਆਂ ਦੇ ਰਸਾਲੇ ਲਈ ਲਿਖੀ

\*ਆਪ ਪੀਰ ਹਮਾਦ-ਉਦ-ਦੀਨ ਨਾਨਾ ਦੀ ਲੜਕੀ ਸਨ, ਅਤੇ ਚੌਥੇ  
 ਮੁਸਲਮਾਨ ਭੀ ਰਾਜਪੁਤ ਮੁਸਲਮਾਨਾਂ ਦੀਆਂ ਲੜਕੀਆਂ ਵਿਆਹ ਲਾਈਆਂ ਸਨ।

ਰਚਨਾ ਸਮਝੀਏ। ਇਸਦੇ ਟਾਕਰੇ ਪੁਰ ਫਰੀਦ ਦੀ ਪੰਜਾਬੀ, ਲਹਿੰਦੀ ਹੁੰਦਿਆਂ ਭੀ ਪੁਰਾਣੀ ਕਿਸਮ ਦੀ ਹੈ, ਜਿਸ ਵਿਚ ਪੁਰਾਣੀ ਸੌਰਸਨੀ ਅਪਣ੍ਹੇਸ਼, (ਜਿਸ ਵਿਚੋਂ ਪੰਜਾਬੀ ਨਿਕਲੀ ਹੈ) ਅਤੇ ਪੰਜਾਬੀ ਦੇ ਵਿਰਲੇ ਦਰਜੇ ਦੀਆਂ ਸ਼ਕਲਾਂ ਕ੍ਰਿਆ ਪਦਾਂ ਦੀਆਂ ਵਰਤੀਆਂ ਹਨ। ਪੰਜਾਬੀ ਵੀ ਹੋਰ ਈਸ਼ੀ ਬੋਲੀਆਂ ਵਾਂਗ ਤੇਹਰਵੀਂ ਸਦੀ ਈਸਵੀ ਵਿਚ, ਉਸਦੀ ਅਜ ਕਲ ਵਾਲੀ ਸ਼ਕਲ ਪਾ ਚੁਕੀ ਸੀ। 'ਖਾਲਸਾ ਐਡਵੋਕੇਟ' ਦੇ ਅਪ੍ਰੈਲ ਸਿੰਨ ੧੯੦੬ ਦੇ ਪਠਚੇ ਵਿਚ ਇਸ ਵਿੱਥੇ ਪੁਰ ਮੈਂ ਬਹਿਸ ਕੀਤੀ ਸੀ। ਬਹਾਰਹਾਲ ਇਹ ਕੋਈ ਗੈਰ ਮਾਮੂਲੀ ਗਲ ਨਹੀਂ ਕਿ ਬਾਬਾ ਫਰੀਦ ਅਜਿਹੀ ਚੰਗੀ ਪੰਜਾਬੀ ਵਿਚ ਰਚਨਾ ਕਰਦੇ, ਜਿਹੀ ਚੰਗੀ ਹਿੰਦੀ ਵਿਚ ਅਮੀਰ ਮੁਸਰੋਂ। ਅਮੀਰ ਮੁਸਰੋਂ ਨੇ ਇਕ ਕਿਤਾਬ 'ਬੜਘਾਨੇ ਲਾਹੌਰੀ ਨਵਿਸਤਰਮ' ਪੰਜਾਬੀ ਵਿਚ ਵੀ ਲਿਖੀ ਸੀ, ਪਰ ਉਹ ਸਾਡੇ ਤਕ ਨਹੀਂ ਅਪੜੀ, ਨਹੀਂ ਤਾਂ ਉਸਦਾ ਪਾਟਾ ਹੋਇਆ ਪੜਾ ਭੀ ਸਾਡੇ ਲਈ ਬੜਾ ਕੀਮਤੀ ਹੁੰਦਾ।

ਅਮੀਰ ਮੁਸਰੋਂ ਨੂੰ ਦਿਲੀ ਦੇ ਬਦਸ਼ਾਹ ਨੇ ਕੁਝ ਤੁਹਾਡੇ ਦੇਕੇ ਪੀਰ ਬੁ ਅਝੀ ਕਲੰਦਰ ਜਾਂ ਸੇਖ ਸ਼ਰਫ ਪਾਨੀਪਤ ਭੇਜਿਆ, ਹੋਰ ਕਿਸੇ ਨੂੰ ਓਹਨਾਂ ਤਕ ਅਪੜਨ ਦੀ ਦਲੇਗੀ ਨਹੀਂ ਸੀ ਹੁੰਦੀ। ਸੇਖ ਸ਼ਰਫ ਨੇ ਅਮੀਰ ਮੁਸਰੋਂ ਦੀ ਆਚੁ ਭਗਤਿ, 'ਆਓ ਕਲਾਉਤ' ਕਹਿਥੇ ਕੀਤੀ, ਅਤੇ ਉਸਨੂੰ ਆਪਣਾ ਕੁਝ ਕਲਾਮ ਸੁਣਾਉਣ ਵਾਸਤੇ ਕਿਹਾ। ਪਿਛੋਂ ਬਾਹ ਸ਼ਰਫ ਨੇ ਆਪਣੇ ਰਚੇ ਕੁਝ ਸ਼ਿਅਰ ਪੜ੍ਹੇ, ਜਿਨ੍ਹਾਂ ਦੇ ਸੁਣਨ ਨਾਲ ਅਮੀਰ ਮੁਸਰੋਂ ਦੇ ਦਿਲ ਤੇ ਢੂੰਘਾ ਅਸਰ ਹੋਇਆ, ਅਤੇ ਅਥਾਂ ਵਿਚ ਅਥਰੂ ਭਰ ਆਏ ! ਬਾਹ ਸ਼ਰਫ ਨੇ ਰੋਂਦਾ ਵੇਖਕੇ ਕਿਹਾ :— “ਐਂ ਰੋਂਦਾ ਏਂ ? ਕੁਝ ਬੁਝਦਾ ਏਂ ?” ਫਾਰਜੀ ਕਿਤਾਬਾਂ ਵਿਚ ਇਸ ਵਾਕਿਆਂ ਦਾ ਜ਼ਿਕਰ ਕਰਿਆਂ, ਇਹ ਪੰਜਾਬੀ ਦੇ ਫਿਕਰੇ ਇਸੇ ਤਰ੍ਹਾਂ ਲਿਖੇ ਹਨ। ਸੇਖ ਸ਼ਰਫ ਬਾਬਤ ਬੀ ਕਿਹਾ ਜਾਂਦਾ ਹੈ ਕਿ ਉਹ ਪਾਨੀਪਤ ਵਿਚ ਪੈਦਾ ਹੋਏ ਸਨ, ਪਰ ਜ਼ਰਾ ਉਪਰਲੇ ਪੰਜਾਬੀ ਵਾਕਾਂ ਨੂੰ ਸਹੀ

ਊਚਾਰਨ ਨਾਲ ਪੜ੍ਹਕੇ ਵੇਖੋ, ਤਦ ਦਿਸੇਗਾ ਕਿ ਇਕ ਵਲਾਇਤੀ ਮੁਸਲਮਾਨ  
ਦੇ ਮੂੰਹੋਂ ਕੇਹੇ ਫਬਦੇ ਹਨ।

ਫੇਰ ਏਸ ਗਲ ਦਾ ਯਕੀਨ ਨਹੀਂ ਹੈ ਸਕਦਾ ਕਿ ਫਰੀਦ ਦੀ  
ਬਾਣੀ ਜਿਉਂ ਕੀ, ਤਉਂ ਅਖਰੋ ਅਖਰ ਬਾਬਾ ਫਰੀਦ ਦੀ ਆਪਣੀ ਰਚੀ  
ਹੋਈ ਗੁਰੂ ਸਾਹਿਬ ਤਕ ਅਪੜੀ ਸੀ। ਲਿਖਤ ਵਿਚ ਆ ਜਾਨ ਤੋਂ  
ਪਹਿਲੇ, ਮੈਂਹ ਜ਼ਬਾਨੀ ਚਲੇ ਆਉਣ ਵਿਚ ਕਈ ਇਕ ਲਫਜ਼ੀ ਫਰਕ  
ਸਹਿਜ ਸੁਭਾਪੀ ਗਏ ਹੋਨਗੇ, ਜਿਸਤਰਾਂ ਕਿ ਸਭ ਰੀਤਾਂ ਆਦਿ ਦਾ  
ਦੌਸਤੂਰ ਹੈ। ਪਰ ਇਹੋ ਜਿਹੇ ਲਫਜ਼ੀ ਫਰਕ ਪੈ ਜਾਨ ਦੇ ਪਿਛੋਂ ਭੀ ਬਾਣੀ  
ਅਸਲੀ ਕਰਤਾ ਅਰਥਾਤ ਬਾਬਾ ਫਰੀਦ ਦੀ ਹੀ ਰਹੇਗੀ।

ਹਿੰਦੂਆਂ ਅਤੇ ਬਦੇਸ਼ੀ ਮੁਸਲਮਾਨਾਂ ਨੇ ਆਪੇ ਵਿਚ ਮੇਲ ਹੋਨ ਦੇ  
ਦਿਨ ਤੋਂ ਹੀ ਇਕ ਦੂਜੇ ਦੀਆਂ ਬੋਲੀਆਂ ਸਿਖਣੀਆਂ ਸ਼ੁਰੂ ਕਰ ਦਿਤੀਆਂ  
ਸਨ, ਵਿਸ਼ੇਸ਼ ਕਰਕੇ ਮੁਸਲਮਾਨਾਂ ਨੇ, ਜਿਨ੍ਹਾਂ ਦੀ ਗਿਣਤੀ ਬਹੁਤ  
ਬੋਡੀ ਸੀ। ਜੇ ਇਹ ਨਾ ਕਰਦੇ ਤਦ ਨਿੱਤ ਦਾ ਵਿਹਾਰ ਕਾਰ  
ਕਿਕੁਰ ਟੁਰਦਾ। ਗੋਰੇ ਲੋਕ ਬਾਜ਼ਾਰੀ ਵਿਚ ਆਉਂਦੇ ਹਨ, ਕੁਝ ਟੁੱਟੀ  
ਭਜੀ ਦੇਸੀ ਬੋਲੀ ਬੋਲਦੇ ਹਨ, ਅਤੇ ਅਗੋਂ ਸਦਰ ਬਾਜ਼ਾਰ\* ਦਾ  
ਦੁਕਾਨਦਾਰ ਉਹੋ ਜਿਹੀ ਟੁਟੀ ਭਜੀ ਅੰਗੋੜੀ ਮਾਰਦਾ ਹੈ ਅਤੇ ਬਹੁਤਾ  
ਚਿਹਰੇ ਅਤੇ ਹਥਾਂ ਦੇ ਇਸ਼ਾਰਿਆਂ ਤੋਂ ਕੈਮ ਲੈਂਦਾ ਹੈ। ਸਭ ਤੋਂ  
ਪੁਰਾਣਾ ਹਿੰਦੀ ਦਾ ਕਵੀ ਬਾਹਰਵੀਂ ਸਦੀ ਦੇ ਆਖੀਰ ਵਿਚ, ‘ਚੰਦ  
ਬਰਦਾਈ’, ਲਾਈਰ ਦਾ ਰਹਿਣਵਾਲਾ ਹੋਇਆ ਹੈ, ਉਹ ਆਪਣੀ ਕਿਤਾਬ  
‘ਪ੍ਰਿਵੀਰਾਜ ਰਾਸਾ’ ਵਿਚ ਬਹੁਤ ਸਾਰੇ ਫਾਰਸੀ ਅਰਬੀ ਦੇ ਲਫਜ਼ ਵਰਤਦਾ  
ਹੈ, ਅਤੇ ਉਹ ਭੀ ਬੋਲੋਕੇ, ਜਿਨ੍ਹਾਂ ਦੀ ਥਾਂ ਉਹ ਆਸਾਨੀ ਨਾਲ ਹਿੰਦੀ  
ਲਫਜ਼ ਵਰਤ ਸਕਦਾ ਸੀ। ਏਸ ਦੇ ਉਲੱਟ ਮੁਸਲਮਾਨ ਪੁਰਾਣੇ ਵਕਤਾਂ  
ਤੋਂ ਹੀ ਦੇਸੀ ਬੋਲੀਆਂ ਵਿਚ ਰਚਨਾ ਕਰਦੇ ਚਲੇ ਆਏ ਹਨ, ਜਿਸ ਤਰ੍ਹਾਂ

\*‘ਊਰਦੂ’ ਦੇ ਅਰਥ ਹਨ ‘ਲਿਖਕਰ’ ਦੇ ਜਿਸ ਤੋਂ ਮਤਲਬ ਹੈ ਅਜ ਕਲ  
ਦੀ ਛਾਉਣੀ ਜਾਂ ਸਚਰ ਬਾਬਾਰ।

ਮਲਿਕ ਮੁਹਮਦ ਜਾਇਸੀ, ਕਿਜ਼ਲਬਾਸ ਖਾਂ ਉਮੀਦ, ਗੁਲਾਮ ਫਰੀਦ  
ਆਦਿ ।

(ਅ) ਜਨਮ ਸਾਖੀ ਦੀ ਗਵਾਹੀ

ਸੋਖ ਫਰੀਦ ਦੀ ਰਚਨਾ ਨੂੰ 'ਸੋਖ ਬ੍ਰਹਮ' ਦੇ ਨਾਮ ਨਾਲ ਜੋੜਨ  
ਦਾ ਇਕ ਹੋਰ ਕਾਰਨ ਇਹ ਹੋ ਸਕਦਾ ਹੈ ਕਿ ਜਨਮ ਸਾਖੀਆਂ ਵਿਚ ਇਹ  
ਲਿਖਿਆ ਹੈ ਕਿ 'ਸੋਖ ਬ੍ਰਹਮ' ਨੇ ਗੁਰੂ ਨਾਨਕ ਸਾਹਿਬ ਨਾਲ ਗੋਸ਼ਟ  
ਕਰਦੇ ਸਮੇਂ ਇਕ ਸਲੋਕ ਉਹੋ ਬੋਲਿਆ ਜੋ ਗਰੰਥ ਸਾਹਿਬ ਵਿਚ ਸੋਖ  
ਫਰੀਦ ਦੇ ਨਾਮ ਨਾਲ ਦਿੱਤਾ ਹੈ, ਅਤੇ ਅਗੋਂ ਬਾਬੇ ਨੇ ਵੀ ਉਹੋ ਸਲੋਕ  
ਕਿਹਾ ਜੋ ਗ੍ਰੰਥ ਸਾਹਿਬ ਵਿਚ ਫਰੀਦ ਦੇ ਸਲੋਕ ਨੂੰ ਮੁਖ ਰਖਕੇ ਕਿਹਾ  
ਗਿਆ ਹੈ ਤੇ ਗ੍ਰੰਥ ਸਾਹਿਬ ਵਿਚ ਦਿੱਤਾ ਹੈ । ਠੀਕ ਉਹੋ ਹਾਲ ਉਸ  
ਫਰੜੀ ਗੋਸ਼ਟ ਦਾ ਹੈ ਜੋ ਮੁਖ ਬਾਬਾ ਫਰੀਦ ਨਾਲ ਪੂਰਬ ਦੇਸ਼ ਵਿਚ  
ਕਿਤੇ ਹੋਈ ਦਸੀ ਹੈ । ਉਥੋਂ ਭੀ ਏਸੇ ਤਰ੍ਹਾਂ ਕੁਝ ਸਲੋਕ\* ਬਾਬਾ ਫਰੀਦ  
ਦੇ ਮੁੜੋਂ ਕਹਾਏ ਹਨ । ਪਰ ਜਨਮਸਾਖੀਆਂ ਵਿਚ ਜੋ ਕੁਝ ਲਿਖਿਆ  
ਹੈ, ਉਹ ਘਟਨਾ ਦੇ ਹੋਣ ਸਮੇਂ ਨਹੀਂ ਲਿਖਿਆ ਗਿਆ, ਬਲਕਿ ਸਦੀਆਂ  
ਪਿਛੋਂ; ਅਤੇ ਨਾ ਇਹ ਕਿਤਾਬਾਂ ਕਿਸੇ ਇਤਿਹਾਸ ਕਰਨ ਦੇ ਜੋਗ ਹਨ ।  
ਜਿਥੇ ਕੋਈ ਗਲ ਕਿਸੇ ਤਾਰੀਖੀ ਬੁਨਿਆਦ ਤੇ ਹੈ ਕੀ, ਉਥੇ ਵੀ ਵੇਰਵਾ  
ਮਾਰਾ ਲਿਖਣ ਵਾਲੇ ਦੀ ਕਪੋਲ ਕਲਪਨਾ ਹੈ । ਖਾਲੀ ਮੌਟਾਂ ਢਾਂਚਾ ਹੀ  
ਇਹਨਾਂ ਹਾਲਤਾਂ ਵਿਚ ਅਸੀਂ ਸਹੀ ਸਮਝ ਸਕਦੇ ਹਾਂ । ਜਿਨ੍ਹਾਂ ਕਿਤਾਬਾਂ  
ਨੂੰ ਜਨਮ ਸਾਖੀਆਂ ਕਿਹਾ ਜਾਂਦਾ ਹੈ, ਉਹਨਾਂ ਦੇ ਆਪੇ ਵਿਚ ਦੇ ਫਰੁਕ  
ਅਤੇ ਉਹਨਾਂ ਵਿਚ ਆਈਆਂ ਫਜ਼ੂਲ ਅਤੇ ਅਸੰਭਵ ਗਲਾਂ ਜਿਨ੍ਹਾਂ  
ਨਾਲ ਇਹ ਸਾਰੀਆਂ ਹੀ ਕਿਤਾਬਾਂ ਇਕ ਸਿਰੇ ਤੋਂ ਦੂਜੇ ਤਕ ਭਰੀਆਂ  
ਪਈਆਂ ਹਨ, ਸਰੋਂ ਇਕ ਹੀ ਜਨਮ ਸਾਖੀ ਦੀਆਂ ਅੱਡ ਅੱਡ

\*ਅਸੋਂ ਇਸ ਤੋਂ ਇਹ ਸਿੱਟਾ ਕਵਾਂਗੇ ਕਿ ਸਾਖੀਆਂ ਲਿਖਨ ਵਾਲੇ  
ਨੇ ਗਰੰਥ ਸਾਹਿਬ ਵਿਚ ਉਹ ਸਲੋਕ ਦੇਖਕੇ ਉਚਨਾਂ ਨਾਲ ਮੌਜੂਦ ਝੱਲੀਆਂ ਸ਼ਹਿਰੋਂ  
ਮਨੋਂ ਅੜ ਲਈਆਂ ਹਨ ।

ਐਡੀਸ਼ਨਾਂ, ਅਨਪੜ੍ਹ ਪ੍ਰਕਾਸ਼ਕਾਂ ਦੀਆਂ ਅਵਲ ਬਦਲਕੇ  
ਬਨਾਈਆਂ, ਇਹ ਸਭ ਗਲਾਂ ਦਸਤੀਆਂ ਹਨ ਕਿ ਇਹ ਕਿਤਾਬਾਂ ਰਤਾ  
ਜਿਨ੍ਹਾਂ ਇਤਿਹਾਰ ਕਰਨ ਦੇ ਲਾਈਕ ਨਹੀਂ। ਫੇਰ ਅਸੀਂ ਵੇਖ ਰਹੇ ਹਾਂ ਕਿ  
ਕਿਸਤਰ੍ਹਾਂ ਇਹ ਸਾਥੀਆਂ ਸਾਡੀਆਂ ਅਖੀਆਂ ਦੇ ਸਾਮੁਣੇ ਵਧੀਆਂ ਜਾ  
ਰਹੀਆਂ ਹਨ। ਸੋ ਅਜਿਹੀਆਂ ਕਿਤਾਬਾਂ ਵਿਚ ਦਿੱਤੀਆਂ ਵੇਰਵੇ ਦੀਆਂ  
ਗਲਾਂ ਨੂੰ ਅਸੀਂ ਮੁੜੋਂ ਸਰ ਨਹੀਂ ਮਨ ਫੁਕਦੇ।

ਪਰ ਜੇ ਦਲੀਲ ਦੀ ਖਾਤਰ ਆਸੀਂ ਪਲ ਭਰ ਲਈ ਮਨ  
ਭੀ ਲਈਏ ਕਿ ਜੋ ਸਲੋਕ ਸੇਖ ਬ੍ਰਹਮ ਨੇ ਕਹੇ ਲਿਖੇ ਹਨ, ਅਤੇ ਜੋ  
ਸਲੋਕ ਜਵਾਬ ਵਜੋਂ ਗੁਰੂ ਨਾਨਕ ਸਾਹਿਬ ਨੇ ਕਹੇ ਦਮੇ ਹਨ, ਉਹ ਮਚ  
ਮੁਚ ਪਾਕਪਟਨ ਵਿਚ ਬਿੱਠੇ ਗੋਸ਼ਟ ਹੁੰਦੇ ਸਮੇਂ ਕਹੁ ਫੁੰਨੇ ਗਏ ਸਲ, ਤਦ  
ਵੀ ਇਹ ਸਿਧ ਨਹੀਂ ਹੁੰਦਾ ਕਿ ਜੋ ਸਲੋਕ ਸੇਖ ਬ੍ਰਹਮ ਨੇ ਦੇਲੇ,  
ਉਹ ਉਸੇਂ ਵੱਡੇ ਵੱਡੇ ਬਾਬਾ ਫਰੀਦ ਦੇ ਬਨਾਏ ਹੋਏ ਨਹੀਂ ਸਨ। ਨਾ  
ਗੁਰੂ ਨਾਨਕ ਸਾਹਿਬ ਦੇ ਜਵਾਬੀ ਸਲੋਕਾਂ ਦਾ ਹੋਨਾ ਇਹ ਸਿਧ ਕਰਦਾ  
ਹੈ ਕਿ ਉਹ ਸਲੋਕ ਜ਼ਰੂਰ ਗੋਸ਼ਟ ਕਰਦੇ ਵੇਲੇ ਹੀ ਗੁਰੂ ਨਾਨਕ ਸਾਹਿਬ  
ਨੇ ਰਚੇ ਤੇ ਕਹੇ ਸਨ; ਕਿਉਂਕਿ ਇਹਨਾਂ ਨਾਲੋਂ ਕਿਤੇ ਵਧੀਕ ਗਿਣਤੀ  
ਉਹਨਾਂ ਸਲੋਕਾਂ ਦੀ ਹੈ, ਜੋ ਤੀਸਰੇ ਤੇ ਪੰਜਵੇਂ ਗੁਰੂ ਸਾਹਿਬਾਨ ਨੇ, ਬਾਬਾ  
ਫਰੀਦ ਦੇ ਸਲੋਕਾਂ ਨੂੰ ਸਾਮੁਣੇ ਰਖਕੇ ਰਚੇ ਸਨ। ਮਿਸਾਲ ਲਈ ਤੁਸੀਂ  
ਦੇਖੋ ਗ੍ਰੰਥ ਸਾਹਿਬ ਵਿਚ ਸਲੋਕ ਨੰਬਰ ੧੩, ੫੨, ੮੬, ੧੦੪,  
੧੦੫, ੧੨੦, ੧੨੧, ੧੨੪ ਅਦਿ।

ਜੇ ਭੀ ਹੋਵੇ, ਗ੍ਰੰਥ ਸਾਹਿਬ ਵਿਚ ਜੋ ਤਰਤੀਬ ਬਾਣੀ ਨੂੰ ਦਿੱਤੀ  
ਗਈ ਹੈ, ਅਤੇ ਜਿਤਨ ਤਿਰਨਾਵੇਂ ਜਾਂ ਹੈਂਡਿੰਗ ਹਨ, ਉਹ ਗੁਰੂ  
ਅਰਜਨ ਦੇਵ ਦੇ ਦਿਤੇ ਹੋਏ ਹਨ, ਉਹ ਸਲੋਕਾਂ ਤੇ ਸ਼ਬਦਾਂ ਨੂੰ ਸੋਖ ਫਰੀਦ  
ਦੇ ਆਖਦੇ ਹਨ ਨਾ ਕਿ 'ਸੋਖ ਬ੍ਰਹਮ' ਦੇ। ਸੋਖ ਬ੍ਰਹਮ ਦਾ ਨਾਂ ਉਹਨਾਂ ਨੂੰ  
ਕੀਂਗੀ ਤਰ੍ਹਾਂ ਮਾਲੂਮ ਹੋਣਾ ਚਾਹੀਏ। 'ਸੋਖ ਫਰੀਦ' ਨਾਮ ਖਾਲੀ  
ਬਾਬਾ ਫਰੀਦ ਬਕਰੀਜ਼ ਲਈ ਹੀ ਵਰਤਿਆ ਜਾ ਸਕਦਾ ਹੈ, ਅਤੇ ਸਦਾ।

ਏਸੇ ਤਰ੍ਹਾਂ ਫਰਤਿਆ ਗਿਆ ਹੈ; ਉਹ ਦੂਜੇ ਸੋਖ ਜਿਨ੍ਹਾਂ ਨੂੰ ਗੁਰੂ ਨਾਨਕ  
 ਸਾਹਿਬ ਮਿਲੇ ਕਹੇ ਗਏ ਹਨ, ਹਿੰਦੂਆਂ ਨੂੰ ਆਪਣੇ ਅਸਲੀ ਨਾਮ  
 'ਸੋਖ ਇਬ੍ਰਾਹੀਮ' ਨਾਲ ਹੀ ਮਾਲੂਮ ਸਨ, ਜਿਸਨੂੰ ਜ਼ਖਮ ਸਾਖੀਆਂ ਲਿਖਨ  
 ਵਾਲਿਆਂ ਨੇ ਵਿਗਾੜਕੇ 'ਸੋਖ ਬ੍ਰਹਮ' ਬਣਾਲਿਆ ਹੈ, ਉਸਦਾ ਕੋਈ  
 ਹੋਰ ਨਾਮ ਓਹਨਾਂ ਨੂੰ ਮਾਲੂਮ ਨਹੀਂ ਸੀ। ਇਹ ਗੁਲ ਕਿ ਉਨ੍ਹਾਂ ਨੂੰ  
 'ਛਰੀਦ ਸਾਨੀ ਆਖਦੇ ਸਨ, ਅਜ ਕਲ ਦੇ ਮਿਥਾਂ ਦੀ ਝੂਠੀ ਬਨਾਵਟ  
 ਹੈ। ਸੋਖ ਇਬ੍ਰਾਹੀਮ ਜਿਸ ਨਾਲ ਗੁਰੂ ਨਾਨਕ ਸਾਹਿਬ ਦਾ ਮਿਲਣਾ  
 ਮੁਅਮਕਿਨ ਹੋ ਸਕਦਾ ਹੈ, ਬਹੁਤ ਬੋੜਾ ਚਿਰ, ਕੋਈ ਛੇ ਸਤ ਵਰੋਂ ਹੀ  
 ਪਾਕਪਟਨ ਦੀ ਗਦੀ ਪੁਰ ਰਿਹਾ ਹੈ, ਅਤੇ ਉਹ ਕੋਈ ਚੌਣਵੇਂ ਮੁਖੀ  
 ਜਾਂ ਪ੍ਰਸਿਧ ਗਈ-ਨਿਸ਼ਾਨਾਂ ਵਿਚੋਂ ਨਹੀਂ ਸੀ, ਉਸਦਾ ਬਾਪ ਸੋਖ  
 ਤਾਜਦੀਨ ਅਤੇ ਪੁੜ੍ਹ ਤੇ ਪੇੜ੍ਹਾ ਉਸ ਨਾਲੋਂ ਕਿਤੇ ਵੱਡੇ ਗੱਦੀ-ਨਸ਼ੀਨ ਹੋਏ  
 ਹਨ। ਮੇਕਾਲਿਫ਼ ਸਾਹਿਬ ਦੀ ਕਿਤਾਬ ਤੋਂ ਬਾਹਿਰ ਮੈਂ ਕਿਤੇ ਵੀ ਇਹ ਨਹੀਂ  
 ਪੜ੍ਹਿਆ ਕਿ ਸੋਖ ਇਬ੍ਰਾਹੀਮ ਨੂੰ 'ਛਰੀਦ ਸਾਨੀ' ਸਦਰੇ ਸਨ। ਨਾ ਇਹ  
 ਲਡੜ ਇਬ੍ਰਾਹੀਮ ਦੇ ਨਾਮ ਦੇ ਪਿਛੇ ਲਗਕੇ ਇਸਤਰ੍ਹਾਂ ਪੜ੍ਹਿਆ ਹੈ:  
 'ਸੋਖ ਇਬ੍ਰਾਹੀਮ ਛਰੀਦ ਸਾਨੀ। ਹਾਂ ਬਾਬਾ ਛਰੀਦ ਦੇ ਪੇੜ੍ਹੇ, ਅਤੇ ਦੂਜੇ  
 ਸਜਦਾ-ਨਿਸ਼ੀਨ ਸੋਖ ਅਲਾਉਦੀਨ ਨੂੰ 'ਸੋਖ ਅਲਾਉਦੀਨ ਛਰੀਦ ਸ਼ਹੀਦੀ'  
 ਜ਼ਰੂਰ ਆਖਿਆ ਜਾਂਦਾ ਸੀ, ਅਤੇ ਉਹ ਬਹੁਤ ਰਸੂਮ ਵਾਲੇ ਤੇ  
 ਵੱਡੇ ਪੀਰ ਸਨ। ਜੇਕਰ ਇਹ ਭੀ ਛਰੜ ਕਰ ਲਈਏ ਕਿ ਸੋਖ  
 ਬ੍ਰਹਮ ਨੂੰ ਛਰੀਦ ਸਾਨੀ (ਦੁਜਾ ਛਰੀਦ), ਜਾਂ ਛਰੀਦ ਸਾਲਿਸ (ਤੀਜਾ ਛਰੀਦ) ਆਖਦੇ ਸਨ, ਤਤ ਵੀ ਮੇਕਾਲਿਫ਼ ਸਾਹਿਬ ਦਾ ਦਾਅਵਾ  
 (ਜੇ ਉਹਨਾਂ ਦੇ ਦਿਮਾਗਾਂ ਵਿਚ ਨਹੀਂ, ਕਲਮ ਵਿਚ, ਸ਼ਾਇਦ ਸਰਦਾਰ  
 ਕਾਹਨ ਸਿੰਘ ਜੀ ਨੇ ਵਾਤਿਆ ਸੀ) ਸਿਧ ਨਹੀਂ ਹੁੰਦਾ। 'ਛਰੀਦ ਸਾਨੀ'  
 ਜਾਂ 'ਛਰੀਦ ਸਾਲਿਸ' ਉਸ ਦੇ ਨਾਮ ਨਹੀਂ ਹੋ ਸਕਦੇ, ਇਹ 'ਉਪਕਸ਼' ਹਨ,  
 ਜੋ ਮੁਰੀਦ ਲੋਕ ਬਹੁਤ ਪਿਛੋਂ ਆਪਣੇ ਪੀਂਗਾਂ ਨੂੰ ਦੇ ਸਕਦੇ ਸਨ, ਬਸ਼ਰਤੇਕਿ  
 ਉਹ ਇਸ ਮਾਨ ਦੇ ਲਾਇਕ ਹੋਵੇ॥ ਫੇਰ 'ਸ਼ਹੀਦੀ' ਤੇ 'ਸਾਲਿਸ' ਦੇ

ਲਫੜ 'ਛਰੀਦ' ਦੇ ਲਫੜ ਨਾਲੋਂ ਅਤੇ ਨਹੀਂ ਕਿਤੇ ਜਾ ਸਕਦੇ ਅਤੇ ਨਾ 'ਸੋਖ ਬੁਹਮ' ਨੂੰ 'ਛਰੀਦ' ਜਾਂ 'ਸੋਖ ਛਰੀਦ' ਕਿਹਾ ਜਾ ਸਕਦਾ ਸੀ॥  
 ਗੁਰੂ ਅਰਜਨ ਦੇਵ ਜੈਸੇ ਸਿਆਣੇ ਆਦਮੀ ਤੋਂ ਅਜਿਹੀ ਗੁਲਤੀ ਹੋਣੀ ਨਾਮੁਭਿਕਿਨ ਹੈ। ਜੇਕਰ ਗੁਰੂ ਅਰਜਨ ਦੇਵ ਇਹਨਾਂ ਸ਼ਲੋਕਾਂ ਤੇ ਸ਼ਬਦਾਂ ਨੂੰ ਸੋਖ ਬੁਹਮ ਦੇ ਬਣਾਈ ਜਾਣਦੇ ਹੁੰਦੇ, ਤਾਂ ਉਹ ਇਹਨਾਂ ਨੂੰ 'ਸੋਖ ਬੁਹਮ' ਦੇ ਕਰਕੇ ਕਿਉਂ ਨਾ ਲਿਖਦੇ। ਕਿਲਕੁਲ ਮਾਮੂਲੀ ਤੇ ਗੁਮਨਾਮ ਜਿਹੇ ਭਗਤਾਂ ਦੀ ਬਾਣੀ ਗ੍ਰੰਥ ਸਾਹਿਬ ਵਿਚ ਚੜ੍ਹੀ ਹੈ, ਅਤੇ ਉਹਨਾਂ ਦੇ ਨਾਮ ਪੁਰੀ ਦਿਤੀ ਹੈ, ਤਦ 'ਸੋਖ ਬੁਹਮ' ਲਿਖਨ ਵਿਚ ਕੀ ਹਰਜ ਸੀ, ਜਿਸ ਨਾਮ ਨਾਲ ਉਹ ਗੱਲੀ-ਨਿਸ਼ਾਨ ਜਨਮ ਸਾਖੀਆਂ ਵਿਚ ਮਸ਼ਹੂਰ ਸੀ? ਕਿਸੇ ਇਕ ਗੁਰੂ ਜੀ ਦੀ ਲੰਮੀ ਸਾਰੀ ਰਚਨਾ ਦੇ ਦੇ, ਵਿਚਾਲੇ ਜੇ ਕਿਤੇ ਇਕ ਅਧਾ ਸ਼ਲੋਕ ਭੀ ਦੁਸਰੇ ਗੁਰੂ ਦਾ ਆ ਗਿਆ ਹੈ, ਤਦ ਗੁਰੂ ਅਰਜਨ ਦੇਵ ਨੇ ਉਸ ਨੂੰ ਵਖਰਾ ਕਰਕੇ ਵਿਖਾਇਆ ਹੈ, ਭਾਵੇਂ ਛਾਪ ਸਭ ਜਗਹ 'ਨਾਨਕ' ਪਦ ਦੀ ਹੀ ਹੈ। ਇਹੋ ਵਖੇਵਾਂ ਉਹਨਾਂ ਨੇ ਭਗਤ ਬਾਣੀ ਦੇ ਦੇ ਸਮੇਂ ਕੀਤਾ ਹੈ। ਸੋਖ ਛਰੀਦ ਦੇ ਸ਼ਲੋਕਾਂ ਦਾ ਸੰਗ੍ਰਹ ਹੀ ਇਸ ਗੁਲ ਦੀ ਮਿਸਾਲ ਹੈ। ਸਾਫ਼ ਇਸ ਰਿਹਾ ਹੈ ਕਿ ਗੁਰੂ ਅਰਜਨ ਦੇਵ ਨੇ ਸੋਖ ਬੁਹਮ ਤੋਂ ਕੋਈ ਸੱਠ ਵਰ੍ਹੇ ਪਿਛੋਂ ਅਤੇ ਸਾਥੋਂ ੩੫੦ ਵਰ੍ਹੇ ਪਹਿਲੋਂ ਇਹਨਾਂ ਸ਼ਬਦਾਂ ਤੇ ਸ਼ਲੋਕਾਂ ਨੂੰ ਸੋਖ ਛਰੀਦ ਸ਼ਕਰਗੰਜ ਦੇ ਹੀ ਸ਼ਬਦ ਤੇ ਸ਼ਲੋਕ ਜਾਤਾ ਅਤੇ ਲਿਖਿਆ ਹੈ, ਨਾ ਕਿ ਸੋਖ ਬੁਹਮ ਦੇ। ਸਾਰੇ ਹਿੰਦੂ ਮੁਸਲਮਾਨ ਅਸ ਤਕ ਇਹੋ ਮਨਦੇ ਚਲੇ ਆਏ ਹਨ, ਅਤੇ ਇਹਨਾਂ ਸ਼ਲੋਕਾਂ ਸ਼ਬਦਾਂ ਪੁਰ ਸਾਰੀ ਟੀਕਾ ਟਿਪਣੀ ਏਸੇ ਨਿਸਰਚੇ ਉਤੇ ਨਿਰਭਰ ਹੈ।

ਏਸ ਨਵੀਨ ਬਨਾਵਟ ਨਾਲੋਂ ਮੈਨੂੰ ਤਾਂ ਪੁਰਾਣੇ ਇਤਿਹਾਸ ਕਾਰਾਂ ਦਾ ਅਫਸਾਨਾ, ਕਿ ਸੋਖ ਛਰੀਦ ਨੇ ਗੁਰੂ ਅਰਜਨ ਦੇਵ ਨੂੰ ਕਿਸੇ ਰੂਹਾਨੀ ਬਕਲ ਵਿਚ ਹਾਜ਼ਰ ਹੋ ਕੇ ਆਪਣੀ ਸਾਰੀ ਬਾਣੀ ਲਿਖਵਾ ਦਿਤੀ, ਵਧੀਕ ਅਕਲ ਦੀ ਗੁਲ ਜਾਪਣੀ ਹੈ।

## ਬਾਣੀ ਦੀ ਆਪਣੀ ਰਾਵਾਹੀ

ਹੁਣ ਅਸੀਂ ਆਪਣੇ ਪਖ ਦੇ ਹੱਕ ਵਿਚ ਇਕ ਤੀਜੀ ਮੜ੍ਹਬੂਤ  
ਦਲੀਲ ਤੇ ਅਪੜਦੇ ਹਾਂ। ਇਹਨਾਂ ਸ਼ਲੋਕਾਂ ਤੇ ਸ਼ਬਦਾਂ ਵਿਚ ਜਿਨ੍ਹੇ ਵੀ  
ਜਾਤੀ ਜਾਂ ਸੁਖਸੀ ਇਸ਼ਾਰੇ ਜਾਂ ਸੰਕੇਤ ਆਏ ਹਨ, ਉਹ ਸਭ ਬਾਬਾ ਛਰੀਦ  
ਸ਼ਕਰਗੰਜ ਦੇ ਜੀਵਨ ਨਾਲ ਵਾਸਤਾ ਰਖਦੇ ਹਨ, ਨਾ ਕਿ ਕਿਸੇ ਹੋਰ ਬੇਖ  
ਬੁਹਮ ਵਰੀਰਾ ਦੀ ਸ਼ਿੰਦਰੀ ਨਾਲ ਤ ਫੇਰ ਇਹ ਉਂਤਮ ਪੁਰਖ  
First Person ਵਿਚ ਲਿਖੇ ਹਨ, ਜਿਸ ਤਰ੍ਹਾਂ ਕਿ  
ਇਹਨੀਂ ਨਿੱਕੀ ਜੰਪੀਏਂ ਥਲ ਡੂਗਰ ਭਵਿਤਾਮੀ ॥

ਅਜ ਛਰੀਦੇ ਕੁਜ਼ਕਾ ਸੈ ਕੋਸਾਂ ਥੀਓਮੀ ॥

ਸਾਫ਼ ਲਿਖਿਆ ਹੈ ਕਿ ਮੈਂ ਥਲ ਡੂਗਰ ਭਵਿਤਾਂ ਅਤੇ ਅਜ ਕੁੱਜਾ  
ਮੈਨੂੰ ਸੈ ਕੋਸਾਂ ਤੇ ਪਿਆ ਇਸਦਾ ਹੈ। ਛਰੀਦ ਦੀ ਲੰਮੀ ਉਮਰਾ, ਉਹਨਾਂ ਦੇ  
ਦੇਸ਼ ਦੇਸਾਂਤ੍ਰਾਂ ਵਿਚ ਪੈਦਲ ਲੰਮੇ ਸਫ਼ਰਾਂ, ਉਹਨਾਂ ਦੀ ਕਾਠ ਦੀ  
ਬਣੀ ਟੋਟੀ, ਉਹਨਾਂ ਦਾ ਖੁਹ ਵਿਚ ਪੁਠੇ ਲਟਕ ਕੇ ਚਿਲ੍ਹਾ ਕਟਨਾ, ਜਦ  
ਪੁਠੇ ਲਟਕੇ ਸਨ, ਤਦ ਕਾਵਾਂ ਦਾ ਪੈਰਾਂ ਦੀਆਂ ਤਲੀਆਂ ਵਿਚ ਨੂੰਗੇ  
ਮਾਰਨਾ, ਅਤੇ ਰਿੜੀਆਂ ਦਾ ਸਿਰ ਦੇ ਵਾਲਾਂ ਵਿਚ ਆਹਲਨਾ ਬਨਾਣਾ,  
ਆਪਨੇ ਉਪਰ ਸ਼ਬਤੀ ਕਰਨ ਵਾਲੇ ਇਕ ਚਉਧਰੀ ਨੂੰ ਬਦਦੁਆ ਦੇਣੀ,  
ਅਤੇ ਉਸਦਾ ਸ਼ਿਕਾਰ ਨਿਕਲੇ ਮਾਰਿਆ ਜਾਣਾ, ਤਖ਼ਤ ਹਜ਼ਾਰੇ ਪਾਸ  
ਦਰਿਆ ਦੇ ਰੁਖ ਨੂੰ ਪਲਟ ਦੇਣਾਂ, ਇਹ ਬਾਬਾ ਛਰੀਦ ਦੇ ਜੀਵਨ ਵਿਚ  
ਪ੍ਰਸਿਧ ਘਟਨਾਵਾਂ ਗਿਣਣੀਆਂ ਜਾਂਦੀਆਂ ਹਨ, ਅਤੇ ਇਹਨਾਂ ਸਭਨਾਂ ਗਲਾਂ  
ਵਲ ਇਸ਼ਾਰੇ, ਗ੍ਰੰਥ ਸਾਹਿਬ ਵਿਚ ਦਿੱਤੀ ਉਹਨਾਂ ਦੀ ਰਚਨਾ ਵਿਚ ਆ  
ਜਾਂਦੇ ਹਨ। ਮਿਸਾਲ ਲਈ ਦੇਖੋ ਸ਼ਲੋਕ ਨੰਬਰ ੪੧, ੫੫, ੮, ੧੦,  
੨੯, ੨੮, ੮੦, ੮੧, ੮੨, ੮੩, ੮੪, ੮੫, ੮੬, ੮੭, ੮੮, ੮੯, ੮੦ ਅਤੇ ੮੨.  
੮੩, ੮੧, ੮੨, ੫੦, ੮੭, ੧੦, ੮੦ ਆਦਿ।

ਜੇ ਜਿਥੋਂ ਤਕ ਰਾਵਾਹੀ ਦਾ ਵਾਸਤਾ ਹੈ, ਉਹ ਸਾਰੀ ਪੁਗਾਣੇ  
ਜਿਸਚੇ ਜਾਂ ਪਖ ਦੇ ਹੱਕ ਵਿਚ ਹੈ।

ਜਾਮੀਜਾਂ ਡੇਵਾਂ ।

ਬਾਬਾ ਮੋਹਨ ਵਾਲੀ ਪੋਥੀ ਪੁਰ ਨੈਟ,  
ਡਾਕਟੋਰ ਮੋਹਨ ਮਿੰਧ ਜੀ ਵਲੋਂ

“ਸੰਨ ੧੯੩੩ ਦਰਬਰ ਵਿਚ ਮੈਨੂੰ ਸ਼੍ਰੀ ਗੋਇਦਵਾਲ ਸਾਹਿਬ ਜੀ  
ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਬਾਬਾ ਮੋਹਨ ਜੀ ਵਾਲੀ ਇਕ ਪੋਥੀ,  
ਪਹਿਲੀ, ਦੇ ਦਰਸ਼ਨ ਕੀਤੇ। ਪ੍ਰਕਾਸ਼ ਕੀਤੇ ਜਾਣ ਮਨੁਝਾਂ ਮੈਂ ਆਗਿਆ ਲੈ  
ਕੇ ਬੈਠਾ। ਉਸ ਵੇਲੇ ਮੈਂ ਕੁਝ ਨੈਟ ਵੀ ਲਏ ਸਨ, ਜਿਹੜੇ ਐਸ ਵੇਲੇ ਸਾਹਮਣੇ  
ਨਹੀਂ, ਪਰ ਜੋ ਕੁਝ ਮੈਨੂੰ ਜਥਾਨੀ ਯਾਦ ਹੈ, ਉਹ ਸਨਮੁਖ ਰਖਦਾ ਹਾਂ।

ਪੋਥੀ ਦਾ ਵੱਡਾ ਅਕਾਰ ਸੀ ੧੮ x ੨੦ x ੫ ਦੇ ਲਗਾ ਪਤਾ।  
ਪਹਿਲਾਂ ਜਪ ਸੀ। ਮੈਂ ਇਹ ਵੇਖਕੇ ਬੜਾ ਹੈਠਾਨ ਹੋਇਆ ਕਿ—

‘੧ ਓ.....ਸਤਿਗੁਰ ਪ੍ਰਸਾਦਿ’

ਦੀ ਥਾਂ

‘੧ ਓ.....ਸਤਿਗੁਰ ਕੇ ਪ੍ਰਸਾਦ’

ਲਿਖਿਆ ਹੈ। ਜਪੁੰ ਤੋਂ ਬਾਅਦ ‘ਰਹੁਨਾਸ’ ਦੇ ਸਥਾਨ ਤੇ ਫੇਰ ‘ਸਿਧ  
ਗੋਸ਼ਟ’ ਸੀ। ਪੋਥੀ ਦੇ ਅਖੀਰ ਤੇ ਭਗਤਾਂ ਦੀ ਬਣੀ ਸੀ। ਮੈਨੂੰ ਜਿਥੋਂ  
ਤਕ ਯਾਦ ਹੈ, ਫਰੀਦ ਦੇ ਸਲੋਕ ਵੀ ਸਨ।

ਇਕ ਥਾਂ ਮੈਂ ਕੀ ਵੇਖਿਆ ਜੋ ਖਬੇ ਪਾਸੇ ਵਾਲੇ ਸਫੇ ਤੇ ਨਾਮਦੇਵ ਜੀ  
ਦਾ ਇਕ ਸਥਾਨ ਹੈ, ਤੇ ਉਹ ਕਟ ਦਿਤਾ ਗਿਆ ਹੈ ਅਰਥਾਤ ਲਕੀਰਿਆ  
ਗਿਆ ਹੈ, ਅਤੇ ਸਜੇ ਸਫੇ ਤੇ ਉਹੋ ਸਥਾਨ ਪਰ ਹੋਰ ਤੇ ਸਹੀ ਰੂਪ ਵਿਚ  
ਦਿਤਾ ਹੈ। ਏਸ ਤੋਂ ਮੈਂ ਇਹ ਨਤੀਜਾ ਕੱਢਿਆ ਕਿ ਭਗਤਾਂ ਦੀ ਬਾਣੀ ਬੜੀ  
ਥੋਤ ਕਰਕੇ ਆਦਿ ਗ੍ਰੰਥ ਜੀ ਵਿਚ ਚਾਹੜੀ ਗਈ ਸੀ, ਅਤੇ ਏਸ ਥੋਤ ਦਾ  
ਮਿਲਸ਼ਿਲਾ ਤੀਜੀ ਪਾਤਾ। ਹੀ ਤੋਂ ਜਾਰੀ ਸੀ।

ਮੇਰਾ ਹਿਰਦਾ ਕਹਿੰਦਾ ਹੈ ਕਿ.....

ਮੇਰਾ ਵਿਸ਼ਵਾਸ ਹੈ ਕਿ .....

ਬਾਬੇ ਮੋਹਨ ਜੀ ਵਾਲੀ ਪੋਥੀ (ਪਹਿਲੀ) ਗੁਰੂ ਘਰ ਵਿਚ ਹੋਣ  
ਕਰਕੇ ਮੁਕੱਦਸ ਤੇ ਆਦਰ ਜੋਗ ਹੈ। ਵੈਸੇ ਗੁਰਦੇਵ ਦੀ ਬਾਣੀ ਦੇ ਹੋਰ  
ਪੁਗਣੇ ਕਲਮੀ ਉਤਾਰਿਆਂ ਨਾਲੋਂ ਵਖਠੀ ਨਹੀਂ, ਤੇ ਉਹਦੀ ਤਰਤੀਬ  
ਮੂਲ ਰੂਪ ਵਿਚ ਆਦਿ ਗ੍ਰੰਥ ਜੀ ਵਾਲੀ ਹੈ, ਸਿਵਾਇ ਗੁਰਦੇਵ ਦੀ ਬਾਣੀ ਦੇ।  
ਰਾਗ ਕੁਝ ਉਹਦੇ ਵਿਚ ਵੀ ਸਨ। ਦੂਜੀ ਪੋਥੀ ਵੇਖਦਾ ਤਾਂ ਮੈਨੂੰ ਪਤਾ  
ਲਗਦਾ ਕਿ ਰਾਗਾਂ ਦੀ ਤਰਤੀਬ ਇਹੋ ਹੈ ਜਾਂ ਹੋਰ। ਸਿਰੀ ਰਾਗ  
ਜ਼ਰੂਰ ਪਹਿਲਾਂ ਹੀ ਸੀ।

ਮੋਹਨ ਸਿੰਘ”

੨.

ਉਪਰਲਾ ਨੋਟ ਲਿਖਿਆ ਦੇਇਆ ਮੈਨੂੰ ੧੪  
ਜਨਵਰੀ ੧੯੪੫ ਨੂੰ ਡਾਕਟਰ ਜੀ ਤੋਂ ਮਿਲਿਆ। ਨੋਟ  
ਲਿਖਿਆ ਤਾਂ ਸਕੂਲਾਂ ਦੀਆਂ ਕਾਪੀਆਂ ਜਿਡੀ ਪੰਜ ਸਫ਼ਿਆਂ  
ਪੁਰ ਹੈ, ਪਰ ਉਸ ਵਿਚ ਬਾਬੇ ਮੋਹਨ ਵਾਲੀ ਪੋਥੀ ਬਾਬਤ  
ਬਨ ਇਤਨਾ ਹੀ ਹੈ ਜੋ ਅਸਾਂ ਉਪਰ ਨਕਲ ਕਰ ਦਿਤਾ ਹੈ।  
ਗਵਾਹੀ ਏਨ੍ਹੀ ਹੀ ਹੈ, ਬਾਕੀ ਜੋ ਕੁਝ ਉਸ ਨੋਟ ਵਿਚ ਹੈ, ਉਹ  
ਡਾਕਟਰ ਜੀ ਦੇ ਹਿਰਦੇ ਦੀਆਂ ਕਹੀਆਂ ਤੇ ਵਿਸ਼ਵਾਸ ਦੀਆਂ  
ਗਲਾਂ ਹਨ, ਜਿਨ੍ਹਾਂ ਨਾਲ ਸਾਨੂੰ ਏਥੇ ਕੋਈ ਸਬੰਧ ਨਹੀਂ।

‘ਸਤਿਗੁਰ ਪ੍ਰਸਾਦ’ ਦੀ ਥਾਂ ‘ਸਤਿਗੁਰ ਕੇ ਪ੍ਰਸਾਦ’  
ਲਿਖੇ ਹੋਣਾ ਕੋਈ ਬੜੀ ਹੈਰਾਨੀ ਦੀ ਗਲ ਨਹੀਂ। ਇਹ  
ਤਾਂ ਪੋਥੀ ਵਿਚ ਸੀ, ਖੁਦ ਗ੍ਰੰਥ ਸਾਹਿਬ ਦੀਆਂ ਲਿਖਤੀ ਬੌਜ਼ਾਂ  
ਵਿਚ ਅਨੇਕਾਂ ਇਹੋ ਜਿਹੇ ਲਫੜੀ ਛਰਕ ਮਿਲਦੇ ਹਨ।  
ਨਾਮਦੇਵ ਦਾ ਸ਼ਬਦ ਲਿਖ ਕੇ ਫੇਰ ਉਸ ਪਰ ਲਕੀਰਾਂ  
ਖੁਦ ਪੋਥੀ ਲਿਖਣ ਵਾਲੇ ਸਹਸਰ ਰਾਮ ਨੇ ਹੀ ਫੇਰੀਆਂ

ਹੋਣਗੀਆਂ। ਏਸ ਗਲ ਤੋਂ ਇਹ ਨਤੀਜਾ ਨਹੀਂ ਕਹਿਆ ਜਾ ਸਕਦਾ ਕਿ ਭਗਤਾਂ ਦੀ ਬਾਣੀ ਬੜੀ ਖੇਜ ਕਰਕੇ ਆਦਿ-ਗ੍ਰੰਥ ਜੀ ਵਿਚ ਚਾਹੜੀ ਗਈ ਸੀ, ਅਤੇ ਨਾ ਇਹ ਗਲ ਸਿਧ ਹੁੰਦੀ ਹੈ ਕਿ ਏਸ ਖੇਜ ਦਾ ਸਿਲਸਿਲਾ ਤੀਜੀ ਪਾਤਸ਼ਾਹੀ ਤੋਂ ਜਾਂਚੀ ਸੀ। ਜੋ ਨਤੀਜਾ ਕਹਿਆ ਜਾ ਸਕਦਾ ਹੈ, ਉਹ ਅਸੀਂ ਉਪਰ ਕਿਤੇ ਬਿਚ ਦੇ ਆਏ ਹਾਂ।

ਜੇਕਰ ਬਾਬੇ ਮੋਹਨ ਵਾਲੀ ਪਹਿਲੀ ਪੋਥੀ ਵਿਚ ਨਿਤਨੇਮ ਦੀ ਬਾਣੀ ਜਪੁਜੀ ਤੇ ਰਹਿਰਾਸ ਪਾਹਲੇ ਰਖੀ ਹੈ, ਅਤੇ ਪਿਛੋਂ ‘ਸਿਰੀ’ ਰਾਗ ਦੀ ਬਾਣੀ ਤੋਂ ਪੋਥੀ ਦਾ ਮੁਢ ਕੀਤਾ ਹੈ, ਤਦ ਇਹ ਖਿਆਲ ਵੀ ਗੁਰੂ ਅਨੰਜਨ ਦੇਵ ਦੇ ਆਪਣੇ ਨਾ ਹੋਏ, ਅਤੇ ਭਗਤਾਂ ਦੀ ਬਾਣੀ ਨੂੰ ਗੁਰੂ ਬਾਣੀ ਤੋਂ ਪਿਛੋਂ ਰਖਨ ਦਾ ਖਿਆਲ ਵੀ ਸਹਸਰ ਰਾਮ ਦਾ ਹੀ ਹੋਇਆ।

ਉਪਰ ‘ਗੁਰੇਵ ਦੀ ਬਾਣੀ ਦੇ ਕਲਮੀ ਉਤਾਰਿਆਂ’ ਵਲ ਭੀ ਇਸ਼ਾਰਾ ਕੀਤਾ ਹੈ; ਮੈਂ ਇਹੋ ਜਿਹਾ ਇਕ ਭੀ ਉਤਾਰਾ ਨਹੀਂ ਦੇਖਿਆ, ਜੋ ਗ੍ਰੰਥ ਮਾਹਿਬ ਤੋਂ ਨਹੀਂ ਕੀਯਾ ਗਿਆ। ਲੋਕਾਂ ਨੇ ਗ੍ਰੰਥ ਸਾਹਿਬ ਵਿਚੋਂ ਹੀ ਬਾਣੀ ਦੁਰਾਕੇ ਅਪਨੀ ਮਨ ਮਾਨੀ ਤਰਤੀਬ ਦੇਕੇ ਪੋਥੀਆਂ ਬਣਾ ਲਈਆਂ। ਇਹਨਾਂ ਪੋਥੀਆਂ ਵਿਚ ਹੋਰ ਗੁਰੂ ਸਾਹਿਬਾਨ ਦੀ ਬਾਣੀ ਵੀ ‘ਮਹਲਾ’ ਦਸਕੇ ਦਿੱਤੀ ਹੁੰਦੀ ਹੈ, ਅਤੇ ਖਾਸ ਬਾਣੀਆਂ ‘ਸੁਖਮਨੀ’, ‘ਆਨੰਦ’ ਆਦਿ ਸ਼ਾਮਿਲ ਹੁੰਦੀਆਂ ਹਨ। ਗ੍ਰੰਥ ਸਾਹਿਬ ਦਾ ਆਪਨਾ ਆਧਾਰ ਵਿਸ਼ੇਸ਼ ਕਰਕੇ ਬਾਬੇ ਮੋਹਨ ਵਾਲੀਆਂ ਦੇ ਪੋਥੀਆਂ ਪੂਰ ਹੀ ਸੀ; ਪੰਜਮ ਪਾਤਸ਼ਾਹੀ

ਹੋਰ ਜੋ ਕੁਝ ਬਾਹਰੋਂ ਇਕੱਠਾ। ਕਰ ਸਕੇ ਏਸਦੇ ਟਾਕਰੇ ਪੁਰ  
ਬਹੁਤ ਬੋੜਾ ਸੀ। ਵੇਰਵਾ ਅਸਾਂ ਉਪਰ ਕਿਤਾਬ ਵਿਚ ਕਰ  
ਦਿੱਤਾ ਹੈ।

### ਜਮੀਮਾਂ ਸਤਵਾਂ

## ਕਬੀਰ ਜੀ ਦੀ ਬਾਣੀ

ਕਾਂਸੀ—ਨਾਗਰੀ ਪ੍ਰਚਾਰਣੀ ਫਲਾਂ ਵਲੋਂ ਇਕ ਕਿਤਾਬ ‘ਕਬੀਰ  
ਗੁਬਾਵਲੀ’\* ਨਾਮ ਦੀ ਛਪੀ ਹੈ। ਏਸਦਾ ਆਧਾਰ ਕਬੀਰ ਜੀ ਦੇ ਗਾਰੰਥਾਂ  
ਦੀਆਂ ਹੁਥ ਦੀਆਂ ਲਿਖੀਆਂ ਵੇਂ ਹਿੰਦੀ ਪੁਸਤਕਾਂ ਤੇ ਗੁਬਾਵ ਸਾਹਿਬ ਪੁਰ ਹੈ।  
ਹਿੰਦੀ ਦੀਆਂ ਪੁਸਤਕਾਂ ਵਿਚੋਂ ਇਕ ਤਾਂ ਸੰਮਤ ੧੫੬੯ (ਸੰਨ ੧੫੦੪)  
ਦੀ ਲਿਖੀ ਹੋਈ ਹੈ ਅਤੇ ਦੂਜੀ ਸੰਮਤ ੧੮੮੧ (ਸੰਨ ੧੮੨੪) ਦੀ।  
ਇਹ ਸੰਮਤ ਓਹਨਾਂ ਪੁਸਤਕਾਂ ਵਿਚ ਲਿਖੇ ਹਨ। ਪਿਛਲੀ ਪੁਸਤਕ,  
ਪਹਿਲੀ ਦੀ ਕਿਸੇ ਦੂਜੀ ਪ੍ਰਤੀ ਦੀ ਨਕਲ ਹੈ, ਏਸ ਵਿਚ ਸਿਰਫ ੧੩੧  
ਵੇਂ (ਜਾਂ ਸ਼ਲੋਕ) ਅਤੇ ਪੰਜ ਪਦੇ (ਜਾਂ ਸ਼ਬਦ) ਵਧੀਕ ਹਨ। ਦੋਵੇਂ  
ਪੁਸਤਕਾਂ ਸੁੰਦਰ ਅਖਰਾਂ ਵਿਚ ਲਿਖੀਆਂ ਅਤੇ ਚੇਰੀ ਤਰ੍ਹਾਂ ਸਾਂਭਕੇ  
ਰਖੀਆਂ ਹੋਈਆਂ ਅਤੇ ਆਂਦੀ ਅੰਤ ਤੇ ਪੂਰਣ ਮਿਲੀਆਂ ਹਨ। ਭਾਵੇਂ ਦੋਹਾਂ  
ਵਿਚ ੩੨੦ ਵਰੇ ਦੀ ਵਿਥ ਹੈ, ਪਰ ਤਾਂ ਵੀ ਦੋਹਾਂ ਵਿਚ ਪਾਠ ਭੇਦ ਬਹੁਤ  
ਬੋੜਾ ਹੈ। ਪਹਿਲੀ ਪੋਥੀ ਕਿਸੇ ਬੇਮ ਦੀ ਪੜ੍ਹਨ ਲਈ

\*ਨਾਗਰੀ ਪ੍ਰਚਾਰਣੀ ਗਾਰਥ ਮਾਲਾ ਨੰ: ੩੩।

†ਏਸ ਸੰਮਤ ਪੁਰ ਸੰਚਾ ਕਰਨ ਦਾ ਇਕ ਬਾਰਣ ਹੈ, ਇਹ ਸੰਮਤ ੧੫੬੧  
ਦੇਣਾ ਚਾਹੁੰਦਾ ਹੈ। ਦੂਜੀ ਅੰਤੀਘਨ ਵਿਚ ਏਸ ਗਲ ਪੁਰ ਵਿਚਾਰ ਕਢਾਂਗੇ।

ਕਿਸੇ ਮਲੂਕਦਾਸ\* ਨੇ ਕਾਂਥੀ ਵਿਚ ਲਿਖੀ ਸੀ ।

ਅਜ ਕਲ ਕਬੀਰ ਜੀ ਦੇ ਨਾਮ ਪੁਰ ਜਿਤਨੇ ਗ੍ਰੰਥ ਪ੍ਰਸਿਧ ਹਨ, ਅਤੇ ਜੋ ਬਾਣੀ ਓਹਨਾਂ ਦੇ ਨਾਮ ਨਾਲ ਜੋੜੀ ਜਾਂਦੀ ਹੈ, ਉਸਦਾ ਦਸਵਾਂ ਹਿੱਸਾ ਵੀ ਇਹਨਾਂ ਸੰਮਤ ੧੫੬੧ ਤੋਂ ਸੰਮਤ ੧੩੮੨ ਦੀਆਂ ਲਿਖੀਆਂ ਪੁਸਤਕਾਂ ਵਿਚ ਨਹੀਂ, ਪਰ ਇਹ ਨਿਰਸੰਦੇਹ ਬੜੀਆਂ ਪ੍ਰਮਾਣਿਕ ਹਨ। ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਇਹਨਾਂ ਦੇ ਪੁਸਤਕਾਂ ਤੋਂ ਥਾਹਰ ਹੋਰ ਕੋਈ ਬਾਣੀ ਕਬੀਰ ਜੀ ਦੀ ਨਹੀਂ ਸੀ, ਪਰ ਇਹ ਜ਼ਰੂਰ ਹੈ ਕਿ ਇਹਨਾਂ ਤੋਂ ਬਾਹਰ ਜੋ ਕੁਝ ਕਬੀਰ ਜੀ ਦੇ ਨਾਮ ਪੁਰ ਮਿਲੇ, ਉਸਨੂੰ ਠੀਕ ਕਬੀਰ ਜੀ ਦੀ ਰਚਨਾ ਨਹੀਂ ਮਨ ਲਿਆ ਜਾ ਸਕਦਾ, ਜਦੋਂ ਤਕ ਕਿ ਉਸਦੇ ਪ੍ਰਖਿਪਤ ਨਾ ਹੋਣ ਦਾ ਪ੍ਰਮਾਣ ਨਾ ਮਿਲ ਜਾਏ ।

ਪਹਿਲੀ ਪੁਸਤਕ ਗੁਰੂ ਗ੍ਰੰਥ ਸਾਹਿਬ ਨਾਲੋਂ ੨੮ ਵਰ੍ਹੇ ਪਹਿਲੇ ਲਿਖੀ ਗਈ ਸੀ ਅਤੇ ਦੂਜੀ ੨੩੩ ਵਰ੍ਹੇ ਪਿਛੋਂ । ਗ੍ਰੰਥ ਸਾਹਿਬ ਵਿਚ ਜਿਤਨੀ ਬਾਣੀ ਕਬੀਰ ਜੀ ਦੇ ਨਾਮ ਤੋਂ ਰਿੱਤੀ ਹੈ, ਉਸ ਵਿਚੋਂ ਬਹੁਤ ਬੋੜੀ, ਅਤੇ ਉਹ ਭੀ ਪਾਠਾਂਤ੍ਰ ਨਾਲ, ਇਹਨਾਂ ਦੇ ਪੁਸਤਕਾਂ ਵਿਚ ਮਿਲਦੀ ਹੈ। ਕੁਲ ੪੪ ਦੋਹੇ ਜਾਂ ਸਲੋਕ ਅਤੇ ਪੰਜ ਪਦੇ (ਜਾਂ ਸ਼ਬਦ) ਪਹਿਲੀ ਪੁਸਤਕ ਵਿਚੋਂ, ਅਤੇ ਚਾਰ ਦੋਹੇ (ਜਾਂ ਸਲੋਕ) ਦੂਜੀ ਪੁਸਤਕ ਵਿਚੋਂ, ‘ਕਬੀਰ ਗ੍ਰੰਥਾਵਲੀ’ ਦੇ ਕਰਤਾਂ ਨੂੰ ਮਿਲੇ ਹਨ। ਗ੍ਰੰਥ ਸਾਹਿਬ ਵਿਚ ਬਾਕੀ ਕਬੀਰ ਜੀ ਦੀ ਬਾਣੀ ੧੯੨ ਸਲੋਕ ਅਤੇ ਦੋਹੇ ਅਤੇ ੨੨੨

---

\*ਮਲੂਕਦਾਸ ਨਾਮ ਦਾ ਇੱਕ ਪ੍ਰਸਿਧ ਚੇਲਾ ਕਬੀਰ ਜੀ ਦਾ ਸੀ, ਜੋ ਪਿਛੋਂ ਜਗਨ ਠਾਥ ਪਗੀ ਜਾ ਵਸਿਆ ਸੀ, ਜਿਥੇ ਉਸਦੀ ਪ੍ਰਸਿਧ ਖਿੜੜੀ ਦਾ ਹੁਨ ਤਕ ਜਗਨ ਨਾਥ ਜੀ ਨੂੰ ਭੋਕ ਲਗਦਾ ਹੈ। ਖੁਦ ਕਬੀਰ ਵੀ ਦਾ ਇਕ ਵਰਨ ਉਸ ਮਲੂਕਦਾਸ ਬਾਬਤ ਕਿਹਾ ਵਸਿਆ ਜਾਂਦਾ ਹੈ ਕਿ—‘ਮੇਰਾ ਗੁਰ ਬਨਾਰਮੀ ਚੇਲਾ ਸਮੌਦਰ ਤੀਰ’। ਜੇਕਰ ਪਹਿਲੀ ਪੁਸਤਕ ਦੇਸੇ ਮਲੂਕਦਾਸ ਦੀ ਲਿਖੀ ਹੈ, ਤਦੋਂ ਇਹ ਵਧੇਰੇ ਪ੍ਰਮਾਣਿਕ ਬਣ ਜਾਂਦੀ ਹੈ ।

+ਮੋਹਨ ਕਦੀ ਬਲੋਕ ਤੇ ਬਲੋਕ ਜਾਰੇ ਸਾਹਿਬ ਨਾਲ ਮਿਲਦੇ ਜੁਲਦੇ ਲਭੇ ਹਨ, ਇਹਨਾਂ ਹੀ ਦੇ ਪੁਸਤਕਾਂ ਵਿਚੋਂ । ਦੇਖੋ ਅਗੋਂ ਜਾਂਕੋ ।

ਪਦੇ ਇਹਨਾਂ ਪੁਸਤਕਾਂ ਵਿਚ ਨਹੀਂ ਆਏ, ਜਿਸ ਦਾ ਮਤਲਬ ਇਹ ਹੈ ਕਿ ਸੰਮਤ ੧੫੬੯ ਵਾਲੀ ਪੁਸਤਕ ਦੇ ਪਿਛੋਂ ਸੱਤ੍ਰ ਅੱਸੀ ਵਰਿਆਂ ਵਿਚ ਇਹ ਸਾਰੀ ਬਾਣੀ ਕਬੀਰ ਜੀ ਦੇ ਨਾਮ ਪੁਰ ਰਚੀ ਜਾਕੇ ਕਬੀਰ ਪੰਥੀਆਂ ਵਿਚ ਪ੍ਰਸਿੱਧ ਹੋ ਗਈ ਸੀ, ਜਿਨ੍ਹਾਂ ਤੋਂ ਪਹਿਲੇ ਬਾਬੇ ਮੇਹਨ ਵਾਲੀਆਂ ਪੇਖੀਆਂ ਵਿਚ ਅਤੇ ਫੇਰ ਗੁਰੂ ਗ੍ਰੰਥ ਸਾਹਿਬ ਵਿਚ ਆਈ। ਇਸ ਮੁੱਦਤ ਅੰਦਰ ਕਈ ਨਵੀਆਂ ਕਰਾਮਾਤੀ ਤੇ ਹੋਰ ਤਰ੍ਹਾਂ ਦੀਆਂ ਕਹਾਣੀਆਂ ਘੜੀਆਂ ਜਾ ਚੁਕੀਆਂ ਸਨ, ਜਿਸ ਤਰ੍ਹਾਂ ਕਿ ਗ੍ਰੰਥ ਸਾਹਿਬ ਵਿਚ ਦਿਤੇ ਕਬੀਰ ਦੇ ਸ਼ਬਦਾਂ ਤੋਂ ਪ੍ਰਗਟ ਹੁੰਦਾ ਹੈ :—

ਗੰਗਾ ਗੁਸਾਇਨ ਗਹਿਰ ਗੰਭੀਰ ।  
ਜੰਜੀਰ ਬਾਧ ਕਰ ਖਰੇ ਕਬੀਰ ।  
ਗੰਤਾ ਕੀ ਲਹਿਰ ਮੇਰੀ ਟੂਟੀ ਜੰਜੇਰ ।  
ਮ੍ਰਿਗ ਢਾਲਾ ਪੁਰ ਬੈਠੇ ਕਬੀਰ ।

ਨਾਮਦੇਵ ਪੁਰ ਕਿਸੇ ਮੁਸਲਮਾਨ ਬਾਦਸ਼ਾਹ ਵਲੋਂ ਜੁਲਮ ਕਰਨ ਵਾਲੀ ਕਹਾਣੀ, ਕਬੀਰ ਦੇ ਨਾਮ ਨਾਲ ਜੋੜ ਦਿਤੀ ਗਈ, ਅਤੇ ਸਿਕੰਦਰ ਲੋਦੀ ਦੇ ਰਾਜ ਵਿਚ ਇਕ ਬੁਢਨ ਨਾਮ ਕਬੀਰ ਪੰਥੀ ਸਾਧੂ ਨੂੰ ਸਿਕੰਦਰ ਦੇ ਮਰਵਾ ਦੇਨ ਕਰਕੇ ਸਿਕੰਦਰ ਦਾ ਨਾਮ ਕਬੀਰ ਨਾਲ ਜੋੜ ਦਿਤਾ ਗਿਆ। ਫੇਰ ਕਿਹਾ ਹੈ :—

‘ਪਹਲੇ ਦਰਸ਼ਨ ਮਗਹਰ ਪਾਯੋ,  
ਪੁਨਿ ਕਾਸੀ ਬਸੇ ਆਇ ।’

ਹੋਰ ਕਹਾਣੀਆਂ ਵਿਚ ਕਬੀਰ ਦਾ ਜਨਮ ਕਾਂਸ਼ੀ ਵਿਚ ਹੋਇਆ ਰਸਿਆ ਹੈ, ਮਗਹਰ ਵਿਚ ਨਹੀਂ, ਜਿਸਤਰ੍ਹਾਂ ਕਿ ਗ੍ਰੰਥ ਸਾਹਿਬ ਵਿਚੋਂ ਦਿਤੀ ਉਪਰਲੀ ਤੁਕ ਤੋਂ ਦਿਸ ਰਿਹਾ ਹੈ।

ਪਹਿਲੀ ਪੁਸਤਕ ਦੇ ਮੁਢਲੇ ਭਾਗ ਵਿਚ ੮੦੮ ਦੋਹੇ ਦਿਤੇ ਹਨ, ੫੮ ਸਿਰਨਾਵਿਆਂ ਹੇਠਾਂ, ਵਿਸ਼ੇ ਅਨੁਸਾਰ ਤਰਤੀਬ ਦੇਕੇ, ਜਿਕੁਰ, ‘ਗੁਰਦੇਵ ਕੇ ਅੰਗ,’ ‘ਸੁਮਿਰਣ ਕੇ ਅੰਗ’ ‘ਬਿਰਹ ਕੇ ਅੰਗ’

ਆਦਿ । ਏਸ ਭਾਗ ਦਾ ਨਾਮ 'ਸਾਖੀ' ਰਖਿਆ ਹੈ, ਅਤੇ ਇਹਨਾਂ ਸਲੋਕਾਂ ਤੇ ਦੋਹਿਆਂ ਵਿਚ ਵਯਵਹਾਰਿਕ ਸਿਖਿਆ ਅਤੇ ਲੋਕਿਕ ਆਚਰਣ ਸੰਬੰਧੀ ਸਿਖਿਆ ਹੈ । ਦੂਸਰੇ ਭਾਗ ਵਿਚ ਜਿਸਦਾ ਸਿਰ ਲੇਖ 'ਪਦ' ਦਿਤਾ ਹੈ, ੪੦੩ ਪਦੇ (ਬਥਦ) ਅੱਡ ਅੱਡ ਰਾਗਾਂ ਹੇਠਾਂ ਦਿਤੇ ਹਨ । ਏਹਨਾਂ ਪਦਿਆਂ ਵਿਚ ਧਾਰਮਿਕ ਸਿਧਾਂਤ ਵਿਸ਼ੇਸ਼ ਕਰਕੇ ਦਿਤੇ ਹਨ । ਰਾਗ ਹੇਠਲੀ ਤਰਤੀਬ ਸਿਰ ਅਥੇ ਹਨ :—

ਰਾਗ ਗੋੜੀ (੧੫੨ ਪਦੇ); ਰਾਗ ਰਾਮਕਲੀ (੧੦੮ ਪਦੇ);  
 ਰਾਗ ਮੇਰਠਿ (੩੮ ਪਦੇ); ਰਾਗ ਕੇਦਾਰੈ (੨੦ ਪਦੇ), ਰਾਗ ਮਾਰੂ (੩ ਪਦੇ), ਰਾਗ ਟੋਡੀ (੨ ਪਦੇ); ਰਾਗ ਭੈਂਤੂ (੩੭ ਪਦੇ); ਰਾਗ ਬਿਲਾਵਲ (੧੦); ਰਾਗ ਲਲਿਤ (੩ ਪਦੇ); ਰਾਗ ਬੰਸਤ (੧੩ ਪਦੇ);  
 ਰਾਗਮਾਲੀ ਗੋੜੀ (੩ਪਦੇ); ਰਾਗ ਕਲਜਨ (੧ ਪਦ); ਰਾਗ ਸਾਰੰਗ (੯ ਪਦੇ); ਰਾਗ ਮਲਾਰ (੬ ਪਦੇ); ਰਾਗ ਧਨਾਸਿਤੀ (੬ ਪਦੇ) ॥ ਸਾਰੇ ੪੦੩ ॥

ਹਰ ਇਕ ਪਦ ਵਿਚ ਇਕ ਦੋਹਾ, ਜੋ ਪਹਿਲੋਂ ਦਿਤਾ ਹੈ, 'ਟੇਕ' ਦਾ ਹੈ, ਜਿਸ ਨੂੰ ਗ੍ਰੰਥ ਸਾਹਿਬ ਵਿਚ 'ਰਹਾਉ' ਕਰਕੇ ਲਿਖਿਆ ਹੁੰਦਾ ਹੈ ।

ਤੀਸਰਾ ਭਾਗ ਹੈ 'ਵੰਸਣੀ' । ਏਸਦੇ ਹੇਠਾਂ ਰਾਗ ਸੂਹੋ; ਸਤਪਦੀ ਰਮੈਣੀ, ਦੁਪਦੀ ਰਮੈਣੀ; ਅਸਟਪਦੀ ਰਮੈਣੀ; ਬਾਗਪਦੀ ਰਮੈਣੀ; ਭੋਪਦੀ ਰਮੈਣੀ; ਇਹਨਾਂ ਸਿਤਨਾਵਿਆ ਹੇਠਾਂ ਸ਼ਬਦ ਦਿਤੇ ਹਨ ਕੋਈ ੨੨ ਸਫੇ । ਏਸੇ ਭਾਗ ਵਿਚ ਮਿਤ ੧੮੮੧ ਵਾਲੀ ਪੁਸਤਕ ਵਿਚੋਂ ਇਕ ਰਮੈਣੀ ਦਿਤੀ ਹੈ, ਜਿਸ ਨੂੰ 'ਗ੍ਰੰਥ ਬਾਵਨੀ' ਆਖਿਆ ਹੈ, ਉਸਦੀਆਂ ਪਹਿਲੀਆਂ ਦੇ ਤੁਕਾਂ ਹਨ :—

ਬਾਵਣ ਅਖਿਰ ਲੋਕੜੀ ਸਬ ਕੁਛਿ ਇਨਹੀ ਮਾਂਹਿ ।

ਜੇ ਸਬ ਖਿਰ ਖਿਰ ਜਾਹਿਰੀ, ਜੋ ਆਖਿਰ ਇਨਮੈਂ ਨਾਂਹਿ ।

ਏਸ ਵਿਚ ਇਕ 'ਬਾਵਨ ਅਖ਼ਰੀ ਦਿਤੀ ਹੈ, ਜੋ ਗ੍ਰੰਥ ਸਾਹਿਬ ਵਿਚ ਨਹੀਂ ॥

ਇਸ ਸੰਬੰਧ ਵਿਚ ਇਕ ਹੋਰ ਗਲ ਭੀ ਧਿਆਨ ਜੋਰੀ ਹੀ ਕਿ ਇਹਨਾਂ ਦੋਹਾਂ ਹਿੱਦੀ ਪੁਸਤਕਾਂ ਵਿਚ ਦਿਤੇ ਦੋਹਿਆਂ ਅਤੇ ਪਦਾਂ ਦੀ

ਭਾਸ਼ਾ, ਤੇ ਕਬੀਰ ਜੀ ਦੇ ਨਾਮ ਪੁਰ ਵਿਕਣ ਵਾਲੇ ਹਿੰਦੀ ਗਰੰਥਾਂ ਵਿਚਲੇ  
ਪਦਾਂ ਦੀ ਭਾਸ਼ਾ ਵਿਚ ਜ਼ਿੰਮ੍ਹਾਂ ਆਸਮਾਨ ਦਾ ਫਰਕ ਹੈ। ਭਖਾ ਵਿਗਿਆਨ  
ਦੇ ਨੁਕਤੇ ਤੋਂ ਇਹਨਾਂ ਦੇ ਪੁਸਤਕਾਂ ਦੀ ਬੋਲੀ ਕਬੀਰ ਜੀ ਦੇ ਸਮੇਂ ਲਈ  
ਬਹੁਤ ਠੀਕ ਹੈ, ਅਤੇ ਮੌਲੂਵੀ ਸਤਾਹਰਵੀਂ ਸਦੀ ਦੀ ਹਿੰਦੀ ਦੇ ਅਨੁਰੂਪ  
ਹੈ, ਜਿਸ ਕਰਕੇ ਇਹਨਾਂ ਵਿਚਲੇ ਰੋਹਿਆਂ ਤੇ ਪਦਾਂ ਨੂੰ ਝੁਦ ਕਬੀਰ  
ਜੀ ਦੇ ਮੰਨਣ ਵਿਚ ਕੋਈ ਛੀ ਮੁਸ਼ਕਲ ਨਹੀਂ ਦਿਸਦੀ। ਪਰ ਕਬੀਰ ਜੀ  
ਦੇ ਨਾਮ ਪੁਰ ਜੋ ਵਡੇ ਵਡੇ ਗਰੰਥ ਅਜ ਕਲ ਦੇਖਣ ਵਿਚ ਆਉਂਦੇ  
ਹਨ, ਉਹਨਾਂ ਦੀ ਭਾਖਾ ਬੜੀ ਨਵੀਂ ਅਤੇ ਕਿਤੇ ਕਿਤੇ ਤਾਂ ਅਜਕਲ  
ਦੀ 'ਬੜੀ ਬੋਲੀ' ਹੀ ਦਿਸਦੀ ਹੈ। ਅਜ ਤੋਂ ਤਿੰਨ ਸਾਢੇ ਤਿੰਨ ਸੌ ਵਰ੍ਗ  
ਪਹਿਲੇ ਕਬੀਰ ਜੀ ਅਜਕਲ ਵਰਤੀ ਭਾਖਾ ਕਿਸਤਰ੍ਹਾਂ ਲਿਖ ਸਕੇ, ਇਹ  
ਸੋਚਣ ਵਾਲੀ ਗਲ ਹੈ।

ਇਕ ਹੋਰ ਗਲ ਖਾਸ ਧਿਆਨ ਜੋਗ ਹੈ। ਕਬੀਰ ਜੀ ਦੀ ਭਾਸ਼ਾ  
ਵਿਚ ਪੰਜਾਬੀਪਨ ਬਹੁਤ ਮਿਲਦਾ ਹੈ। ਕਬੀਰ ਜੀ ਨੇ ਆਪ ਕਿਹਾ ਹੈ ਕਿ  
ਮੇਰੀ ਬੋਲੀ ਬਨਾਰਸੀ ਹੈ। ਜੇ ਇਹ ਗਲ ਠੀਕ ਹੈ ਤਦ ਉਨ੍ਹਾਂ ਦੀ  
ਬੋਲੀ ਵਿਚ ਪੰਜਾਬੀਪਨ ਕਿਥੋਂ ਆ ਗਿਆ? ਗਰੰਥ ਸਾਹਿਬ ਵਿਚ  
ਕਬੀਰ ਜੀ ਦੀ ਜੋ ਬਾਣੀ ਦਿੱਤੀ ਹੈ, ਉਸ ਵਿਚ ਜੋ ਪੰਜਾਬੀਪਨ ਦਿਸਦਾ  
ਹੈ, ਉਸਦਾ ਕਾਰਣ ਤਾਂ ਚੇਰੀ ਤਰ੍ਹਾਂ ਸਮਝ ਵਿਚ ਆ ਜਾਂਦਾ ਹੈ, ਉਹ  
ਪੰਜਾਬੀ ਕਬੀਰ ਪੰਥੀ ਸਾਧੂਆਂ ਦੀ ਜ਼ਬਾਨੀ ਲਿਖੀ ਗਈ ਸੀ। ਪਰ  
ਮੂਲ ਗਰੰਥ ਜਾਂ ਪ੍ਰਾਚੀਨ ਹਥ ਦੀ ਲਿਖੀ ਪੁਸਤਕ ਵਿਚ ਉਹ  
ਪੰਜਾਬੀਪਨ ਕਿਉਂ ਆਵੇ? ਕਿਤੇ ਕਿਤੇ ਤਾਂ ਸਪਸ਼ਟ ਪੰਜਾਬੀ ਵਰਤਾਉਂ  
ਅਤੇ ਮੁਹਾਵਰੇ ਵਰਤੇ ਗਏ ਹਨ, ਜਿਨ੍ਹਾਂ ਦੇ ਬਦਲਨ ਨਾਲ ਭਾਵ ਅਤੇ  
ਬਨਾਵਟ ਵਿਚ ਫੱਕ ਪੈ ਜਾਂਦਾ ਹੈ। ਇਹ ਜਾਂ ਤਾਂ ਪੁਸਤਕ ਲਿਖਨ  
ਵਾਲੇ ਮਲੂਕ ਦਾਸ ਦੀ ਕ੍ਰਿਪਾ ਦਾ ਫਲ ਹੈ, ਜਾਂ ਪੰਜਾਬੀ ਸਾਧੂਆਂ ਦੀ  
ਸੰਗਤ ਦਾ ਝੁਦ ਕਬੀਰ ਜੀ ਉੱਤੇ ਪ੍ਰਭਾਵ ਪਿਆ ਸੀ; ਪਹਿਲੀ ਗਲ ਵਧੀਕ  
ਠੀਕ ਜਾਪਦੀ ਹੈ। ਕਬੀਰ ਜੀ ਦੇ ਚਲਾਣੇ ਤੋਂ ਪਛੇ ਵਰ੍ਗੇ ਪਿਛੋਂ ਇਹ

ਪੁਸਤਕ ਲਿਖੀ ਗਈ ਸੀ। ਕਬੀਰ ਪੰਜਾਬੀਂ ਵਿਚ ਕਬੀਰ ਦੇ ਜਨਮ  
ਸ਼ਬਦੀਂ ਇਹ ਪਦਨ ਪ੍ਰਸਿਧ ਹੈ:-

ਚੌਦਹ ਸੋ ਪਰਪਨ ਸਾਲ ਗਏ, ਚੰਦ੍ਰ ਵਾਰ ਏਕ ਠਾਠ ਨਾਏ।

ਜੇਠ ਸੁਦੀ ਵਰਸਾਜਤ ਕੇ ਪੁਰਣਮਾਸੀ ਤਿਥੀ ਪ੍ਰਗਟ ਮਾਏ।

ਜੇਠ ਦਾ ਮਹੀਨਾ ਸਾਲ ਦੇ ਪਹਿਲੇ ਮਹੀਨਿਆਂ ਵਿਚੋਂ ਹੈ, ਜੇਦੇ  
ਹਾਲਾਂ ਨਵੇਂ ਸੰਮਤ ਵਰਤਨ ਦਾ ਰਵਾਜ਼ ਨਹੀਂ ਟੁਰਿਆ ਹੁੰਦਾ, ਸੋ 'ਗਏ' ਜਾਂ  
'ਗਤ' ਸੰਮਤ ੧੪੫੫ ਦਿੱਤਾ ਹੈ, ਜਿਸਤੇ ਵਰਤਮਾਨ ਸੰਮਤ ੧੪੫੬  
ਬਣਦਾ ਹੈ। ਏਸ ਸੰਮਤ ੧੪੫੬ ਵਿਚ ਜੇਠ ਦੀ ਪੁਰਣਮਾਸੀ ਸੋਮਵਾਰ  
ਨੂੰ ਹੀ ਸੀ, ਸੋ ਜੋਤਸ਼-ਗਣਿਤ ਮੁਜਬ ਇਹ ਤਿਥੀ ਸੰਮਤ ਠੀਕ ਹੈ 'ਅਤੇ  
ਕਬੀਰ ਦਾ ਜਨਮ ਏਸੇ ਸੰਮਤ ਵਿਚ ਹੋਇਆ।

ਉਹਨਾਂ ਦੇ ਚਲਾਣੇ ਦੀ ਇਹ ਤਿਥੀ ਪ੍ਰਸਿਧ ਹੈ:-

ਸੰਮਤ ਪੰਦ੍ਰਹ ਸੋ ਐਂ ਪਾਂਚ ਮੈਂ, ਮਗਹਰ ਕੀਝੇ ਰਾਮਨ।

ਅਘਹਨ ਸੁਦੀ ਏਕਾਰਸੀ, ਮਿਲੀ ਪਵਨ ਸੇ ਪਵਨ॥

ਵਾਰ ਨਹੀਂ ਦਿੱਤਾ, ਜਿਸਤੇ ਤਿਥੀ ਦੀ ਜਾਂਚ ਜਯੋਤਿਸ਼-ਗਣਿਤ  
ਨਾਲ ਨਹੀਂ ਦਿੱਤੀ ਜਾ ਸਕਦੀ। ਪਰ ਭਾਕਟਰ ਛੱਜ਼ਰ ਨੇ ਆਪਣੇ  
“ਮਾਨਸੈਂਟਲ ਏਂਟੀਕਿਊਟੀਜ਼ ਆਫ ਨਾਰਥ ਵੈਸਟਰਨ ਪ੍ਰੋਵਿਨਸਿਜ਼”  
ਨਾਮ ਦੇ ਗਰੰਥ ਵਿਚ ਲਿਖਿਆ ਹੈ ਕਿ ਬਸਤੀ ਬਿਲੇ ਦੇ ਮਗਹਰ ਗਰਾਮ  
ਵਿਚ ਆਮੀਨਦੀ ਦੇ ਦਖਣੀ ਕੰਢੇ ਪੁਰ ਕਬੀਰ ਜੀ ਦਾ ਰੋੜਾ ਹੈ ਜਿਸਨੂੰ  
ਸੰਨ ੧੪੫੦ (ਸੰਮਤ ੨੫੦੭) ਵਿਚ ਬਿਜਲੀ ਖਾਂ ਨੇ ਬਨਵਾਇਆ  
ਅਤੇ ਜਿਸਦੀ ਪ੍ਰਾਸ ਮੁਰੱਮਤ ਸੰਨ ੧੫੬੭ (ਸੰਮਤ ੧੬੨੪) ਵਿਚ  
ਨਵਾਬ ਫਿਰਾਈ ਖਾਂ ਨੇ ਕਰਵਾਈ॥। ਗੋਇਆ ਕਬੀਰ ਦਾ ਜਨਮ ਸੰਨ  
੧੩੮੮ ਅਤੇ ਮੌਤ ਸੰਨ ੧੫੫੦ ਵਿਚ ਹੋਏ ਅਤੇ ਉਹਨਾਂ ਦੀ ਉਮਰ  
ਪ੧ ਵਰ੍ਹੇ ਦੀ ਨਿਕਲੀ। ਪੁਸਤਕ ਮਲੂਕਦਾਸ ਨੇ ਸੰਨ ੧੫੦੪ ਵਿਚ

\*ਰੋੜੇ ਦੀ ਕੰਧ ਉੱਤੇ ਅਜਕਲ ਕੱਈ ਏਸ ਬਾਬਤ ਲੇਖ ਨਹੀਂ।

ਮ  
ਕਿਥੀ। ਇਕ ਹੋਰ ਪਦਾ ਵਿਚ ਚਲਾਣੇ ਦਾ ਸੰਮਤ 'ਪੰਦਰਹ ਜੋ ਪ੍ਰਤਿਰੁ' ਦਿੱਤਾ ਹੈ। ਜੇ ਏਸ ਨੂੰ ਠੀਕ ਮਨੀਏ ਤਦ ਉਮਰ ੧੯੯੯ ਵਰ੍ਗ ਦੀ ਬਣਦੀ ਹੈ, ਅਤੇ ਮੁਲਕਦਾਸ ਵਾਲੀ ਪ੍ਰਸਤਰ ਕਬੀਰ ਦੇ ਮਕਨ ਤੋਂ ਰੋਣਾ ਵਰ੍ਗ ਪਹਿਲੇ ਲਿਖੀ ਗਈ ਨਿਕਲਦੀ ਹੈ। ਇਹ ਦੋਵੇਂ ਗਲਾਂ ਨਹੀਂ।

— ੨ —

ਗਰੰਥ ਸਾਹਿਬ ਅਤੇ ਦੋਹਾਂ ਹਸਤ-ਲਿਖਤ ਪ੍ਰਸਤਰਾਂ ਨੂੰ ਮਿਲਾਅ ਪੱਧਰ ਜੋ ਦੋਹੇ ਅਤੇ ਪਰੇ ਦੋਹਾਂ ਪ੍ਰਸਤਰਾਂ ਵਿਚ ਗਰੰਥ ਸਾਹਿਬ ਵਿਚ ਕਬੀਰ ਦੀ ਦਿੱਤੀ ਬਾਣੀ ਨਾਲ ਮਿਲਦੇ ਸੁਲਦੇ ਮਿਲੇ ਹਨ, ਉਹ ਹੇਠਾਂ ਦਿੱਤੇ ਜਾਂਦੇ ਹਨ। ਆਪ ਦੇਖੋਗੇ ਕਿ ਵਾਧੂ ਸਿਆਰੀ ਅਤੇ ਆਂਕੜ ਏਥੇ ਭੀ ਵਰਤੇ ਹਨ। ਗਰੰਥ ਸਾਹਿਬ ਵਿਚ ਇਹ ਕੋਈ ਨਵੀਂ ਗਲ ਨਹੀਂ ਸੀ।

ਇਹ ਦੋਹੇ ਤੇ ਪਰੇ ਉਹ ਹਨ ਜੋ ਪੰਡਿਤ ਸ਼ਜਾਮ ਸੁਦਰ ਦਾਸ ਜੀ ਦੇ ਇਕ ਸ਼ਿਸ਼ਜ ਪੰਡਿਤ ਅਜੂਧਿਆ ਨਾਥ ਸ਼ਰਮਾ ਐਸ. ਏ. ਨੇ ਗਰੰਥ ਸਾਹਿਬ ਵਿਚੋਂ ਕਬੀਰ ਦੀ ਬਾਣੀ ਪੜ੍ਹਕੇ ਚੁਣ੍ਹੇ ਹਨ। ਮੈਨੂੰ 'ਕਬੀਰ ਗਰੰਥਾਵਲੀ' ਵਿਚ ਕਬੀਰ ਜੀ ਦੀ ਬਾਣੀ ਪੜ੍ਹਕੇ ਹੋਰ ੩੯ ਦੋਹੇ (ਸ਼ਲੋਕ) ਅਤੇ ੨੨ ਪਦ (ਬਥਦ) ਅਜਿਹੇ ਮਿਲੇ ਹਨ ਜੋ ਗਰੰਥ ਸਾਹਿਬ ਅਤੇ ਕਬੀਰ ਜੀ ਦੀਆਂ ਦੋਹਾਂ ਪੁਰਾਣੀਆਂ ਪ੍ਰਸਤਰਾਂ ਵਿਚ ਹਨ।

ਏਹਨਾਂ ੩੯ ਦੋਹਿਆਂ ਵਿਚ ਪੰਜ ਅਜਿਹੇ ਹਨ ਜੋ ਗਰੰਥ ਸਾਹਿਬ ਵਿਚ ਗੁਰੂ ਨਾਨਕ ਸਾਹਿਬ ਤੇ ਨਾਮ ਪੁਰ ਦਿੱਤੇ ਹਨ, ਅਰਥਾਤ ੧-੨, ੪੨-੧ (ਵੱਜੀ ਪ੍ਰਸਤਰ ਵਿਚ), ੩੫-੬, ੪੫-੮ ਅਤੇ ੪੫-੧ ਵੱਡੇ ਇਸੇ ਤਰ੍ਹਾਂ ਇਕ ਦੋਹਾਂ ਫਰੀਦ ਦੇ ਨਾਮ ਪੁਰ ਗਰੰਥ ਸਾਹਿਬ ਵਿਚ ਦਿੱਤਾ ਹੈ (੩-੪੧)। ਹੋਰ ਬਾਈ ਪਟ ਜੋ ਸਾਂਝੇ ਹਨ, ਉਹਨਾਂ ਵਿਚੋਂ ਤਿੰਨ ਅਜਿਹੇ ਹਨ ਜਿਨ੍ਹਾਂ ਦਾ ਮੇਲ ਗਰੰਥ ਸਾਹਿਬ ਵਿਚ ਦਿੱਤੀ ਗੁਰਬਾਣੀ ਨਾਲ ਹੁੰਦਾ ਹੈ। ਨੰਬਰ ੫੧, ੧੨, ੯੮ ਅਤੇ ਇਕ ਦਾ ਮੇਲ ਜਨਮ

ਸਾਥੀ\* ਵਿਚ ਇਤੇ ਬਲਵਨ ਨਾਲ (ਨੰਬਰ ੨੫੮)। ਇਕ ਪੜੇ ਦੀਆਂ ਤੁਹਾਂ  
 ਤੁਹਾਂ ਗਰੰਥ ਸਾਹਿਬ ਵਿਚ ਨਾਮਦੇਵ ਦੇਵ ਦੇ ਨਾਮ ਪੁਰ ਇਤੇ ਬਲਵਨ  
 ਵਿਚ ਆਉਂਦੀਆਂ ਹਨ ਦੇਖੋ ਨੰਬਰ ੧੮੭† ਇਹ ਗਲਾਂ ਦਸ਼ਵੀਆਂ ਹਨ  
 ਕਿ ਗਰੰਥ ਸਾਹਿਬ ਦੀ ਬੀੜ ਤਿਆਰ ਹੋਣ ਤੋਂ ਪਹਿਲੇ ਨਾ ਨਿਰਾ  
 ਗੁਰਬਾਣੀ ਦੀ ਹਾਲਤ ਬੇਠਕੀ ਸੀ ਸਗੋਂ ਭਗਤ ਬਾਣੀ ਵਿਚ ਵੀ, ਜਿਸ  
 ਤਰ੍ਹਾਂ ਕਿ ਸਾਨੂੰ ਉਮੀਦ ਕਰਨੀ ਚਾਹੀਦੀ ਹੈ, ਗੁਰ ਬੜ ਮਦੀ ਹੋਈ  
 ਸੀ। ਇਕ ਭਗਤ ਦੀ ਰਚਨਾ ਦੱਜੇ ਭਗਤ ਦੇ ਨਾਮ ਪੁਰ ਗੁਰੂ ਨਾਨਕ ਦੇ  
 ਨਾਮ ਪੁਰ ਆਮ ਵਿਚ ਮਾਝੂਰ ਹੋ ਚੁਕੀ ਸੀ। ਇਹੋ ਹਾਲ ਮੈਂ ਮਰਣੇ  
 ਭਗਤਾਂ ਦੀ ਬਾਣੀ ਦਾ ਦੇਖਿਆ। ਨਾਮਦੇਵ ਦੇ ਪੜੇ ਤੁਕਾਰਾਮ ਦੇ ਨਾਮ  
 ਤੇ ਅਤੇ ਤੁਕਾ ਰਾਮ ਦੇ ਏਕ ਨਾਥ ਜਾਂ ਰਾਮਦਾਸ ਦੇ ਨਾਮ ਤੇ ਪ੍ਰਸਿਧ ਹਨ,  
 ਸਿਰਫ਼ ਛੇਕੜਲੀ ਤੁਕ ਵਿਚ ‘ਛਾਪ’ ਬਦਲ ਜਾਂਦੀ ਸੀ।

ਸਿਖ ਇਹ ਵੀ ਆਖਿਆ ਕਰਦੇ ਹਨ ਕਿ ਦਸਮੇਥ ਜੀ ਨੇ ਜਦੋਂ ਸੰਮਤ  
 ੧੯੬੩-੬੪ ਵਿਚ ‘ਦਮਦਮੇ’ ਵਾਲੀ ਬੀੜ ਆਪਣੀ ਦੇਵੀ ਬਕਤੀ  
 ਨਾਲ ਸਾਰੀ ਜ਼ਖਾਣੀ ਲਿਖਾਈ ਤਦ ਏਸ ਬੀੜ ਦੀ ਪਹਿਚਾਨ ਵਸਤੇ  
 ਕਬੀਰ ਦੇ ਇਕ ਬਲਵਨ ਵਿਚ ਲਡੜ ‘ਖਾਲਸੇ’ ਦੀ ਥਾਂ ਬਰਲਕੇ ਲਡੜ  
 ‘ਖਾਲਸੇ’ ਕਰ ਦਿਤਾ। ਇਹ ਗਲਤ ਹੈ, ਅਸਲੀ ਲਡੜ ਹੀ ਖਾਲਸੇ  
 ਸੀ ਅਤੇ ਇਹੋ ਕਬੀਰ ਦੀ ਸੰਮਤ ੧੫੬੧ ਵਾਲੀ ਪੋਥੀ ਵਿਚ ਦਿੱਤਾ  
 ਹੈ। ਸਾਰੀ ਤੁਕ ਇਉਂ ਹੈ :-

ਕਹੋ ਕਬੀਰ ਤੇ ਭਜੇ ਖਾਲਸੇ,  
 ਰਾਮ ਭਗਤ ਜਿਕ ਜਾਨੀ ॥ ੨੬੪ ॥

\*ਇਹ ਨੰਬਰ ਹਿੰਦੀ ਪੁਸਤਕ ਦੇ ਹ੫।

+ਪਰਾਣੀਆਂ ਹਥ ਦੀਆਂ ਲਿਖੀਆਂ ਜਨਮ ਸਾਖੀਆਂ ਵਿਚ ਕੁਝ ਠਾਠ ਸਾਥ  
 ਸਾਹਿਬ ਨੂੰ ਕਬੀਰ ਦੇ ਬਲਵਨ ਪਮਾਣ ਵਜੋਂ ਬੋਲਦੇ ਦਸਿਆ ਹੈ ਜੋ ਇਹਨਾਂ ਹਿੰਦੀ  
 ਪੁਸਤਕਾਂ ਵਿਚ ਲਿਏ ਹਨ ਜਿਵੇਂ :—

ਏਕ ਜੋਤ ਏਕ ਮਲਮੂਤਾ ਵੱਕ ਪਉਣ ਸੇ ਹੁਆ।

ਏਕ ਮਾਟੀ ਤੇ ਸੜ ਜਕ ਹੁਆ ਕਉਣ ਸ਼੍ਰੁਗਮਣ ਕਉਣ ਸੂਦਾ।

## ਦੋਹੇ

ਬਲਿਹਾਰੀ ਗੁਰ ਆਪਣੇ ਦੱਜੋਹਾਡੀ ਕੇ ਵਾਰ ।

ਜਿਨ ਮਾਨਿਸ਼ ਤੈਂ ਦੇਵਤਾ, ਕਰਤ ਨ ਲਾਈ ਬਾਰ ॥੨॥

ਨਾਨਕ ਦੇਵ ਦਾ ਕਰਕੇ ਦਿੱਤਾ ਹੈ, ਅਤੇ ਉਥੋਂ ਪਾਠ ਇਹ ਹੈ :-  
ਬਲਿਹਾਰੀ ਗੁਰ ਆਪਣੇ ਦੁਇਹਾਕ੍ਰੀ ਸਦ ਵਾਰ ।

ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਈ ਬਾਰ ॥

ਗੁਰ ਭੀ ਅਜਿਹੇ ਰੋਹੇ ਤੇ ਸਲੋਕ ਹਨ, ਜਿਸ ਤਰ੍ਹਾਂ ਕਿ ਹੇਠਾਂ ਦਿੱਤਾ ਦੋਹਾ :-  
ਫਾਡਿ ਪਟੋਲਾ ਧਜ ਕਰੀਂ ਕਾਮਲਕੀ ਪਹਿਰਾਓ ।

ਜਿਹਿ ਜਿਹਿ ਭੇਖਾਂ ਹਰਿ ਮਿਲੇ, ਸੋਈ ਸੋਈ ਭੇਖ ਕਰਾਓ ॥੪੧॥੩॥

ਇਹ ਰਾਰੰਥ ਸਾਹਿਬ ਵਿਚ ਫਰੀਦ ਦੇ ਨਾਮ ਪੁਰ ਉਸਦੇ ਸਲੋਕਾਂ  
ਵਿਚ ਦਿੱਤਾ ਹੈ, ਅਤੇ ਬਹੁਤ ਕਰਕੇ ਹੈ ਭੀ ਫਰੀਦ ਦਾ, ਪਰ ਕਵੀਰ  
ਪੰਖੀਆਂ ਨੇ ਥੋੜੇ ਬਦਲੇ ਰੂਪ ਵਿਚ ਕਵੀਰ ਬਾਣੀ ਵਿਚ ਦੇ ਦਿੱਤਾ ਕਿਉਂ  
ਜਥੁਨੀ ਸੁਣਕੇ। ਚੇਤੇ ਰਹੇ ਕਿ ਇਹ ਹਿੰਦੀ ਦੀਆਂ, ਪੁਸਤਕਾਂ ਨਕਲ  
ਹਨ ਅਸਲ ਨਹੀਂ। ਉਹਨਾਂ ਵਿਚ ਨਕਲ ਕਰਨ ਵਾਲਿਆਂ ਦੀ ਗੁਲਤੀ ਨਾਲ  
ਕਈ ਪਦ ਅਤੇ ਦੋਹੇ ਦੁਹਰਾਏ ਹਨ, ਅਤੇ ਕਈ ਪਾਠਾਤ੍ਰਾਂ ਨਾਲ ਦੋ ਥਾਂਦੀਆਂ  
ਆਏ ਹਨ (ਪਦ ਤੱਤਪਦ) ਇਕ ਪਦ ਵਿਚ ਤੇਪ ਦਾ ਵੀ ਜ਼ਿਕਰ ਹੈ  
(ਪਦ ਤੱਤਪਦ)। ਛੇਰ ਦੇਖੋ :-

ਸਤਿਗੁਰ ਕੈ ਸਦਕੈ ਕਰੂ, ਦਿਲ ਆਪਣੀ ਥਾ ਸਾਡ ।

ਕਲਿਯੁਗ ਹਮ ਸਜੂਂ ਲਡ ਪਡਯਾ, ਮੁਹਕਮ ਮੇਰਾ ਬਾਡ ॥੫॥

ਸਤਿਗੁਰ ਸਾਂਚਾ ਸੂਰਿਵਾਂ, ਸਬਦ ਜੁ ਬਾਹਯਾ ਛੇਕ ।

ਲਾਗਤ ਹੀ ਮੈਂ ਮਿਲਿ ਰਾਯਾ, ਪਡਯਾ ਕਲੇਜੇ ਛੇਕ ॥੬॥

\*ਹਿਜੇ ਪਾਠ ਗਿਨਤੀਂ ਦੇ ਅਕ ਇਹ ਸਭ ਹਿੰਦੀ ਪੁਸਤਕਾਂ ਦੇ ਰਨ ।

ਗਰੰਥ ਸਾਹਿਬ ਵਿਚ ਪਠ ਹੈ :-

ਕਬੀਰ ਸਤਿਗੁਰ ਸੁਰਮੇ ਬਾਹਿਆ ਕਾਨ ਜੁ ਏਕ ।  
ਲਾਗਤ ਹੀ ਭੁਇ ਗਿਰ ਪਚਿਆ ਪਰਾ ਕਲੇਜੇ ਛੇਕ ॥  
ਗੁਰਾ ਹੁਦਾ ਬਾਵਲਾ, ਬਹਰਾ ਹੁਦਾ ਕਾਨ ।  
ਪਾਉ ਬੈਂ ਪੰਗੁਲ ਭਯਾ, ਸਤਗੁਰ ਮਾਰਯਾ ਬਾਣ ॥੧੦॥

ਤੁੰਡੁ ਕਰਤਾ ਤੁੰ ਭਯਾ, ਮੁਝ ਮੈਂ ਰਹੀ ਨ ਹੁੰ ।  
ਵਾਗੀ ਫੇਰੀ ਬਲਿ ਗਈ, ਜਿਤ ਦੇਸੇ ਤਿਤ ਤੁੰ ॥ ੯ ॥ ੨ ॥

ਕਬੀਰ ਸੂਤਾ ਕਯਾ ਕਰੇ, ਜਾਗਿ ਨ ਜਪੇ ਮੁਗਾਰਿ ।  
ਏਕ ਦਿਨਾਂ ਭੀ ਸੇਵਣਾ ਲੰਬੇ ਪਾਵ ਪਸਾਰਿ ॥ ੧੧ ॥

ਕਬੀਰ ਸੂਤਾ ਕਯਾ ਕਰੈ, ਕਹੈ ਨ ਦੇਖੇ ਜਾਗਿ ।  
ਜਾਕਾ ਸੰਗਾ ਤੈਂ ਬੀਛੁਡਯਾ, ਤਾਹੀਂ ਕੇ ਸੰਗਾ ਲਾਗਿ ॥ ੧੨ ॥

ਕਬੀਰ ਸੂਤਾ ਕਯਾ ਕਰੈ ਓਠਿ ਨ ਰੋਵੈ ਸੁਖ ।  
ਜਾਕਾ ਬਾਸਾ ਗੋਰ ਮੈਂ, ਸੋ ਕੱਜੋ ਸੋਵੈ ਸੁਖ ॥ ੧੩ ॥

ਕੇਸੋਂ ਕਹਿ ਕਹਿ ਕੁਕਿਯੇ, ਨਾਂ ਸੋਇਯੈ ਅਸਰਾਰ ।  
ਰਾਤ ਦਿਵਸ ਕੈ ਕੁਕਣੈਂ (ਮੁਤ) ਕਬਹੂੰ ਲਗੈ ਪੁਕਾਰ ॥੧੪॥

ਲੂਟ ਸਕੈ ਤੋ ਲੂਟਿਯੇ, ਰਾਮ ਨਾਮ ਹੈ ਲੂਟ ।  
ਪੀਛੇ ਹੋ ਪਛਿਤਾਹੁਰੇ, ਯਹੁ ਤਨ ਜੇਹੇ ਛੂਟਿ ॥ ੨੫ ॥

ਰੈਣਾ ਦੂਰ ਬਿਛੋਹਿਯਾ, ਰਹੁ ਰੇ ਸੰਖਮ ਝੂਰਿ ।  
ਦੇਵਲਿ ਦੇਵਲਿ ਧਾਹਡੀ ਦੇਸੀ ਉਗੇ ਸੁਰਿ ॥੪॥੩॥

ਗੰਗ ਜਮੁਨ ਓਰ ਅੰਤਰੇ, ਸਹਜ ਸੁਨ ਲਯੇ ਘਾਟ ।  
ਤਹਾਂ ਕਬੀਰੇ ਮਠ ਰਚਯਾ, ਮੁਨਿ ਜਨ ਜੇਵੈ ਸ਼ਾਟ । ੩।੧੦।੧੯॥੨॥

ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ ।  
ਤੇਰਾ ਤੁਲਕੋਂ ਸੋਂਪਤਾਂ ਕਯਾ ਲਾਗੇ ਮੇਰਾ ॥ ੩ ॥ ੧੧ ॥

ਕਬੀਰ ਕੁਤਾ ਰਾਮ ਕਾ, ਮੁਤਿਯਾ ਮੇਰਾ ਨਾਉਂ ।  
ਗਲੈ ਰਾਮ ਕੀ ਜੇਵੜੀ, ਜਿਤ ਖੈਂਚੈ ਤਿਤ ਜਾਓ ॥੧੪॥੧੧॥

ਕਬੀਰ ਨੈਕਤ ਆਪਣੀ ਸਿਖ ਦਸ ਲੇਹੁ ਬਜਾਇ ।  
 ਏ ਪੁਰ ਪਟਨ ਦੇ ਗਲੀ, ਬਹੁਰਿ ਨ ਦੇਖੇ ਆਈ ॥੧॥੧੨॥  
 ਰਾਮ ਨਾਮ ਜਾਫ਼ਜਾ ਨਹੀਂ, ਪਾਲ੍ਜੋ ਕਟਕ ਕੁਟੰਬ ।  
 ਧੰਧਾ ਹੀ ਮੇਂ ਮਰ ਗਯਾ, ਬਾਹਰ ਹੁਣੀਨ ਬਿਬ ॥੨॥੧੩॥  
 ਦੀਨ ਗਾਵਾਯਾ ਦੁਨੀਂ ਸੌਂ ਦੁਨੀ ਨ ਚਾਲੀ ਸਾਥਿ ।  
 ਪਾਇ ਕੁਹਾਡਾ ਮਾਰਿਯਾ ਗਾਫ਼ਲ ਅਪਣੇ ਹਾਥਿ ॥੪॥੩॥  
 ਦੁਨਿਯਾ ਕੇ ਧੋਖੇ ਮੁਵਾ, ਚਲੈ ਜੁ ਕੁਲ ਕੀ ਕਾਣਿ ।  
 ਤਬ ਕੁਲ ਕਿਸਕਾ ਲਾਜਸੀ ਜਬ ਲੈ ਧਰਯਾ ਮਸਾਣਿ ॥੪॥੪॥  
 ਉਜਲ ਕਪਡਾ ਪਹਿਰ ਕਰਿ, ਪਾਨ ਸੁਪਾਰੀ ਖਾਂਹਿ ।  
 ਏਕੈ ਹਰਿ ਕਾ ਨਾਵ ਬਿਨ, ਬਾਂਧੇ ਜਮਪੁਰ ਜਾਂਹਿ ॥੫॥੧੨॥  
 ਮਨ ਜਾਣੋਂ ਸਬ ਬਾਤ, ਜਾਣਤ ਹੀ ਮੌਜੂਦ ਕਰੈ ।  
 ਕਾਹੇ ਕੈ ਕੁਸਲਾਤ, ਕਰ ਦੀਪਕ ਕੰਢੈ ਪਡੈ ॥੧॥੧੩॥੫॥  
 ਮੈਂ ਜਾਨਯੂ ਪਤਿਬੋ ਭਲੈ, ਪਛਿਥਾ ਥੈਂ ਭਲੈ ਜੋਗਾ ।  
 ਰਾਮ ਨਾਮ ਸੂ ਪ੍ਰੀਤਿ ਕਰਿ, ਮਲ ਮਲ ਨੀਓਂ ਲੋਗਾ ॥੧॥੧੪॥  
 ਲੇਖਾ ਰੇਣਾਂ ਸੋਹਗਾ, ਜੇ ਦਿਲ ਸਾਂਚਾ ਹੋਇ ।  
 ਉਸ ਰੇਗੇ ਦੀਵਾਨ ਸੈਂ, ਪਲਾ ਨ ਪਕੜੈ ਕੋਇ ॥੨॥੨੨॥  
 ਜੇਰੀ ਕੀਯਾਂ ਜੁਲਮ ਹੈ, ਮਾਂਗੀ ਨਜਾਵ ਖੁਦਾਇ ।  
 ਖਾਲਕ ਦਰਿ ਖੂਨੀ ਖਡਾ; ਮਾਰ ਮੁਹੇ ਮੁਹਿੰ ਖਾਇ ॥੮॥੨੨॥  
 ਪਾਹਣ ਕੇਰਾ ਪੁਤਲਾ, ਕਰਿ ਪੂਜੇ ਕਰਤਾਰ ।  
 ਇਹੀ ਭਰੋਸੇ ਜੇ ਰਹੇ, ਤੇ ਬੂਡੇ ਕਾਲੀ ਧਾਰ ॥੧॥੨੩॥  
 ਨਿਰਮਲ ਬੂੰਦ ਅਕਾਸ ਕੀ, ਪਠਿ ਗਈ ਭੋਮਿ ਬਿਕਾਰ ।  
 ਮੂਲ ਬਿਨਾਂ ਮਾਨਵੀ, ਬਿਨ ਸੰਗਤਿ ਭਠਾਰ ॥੧॥੨੪॥  
 ਕਬੀਰ ਚਾਂਦਨ ਕਾ ਬਿਡਾ, ਬੈਠਯਾ ਆਕ ਪਲਾਬ ।  
 ਆਪ ਸਰੀਰੇ ਕਰਿ ਲਿਏ, ਜੋ ਹੋਤੇ ਉਨ ਪਾਸ ॥੨॥੨੮॥

ਸੰਤ ਨ ਛਾਡੇ ਸੰਤਈ, ਜੋ ਕੋਟਿਕ ਮਿਲੈਂ ਅਸੰਤ ।  
 ਚੰਦਨ ਭੁਵੰਗਾ ਬੈਠਿਯਾ, ਤਉ ਸੀਤਲਤਾ ਨ ਤਜੰਤ ॥੨॥੨੯॥  
 ਜਿਨ੍ਹਾਂ ਕੁਛ ਜਾਣਗਾਂ ਨਹੀਂ, ਤਿਨ੍ਹ ਸੁਖ ਨੀਂਦਡੀ ਬਿਹਾਇ ।  
 ਜੈਂਰ ਅਥੁਝੀ ਬੁਝਿਯਾ, ਪੁਰੀ ਪੜੀ ਬਲਾਇ ॥੬॥੨੯॥  
 ਕਾਜਲ ਕੇਰੀ ਕੋਠੜੀ, ਤੈਸਾ ਯਹੁ ਸੰਸਾਰ ।  
 ਬਲਿਹਾਰੀ ਤਾਂ ਦਾਸ ਕੀ, ਪੈਸਿ ਜੁ ਨਿਕਸਣ ਹਾਰ ॥੧੩॥੪੭॥  
 ਜਿਹਿ ਪੈਂਡੇ ਪੰਡਿਤ ਗਏ, ਦੁਨਿਯਾ ਪਰੀ ਬਹੀਰ ।  
 ਐਘਟ ਘਾਟੀ ਗੁਰ ਕਹੀ, ਤਿਹਿ ਰਚਿ ਰਹਯਾ ਕਬੀਰ ॥੫॥੩੧॥  
 ਕਬੀਰ ਹਰਦੀ ਪੀਯਰੀ, ਚੂਨਾ ਉਜਲ ਭਾਇ ।  
 ਰਾਮ ਸਨੇਹੀ ਝੂੰ ਮਿਲੇ, ਦੂਜੂੰ ਬਰਨ ਗੰਢਾਇ ॥੮॥  
 ਧਰਤੀ ਅਰੁ ਅਸਮਾਨ ਬੀਚਿ, ਰੋਇ ਤੁਬਡਾ ਅਥਪ ।  
 ਖਟ ਦਰਸਨ ਸੰਸੈ ਪੜਯਾ, ਅਰੁ ਚੌਰਾਸੀ ਸਿਧ ॥੧੧॥੪੩॥  
 ਦਾਵੈ ਦਾਇਣ ਹੋਤ ਹੈ, ਨਿਰਦਾਵੈ ਨਿਸੰਕ ।  
 ਜੇ ਨਰ ਨਿਰਦਾਵੈ ਰਹੈ, ਤੇ ਸਿਉੰ ਇੰਦ੍ਰ ਕੋ ਰੰਕ ॥੯॥੬੭॥  
 ਨਾਂ ਕੁਛ ਕਿਯਾ ਨ ਕਰਿ ਸਕਯਾ, ਨਾਂ ਕਰਣੋਂ ਜੋਗ ਸਗੀਰ ।  
 ਜੇ ਕੁਛ ਕਿਯਾ ਸੁ ਹਰਿ ਕਿਯਾ, ਤਾਥੋਂ ਭਯਾ ਕਬੀਰ ਕਬੀਰ ॥੧॥  
 ਸਾਤ ਸੰਵੰਦ ਕੀ ਮਸਿ ਕਰੋਂ, ਲੇਖਨਿ ਸਭ ਬਨਗਾਇ ।  
 ਧਰਤੀ ਸਭ ਕਾਗਦ ਕਰੋਂ, ਤਉ ਹਰਿ ਗੁਣ ਲਿਖਜ ਨ ਜਾਇ ॥੧੩੮॥

### ੪੧—ਜੀਵਨ ਮ੍ਰਿਤਕ ਕੇ ਅੰਗਾ ।

ਮਰਤਾਂ ਮਰਤਾਂ ਜਗ ਮੁਵਾ, ਐਸਰ ਮੁਵਾ ਨ ਕੋਇ ।  
 ਕਬੀਰ ਐਸੈਂ ਮਰਿ ਮੁਵਾ, ਜਿਉਂ ਬਹੁਰਿ ਨ ਮਰਨਾਂ ਹੋਇਆ॥੫॥੪੧॥  
 ਬੈਦ ਮੁਵਾ ਰੋਗੀ ਮੁਵਾ, ਮੁਵਾ ਬਕਲ ਸੰਸਾਰ ।  
 ਏਕ ਕਬੀਰਾਂ ਨਾ ਮੁਵਾ, ਜਿਨਿ ਕੇ ਰਾਮ ਅਧਾਰ ॥੬॥  
 ਨਿਗੁ ਸਾਂਵਾਂ ਬਹਿ ਜਮਇਗਾ, ਜਾਕੈ ਥਾਡੀ ਨਹੀਂ ਕੋਇ ।

ਦੀਨ ਗਰੀਬੀ ਬੰਦਿਰਾਂ, ਕਰਤਾਂ ਹੋਇ ਸੁ ਹੋਇ ॥ ੧੧ ॥  
 ਰੋਡਾਂ ਹੈ ਰਹੋ ਬਾਟ ਕਾ, ਤਜਿ ਪਾਸੰਡ ਅਛਿਮਾਨ ।  
 ਐਸਾ ਜੇ ਜਨ ਹੈ ਰਹੈ, ਤਾਹਿ ਮਿਲੈ ਭਗਵਾਨ ॥੧੪॥੬੩॥  
 ਰੋਡਾਂ ਭਯਾ ਤੋ ਕਯਾਂ ਭਯਾ, ਪੰਖੀ ਕੋ ਦੁਖ ਦੇਇ ।  
 ਹਰਿ ਜਨ ਐਸਾ ਚਾਹੀਏ, ਜਿਸੀ ਕਿਰੀਂ ਕੀ ਥੇਹ ॥ ੧੮ ॥  
 ਖੇਹ ਭਈ ਤੋ ਕਯਾ ਭਯਾ, ਉਡਿ ਉਡਿ ਲਾਰੈ ਅੰਗਾ ।  
 ਹਰਿਜਨ ਐਸਾ ਚਾਹੀਏ, ਪਾਣੀਂ ਜੈਸਾ ਰੰਗ ॥ ੧੯ ॥  
 ਪਾਣੀਂ ਭਯਾ ਤੋ ਕਯਾ ਭਯਾ, ਤਾਂਤਾ ਸੀਤਾ ਹੋਇ ।  
 ਹਰਿਜਨ ਐਸਾ ਚਾਹੀਏ, ਜੈਸਾ ਹਰਿ ਹੀ ਹੋਇ ॥ ੨੦ ॥

ਪਿਛਲੇ ਤਿੰਨ ਦੇਹੇ ਸੰਨ ੧੮੮੧ ਵਾਲੀ ਪੇਖੀ ਵਿਚੋਂ ਹਨ ।  
 ਐਸਾ ਕੋਈ ਨ ਮਿਲੈ; ਅਪਨਾ ਘਰ ਦੇਇ ਜਗਇ ।  
 ਪੰਤੁ ਲਰਿਕਾ ਪਟਿਕ ਕਰਿ, ਰਹੈ ਰਾਮ ਲਯੋ ਲਾਇ ॥ ੪ ॥੪੩॥  
 ਜਿਸ ਮਰਨੈ ਥੇ ਜਗ ਡਰੈ, ਸੋ ਮੇਰੇ ਆਨੰਦ ।  
 ਕਬ ਮਰਿਹੁੰ ਕਬ ਦੇਖਿਹੁੰ, ਪੂਰਨ ਪਰਮਾਂ ਨੰਦ ॥ ੧੩ ॥ ੪੫ ॥  
 ਸੜੀ ਪੁਕਾਰੇ ਸਲਿ ਚਢੀ, ਸੁਨਿਰੇ ਮੀਤ ਮਸਾਨ ।  
 ਲੋਗ ਬਟਾਉ ਚਲਿ ਰਾਯੇ, ਹਮ ਤੁਝ ਰਹੇ ਨਿਦਾਨ ॥੩੩॥੪੫॥  
 ਕੌ ਕੀ ਦਾਧੀ ਲਕੜੀ, ਠਾਫੀ ਕਰੇ ਪੁਕਾਰ ।  
 ਮਤਿ ਬਸਿ ਪਛੋਂ ਲੁਹਾਰ ਕੈ, ਜਾਲੇ ਦੂਜੀ ਬਾਰ ॥ ੧੦ ॥ ੪੬ ॥  
 ਦਾਤਾ ਤਰਵਰੁ ਦਯਾ ਫਲ, ਉਪਗਾਰੀ ਜੀਵਿਤ ।  
 ਪੰਖੀ ਚਲੇ ਦਿਸਾਵਰਾ, ਬਿਗਸ ਸੁਫਲ ਫਲੰਤ ॥ ੭ ॥ ੭੩੨ ॥  
 ਈਕ ਅਚਿਭਾ ਰੇਖਿਆ, ਹੀਰਾ ਹਾਟਿ ਬਿਕਾਇ ।  
 ਪਰਿਖਣ ਹਾਰੇ ਬਾਹਰਾ, ਕੌਡੀ ਬਦਲੇ ਜਾਇ ॥ ੨ ॥ ੪੮ ॥  
 ਹਰਿ ਹੀਰਾ ਜਨ ਜੋਹਰੀ, ਲੇ ਲੇ ਮਾਂਡਿਯ ਹਾਟਿ ।  
 ਜਬਰ ਮਿਲੈਗਾ ਪਾਰਿਥੁ, ਤਬ ਹੀਰਾਂ ਕੀ ਸਾਟਿ ॥ ੩ ॥ ੭੪੦ ॥

ਲੋਗ ਬਿਚਾਰਾ ਨੀਵਈ, ਜਿਨਹ ਨ ਪਾਯਾ ਰਜਾਨ ।  
 ਰਾਮ ਨਾਂਵ ਰਤਾ ਰਹੈ, ਤਿਨਹੁੰਨ ਭਾਵੈ ਅਨੁ ॥੧॥ ੫੪ ॥  
 ਹਜ ਕਾਬੈ ਹੈ ਹੈ ਗਯਾ, ਕੇਤੀ ਬਾਰ ਕਬੀਰ ।  
 ਮੀਰਾਂ ਮੁਖ ਮੈਂ ਕਯਾ ਖਤਾ, ਮੁਖਾਂ ਨ ਬੋਲੈ ਪੀਰ ॥੬॥ ੭੯੯ ॥  
 ਕਬੀਰ ਹਰਣੀ ਦਬਲੀ, ਇਸ ਹਰਿਯਾਲੈ ਤਾਲਿ ।  
 ਲਖ ਅਹੋੜੀ ਏਜ ਜੀਵ, ਕਿਤ ਏਕ ਟਾਲੋਂ ਭਾਲੁ ॥੩੮॥੮੬॥  
 ਇਹ ਸੰਮਤ ੧੯੯੧ ਦੀ ਪੁਸ਼ਤਕ ਵਿਚੋਂ ਹੈ ।

## ਪਦੇ ॥

ਰਾਗ ਗੋਰੀ ।

- (੧) ਝਰਗਾ ਏਕ ਨਬੇਰੋਂ ਰਾਮ, ਜੇ ਤੁਮੁ ਅਪਨੈ ਜਨ ਸੂ ਕਾਂਮ ॥ ਟੇਕ ॥  
 ਬੁਹਾਂ ਬਡਾ ਕਿ ਜਿਨ ਰੂ ਉਪਾਯਾ, ਬੇਦ ਬਡਾ ਕਿ ਜਹਾਂ ਥੈਂ ਆਯਾ  
 ਜਹ ਮਨ ਬੱਡਾ ਕਿ ਜਹਾਂ ਮਨ ਮਾਨੈ, ਰਾਮ ਬਡਾ ਕਿ ਰਾਮਹਿੰ ਜਾਨੈ  
 ਕਹੈ ਕਬੀਰ ਹੁੰ ਖਰਾ ਉਦਾਸ ਤੀਰਥ ਬੜੇ, ਕਿ ਹਰਿ ਕੇ ਦਾਸ ॥੨੭॥  
 (੨) ਪਾਂਡੇ ਕੈਨ ਕੁਮਤਿ ਤੋਹਿ ਲਾਗੀ; ਤੂ ਰਾਮ ਨ ਜਪਹਿ ਅਭਾਗੀ ॥ ਟੇਕਾ॥  
 ਬੇਦ ਪੁਰਾਨ ਪਫਤ ਅਸ ਪਾਂਡੇ, ਖਰ ਚੰਦਨ ਜੈਸੇਂ ਭਾਰਾ ।  
 ਰਾਮ ਨਾਂਮ ਤਤ ਸਮਝਤ ਨਾਹੀ; ਅੰਤਿ ਪਾਂਡੇ ਮੁਖਿ ਛਾਰਾ ॥  
 ਬੇਦ ਪਫ਼ਜਾਂ ਕਾ ਜਹ ਫਲ ਪਾਂਡੇ, ਸਥ ਘਟਿ ਰੇਖੈਂ ਰਾਮਾ ।  
 ਜਨਮ ਮਰਨ ਥੈ ਤੋ ਤੂ ਛੂਟੈ, ਸੁਫਲ ਹੁੰਹਿੰ ਸਭ ਕਾਂਮਾਂ ॥  
 ਜੀਵ ਬਧਤ ਅਰੁ ਧਰਮ ਕਹਤ ਹੈ, ਅਧਰਮ ਕਹਾਂ ਹੈ ਭਾਈ ।  
 ਆਪਨ ਤੋ ਮੁਨਿਜਨ ਹੈ, ਬਿਠੇ, ਕਾਂ ਸਨਿ ਕਹੋ ਕਸਾਈ ॥  
 ਨਾਰਦ ਕਹੈ ਬਜਾਸ ਯੋਂ ਭਾਬੈ, ਸੁਖਦੇਵ ਪੂਛੋ ਜਾਈ ।  
 ਕਹੈ ਕਬੀਰ ਕੁਮਤਿ ਤਥ ਛੂਟੈ, ਜੇ ਰਹੋ ਰਾਮ ਲਜੋ ਲਾਈ ॥ ੩੮ ॥

## ਰਾਗ ਭੈਰੂ

ਕੜ੍ਹ ਲੀਜੇ ਗਢ ਬੰਕਾ ਭਾਈ, ਦੇਵਰਕੋਟ ਅਰੁ ਤੇਵਡ ਖਾਈ ॥ ਟੇਕ ॥  
 ਕੌਮ ਕਿਵਾਡ ਦੁਖ ਸੁਖ ਦਰਵਾਨੀ, ਪਾਪ ਪੁੰਨਿ ਦਰਵਾਜ਼ਾ ॥  
 ਕ੍ਰੋਧ ਪ੍ਰਧਾਨ ਲੋਭ ਬਡ ਦੁੱਦਰ, ਮਨ ਮੈਂ ਵਾਸੀ ਰਾਜਾ ॥  
 ਸ਼ਾਹ ਸਨਾਹ ਟੋਪ ਮਹਿਤਾ ਕਾ, ਕੁਬਧਿ ਕਮਾਣ ਚਢਾਈ ।  
 ਤ੍ਰਿਸਨਾ ਤੀਰ ਰਹੇ ਤਨ ਭੀਤਰਿ, ਸੁਬਧਿ ਹਾਥਿ ਨਹੀਂ ਆਈ ।  
 ਪ੍ਰੇਮ ਪਲੀਤਾ ਸੁਰਤਿ ਨਾਲਿ ਕਰਿ, ਗੋਲਾ ਗਜਾਨ, ਚਲਾਯਾ ।  
 ਬ੍ਰਹਮ ਅਗਨਿ ਲੇ ਰਿਯਾ, ਪਲੀਤਾ, ਏਕੈ ਚੇਟ ਫਹ ਯਾ ।  
 ਸਤ ਸੰਤੋਖ ਲੇ ਲਰਨੈ ਲਾਗੈ, ਤੇਰੇ ਦਸ ਦਰਵਾਜਾ ॥  
 ਸਾਧ ਸੰਗਤਿ ਅਰੁ ਗੁਰ ਕੀ ਕ੍ਰਿਪਾ ਥੋੜ੍ਹੇ ਪਕਰਯੇ ਗਢ ਕੇ ਰਾਜਾ ॥  
 ਭਗਵੰਤ ਭੀਰ ਸਕਤਿ ਸੁਮਿਰਣ ਕੀ ਕਾਟ ਕਾਲ ਕੀ ਪਾਸੀ ।  
 ਦਾਸ ਕਬੀਰ ਚਢੇ ਗਢ ਉਪਰਿ ਰਾਜ ਦਿਯੇ ਅਥਿਨਾਸੀ ॥ ੩ ਪਦ ॥

## ਰਾਗ ਬਿਲਾਵਲ

(੪) ਬਾਰ ਬਾਰ ਹਰਿ ਕਾ ਗੁਣ ਗਾਵੈ ਗੁਰ ਗਮਿ ਭੇਦ ਸਹਰ ਕਾਪਾਵੈ। ਟੇਕ ॥  
 ਆਦਿਤ ਕਰੈ ਭਗਤਿ ਆਰੰਭ ਕਾਯਾ, ਮੰਦਰਿ ਮਨਸਾ ਬੰਭ ।  
 ਅਖੰਡ ਅਹਨਿਸਿ ਸੁਰਖਜ ਜਾਇ, ਅਨਹਦ ਬੇਨ ਸਹਜ ਮੈਂ ਪਾਈ ।  
 ਸੋਮਵਾਰ ਸਸਿ ਅਮ੍ਰਿਤ ਝੋਰੈ, ਚਾਖਤ ਬੇਗਿ ਤਪੈ ਨਿਸਤਰੈ ।  
 ਬਾਣੀ ਰੋਕਯਾਂ ਰਹੈ ਦੁਵਾਰ ਮਨ ਮਤਿਵਾਲਾ, ਪੀਵਨਹਾਰ ।  
 ਮੰਗਲਵਾਰ ਲਜੇ ਮਾਂਹੀਤ, ਪੰਜ ਲੋਕ ਕੀ ਛਾਡੇ ਰੀਤ ॥  
 ਘਰ ਛਾਡੈ ਜਿਨਿ ਬਾਹਿਰ ਜਾਇ, ਨਹੀਂ ਤਰ ਖਰੈ ਰਿਸਾਵੈ ਰਾਇ ॥  
 ਬੁਧਵਾਰ ਕਰੈ ਬੁਧਿ ਪ੍ਰਕਾਸ, ਹਿਰਦਾ ਕਵਲ ਮੈਂ ਹਰਿ ਕਾ ਬਾਸ ॥  
 ਗੁਰ ਗਮਿ ਦੋਊ ਏਕ ਸਮਿ ਕਰੈ, ਉੱਤਰਧ ਪੰਕਜ ਥੋੜ੍ਹੇ ਸੁਧਾ ਧਰੈ ॥  
 ਬਿਸਪਤਿ ਬਿਖਿਯਾ ਦੇਇ ਬਹਾਇ, ਤੀਨਿ ਦੇਵ ਏਕੈ ਸੰਗਿ ਲਾਇ ॥  
 ਤੀਨਿ ਨਦੀ ਤਹਾਂ ਤ੍ਰਿਕੁਟੀ ਮਾਹਿ, ਕੁਸਮਲ ਧੋਵੈ ਅਹਨਿਸਿ ਨੁਹਾਇ ॥

ਸੁਝ੍ਹ ਸੁਧਾ ਲੇ ਇਹਿ ਬੁਤ ਰਹੈ, ਅਹਨਿਸਿ ਆਪ ਆਪ ਸੂੰ ਲੜੈ।  
 ਸੁਰਖੀ ਪੰਚ ਰਾਖਿਜੇ ਸਥੈ, ਤੋਂ ਦੂਜੀ ਦਿਸ਼ਿਟ ਨ ਪੈਸੇ ਕਵੈ॥  
 ਬਾਵਰ ਬਿਰ ਕਰਿ ਘਟ ਮੈਂ ਸੋਇ, ਜੋਤਿ ਦੀਵਟੀ ਮੇਲੈ ਜੋਇ॥  
 ਬਾਹਰਿ ਭੀਤਰਿ ਭੁਜਾ ਪ੍ਰਕਾਸ, ਤਹਾਂ ਭੁਜਾ ਸਕਲ ਕਰਮ ਕਾ ਨਾਸ.  
 ਜਬ ਲਗ ਘਟ ਮੈਂ ਦੂਜੀ ਆਣ, ਤਬ ਲਗ ਮਹਿਲ ਨ ਪਾਵੈਜਾਣ।  
 ਰਮਿਤਾ ਰਾਮ ਸੂ ਲਾਗੇ ਰੰਗ, ਕਰੈ ਕਬੀਰ ਤੇ ਨਿਰਮਲ ਅੰਗ॥੨

### ਰਾਗ ਪਨਾਸਰੀ

- (੫) ਕਹਾ ਨਰ ਗਰਬਸਿ ਥੋਰੀ ਬਾਤ।  
 ਮਨ ਦਸ ਨਾਜ ਟਕਾ ਦਸ ਠੀਠਿਆ, ਟੇਛੋ ਟੇਛੋ ਜਾਤ॥ ਟੇਕ॥  
 ਕਹਾ ਲੈ ਆਯੋ ਯਹੁ ਧਨ ਕੋਊ, ਕਹ ਕੋਊ ਲੈ ਜਾਤ।  
 ਦਿਵਸ ਚਾਰਿ ਕੀ ਹੈ ਪਾਤਿਸ਼ਾਹੀ ਜਜੂ ਬਨਿ ਹਰਿਯਲ ਪਾਤ।  
 ਰਾਜਾ ਭਯੇ ਗਾਂਵ ਸੌ ਪਾਯੇ, ਟਕਾ ਲਾਪ ਦਸ ਬਾਤ।  
 ਰਾਵਨ ਹੋਤ ਲੰਕ ਕੈ ਛੜ੍ਹ ਪਤਿ, ਪਲ ਸੌ ਰਾਈ ਬਿਹਾਤ॥  
 ਮਾਤ ਪਿਤਾ ਲੋਕ ਸੁਤ ਬਨਿਤਾ, ਅੰਤ ਨ ਚਲੈ ਸੈਗਾਤ।  
 ਕਹੈ ਕਬੀਰ ਰਾਮ ਭਜਿ ਥੋਰੇ, ਜਨਮ ਅਕਾਰਥ ਜਾਤ॥੪੦੦॥

### -੩-

ਪੰਡਿਤ ਸਜਾਮ ਸੁੰਦਰ ਦਾਸ ਜੀ, ‘ਕਬੀਰ-ਗ੍ਰੰਥਾਵਲੀ’ ਦੇ ਸੰਪਾਦਕ  
ਕਬੀਰ ਜੀ ਦੀ ਰਚਨਾ ਦੀ ਭਾਸ਼ਾ ਬਾਬਤ ਇਉਂ ਲਿਖਦੇ ਹਨ :—

‘ਕਬੀਰ ਦੀ ਭਾਖਾ ਦਾ ਨਿਰਣੈ ਕਰਨਾ ਟੇਢੀ ਖੀਰ ਹੈ, ਕਿੱਤੇ  
ਜੋ ਓਹ ਖਿਰੜੀ ਹੈ। ਕਬੀਰ ਦੀ ਰਚਨਾ ਵਿਚ ਕਈ ਬੋਲੀਆਂ ਦੇ ਲਛਾਂ  
ਮਿਲਦੇ ਹਨ, ਪਰ ਭਾਖਾ ਦਾ ਨਿਰਣੈ ਕੁਝ ਅਜਿਹਾਂ ਲਛਾਂ ਉਤੇ  
ਨਿਰਭਰ ਨਹੀਂ ਹੁੰਦਾ। ਭਾਖਾ ਦਾ ਆਧਾਰ ਕ੍ਰਿਯਾ ਪਦ, ਜੋੜਨ ਵਾਲੇ ਜਾਂ  
ਸੰਯੋਜਕ ਪਦ ਅਤੇ ਕਾਰਕ ਚਿਨ੍ਹ ਹੁੰਦੇ ਹਨ ਜੋ ਵਾਕ ਰਚਨਾ ਨੂੰ ਇਕ ਦੂਜੀ  
ਤੋਂ ਨਿਖੇਵਾਂ ਦੇ ਹਨ। ਕਬੀਰ ਦੀ ਰਚਨਾ ਵਿਚ ਨਿਰੇ ਲਛਾਂ ਹੀ ਨਹੀਂ ਸਗੋਂ

ਕ੍ਰਿਆਪਦ ਤੇ ਕਾਰਕ-ਚਿਨ੍ਹ ਵਰਗੀਆਂ ਭੀ ਕਈ ਭਾਖਾਂ ਦੇ ਮਿਲਦੇ ਹਨ। ਕ੍ਰਿਆਪਦਾਂ ਦੇ ਰੂਪ ਬੁਹਤ ਕਰਕੇ ਬੁਜਭਾਕਾਂ ਅਤੇ ਖੜੀ ਬੋਲੀ ਦੇ ਹਨ। ਕਾਰਕ ਚਿਨ੍ਹਾਂ ਵਿਚੋਂ ‘ਕੈ’ ‘ਸਨ’ ‘ਸਾ’ ਆਦਿ ਅਵਧੀ ਦੇ ਹਨ; ‘ਕੇ’ ਬ੍ਰੂਜ਼ ਦਾ ਅਤੇ ‘ਬੈਂ’ ਰਾਜਸਥਾਨੀ ਦਾ। ਭਾਵੇਂ ਉਹਨਾਂ ਨੇ ਆਪ ਕਿਹਾ ਹੈ‘ਮੈਰੀ ਬੋਲੀ ਪੂਰਬੀ ਹੈ’ ਪਰ ਤਾਂ ਭੀ ਖੜੀ, ਬ੍ਰੂਜ਼, ਪੰਜਾਬੀ, ਰਾਜਸਥਾਨੀ ਅਰਬੀ ਫਾਰਸੀਆਦਿ ਅਨੇਕ ਭਾਖਾਂ ਦਾ ਪੁਠ ਵੀ ਉਨ੍ਹਾਂ ਬਚਨਾਂਪਰ ਚੜ੍ਹਿਆ ਹੋਇਆ ਹੈ। ‘ਪੂਰਬੀ’ ਕਹਿਣ ਤੋਂ ਉਹਨਾਂ ਦਾ ਕੀ ਮਤਲਬ ਸੀ, ਇਹ ਨਹੀਂ ਕਹਿ ਸਕਦੇ। ਉਹਨਾਂ ਦਾ ਬਨਾਰਸ-ਨਿਵਾਸ ਦਸਤਾ ਹੈ ਕਿ ‘ਪੂਰਬੀ’ ਦਾ ਮਤਲਬ ‘ਅਵਧੀ’ ਬੋਲੀ ਤੋਂ ਹੋਵੇਗਾ; ਪਰ ਉਹਨਾਂ ਦੀ ਰਚਨਾ ਵਿਚ ‘ਬਿਹਾਰੀ’ ਦੀ ਵੀ ਚੋਖੀ ਮਿਲਾਵਟ ਹੈ, ਏਥੋਂ ਤਕ ਕਿ ਮਰਨ ਸਮੇਂ ‘ਮਗਹਰ’ ਵਿਚ ਜੋ ਉਹਨਾਂ ਨੇ ‘ਪਦ’ ਕਿਹਾ ਹੈ, ਉਸ ਵਿਚ ‘ਮੈਥਿਲੀ’ ਦਾ ਵੀ ਕੁਝ ਮੇਲ ਦਿਖਾਈ ਪੈਂਦਾ ਹੈ। ਜੇਕਰ ਬੋਲੀ ਦਾ ਅਰਥ ‘ਮਾੜੀ ਭਾਖਾ’ ਲਈ ਅਤੇ ‘ਪੂਰਬੀ’ ਦਾ ‘ਬਿਹਾਰੀ’ ਤੋਂ, ਤਦ ਕਥੀਰ ਦੇ ਜਨਮ ਪੁਰ ਇਕ ਨਵੀਂ ਹੀ ਰੋਸ਼ਨੀ ਪੈਂਦੀ ਹੈ। ਉਹਨਾਂ ਦਾ ਆਪਣਾ ਮਤਲਬ ਕੁਝ ਹੀ ਹੋਵੇ, ਪਰ ਪਾਈਆਂ ਜਾਂਦੀਆਂ ਹਨ ਉਹਨਾਂ ਵਿਚ ‘ਅਵਧੀ’ ਅਤੇ ‘ਬਿਹਾਰੀ’ ਦੇਵੇਂ ਬੋਲੀਆਂ।

ਇਸ ਪੰਜਮੇਲ ਖਿਚੜੀ ਦਾ ਕਾਰਣ ਇਹ ਹੈ ਕਿ ਉਨ੍ਹਾਂ ਨੇ ਦੂਰ ਦੂਰ ਦੇ ਸਾਧੂ ਸੰਤਾਂ ਦਾ ਸਤਸੰਗ ਕੀਤਾ ਸੀ, ਜਿਸ ਕਰਕੇ ਸੁਭਾਵਕ ਹੀ ਉਹਨਾਂ ਉੱਤੇ ਮੱਡ-ਮੱਡ ਪ੍ਰਾਂਤਾਂ ਦੀ ਬੋਲੀਆਂ ਦਾ ਪ੍ਰਭਾਵ ਪਿਆ।.....ਹੇਠ ਦਿੱਤੇ ਦੁਹੇ ਵਿਚ ਪੰਜਾਬੀ ਲੁਛ ਵਰਤੇ ਹਨ:-

ਅੰਖੜੀਆਂ ਝਾਂਈ ਪੜੀ, ਪੰਥ ਨਿਹਾਰਿ ਨਿਹਾਰਿ।

ਜੀਭੜੀਆਂ ਛਾਲਾ ਪੜਿਆ, ਰਾਮ ਪੁਕਾਰਿ ਪੁਕਾਰਿ।

ਪੰਜਾਬੀ ਦੇ ਨਾ ਨਿਰਾ ਬੁਹਤ ਸਾਰੇ ਬਥਦ ਹੀ ਵਰਤੇ ਹਨ, ਸਰੋਂ ਮੁਹਾਵਰੇ ਭੀ ਉਹਨਾਂ ਦੀ ਰਚਨਾ ਵਿਚ ਮਿਲਦੇ ਹਨ, ਜਿਵੇਂ:-

ਗਲ ਗਿਆ ਆਏ ਲੂਣ ॥

ਲੂਣ ਬਿਲਗਾ ਪਾਣਿਆਂ, ਘਣੀ ਲੂਣ ਬਿਲਗਾ ॥

ਕਬੀਰ ਦੇ ਉਚਾਰਣ ਉਤੇ ਭੀ ਪੰਜਾਬੀ ਦਾ ਪ੍ਰਭਾਵ ਇਸਦਾ ਹੈ। 'ਨ' ਨੂੰ 'ਣ' ਕਹਣਾ ਪੰਜਾਬੀ ਦੀ ਹੀ ਵਿਸ਼ੇਸ਼ਤਾ ਹੈ। ਪੰਜਾਬੀ ਲੋਕ 'ਵਿਵੇਕ' ਦਾ ਉਚਾਰਣ 'ਬਿਬੇਕ' ਕਰਦੇ ਹਨ। ਕਬੀਰ ਵਿਚ ਵੀ ਇਹ ਸ਼ਬਦ ਏਸੇ ਰੂਪ ਵਿਚ ਮਿਲਦਾ ਹੈ।

ਸੰਸਕ੍ਰਿਤ 'ਵਰਜ' ਤੋਂ ਵਿਗੜ ਕੇ ਬਨਿਆ ਹੋਇਆ ਇਕ 'ਬਾਜ਼' ਸ਼ਬਦ ਤੁਲਸੀ ਅਤੇ ਜਾਯਸੀ ਦੋਹਾਂ ਵਿਚ ਮਿਲਦਾ ਹੈ, ਅਤੇ ਜਾਯਸੀ ਵਿਚ ਏਸਦਾ ਰੂਪ 'ਬਾਝ' ਹੋ ਜਾਂਦਾ ਹੈ। ਪਰ ਅਜਕਲ ਏਸ ਸ਼ਬਦ ਦਾ ਵਰਤਾਉ ਪੰਜਾਬੀ ਵਿਚ ਹੀ ਹੁੰਦਾ ਹੈ, ਜਿਥੇ ਏਸ ਦਾ ਰੂਪ 'ਬਾਝੋਂ' ਹੋ ਜਾਂਦਾ ਹੈ। ਕਿਹਾ ਹੈ:-

ਭਿਸਤ ਨ ਮੇਰੇ ਰਾਹੀਏ ਬਾਝ ਪਿਆਰੇ ਤੁਝ ।

'ਅਪਭ੍ਰੂਸ' ਵਿਚ ਸੰਸਕ੍ਰਿਤ ਦੇ 'ਕ' ਦਾ 'ਗ' ਹੋ ਜਾਂਦਾ ਹੈ ਜਿਵੇਂ 'ਪ੍ਰਕਟ' ਦਾ 'ਪ੍ਰੁਗਟ'। ਕਬੀਰ ਨੇ ਮਨਮਨੇ ਢੰਗ ਨਾਲ ਅਜਿਹੇ ਅਦਲ ਬਦਲ ਕਰ ਲਏ ਹਨ; 'ਉਪਕਾਰੀ' ਦਾ 'ਉਪਗਾਰੀ' ਬਨਾ ਲਿਆ ਹੈ। 'ਧ' ਆਦਿ 'ਮਹਾਪ੍ਰਾਣ ਅਖਰ' ਪ੍ਰਕ੍ਰਿਤ ਅਤੇ ਅਪਭ੍ਰੂਸ ਵਿਚ 'ਹ' ਰਹਿ ਜਾਂਦੇ ਹਨ ਜਿਸਤਰਾਂ ਸ਼ਸਧਰ ਤੋਂ ਸਹਿਰਹ। ਕਬੀਰ ਵਿਚ ਏਸਦੇ ਉਲਟ ਵੀ ਮਿਲਦਾ ਹੈ ਅਤੇ 'ਦਹਨ' ਦਾ 'ਦਾਝਨ' ਕਰ ਲਿਆ ਹੈ। ਫਾਰਸੀ ਦੇ ਪ੍ਰਭਾਵ ਹੇਠ ਦਿਤੇ ਇਕ ਹੀ ਦੋਹੇ ਤੋਂ ਦਿਸ ਪੈਂਦਾ ਹੈ:-

ਹਮ ਰਫਤ, ਰਹਬਰੁ ਸੁਮਾਂ; ਮੈਂ ਬੁਰਦਾ ਸੁਮਾਂ ਬਿਸਿਯਾਰ ।

ਹਮ ਜ਼ਮੀਨ ਅਸਮਾਂਨ ਖਲਿਕ, ਗੁੰਦ ਪ੍ਰਭਕਿਲ ਕਾਰ ।  
ਬੰਗਾਲੀ ਦੇ ਛਿਲੋ (ਸੀ) ਅਤੇ ਪਾਰੇ (ਸੌਕੇ) ਭੀ ਵਰਤੇ ਹਨ।

ਅਸੀਂ ਉਪਰ ਕਹਿ ਚੁਕੇ ਹਾਂ ਕਿ ਕਬੀਰ ਪੜ੍ਹੇ ਲਿਖੇ ਨਹੀਂ ਸਨ, ਏਸੇ ਕਰਕੇ ਬਾਹਰ ਦੇ ਪ੍ਰਭਾਵਾਂ ਦੇ ਬਹੁਤ ਵਧੀਕ ਸਿਕਾਰ ਹੋਏ। ਭਾਂਸਾ ਅਤੇ ਵਿਆਕਰਨ ਉਹਨਾਂ ਵਿਚ ਟਿਕਵੀਂ ਕਿਸੇ ਟੀਚੇ ਦੀ ਨਹੀਂ ਮਿਲਦੀ। ਇਹ ਭੀ ਹੋ ਸਕਦਾ ਹੈ ਕਿ ਉਹਨਾਂ ਨੇ ਜਾਨ ਬੁਝ ਕੇ ਅਨੇਕ ਪ੍ਰਾਂਤਾਂ ਦੇ

ਸ਼ਬਦ ਵਰਤੇ ਹੋਨ। ਨਹੀਂ ਤਾਂ ਸ਼ਬਦ-ਭੰਡਾਰ ਦੀ ਕੰਮੀ ਦੇ ਬਾਰਣ ਜਦੋਂ  
ਜਿਸ ਭਾਸ਼ਾ ਦਾ ਸੁਣਿਆ ਸੁਣਾਇਆ ਸ਼ਬਦ ਉਹਨਾਂ ਦੇ ਸਾਹਮਣੇ ਆ  
ਗਿਆ, ਉਹਨਾਂ ਨੇ ਆਪਨੀ ਕਵਿਤਾ ਵਿਚ ਰਖ ਦਿੱਤਾ। ਸ਼ਬਦਾਂ ਨੂੰ ਉਹਨਾਂ  
ਨੇ ਤੇਕਿਆ ਮਰੋਕਿਆ ਵੀ ਬਹੁਤ ਹੈ। ਦਫਲੀ ਵਜ਼ਬੇ ਗਾਉਣ ਲਈ ਜੋ  
ਠੀਕ ਬਿਠ, ਉਹ ਵਰਤ ਲਿਆ। ਛੇਦ ਦਾ ਭੂੰ ਕੋਈ ਲਮਾਂ ਧਿਆਨ ਨਹੀਂ  
ਸੀ। ਏਸ ਤੋਂ ਵਖ ਉਹਨਾਂ ਦੀ ਭਾਸ਼ਾ ਵਿਚ ਅਖੜਪਨ ਹੈ; ਅਤੇ  
ਸਾਹਿਤਿਕ ਕੋਮਲਤਾ ਜਾਂ ਪ੍ਰਸਾਦ ਦੀ ਮੂਲੋਂ ਹੀ ਅਣਹੋਂਦ ਹੈ। ਕਿਤੇ ਕਿਤੇ  
ਉਹਨਾਂ ਦੀ ਭਾਸ਼ਾ ਬਿਲਕੁਲ ਗੰਵਾਰੂ ਲਗਦੀ ਹੈ; ਪਰ ਉਹਨਾਂ ਦੀਆਂ  
ਬਾਤਾਂ ਵਿਚ ਖਰੋਪਨ ਦੀ ਮਿਠਾਸ ਹੈ; ਜੋ ਉਹਨਾਂ ਦੀ ਵਿਸ਼ੇਸ਼ਤਾ ਹੈ, ਅਤੇ  
ਇਹ ਗਵਾਂਰਪਨ ਨੂੰ ਢਕ ਲੈਂਦੀ ਹੈ।'

ਮੇਰੇ ਚੁਨੌਂ ਹੋਏ ੩੯ ਦੋਹੇ ਅਤੇ ੨੨ ਪਦੇ ਦੂਜੀ ਐਡੀਸ਼ਨ ਵਿਚ  
ਦਿੱਤੇ ਜਾਣਗੇ।

## ਸ਼ੁਦਾ ਪੜ੍ਹ।

ਸਫ਼ਾ	ਪਾਲ	ਅਥਰਿਗ	ਸੁਧ
੧੦	੧	ਹੀ	...
੧੪	੧੪	ਤਰੁਬੱਕ	ਤਰੁਬੱਕ
੧੫	੬	ਦਿਖਾਈ	ਦਿਖਾਈ
੨੫	੧੮	ਬਾਣਇਆ	ਬਾਣਇਆ
੨੭	੧੮	ਰਾਮਦਾਸ	ਅਮਰਦਾਸ
੩੪	੨੩	ਆਂਦੇ, ਜੋ	ਆਂਦੇ ਹਨ, ਜੋ
੪੧	੧੧	ਸੰਬੰਸ	ਸੰਬੰਧ
੪੩	੭	ਤ੍ਰਿਕੁਣਾਂ	ਤ੍ਰਿਹੁਨਾਂ
"	੧੩	ਸਾਹਿਬ	ਸਾਹਿਬ ਨੇ
੪੮	੮	mysticisen	Mysticism
੫੮	੧੮	ਅਖਟ	ਆਖਿਰ
੮੩	੧੩	ਸ੍ਰਵਣ	ਸ੍ਰਵਨ
੮੭	੧੫	ਆਤਸ	ਆਤਮ
੯੧	੧੮	ਦਵਾਜਦੀ	ਦਵਾਜਦਹ
੯੨	੨੨	ਇਹ	ਇਸ
੯੪	੧੩	੧੯੮੫	੧੯੮੫
੯੬	੨	ਮਰਦੁਕ	ਮਰਦੁਕੇ
੯੮	੧	ਦੀ	ਦਾ
੧੦੧	੧	੧੩੨੨	੧੯੨੨
"	੨੨	ਪੰਜ	ਨੌ
੧੦੪	੪	ਪ੍ਰਣਗਨ	ਪ੍ਰਣਗਨ

ਪ੍ਰਿਸਟ	ਪਾਲ	ਅਬੁਧ	ਬੁਧ
੧੧੦	੧੫	ਪਟਟ	ਪਟਟ
"	੨੧	ਸੁਦੀ ਪਰ	ਸੁਦੀ ਪ
੧੨੦	੧੯	ਤਰਤੀਬ	ਤਰਤੀਬ ਈ
੧੩੦	੨	ਸਾ	ਸਾਫ਼
੧੩੭	੭	ਚੰਡਕੇ	ਵੰਡਕੇ
੧੩੮	੨੨	ਮਹੰਤ	ਮਹੰਤ
੧੪੬	੨੪	ਇਸ	ਇਸ ਵਿਚ
੧੫੫	੫	ਲਥੀ	...
"	੨੨	ਰਾਗ	ਵਾਰ
੧੫੮	੨	(ਯਾ ਸ਼ਾਇਦ	(ਸ਼ਾਇਦ
੧੫੯	੧੩	ਸਾਹਮਣੇ	ਸਮਾਣੇ
੧੬੬	੨੨	ਆਹੋ	ਆਹੋ
੧੬੭	੧	ਚੁਆਲੇ	ਦੁਆਲੇ
੧੬੯	ਫੁਟਨੋਟ	੧੧੦	੧੨੦
੧੭੩	੧੧	ਕੀਤਾ	ਕੀਤੀ
੧੭੭	੧	ਕਿਧਨੀ	ਕਿਪਨੀ ਦਿਤੀ ਹੈ
੧੭੮	ਫੁਟਨੋਟ	ਸਿਲਾਂ ਵਿਚ	ਸਿਲਾਂ ਪੁਰ
੧੮	੨੦	ਮਨ	ਸਨ
੧੮੫	੨	ਪਹਿਲ	ਪਹਿਲੀ
"	੨੨	ਡਾਕ	ਡਾਕਟਰ
"	,,	ਗੀ...ਡ	ਗੀਟਾਇਰਡ
੧੮੬	੨੦	ਛਾਪ	ਪਿਛੇ ਛਾਪ
੨੦੦	੧੯	ਕੇਰ	ਛੇਰ
੨੧੦	੧੩	ਮਧਾਂ	ਸ਼ਾਂ

ਪ੍ਰਿਬਟ	ਪਾਲ	ਅਸ਼ਧ	ਸੁਧ
੨੧੬	੨੨	ਲੇਕਿਨ	ਫਿਕਲੇ
੨੨੦	੭	ਖਾਕੇ ਛੋਈ	.....
੨੨੪	੧੮	ਮਹਾਡੇ	ਮਹਾਣੇ
੨੨੮	੨੩	(੧੭)	(੧੮)
੩੬	੨੩੪	੨੬	੨੦
੧੯	੨੩੫	ਤਾਣਿ	ਤਾਣਿ
੧੧	੨੪੩	ਤੇ ਭੁਜ	ਦੇ ਭੁਜ
੧	੨੬੨	ਦਾ	ਜਾ
੨	੨੬੩	ਗ੍ਰੰਥ ਸਾਹਿਬ ਦੇ	ਗ੍ਰੰਥ ਸਾਹਿਬ ਵਿਚ ਚੜ੍ਹੀ ਤੇ
੩	੨੭੧	ਵਿ਷ਾਟ	ਵਿਚਾਰ
੪	੩੦੫	੦ੱ	੦ੳ
੬	"	ਫ਼ੇ	ਫੇਰ
੧	"	ਹਕੀਕਤ ਰਾਹ	.....
੧	੩੧੧	ਬਾਣੀ	ਬਾਣੀਆਂ
੧	੩੧੨	੧੧੬੫	ਜੇ ੧੧੬੫
੧	"	ਦਿਸਦਾ	ਦਸਦਾ
੩	੩੧੭	ਮੰਦਾਵਣੀ ਤੇਰਾਗਮਾਲਾ	.....
੩	੩੨੨	ਹੋਇਆ	ਹੋਇਆ ਹੈ
੩	੩੨੩	(ਸਖ਼ਬ ਭਕਰ)	(ਸਖਰ ਭਖਰ)

—:੦:—

